

ਕਭੀ ਨਾ ਛੋੜੋ ਖੇਤ

(ਡਿਜੀਟਲ ਐਡੀਸ਼ਨ)

ਜਗਦੀਸ਼ ਚੰਦਰ

ਹਿੰਦੀ ਤੋਂ ਅਨੁਵਾਦ: ਜਗਦੀਸ਼ ਬਿਨੀਂਗ

ਪ੍ਰਕਾਸ਼ਕ: ਵਤਨ (ਆਨਲਾਈਨ ਪੰਜਾਬੀ ਮੈਗਜ਼ੀਨ)

2016

ਲੇਖਕ ਵਲੋਂ ਸਮਰਪਣ:
ਭਾਈ ਵਿਸ਼ਵਾਮਿਤਰ ਉਰਫ਼ ਵਿਛੂ
ਉਰਫ਼ ਪੂਜੂ ਨੂੰ

ਸੂਰਾ ਸੋ ਪਹਿਜਾਨੀਏ ਜੋ ਲੜੈ ਦੀਨ ਕੇ ਹੇਤ,
ਪੁਰਜਾ ਪੁਰਜਾ ਕੱਟ ਮਰੈ ਕਬੂੰਹ ਨਾ ਛੋਤੇ ਖੇਤ।
- ਗੁਰੂ ਗੋਬਿੰਦ ਸਿੰਘ

ਇੱਕ

ਨੰਬਰਦਾਰਾਂ ਦਾ ਕਰਤਾਰ ਘੋੜੀ ਨੂੰ ਸਰਪਟ ਦਤਾਉਂਦਾ ਪਿੰਡ ਨੂੰ ਮੁਤ ਕੇ ਆ ਰਿਹਾ ਸੀ। ਉਸ ਨੇ ਘਰ ਛੇਤੀ ਪਹੁੰਚਣ ਲਈ ਘੋੜੀ ਦਾ ਮੂੰਹ ਸ਼ਾਮਲਾਟ ਵੱਲ ਮੋੜ ਦਿੱਤਾ ਜਿੱਥੇ ਨੀਲੇਵਾਲੀਏ ਨੱਥਾ ਸਿੰਘ ਦੀ ਨੂੰਹ ਅਤੇ ਠਾਕਰ ਦੀ ਘਰ ਵਾਲੀ ਸੀਤਲ ਕੌਰ ਪਾਥੀਆਂ ਪੱਥ ਰਹੀ ਸੀ।

ਹਵਾ ਨਾਲ ਗੱਲਾਂ ਕਰਦੀ ਘੋੜੀ ਨੂੰ ਆਪਣੀ ਵੱਲ ਆਉਂਦੀ ਦੇਖ ਕੇ ਸੀਤਲ ਕੌਰ ਘਬਰਾ ਗਈ। ਕਾਹਲੀ ਨਾਲ ਸਲਵਾਰ ਦਾ ਪਹੁੰਚਾ ਪੈਰ ਵਿਚ ਫਸ ਗਿਆ ਤੇ ਉਹ ਛਿੱਗ ਪਈ। ਉਹਦੇ ਮੂੰਹੋਂ ਚੀਕ ਨਿਕਲ ਗਈ। ਸੱਜਰੇ ਗੋਰੇ ਦੇ ਛਿੱਟੇ ਉਸ ਦੇ ਕੱਪਤਿਆਂ ਅਤੇ ਮੂੰਹ 'ਤੇ ਧੈ ਗਏ।

ਸੀਤਲ ਕੌਰ ਦਾ ਛੋਟਾ ਦਿਉਤ ਰਾਜੂ ਚਾਰੇ ਦੀ ਪੰਡ ਸੱਟ ਕੇ ਬੋੜੀ ਦੁਰ ਆਪਣੇ ਤਬੇਲੇ ਦੇ ਫਾਟਕ ਕੋਲ ਖੜ੍ਹਾ ਦਮ ਲੈ ਰਿਹਾ ਸੀ। ਉਸ ਨੇ ਆਪਣੀ ਭਾਬੀ ਨੂੰ ਛਿੱਗਦਿਆਂ ਦੇਖਿਆ ਅਤੇ ਉਸ ਦੀ ਚੀਕ ਵੀ ਸੁਣੀ। ਉਸ ਨੇ ਘੋੜੇ ਵਾਲੇ ਨੂੰ ਉੱਚੀ ਅਵਾਜ਼ 'ਚ ਗਾਲ ਕੌਂਢੀ ਅਤੇ ਫੌਤੂਹ ਚੁੱਕ ਕੇ ਉਧਰ ਨੂੰ ਦੌਤਿਆ ਜਿਧਰ ਨੂੰ ਘੋੜੀ ਗਈ ਸੀ।

ਕਰਤਾਰ ਨੇ ਗਾਲ ਸੁਣੀ ਤਾਂ ਘੋੜੀ ਦੀ ਲਗਾਮ ਖਿੱਚ ਕੇ ਉਸ ਨੂੰ ਮੋੜਦਾ ਹੋਇਆ ਬੋਲਿਆ, “ਉ਷ੇ ਕੌਣ ਹੈ ਮਾਂ ਆਪਣੀ ਦਾ ਖਸਮ ਸੂਰਮਾ, ਜਿਹਨੇ ਕਰਤਾਰ ਨੂੰ ਗਾਲ ਕੁੱਢੀ ਆ! ਸਾਹਮਣੇ ਆ, ਤੇਰੀ ਸ਼ਕਲ ਤਾਂ ਦੇਖਾਂ?”

ਰਾਜੂ ਗਾਲਾਂ ਕੁੱਢਦਾ ਉਸ ਥਾਂ ਆ ਗਿਆ ਜਿੱਥੇ ਕਰਤਾਰ ਨੇ ਘੋੜੀ ਰੋਕੀ ਸੀ। ਕਰਤਾਰ ਨੂੰ ਦੇਖ ਕੇ ਰਾਜੂ ਦੀਆਂ ਅੱਖਾਂ ਵਿਚ ਖੜਨ ਉਤਰ ਆਇਆ ਅਤੇ ਆਪਣੀ ਦਾਦੀ, ਬਾਪੂ ਤੇ ਮਾਂ ਦਾ ਨੰਬਰਦਾਰਾਂ ਨਾਲ ਪੁਰਾਣੇ ਝਗੜੇ ਦਾ ਸਾਰਾ ਕਿੱਸਾ ਅਚਾਨਕ ਯਾਦ ਆ ਗਿਆ। ਉਸ ਨੂੰ ਕਰਤਾਰ ਨੂੰ ਮੋਟੀ ਸਾਰੀ ਗਾਲ ਕੁੱਢ ਕੇ ਕਿਹਾ, “ਖੜ੍ਹਾ ਹੋ, ਤੇਰੇ ਘੜੁਸਵਾਰ ਦੀ ਮਾਂ ਨੂੰ ਮੈਂ.....”

ਰਾਜੂ ਨੂੰ ਦੇਖ ਕੇ ਕਰਤਾਰ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਨਾਲ ਹੀ ਉਸ ਦੇ ਹੋਸ ਵੀ ਉੱਡ ਗਏ। ਇਕ ਪੱਲ ਲਈ ਉਹ ਸੋਚਦਾ ਹੀ ਰਹਿ ਗਿਆ। ਫਿਰ ਦੌੜਨ ਦੀ ਕੋਸ਼ਿਸ਼ ਵਿਚ ਘੋੜੀ ਨੂੰ ਅੱਡੀ ਲਾਈ। ਪਰ ਰਾਜੂ ਨੇ ਕਾਹਲੀ ਨਾਲ ਮੋਹਰੇ ਹੋ ਕੇ ਘੋੜੀ ਦੀ ਲਗਾਮ ਫਤ ਲਈ, “ਬੱਲੇ ਉੱਤਰ ਕੁਤੇ ਦਿਆ ਪੁੱਤਾ, ਬਤਾ ਸਾਨੂੰ ਬਣਿਆਂ ਫਿਰਦਾਂ”

“ਘੋੜੀ ਦੀ ਲਗਾਮ ਛੱਡ ਦੇ, ਨਹੀਂ ਤਾਂ ਕੱਚੇ ਨੂੰ ਖਾ ਜਾਉਂਗਾ। ਜੇ ਲਤਾਈ ਦਾ ਐਨਾ ਹੀ ਸੌਕ ਹੈ ਤਾਂ ਮੈਨੂੰ ਇਕ ਵਾਰ ਘਰ ਜਾ ਕੇ ਮੁਤ ਲੈਣ ਦੇ।” ਕਰਤਾਰ ਨੇ ਘੋੜੀ 'ਤੇ ਬੈਠੇ ਬੈਠੇ ਨੇ ਪੈਰ ਨਾਲ ਰਾਜੂ ਨੂੰ ਪਰੇ ਧੱਕ ਕੇ ਲਗਾਮ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।

ਰਾਜੂ ਲਗਾਮ ਨੂੰ ਆਪਣੇ ਗੁੱਟ ਦੁਆਲੇ ਲਪੇਟਦਾ ਬੋਲਿਆ, “ਘਰ ਕੀ ਮਾਂ ਦਾ ਦੁੱਧ ਚੁੰਘਣ ਜਾਣਾ? ਕਹੋਂ ਤਾਂ ਉਸ ਕੰਜਰੀ ਨੂੰ ਇਥੇ ਹੀ ਸੱਦ ਲਿਆਵਾਂ?”

ਰਾਜੂ ਦੇ ਸਭ ਤੋਂ ਛੋਟੇ ਭਰਾ ਬੀਰ ਨੇ ਉਹਨਾਂ ਨੂੰ ਲੜਦਿਆਂ ਦੇਖਿਆ ਤਾਂ ਆਪਣੇ ਪਿਉ ਨੂੰ ਉੱਚੀ ਉੱਚੀ ਹਾਕਾਂ ਮਾਰਨ ਲੱਗਾ, “ਬਾਪੂ... ਓ ਬਾਪੂ... ਓ ਬਾਪੂ... ਰਾਜੂ ਦਾ ਨੰਬਰਦਾਰਾਂ ਦੇ ਕਰਤਾਰੇ ਨਾਲ ਝਗੜਾ ਹੋ ਗਿਆ।”

ਆਪਣੇ ਪੁਰਾਣੇ ਖਾਨਦਾਨੀ ਵੈਰੀਆਂ ਨਾਲ ਆਪਣੇ ਪੁੱਤ ਦੇ ਝਗੜੇ ਦੀ ਗੱਲ ਸੁਣ ਕੇ ਨੱਥਾ ਸਿੰਘ ਨੰਗੇ ਪੈਰੀਂ ਸ਼ਾਮਲਾਟ ਵੱਲ ਨੂੰ ਦੌਤਿਆ। ਠਾਕਰ ਖੜ੍ਹ 'ਤੇ ਨਹਾ ਰਿਹਾ ਸੀ। ਉਹਨੇ ਬਾਲਟੀ ਉਥੇ ਹੀ ਸਿੱਟ ਦਿੱਤੀ ਅਤੇ ਲੱਕ ਦਾਲਾਲੇ ਗਿੱਲਾ ਸਾਫਾ ਲਪੇਟਦਾ ਸ਼ਾਮਲਾਟ ਵੱਲ ਨੂੰ ਦੌੜ ਪਿਆ। ਤਬੇਲੇ ਵੱਲ ਨੂੰ ਆਉਂਦੇ ਪਿਆਰੂ ਨੇ ਉਹਨਾਂ ਦੇ ਲੜਨ ਦੀਆਂ ਅਵਾਜ਼ਾਂ ਸੁਣੀਆਂ ਤਾਂ ਤਬੇਲੇ ਵਿਚੋਂ ਲਾਠੀ ਚੁੱਕ ਕੇ ਸ਼ਾਮਲਾਟ ਵੱਲ ਨੂੰ ਤੁਰ ਪਿਆ।

ਸੀਤਲ ਕੌਰ ਆਪਣੇ ਸਹਰੇ ਨੱਥਾ ਸਿੰਘ ਨੂੰ ਦੇਖਦਿਆਂ ਹੀ ਉੱਚੀ ਉੱਚੀ ਰੋਣ ਲੱਗ ਪਈ। ਉਸ ਦੀਆਂ ਅੱਖਾਂ ਵਿਚ ਹੰਝੂ ਦੇਖ ਕੇ ਨੱਥਾ ਸਿੰਘ ਗੁਸੇ ਨਾਲ ਫਰਾਟੇ ਮਾਰਨ ਲੱਗਾ। ਸੀਤਲ ਕੌਰ ਦੇਹਰੇ ਤੋਂ ਗੋਰੇ ਦੇ ਛਿੱਟੇ ਪੂੜਦੀ ਹੋਈ ਬੋਲੀ, “ਮੋਏ ਕਰਤਾਰੇ ਨੂੰ ਕੀ ਕੋਈ ਨਵੀਂ ਜਵਾਨੀ ਆਈ ਹੈ?”

ਪਿਆਰੂ ਨੇ ਆਪਣੀ ਭਾਬੀ ਵੱਲ ਦੇਖਿਆ ਅਤੇ ਫਿਰ ਕਰਤਾਰ ਵੱਲ ਨਿਗਾਹ ਮਾਰੀ। ਪਿਛਲੇ ਸਾਲ ਆਪਣੇ ਪਿੜ੍ਹੇ ਵਿਚ ਕਣਕ ਦੀਆਂ ਪੰਜ ਸੌ ਭਰੀਆਂ ਨੂੰ ਲੱਗੀ ਅੱਗ ਦੀਆਂ ਅਸਮਾਨ ਨੂੰ ਛੂੰਹਦੀਆਂ ਲਪਟਾਂ ਉਸ ਦੀਆਂ ਅੱਖਾਂ ਸਾਹਮਣੇ ਨੱਚਣ ਲੱਗੀਆਂ ਅਤੇ ਫਿਰ ਅੱਗ ਦੇ ਭਾਂਬੜ ਉਹਦੀਆਂ ਅੱਖਾਂ ਵਿਚ ਬਲਨ ਲੱਗੇ।

“ਦੇਖ ਕੀ ਰਹੇ ਆਂ? ਮਾਰ ਦਿਓ ਸਾਲੇ ਨੂੰ”, ਪਿਆਰੂ ਨੇ ਕਰਤਾਰ ਦੀ ਲੱਤ ਖਿੱਚ ਕੇ ਉਸ ਨੂੰ ਘੋੜੀ ਤੋਂ ਬੱਲੇ ਸਿੱਟਣ ਦੀ ਕੋਸ਼ਿਸ਼ ਕਰਦਿਆਂ ਕਿਹਾ।

ਕਰਤਾਰ ਨੇ ਪੈਰ ਜ਼ੋਰ ਨਾਲ ਝਟਕ ਕੇ ਪਿਆਰੂ ਨੂੰ ਪਿੱਛੇ ਨੂੰ ਸਿੱਟ ਦਿੱਤਾ, ਅਤੇ ਬਹੁਤ ਉੱਚੀ ਅਵਾਜ਼ ਵਿਚ ਗਾਲ ਕੁੱਢ ਕੇ ਬੋਲਿਆ, “ਉ਷ੇ ਕੁੱਤਿਉ, ਦੱਲਿਓ....ਇਕਲਾ ਦੇਖ ਕੇ ਮੈਨੂੰ ਘੇਰਦੇ ਆਂ? ਸੈਂ ਇਕ ਇਕ ਦਾ ਖੂਨ ਪੀ ਜਾਉਗਾ।” ਕਰਤਾਰ ਨੇ ਦੋਨੋਂ ਪੈਰ ਨਕਾਬ 'ਚੋਂ ਬਾਹਰ ਕੁੱਢ ਲਏ ਅਤੇ ਉਹਨਾਂ ਨੂੰ ਦੂਰ ਰੱਖਣ ਲਈ ਜ਼ੋਰ ਦੀ ਪੈਰ ਮਾਰਨ ਲੱਗਾ।

ਰਾਜੂ ਨੇ ਘੋੜੀ ਦੀ ਲਗਾਮ ਨੂੰ ਪੂਰੇ ਜ਼ੋਰ ਨਾਲ ਖਿੱਚਿਆ ਤਾਂ ਉਹ ਬਿਤੂਕ ਗਈ। ਕਰਤਾਰ ਲੜਖੜ੍ਹਾਉਂਦਾ ਬੱਲੇ ਛਿੱਗ ਪਿਆ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਪਿਆਰੂ ਨੂੰ ਲਾਠੀ ਉਸ ਦੇ ਸਿਰ ਵਿਚ ਮਾਰੀ। ਉਹ ਫਿਰ ਉੱਠਣ ਲਈ ਹੱਥ ਪੈਰ ਮਾਰਨ ਲੱਗਾ ਤਾਂ ਠਾਕਰ ਦਾ ਫੌਤੂਹ ਐਨੀ ਜ਼ੋਰ

ਨਾਲ ਉਸ ਦੇ ਮੌਰਾਂ ਵਿਚ ਵੱਜਾ ਕਿ ਫੌਤੂੰ ਦੇ ਦੋ ਟੋਟੇ ਹੋ ਗਏ। ਕਰਤਾਰ ਬਹੁਤੀਆਂ ਪਾਉਣ ਲੱਗਾ। “ਹਾਏ ਓ ਮਾਂ, ਮੈਨੂੰ ਨੀਲੋਵਾਲਿਆਂ ਨੇ ਮਾਰ ਦਿੱਤਾ।”

ਕਰਤਾਰ ਦਾ ਵਿਰਲਾਪ ਸੁਣਕੇ, ਪਿਆਰੂ ਉਸ ਦੇ ਸਿਰ ਵਿਚ ਜ਼ੋਰ ਨਾਲ ਲਾਠੀ ਮਾਰਦਾ ਹੋਇਆ ਬੋਲਿਆ, “ਹੁਣ ਮਾਂ ਨੂੰ ਕਿਉਂ ਹਾਕਾਂ ਮਾਰਦਾਂ? ਉਹ ਕੰਜਰੀ ਹੱਥ ਆ ਜਾਵੇ ਤਾਂ ਉਸ ਨੂੰ ਲੱਤਾਂ ਤੋਂ ਪਾੜ ਕੇ ਦੋ ਟੋਟੇ ਕਰ ਦੇਵਾਂ।”

ਕਰਤਾਰ ਦਾ ਵਿਰਲਾਪ ਛੇਡੀ ਹੀ ਹਾਏ ਹਾਏ ਵਿਚ ਬਦਲ ਗਿਆ ਤੇ ਫਿਰ ਉਹ ਬੋਹੇਸ਼ ਹੋ ਗਿਆ। ਉਸ ਦੇ ਸਿਰ 'ਚੋਂ ਖੂਨ ਵਹਿ ਵਹਿ ਕੇ ਉਥੇ ਛੱਪੜੀ ਬਣ ਗਈ। ਕਰਤਾਰ ਨੂੰ ਮਰਿਆ ਸਮਝ ਕੇ, ਨੱਬਾ ਸਿੰਘ, ਠਾਕਰ, ਪਿਆਰੂ ਅਤੇ ਰਾਜੂ ਆਪਣੇ ਤਬੇਲੇ ਨੂੰ ਮੁੜ ਗਏ।

ਗਾਲਾਂ ਸੁਣ ਕੇ ਕਈ ਲੋਕ ਘਰਾਂ ਅਤੇ ਤਬੇਲਿਆਂ 'ਚੋਂ ਬਾਹਰ ਨਿਕਲ ਆਏ ਸਨ। ਪਰ ਲੜਾਈ ਨੂੰ ਵੱਧਦੀ ਦੇਖ ਕੇ ਜਿਥੇ ਸਨ ਉਥੇ ਹੀ ਉਰੇ ਪਰੇ ਹੋ ਗਏ ਅਤੇ ਚੇਰੀ ਛਿਪੇ ਦੇਖਣ ਲੱਗੇ।

ਦਿਲਦਾਰ ਨੇ ਸਵੇਰੇ ਹੀ ਸਰਾਬ ਪੀ ਲਈ ਸੀ। ਉਸ ਨੇ ਕਰਤਾਰ ਨੂੰ ਜਮੀਨ 'ਤੇ ਡਿੱਗਿਆ ਦੇਖਿਆ ਤਾਂ ਆਪਣੇ ਹੱਥ ਵਿਚ ਛੋਟੀ ਜਿਹੀ ਸੋਟੀ ਘੁਸਾਉਂਦਿਆਂ ਲਲਕਾਰਿਆ, “ਮਾਰ ਦਿਓ ਸਾਲੇ ਨੂੰ। ਮੇਰੀ ਜਮੀਨ 'ਚੋਂ ਖਾ ਖਾ ਕੇ ਕਿਵੇਂ ਮੋਟਾ ਹੋ ਗਿਆ ਹੈ।”

ਦਿਲਦਾਰ ਲੜਖਤਾਉਂਦਾ ਕਰਤਾਰ ਵੱਲ ਨੂੰ ਵਧਿਆ ਤਾਂ ਉਸ ਦੇ ਚਾਚੇ ਫੁੰਮਣ ਸਿੰਘ ਨੇ ਉਸ ਨੂੰ ਫੜ ਲਿਆ, “ਉ਷ੇ, ਤੂੰ ਪਾਗਲ ਹੋ ਗਿਆਂ? ਨੀਲੋਵਾਲਿਆਂ ਤੇ ਨੰਬਰਦਾਰਾਂ ਦੀ ਲੜਾਈ ਆ। ਤੂੰ ਜਬਰਦਸਤੀ ਤੀਸਰਾ ਸਰੀਕ ਕਿਉਂ ਬਣਨਾ ਚਾਹੁੰਦਾ ਆਂ?”

“ਚਾਚਾ, ਇਹ ਸਾਲਾ ਮੇਰੀ ਜਮੀਨ ਦਾ ਅੰਨ ਖਾ ਖਾ ਕੇ ਮੋਟਾ ਹੋਇਆ ਪਿਆ। ਏਸੇ ਮਾਂ ਦੇ ਖਸਮ, ਦੇ ਪਿਉ ਨੇ ਪ੍ਰਲੀਸ ਕੋਲ ਮੇਰੀ ਸਿਕਾਇਤ ਕੀਤੀ ਸੀ ਕਿ ਮੈਂ ਨਜ਼ਾਇਜ਼ ਸਰਾਬ ਕੱਢਦਾ ਹਾਂ। ਦਿਲਦਾਰ ਆਪਣੇ ਆਪ ਨੂੰ ਫੁੰਮਣ ਸਿੰਘ ਦੇ ਜੱਫੇ 'ਚੋਂ ਛੂਡਾਉਣ ਦੀ ਕੋਸ਼ਿਸ਼ ਕਰਦਾ ਬੋਲਿਆ। ਪਰ ਫੁੰਮਣ ਸਿੰਘ ਨੇ ਉਸ ਦੀ ਬਾਂਹ ਹੋਰ ਵੀ ਘੁੱਟ ਕੇ ਫੜ ਲਈ। ਉਹ ਉਸ ਨੂੰ ਘਸ਼ਟ ਕੇ ਸਾਮਲਾਟ ਤੋਂ ਪਰੇ ਲਿਜਾਣ ਲੱਗ ਤਾਂ ਦਿਲਦਾਰ ਨੇ ਉੱਚੀ ਅਵਾਜ਼ ਵਿਚ ਕਿਹਾ, “ਉ਷ੇ ਨੀਲੋਵਾਲਿਓ, ਕਰਤਾਰ, ਮਾਂ ਦੇ ਖਸਮ ਨੂੰ ਜੀਂਦਾ ਨਹੀਂ ਛੱਡਣਾ। ਇਹਦੀ ਨਬਜ਼ ਦੇਖ ਲਉ। ਜੇ ਸਾਹ ਬਾਕੀ ਹੈ ਤਾਂ ਬਰਛੇ ਨਾਲ ਇਹਦਾ ਦਿਲ ਚੀਰ ਦੇਵੋ।”

ਘੋੜੀ, ਬਿਨਾਂ ਸਵਾਰ ਦੇ ਦਨਦਨਾਉਂਦੀ ਤਬੇਲੇ ਵਿਚ ਆ ਪਹੁੰਚੀ। ਫਰ ਦੀ ਮਾਰੀ ਘੋੜੀ ਇਕ ਥਾਂ ਟਿਕ ਨਹੀਂ ਸੀ ਰਹੀ। ਪਿਛਲੀਆਂ ਲੱਤਾਂ ਪਟਕਦੀ ਚਾਰੇ ਪਾਸੇ ਦੌੜੀ ਫਿਰਦੀ ਸੀ। ਉਹਨੂੰ ਇਸ ਤਰ੍ਹਾਂ ਹਿਣਕਦੀ ਤੇ ਪੈਰ ਮਾਰਦੀ ਦੇਖ ਕੇ ਕਰਤਾਰ ਦਾ ਤਾਇਆ ਬਚਿੰਤ ਸਿੰਘ ਬਾਹਰ ਨਿਕਲ ਆਇਆ।

“ਕਰਤਾਰ ਕਿੱਥੇ ਆ?” ਉਹਨੇ ਉੱਚੀ ਅਵਾਜ਼ ਵਿਚ ਪੁੱਛਿਆ। ਕੁੱਝ ਹੀ ਪਲਾਂ ਬਾਅਦ ਉਹਨਾਂ ਦਾ ਕਾਮਾ ਛਿੱਬੂ ਦੌੜਦਾ ਹੋਇਆ ਆਇਆ।

“ਸਰਦਾਰ ਜੀ, ਘੋੜੀ ਖਾਲੀ ਆਈ ਹੈ, ਸਾਮਲਾਟ ਵਲੋਂ। ਬਹੁਤ ਫਰੀ ਹੋਈ ਹੈ। ਜਿੱਦਾਂ ਕਿਸੇ ਨੇ ਬਹੁਤ ਕੁੱਟਿਆ ਹੋਵੇ।”

ਬਚਿੰਤ ਸਿੰਘ ਦਾ ਮੱਬਾ ਠਣਕਿਆ। ਉਸ ਦੇ ਮਨ ਨੇ ਕਿਹਾ ਕਿ ਅੱਜ ਫਿਰ ਜਰੂਰ ਕੁੱਝ ਨਾ ਕੁੱਝ ਹੋ ਗਿਆ ਹੈ ਜਿਹੜੀ ਘੋੜੀ ਖਾਲੀ ਮੁੜੀ ਹੈ।

ਉਹਨੇ ਕਈ ਆਦਮੀਆਂ ਨੂੰ ਹਾਕਾਂ ਮਾਰੀਆਂ। ਕਈਆਂ ਪਾਸਿਆਂ ਤੋਂ ਕੁੱਝ ਲੋਕ ਉਸ ਕੋਲ ਨੌਠੇ ਆਏ। ਬਚਿੰਤ ਸਿੰਘ ਘਬਰਾਇਆ ਹੋਇਆ ਬੋਲਿਆ, ਛੇਡੀ ਤਿਆਰ ਹੋ ਜਾਓ। ਸਾਮਲਾਟ 'ਚੋਂ ਘੋੜੀ ਖਾਲੀ ਆਈ ਹੈ। ਕਰਤਾਰ ਘੋੜੀ ਲੈ ਕੇ ਗਿਆ ਸੀ।

ਬਚਿੰਤ ਸਿੰਘ ਨੇ ਕਿੱਲੀ ਨਾਲ ਲਟਕਦੀ ਆਪਣੀ ਕਿਰਪਾਨ ਲਾਹ ਲਈ। ਮਿਆਨ 'ਚੋਂ ਕੱਢ ਕੇ ਉਂਗਲੀ 'ਤੇ ਉਸ ਦੀ ਧਾਰ ਦੇਖੀ। ਕੁੱਝ ਪਲ ਉਹ ਕਿਰਪਾਨ ਨੂੰ ਹਵਾ ਵਿਚ ਲਹਿਰਾਉਂਦਾ ਉਹਦੀ ਛਾਂ-ਛਾਂ ਕਰਦੀ ਅਵਾਜ਼ ਨੂੰ ਸੁਣਦਾ ਰਿਹਾ। ਉਹਦਾ ਛੋਟਾ ਭਰਾ, ਕਰਤਾਰ ਦਾ ਪਿਉ ਜਗਤ ਸਿੰਘ ਅਤੇ ਉਹਨਾਂ ਦੇ ਦੋ ਕਾਮੇ, ਜੱਗੂ ਤੇ ਜਾਗਰ ਵੀ ਬਰਛੇ ਅਤੇ ਗੰਡਾਸੀਆਂ ਲੈ ਕੇ ਆ ਗਏ। ਬਚਿੰਤ ਸਿੰਘ ਨੇ ਉਹਨਾਂ ਨੂੰ ਦੱਸਿਆ “ਘੋੜੀ ਸਾਮਲਾਟ 'ਚੋਂ ਖਾਲੀ ਆਈ ਹੈ।”

ਅਜੇ ਬਚਿੰਤ ਸਿੰਘ ਨੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਇਕ ਮੁੰਡਾ ਦੌੜਦਾ ਹੋਇਆ ਆਇਆ ਤੇ ਘਬਰਾਉਂਦੀ ਅਵਾਜ਼ ਵਿਚ ਬੋਲਿਆ, “ਨੀਲੋਵਾਲਿਆਂ ਦੇ ਠਾਕਰ ਅਤੇ ਪਿਆਰੂ ਨੇ ਕਰਤਾਰ ਨੂੰ ਸਾਮਲਾਟ ਵਿਚ ਮਾਰ ਦਿੱਤਾ ਹੈ।”

ਉਸ ਦੀ ਗੱਲ ਸੁਣਦਿਆਂ ਹੀ ਜਗਤ ਸਿੰਘ ਉੱਚੀ ਗਾਲਾਂ ਕੱਢਣ ਲੱਗਾ। “ਉ਷ੇ ਨੀਲੋਵਾਲਿਓ, ਤੁਹਾਡੀ ਮਾਂ ਨੂੰ...ਮੈਂ ਇਕ ਇਕ ਦਾ ਖੂਨ ਪੀ ਜਾਉਂਗਾ...।”

ਉਹ ਗਾਲਾਂ ਕੱਢਦਾ, ਗੰਡਾਸੀ ਚੱਕ ਕੇ ਮਕਾਨ ਦੀਆਂ ਪੋੜੀਆਂ ਉਤਰਨ ਦੀ ਬਜਾਏ, ਛਾਲ ਮਾਰ ਕੇ ਬੜੇ ਦਰਵਾਜ਼ੇ ਵੱਲ ਨੂੰ ਦੌੜਿਆ। ਬਚਿੰਤ ਸਿੰਘ ਦੇ ਦੋ ਕਾਮੇ ਜੱਗੂ ਅਤੇ ਜਾਗਰ ਵੀ ਉਹਦੇ ਮਗਰ ਦੌੜੇ। ਬਚਿੰਤ ਸਿੰਘ ਦੇ ਸ਼ਰੀਕੇ 'ਚੋਂ ਦੋ ਹੋਰ ਜਵਾਨ, ਸਰਦਾਰਾ ਤੇ ਬਚਨ ਵੀ ਆ ਗਏ। ਉਹਨੇ ਆਪਣੀ ਕਿਰਪਾਨ ਬਚਨ ਨੂੰ ਫੜਾਉਂਦਿਆਂ ਕਿਹਾ, “ਤੂੰ ਫੜ ਲੈ, ਜਰੂਰਤ ਪਈ ਤਾਂ ਮੈਨੂੰ ਦੇ ਦੇਈਂ। ਸਰਦਾਰੇ, ਤੂੰ ਉਸ ਕੋਨੇ 'ਚੋਂ ਬਰਛਾ ਚੁੱਕ ਲਿਆ,” ਬਚਿੰਤ ਸਿੰਘ ਨੇ ਇਸ਼ਾਰਾ ਕਰਦਿਆਂ ਕਿਹਾ। ਫਿਰ ਉਹਨਾਂ ਦੋਨਾਂ ਨੂੰ ਪੁੱਛਿਆ, “ਜਗਤ ਸਿੰਘ ਕਿੱਥੇ ਹੈ?”

“ਉਹ ਜੱਗੂ ਅਤੇ ਜਾਗਰ ਨਾਲ ਪਹਿਲਾਂ ਹੀ ਚਲੇ ਗਿਆ ਹੈ।” ਬਚਿੰਤ ਸਿੰਘ ਦੀਆਂ ਅੱਖਾਂ ਵਿਚੋਂ ਅੰਗਿਆਰ ਨਿਕਲ ਰਹੇ ਸਨ। ਉਸ ਨੇ ਸਰਦਾਰੇ ਤੇ ਬਚਨ ਨੂੰ ਕਿਹਾ, “ਚਾਦਰਾਂ ਲੈ ਕੇ ਸਿਰਾਂ ਤੇ ਮਤਾਸੇ ਬੰਨ ਲਉ। ਪਤਾ ਨਹੀਂ ਅੱਜ ਸਾਮਲਾਟ ਵਿਚ ਕੀ ਹੋ ਜਾਵੇ।” ਅਤੇ ਉਹ ਉਹਨਾਂ ਦੋਨਾਂ ਨਾਲ ਸ਼ਾਮਲਾਟ ਵੱਲ ਨੂੰ ਦੌੜ ਗਿਆ।

ਨੱਬਾ ਸਿੰਘ ਦੇ ਤਬੇਲੇ ਦੇ ਸਾਹਮਣੇ ਖੜ੍ਹਾ ਜਗਤ ਸਿੰਘ ਉਹਨਾਂ ਨੂੰ ਮੋਟੀਆਂ ਮੋਟੀਆਂ ਗਾਲਾਂ ਕੱਢਦਾ ਲਲਕਾਰ ਰਿਹਾ ਸੀ। ਕਈ ਬੰਦੇ ਉਸ ਨੂੰ ਸਾਂਤ ਕਰਨ ਅਤੇ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉੱਹ ਹੱਥ ਪੈਰ ਮਾਰਦਾ ਉਹਨਾਂ ਦੇ ਜੱਫੇ ਵਿਚੋਂ ਨਿਕਲਣ ਲਈ ਬੇਤਾਬ ਹੋ ਰਿਹਾ ਸੀ।

ਬਚਿੰਤ ਸਿੰਘ ਉਹਦੇ ਕੋਲ ਜਾ ਕੇ ਬੋਲਿਆ, “ਜਗਤ ਸਿੰਹਾਂ, ਕਰਤਾਰ ਨੂੰ ਵੀ ਦੇਖੋ। ਇਹਨਾਂ ਨਾਲ ਤਾਂ ਬਾਅਦ ਵਿਚ ਵੀ ਨਿਪਟ ਲਵਾਂਗੇ। ਪਹਿਲਾਂ ਉਸ ਨੂੰ ਸੰਭਾਲੋ।”

ਬਚਿੰਤ ਸਿੰਘ ਉਸ ਦਾ ਹੱਥ ਫੜੀ ਨੱਥਾ ਸਿੰਘ ਦੇ ਤਬੇਲੇ ਦੇ ਉਪਰ ਦੀਂ ਹੋ ਕੇ ਸ਼ਾਮਲਾਟ ਵੱਲ ਨੂੰ ਆ ਗਿਆ। ਸਰਦਾਰਾ, ਜੱਗ੍ਹ, ਜਾਗਰ ਅਤੇ ਬਚਨ ਵੀ ਉਹਨਾਂ ਦੇ ਪਿੱਛੇ ਪਿੱਛੇ ਆ ਗਏ। ਜਗਤ ਸਿੰਘ ਅਜੇ ਵੀ ਚੀਕ ਰਿਹਾ ਸੀ, “ਚੂਹੇ ਵਾਂਗ ਅੰਦਰ ਕਿਉਂ ਡਰੇ ਬੈਠੇ ਹੋ? ਮਰਦ ਅਂ ਤਾਂ ਬਾਹਰ ਆਵੋ।”

ਬਚਿੰਤ ਸਿੰਘ ਕਾਹਲੀ ਕਾਹਲੀ ਤੁਰਦਾ, ਜਗਤ ਸਿੰਘ ਨੂੰ ਨਾਲ ਲਈ ਗੋਰੇ ਦੇ ਢੇਰਾਂ ਨੂੰ ਸਿੱਧਦਾ ਹੋਇਆ ਸ਼ਾਮਲਾਟ ਵਿਚ ਪਹੁੰਚ ਗਿਆ। ਉਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਭੀੜ ਵਿਚ ਕੁਛ ਹਲਚਲ ਹੋਈ। ਬਚਿੰਤ ਸਿੰਘ ਅਤੇ ਜਗਤ ਸਿੰਘ ਦੌੜ ਕੇ ਗਾਹਾਂ ਲੰਘ ਗਏ।

ਬਚਿੰਤ ਸਿੰਘ ਨੇ ਕਰਤਾਰ ਦਾ ਸਿਰ ਚੁੱਕ ਕੇ ਆਪਣੇ ਪੱਟਾਂ ’ਤੇ ਰੱਖ ਲਿਆ। ਉਸ ਦੇ ਕੰਨ, ਗੱਲ੍ਹਾਂ ਮੰਹ ਅਤੇ ਠੋਡੀ ਲਹੂ ਨਾਲ ਲੱਥ ਪੱਥ ਹੋਏ ਪੈਂਦੇ ਸਨ। ਬਚਿੰਤ ਸਿੰਘ ਨੇ ਉਸ ਨੂੰ ਬੁਲਾਇਆ ਤਾਂ ਕਰਤਾਰ ਨੇ ਜ਼ੋਰ ਲਾ ਕੇ ਆਪਣੀਆਂ ਅੱਖਾਂ ਬੱਹਲੀਆਂ ਅਤੇ ਡੋਰ ਭੌਰ ਹੋਏ ਨੇ ਉਨ੍ਹਾਂ ਦੋਵਾਂ ਵੱਲ ਦੇਖਿਆ। ਬਚਿੰਤ ਸਿੰਘ ਦੇ ਅੰਦਰ ਉਬਾਲ ਜਿਹਾ ਉਠਿਆ। ਜਗਤ ਸਿੰਘ ਤਾਂ ਜਿਵੇਂ ਆਪਣੇ ਆਪ ਨੂੰ ਭੁੱਲ ਹੀ ਗਿਆ। ਕਰਤਾਰ ਨੇ ਦੋਨਾਂ ਵੱਲ ਦੇਖਦਿਆਂ ਬਹੁਤ ਕਮਜ਼ੋਰ ਅਵਾਜ਼ ਵਿਚ ਕਿਹਾ, “ਪਿਆਰੂ ਅਤੇ ਠਾਕਰ ਨੇ ਘੇਰ ਕੇ ਮਾਰਿਆ ਹੈ।” ਫਿਰ ਉਹ ਸਖ਼ਤ ਅਵਾਜ਼ ਵਿਚ ਬੋਲਿਆ, “ਜੇ ਮੈਂ ਬਚ ਗਿਆ ਤਾਂ ਇਕ ਇਕ ਦੀ ਛਾਤੀ ਤੇ ਬੈਠ ਕੇ ਬਦਲਾ ਲਉਂਗਾ। ਅਗਰ ਮਰ ਗਿਆ...”

ਕਰਤਾਰ ਦੇ ਇਹ ਲਫ਼ਜ਼ ਸੁਣ ਕੇ ਬਚਿੰਤ ਸਿੰਘ ਦਾ ਬੜੀ ਮੁਸ਼ਕਲ ਨਾਲ ਬਣਾ ਕੇ ਰੱਖਿਆ ਹੋਸਲਾ ਟੁੱਟ ਗਿਆ। ਲਹੂ ਲੁਹਾਨ ਹੋਇਆ ਕਰਤਾਰ ਜਿਵੇਂ ਆਖਰੀ ਵਸੀਅਤ ਬਣਾ ਰਿਹਾ ਹੋਵੇ।

“ਅੱਜ ਇਥੋਂ ਜਾਂ ਸਾਡੀਆਂ ਲਾਸ਼ਾਂ ਉੱਠਣਗੀਆਂ ਜਾਂ ਉਹਨਾਂ ਦੀਆਂ।” ਬਚਿੰਤ ਸਿੰਘ ਨੇ ਬਚਨ ਤੋਂ ਕਿਰਪਾਨ ਲੈ ਲਈ। ਜਗਤ ਸਿੰਘ, ਨੱਥਾ ਸਿੰਘ ਕੇ ਤਬੇਲੇ ਵੱਲ ਨੂੰ ਦੌੜ ਗਿਆ ਅਤੇ ਕੰਧ ਉੱਪਰ ਚੜ੍ਹਨ ਲੱਗਾ। ਬਚਿੰਤ ਸਿੰਘ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ ਬੱਲੇ ਘਸੀਟ ਲਿਆ। ਉਹ ਤਬੇਲੇ ਦੇ ਫਾਟਕ ਮੋਹਰੇ ਖੜ੍ਹੇ ਹੋ ਕੇ ਉਹਨਾਂ ਨੂੰ ਲਲਕਾਰਨ ਲੱਗੇ।

ਨੱਥਾ ਸਿੰਘ ਦੀ ਮਾਂ ਅਤੇ ਠਾਕਰ, ਪਿਆਰੂ, ਰਾਜੂ ਅਤੇ ਬੀਰ ਦੀ ਦਾਦੀ ਠਾਕਰੀ ਨੂੰ ਜਦ ਲਤਾਈ ਦਾ ਪਤਾ ਲੱਗਾ ਤਾਂ ਉਹ ਖੁੰਡੀ ਫੜੀ ’ਤੇ ਵਿਰਲਾਪ ਕਰਦੀ ਤਬੇਲੇ ਨੂੰ ਆ ਗਈ। ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ। ਚੇਹਰੇ ਦੀਆਂ ਝੁਰੜੀਆਂ ਰੋ ਰੋ ਕੇ ਗਿੱਲੀਆਂ ਹੋ ਗਈਆਂ ਸਨ। ਜਗਤ ਸਿੰਘ ਨੇ ਉਸ ਨੂੰ ਦੇਖਿਆ, ਪਰ ਉਸ ਨੂੰ ਕੁਝ ਕਹਿਣ ਦੀ ਬਜਾਏ ਉਸ ਦੇ ਰਾਹ 'ਚੋਂ ਪਰੇ ਹੁੰਦਾ ਬੋਲਿਆ, “ਜਾ ਮਾਈ, ਅੰਦਰ ਚਲੀ ਜਾ! ਤੇਰੇ ਪ੍ਰਤੀਂ ਤੇ ਪੋਤਿਆਂ ਨੇ ਕਰਤਾਰ ਦਾ ਖੂਨ ਕੀਤਾ ਹੈ। ਉਹਨਾਂ ਨੂੰ ਇਹ ਕਹਿ ਦੇ ਕਿ ਜੇ ਜੱਟ ਦੀ ਐਲਾਦ ਹਨ ਤਾਂ ਬਾਹਰ ਆ ਕੇ ਮਰਦਾਂ ਵਾਂਗ ਲੜਨ। ਜੇ ਕਿਸੇ ਕੰਮੀ ਦੀ ਐਲਾਦ ਹਨ ਤਾਂ ਸੈਂ ਉਹਨਾਂ ਨੂੰ ਕੁਝੇ ਦੀ ਮੌਤ ਮਾਰੁੰਗਾ।”

ਉਹ ਰੋਂਦੀ ਹੋਈ ਬੋਲੀ, ਪੁੱਤੇ, ਲੜੇ ਨਾ। ਸੈਨੂੰ ਬੁੜੀ ਨੂੰ ਮਾਰ ਕੇ ਆਪਣਾ ਗੁੱਸਾ ਠੰਡਾ ਕਰ ਲਉ।” ਉਹ ਬਚਿੰਤ ਸਿੰਘ ਦੇ ਪੈਰਾਂ ਵੱਲ ਨੂੰ ਝੁੱਕ ਗਈ।

“ਨਾ ਮਾਈ, ਤੂੰ ਇਹ ਕੀ ਕਰ ਰਹੀ ਅਂ? ਤੂੰ ਸਾਡੀ ਮਾਂ ਦੇ ਸਮਾਨ ਹੈ। ਜਾ, ਅੰਦਰ ਜਾ ਕੇ ਆਪਣੇ ਪੁੱਤਾਂ ਤੇ ਪੋਤਿਆਂ ਨੂੰ ਬਾਹਰ ਭੇਜ।”

ਮਾਈ ਤਬੇਲੇ ਦੇ ਬੰਦ ਫਾਟਕ ਦੇ ਬਾਹਰ ਬੈਠ ਕੇ ਹਾਕਾਂ ਮਾਰਨ ਲੱਗੀ, “ਵੇਂ ਪੁੱਤਰੋ, ਬਾਹਰ ਨਾ ਨਿਕਲਿਓ। ਬੂਹਾ ਨਾ ਖੋਲਿਓ। ਉਹ ਬੂਹੇ ਨਾਲ ਪਿੱਠ ਲਾ ਕੇ ਬੈਠ ਗਈ। ਡਰ ਦੇ ਮਾਰੇ ਉਸ ਦੀ ਪਿੱਗੀ ਬੱਝ ਗਈ ਸੀ।

ਇਕੱਠੇ ਹੋਏ ਲੋਕ ਕਾਫ਼ੀ ਦੂਰ ਹੱਟ ਕੇ ਖੜ੍ਹੇ ਸਨ। ਕਿਸੇ ਵਿਚ ਵੀ ਹੋਸ਼ ਨਹੀਂ ਸੀ ਕਿ ਨੇਤੇ ਜਾ ਕੇ ਉਹਨਾਂ ਨੂੰ ਸਮਝਾ ਸਕਣ।

ਬਚਿੰਤ ਸਿੰਘ ਨੇ ਗੁਸੇ ਵਿਚ ਵੀ ਹੋਸ਼ ਨਹੀਂ ਗੁਆਏ ਸਨ। ਉਹ ਆਪਣੇ ਹੱਥ ਵਿਚ ਕਿਰਪਾਨ ਦੇਖ ਕੇ ਸੋਚਣ ਲੱਗਾ ਕਿ ਜੇ ਉਹ ਵੀ ਲਤਾਈ ਵਿਚ ਫਸ ਗਿਆ ਤਾਂ ਮੁਕੱਦਮਾ ਕੌਣ ਲੜੇਗਾ। ਇਹਨਾਂ ਤੋਂ ਬਾਅਦ ਵਿਚ ਬਦਲਾ ਕੌਣ ਲਵੇਗਾ! ਉਸ ਨੂੰ ਆਪਣੇ ਗੁਸੇ ਤੇ ਨਫਰਤ ਨੂੰ ਪੱਥਰ ਬਣਾ ਕੇ ਸੀਨੇ ਵਿਚ ਛੁਪ ਲੈਣਾ ਚਾਹੀਦਾ, ਤਾਂ ਕਿ ਉਸ ਨੂੰ ਹਮੇਸ਼ਾਂ ਯਾਦ ਰਹੇ ਕਿ ਉਹਨਾਂ ਤੋਂ ਬਦਲਾ ਲੈਣਾ ਹੈ। ਬਚਿੰਤ ਸਿੰਘ ਨੇ ਆਪਣੀ ਕਿਰਪਾਨ ਬਚਨ ਨੂੰ ਦੇ ਦਿੱਤੀ, ਤਹਿਮਤ ਨੂੰ ਛਿੱਲਾ ਛੱਡ ਅਤੇ ਕੁਤੜੇ ਦੀਆਂ ਬਾਹਾਂ ਬੱਲੇ ਨੂੰ ਕਰਕੇ, ਜਰਾ ਪਿੱਛੇ ਹੋ ਕੇ ਖੜ੍ਹਾ ਹੋ ਗਿਆ ਜਿਵੇਂ ਇਸ ਝਗੜੇ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।

ਜਗਤ ਸਿੰਘ ਦੀਆਂ ਗਾਲਾਂ, ਠਾਕਰ, ਰਾਜੂ ਅਤੇ ਪਿਆਰੂ ਦੇ ਆਤਮ-ਸਨਮਾਨ ’ਤੇ ਹਥੋਤੇ ਦਾ ਕੰਮ ਕਰ ਰਹੀਆਂ ਸਨ।

“ਜਦ ਗਿਆਰਾਂ ਸਾਲ ਪਹਿਲਾਂ ਝਗੜਾ ਹੋਇਆ ਸੀ, ਜੇ ਉਸ ਸਮੇਂ ਆਖਰੀ ਫੈਸਲਾ ਕਰ ਲਿਆ ਹੁੰਦਾ ਤਾਂ ਪਿਛਲੇ ਸਾਲ ਸਾਡੀ ਫਸਲ ਨੂੰ ਅੱਗ ਨਾ ਲੱਗਦੀ। ਅੱਜ ਸ਼ਾਮਲਾਟ ਵਿਚ ਕਰਤਾਰ ਇਸ ਤਰ੍ਹਾਂ ਨਾ ਆਉਂਦਾ। ਅੱਜ ਫੈਸਲਾ ਹੋ ਗੀ ਜਾਏ। ਚੱਲੋ ਪਿਆਰੂ ਤੇ ਰਾਜੂ, ਤਿਆਰ ਹੋ ਜਾਓ! ਮੜਾਸਾ ਬੰਨ੍ਹ ਲਉ।” ਠਾਕਰ ਨੇ ਆਪਣੇ ਹੱਥ ਦੇ ਬਰਛੇ ਨੂੰ ਦੇਖਦੇ ਹੋਏ ਕਿਹਾ। ਉਹਨਾਂ ਦਾ ਪਿਉ ਨੱਥਾ ਸਿੰਘ ਉਨ੍ਹਾਂ ਨੂੰ ਰੋਕ ਰਿਹਾ ਸੀ। ਉਹ ਉਸ ਅਵਸਥਾ ਵਿਚ ਪਹੁੰਚ ਚੁੱਕਾ ਸੀ, ਜਿਥੇ ਇਸ ਸੰਸਾਰ ਦੀ ਹਰ ਚੀਜ਼ ਨਾਲ ਬਹੁਤ ਮੋਹਰੇ ਹੋ ਜਾਂਦਾ ਹੈ। ਹਾਦਸੇ, ਖੁਰਦਰੀਆਂ ਅਤੇ ਅੱਖਤ ਤਬੀਅਤਾਂ ਨੂੰ ਵੀ ਨਰਮ ਕਰ ਦਿੱਦੀਆਂ ਹਨ।

“ਇੱਜ਼ਤ ਗਈ ਤਾਂ ਸਭ ਕੁੱਝ ਗਿਆ। ਇਸ ਦੇਹ ਨੇ ਆਖਰ ਇਕ ਦਿਨ ਮਿੱਟੀ ਵਿਚ ਰਲਣਾ ਹੀ ਹੈ।” ਪਿਆਰੂ ਨੇ ਕਿਰਪਾਨ ਦੀ ਧਾਰ ਨੂੰ ਦੇਖਦੇ ਹੋਏ ਕਿਹਾ।

ਬਾਹਰ ਜਗਤ ਸਿੰਘ ਨੇ ਉਹਨਾਂ ਨੂੰ ਗਾਲ ਕੱਢੀ। “ਤੁਹਾਨੂੰ ਜੰਮਣ ਵਾਲੀ ਨੂੰ ਸੱਥ ਵਿਚ ਕੰਮੀਆਂ ਦੇ ਸਾਹਮਣੇ ਨੰਗੀ ਨਚਵਾਉਂਗਾ।”

“ਕੀ ਤੂੰ ਅਜੇ ਵੀ ਨਹੀਂ ਜਾਣ ਦੇਵੇਂਗਾ?” ਠਾਕਰ ਅਤੇ ਪਿਆਰੂ ਨੇ ਆਪਣੇ ਪਿਉ ਨੂੰ ਕਿਹਾ। ਉਹ ਦੌੜ ਕੇ ਖਿੜਕੀ ਵੱਲ ਨੂੰ ਹੋਏ, ਤਾਂ ਕਿ ਇਹ ਦੇਖ ਸਕਣ ਕਿ ਜਗਤ ਸਿੰਘ ਦੇ ਨਾਲ ਹੋਰ ਕੌਣ-ਕੌਣ ਹੈ।

ਉਹਨਾਂ ਨੇ ਦੂਰ, ਬਤੇ ਰਾਹ 'ਤੇ ਆਪਣੇ ਛੋਟੇ ਭਰਾ ਦਰਸ਼ਨ ਨੂੰ ਸਿਰ 'ਤੇ ਚਾਰੇ ਦੀ ਪੰਡ ਚੁੱਕੀ ਆਉਂਦਾ ਦੇਖਿਆ। ਹੁਣ ਤੱਕ ਉਨ੍ਹਾਂ ਨੂੰ ਦਰਸ਼ਨ ਦਾ ਖਿਆਲ ਹੀ ਨਹੀਂ ਸੀ ਆਇਆ। ਦਰਸ਼ਨ ਪੰਦਰਾਂ-ਸੌਲਾਂ ਸਾਲਾਂ ਦਾ ਅਜੇ ਚੜ੍ਹਦੀ ਜੁਆਨੀ ਵਿਚ ਸੀ। ਉਸ ਦੇ ਮੁੱਢ ਫੁੱਟ ਰਹੀ ਸੀ ਅਤੇ ਉਸ 'ਤੇ ਦਿਨੋਂ ਦਿਨ ਨਿਖਾਰ ਆ ਰਿਹਾ ਸੀ।

“ਬਾਪੂ, ਉਹਨਾਂ ਨੇ ਦਰਸ਼ਨ ਨੂੰ ਘੇਰ ਲੈਣਾ ਹੈ। ਉਹ ਚਾਰੇ ਦੀ ਪੰਡ ਲਈ ਤਬੈਲੇ ਵੱਲ ਨੂੰ ਆ ਰਿਹਾ ਹੈ।”

ਦਰਸ਼ਨ ਨੂੰ ਸ਼ਾਮਲਾਟ ਵੱਲ ਨੂੰ ਮੁੜਦਾ ਦੇਖ ਕੇ ਠਾਕਰ ਫਾਟਕ ਵੱਲ ਨੂੰ ਵਧਿਆ। ਪਿਆਰੂ ਤੇ ਰਾਜੂ ਉਸ ਦੇ ਪਿੱਛੇ ਦੌੜੇ। ਨੱਥਾ ਸਿੰਘ ਵੀ ਆਪਣੀ ਉਮਰ ਤੁੱਲ ਗਿਆ ਅਤੇ ਗੰਡਾਸੀ ਚੁੱਕ ਕੇ ਉਹਨਾਂ ਦੇ ਪਿੱਛੇ ਦੌੜਿਆ। ਜਗਤ ਸਿੰਘ ਉਹਨਾਂ ਨੂੰ ਬਾਹਰ ਨਿਕਲਦਾ ਦੇਖ ਕੇ ਜੱਗ੍ਹ ਅਤੇ ਜਾਗਰ ਨੂੰ ਹਾਕਾਂ ਮਾਰਨ ਲੱਗਾ। ਦੂਰ ਖੜ੍ਹੇ ਲੋਕ ਹੋਰ ਵੀ ਪਿੱਛੇ ਹਟ ਗਏ।

ਸੱਤਾਂ ਆਦਮੀਆਂ ਦੀਆਂ ਅਵਾਜ਼ਾਂ ਇਸ ਤਰ੍ਹਾਂ ਗੁੰਜੀਆਂ ਜਿਵੇਂ ਮੌਤ ਨੇ ਆਪ ਹਾਕਾਂ ਮਾਰੀਆਂ ਹੋਣ। ਅੱਖ ਝਮਕਦਿਆਂ ਹੀ ਕਿਰਪਾਨਾਂ ਵੱਜਣ ਲੱਗੀਆਂ। ਗੰਡਾਸੀਆਂ ਅਤੇ ਬਰਛੇ ਵਰ੍ਹਣ ਲੱਗੇ। ਉਹ ਇਕ ਦੂਸਰੇ ਤੇ ਇਸ ਤਰ੍ਹਾਂ ਵਾਰ ਕਰਨ ਲੱਗੇ ਜਿਵੇਂ ਮੌਕੀ ਕੁੱਟ ਰਹੇ ਹੋਣ। ਜਗਤ ਸਿੰਘ ਦੀ ਗੰਡਾਸੀ ਠਾਕਰ ਦੇ ਬਰਛੇ ਵਿਚ ਵੱਜ ਕੇ ਟੁੱਟੀ ਤਾਂ ਇਸ ਤਰ੍ਹਾਂ ਅਵਾਜ਼ ਆਈ ਜਿਵੇਂ ਪਾਣੀ ਵਿਚ ਝੀਂਗਰ ਬੋਲਿਆ ਹੋਵੇ। ਬਚਿੰਤ ਸਿੰਘ ਉਸ ਵੱਲ ਨੂੰ ਵਧਿਆ ਪਰ ਫਿਰ ਰੁਕ ਗਿਆ। ਜਗਤ ਸਿੰਘ ਨੇ ਦੌੜ ਕੇ ਟੁੱਟੀ ਹੋਈ ਗੰਡਾਸੀ ਚੁੱਕਣੀ ਚਾਹੀ, ਪਰ ਇਸ ਤੋਂ ਪਹਿਲਾਂ ਹੀ ਪਿਆਰੂ ਦੀ ਗੰਡਾਸੀ ਉਸ ਦੇ ਸਿਰ ਵਿਚ ਆ ਵੱਜੀ ਅਤੇ ਚਾਦਰ ਦੇ ਮੜ੍ਹਾਸੇ ਨੂੰ ਚੀਰਦੀ ਹੋਈ ਉਸ ਦੇ ਸਿਰ ਤੱਕ ਜਾ ਪਹੁੰਚੀ।

ਕੁੱਝ ਪਲਾਂ 'ਚ ਹੀ ਜਗਤ ਸਿੰਘ ਦੇ ਸਿਰ ਦੇ ਪਿਛਲੇ ਵਾਲ ਲਾਲ ਹੋ ਗਏ। ਜਾਗਰ ਨੇ ਪਿਆਰੂ ਦੇ ਪਿੱਛਲਿਓਂ ਬਰਛਾ ਮਾਰ ਕੇ ਉਸ ਨੂੰ ਜਮੀਨ 'ਤੇ ਵਿਛਾ ਦਿੱਤਾ। ਦੌਜੇ ਹੀ ਪੱਲ ਠਾਕਰ ਦਾ ਬਰਛਾ ਜਾਗਰ ਦੇ ਮੋਹਿਆਂ 'ਤੇ ਵੱਜਾ ਤੇ ਨਾਲ ਹੀ ਰਾਜੂ ਨੇ ਬਰਛਾ ਉਸ ਦੇ ਸਿਰ ਵਿਚ ਮਾਰਿਆ। ਉਹ ਚੀਕਾਂ ਮਾਰਦਾ ਬੱਲੇ ਛਿੱਗ ਪਿਆ। ਜਗਤ ਸਿੰਘ ਜ਼ੋਰ ਲਾ ਕੇ ਉਤੀਆ। ਉਸ ਨੇ ਜੱਗ੍ਹ ਤੋਂ ਗੰਡਾਸੀ ਫੜੀ ਅਤੇ ਠਾਕਰ ਦਾ ਸਿਰ ਚੀਰ ਕੇ ਉਸ ਨੂੰ ਢੇਰੀ ਕਰ ਦਿੱਤਾ। ਗੰਡਾਸੀ ਨੂੰ ਲਾਲ ਹੋਈ ਦੇਖ ਕੇ ਉਸ ਨੂੰ ਬੜਾ ਸੰਤੋਖ ਮਹਿਸੂਸ ਹੋਇਆ। ਉਸ ਨੇ ਠਾਕਰ 'ਤੇ ਇਕ ਵਾਰ ਹੋਰ ਕੀਤਾ, ਪਰ ਰਾਜੂ ਨੇ ਉਹਨੂੰ ਆਪਣੇ ਬਰਛੇ ਨਾਲ ਰੋਕ ਲਿਆ ਅਤੇ ਗੰਡਾਸੀ ਦੇ ਹੱਥੋਂ ਦੋ ਟੁੱਕੜੇ ਹੋ ਗਏ। ਜਗਤ ਸਿੰਘ ਜਾਗਰ ਦੇ ਬਰਛੇ ਨੂੰ ਚੁੱਕਣ ਲਈ ਝੁਕਿਆ ਤਾਂ ਰਾਜੂ ਨੇ ਬਰਛਾ ਪੂਰੇ ਜ਼ੋਰ ਨਾਲ ਘੁਮਾ ਕੇ ਜਗਤ ਸਿੰਘ 'ਤੇ ਵਾਰ ਕਰ ਦਿੱਤਾ। ਜਗਤ ਸਿੰਘ ਜਮੀਨ 'ਤੇ ਢਹਿ ਢੇਰੀ ਹੋ ਗਿਆ ਤੇ ਦਰਦ ਨਾਲ ਤੜਫਣ ਲੱਗਾ। ਉਸ ਨੇ ਹੱਥ ਵਧਾ ਕੇ ਟੁੱਟਾ ਹੋਇਆ ਬਰਛਾ ਚੁੱਕਿਆ ਤੇ ਪੂਰੇ ਜ਼ੋਰ ਨਾਲ ਘੁਮਾ ਕੇ ਰਾਜੂ ਵੱਲ ਨੂੰ ਸਿੱਟ ਦਿੱਤਾ। ਬਰਛਾ ਸਿੱਧਾ ਜਾ ਕੇ ਰਾਜੂ ਦੇ ਪੱਟ ਵਿਚ ਵੱਜਾ ਤੇ ਉਹ ਥਾਂ ਹੀ ਛਿੱਗ ਪਿਆ।

ਛੇ ਜਣਿਆਂ ਨੂੰ ਖੂਨ ਵਿਚ ਲੱਥ ਪੱਥ ਦੇਖ ਕੇ ਲੋਕਾਂ ਦੇ ਹੌਸਲੇ ਢਹਿ ਗਏ। ਗੁੱਸੇ ਦੀ ਥਾਂ ਹੁਣ ਡਰ ਨੇ ਲੈ ਲਈ ਸੀ। ਲੜਾਈ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਮੁੱਕ ਗਈ ਸੀ। ਪਰ ਇਸ ਨੇ ਸਭ ਦੇ ਸਾਹ ਸੂਤ ਲਏ ਸਨ। ਜਗਤ ਸਿੰਘ ਇਕ ਪਾਸੇ ਪਿਆ ਮਰ ਰਹੇ ਝੋਟੇ ਵਾਂਗ ਅੱਡੀਆਂ ਰਗੜ ਰਿਹਾ ਸੀ। ਜਾਗਰ, ਪਿਆਰੂ ਅਤੇ ਠਾਕਰ ਦੇ ਅਧਖੁਲੇ ਮੂੰਹ ਜਿਵੇਂ ਧਰਤੀ ਨੂੰ ਚੁੰਮ ਰਹੇ ਹੋਣ। ਉਹਨਾਂ ਦੇ ਸਰੀਰਾਂ 'ਚੋਂ ਗਰਮ ਖੂਨ ਵਹਿ ਕੇ ਜਮੀਨ ਨੂੰ ਸਿੰਜ ਰਿਹਾ ਸੀ। ਸ਼ਾਮਲਾਟ ਵਿਚ ਅੱਧਮਰੇ ਲੋਕ, ਚੀਕਾਂ, ਖੂਨ ਨਾਲ ਲਿਬੜੇ ਹਥਿਆਰ ਅਤੇ ਮੱਖੀਆਂ ਦਾ ਬਹੁਤ ਬੜਾ ਹਜ਼ੂਮ ਸੀ ਜੋ ਗੋਰੇ ਦੇ ਢੇਰ ਤੋਂ ਉੱਠ ਕੇ ਉਥੇ ਇਕੱਠੀਆਂ ਹੋ ਗਈਆਂ ਸਨ।

“ਪਾਂਈ!” ਜਗਤ ਸਿੰਘ ਦੀ ਕਮਜ਼ੋਰ ਅਵਾਜ਼ ਆਈ।

“ਪਾਂਈ!” ਠਾਕਰ ਤੜਫਣਾ ਹੋਇਆ ਤਰਲੇ ਕਰਨ ਲੱਗਾ।

ਕੁੱਝ ਮਿੰਟ ਪਹਿਲਾਂ ਉਹ ਨਗਾਰੇ ਦੀ ਤਰ੍ਹਾਂ ਗਰਜ ਰਹੇ ਸਨ ਪਰ ਹੁਣ ਪਾਣੀ ਵੀ ਠੀਕ ਤਰ੍ਹਾਂ ਨਹੀਂ ਮੰਗ ਸਕਦੇ ਸਨ। ਜਗਤ ਸਿੰਘ ਨੇ ਖਰਰ-ਖਰਰ ਦੀ ਅਵਾਜ਼ ਕਰਦਿਆਂ, ਪਾਣੀ, ਮਸੀਂ ਸੰਘ ਤੋਂ ਥੱਲੇ ਉਤਾਰਿਆ।

ਬੋਤੀ ਦੇਰ ਬਾਅਦ ਹੀ ਦੋਨਾਂ ਘਰਾਂ ਦੀਆਂ ਅੱਗਤਾਂ ਰੋਂਦੀਆਂ, ਪਿੱਟਦੀਆਂ ਅਤੇ ਵਿਰਲਾਪ ਕਰਦੀਆਂ ਉਥੇ ਆ ਗਈਆਂ। ਦੁੱਖ ਦੀ ਸਿਦਤ ਨੇ ਉਹਨਾਂ ਦੇ ਅੰਦਰ ਦੀ ਨਫਰਤ ਨੂੰ ਦਬਾ ਦਿੱਤਾ ਸੀ ਅਤੇ ਉਹ ਇਕ ਦੂਸਰੇ ਨੂੰ ਗਾਲਾਂ ਕੱਢਣ ਦੀ ਬਜਾਏ ਆਪਣਿਆਂ ਨੂੰ ਰੋ ਰਹੀਆਂ ਸਨ।

ਜਗਤ ਸਿੰਘ ਦੀ ਪਤਨੀ ਅਤੇ ਕਰਤਾਰ ਦੀ ਮਾਂ ਜਸਵੰਤ ਕੌਰ ਦੂਰ ਤੋਂ ਹੀ ਛਾਤੀ ਪਿੱਟਦੀ ਆਈ। ਆਪਣੇ ਪਤੀ ਅਤੇ ਪੁੱਤਰ ਨੂੰ ਲਹੂ ਨਾਲ ਲੱਥ ਪੱਥ ਦੇਖ ਕੇ ਵਿਰਲਾਪ ਕਰਦੀ ਹੋਈ, ਜ਼ੋਰ ਜ਼ੋਰ ਨਾਲ ਆਪਣੇ ਵਾਲ ਪੱਟਣ ਲੱਗੀ। ਉਹਨੂੰ ਦੇਖ ਕੇ, ਆਪਣੇ ਜ਼ਖਸੀ ਪੁੱਤਰਾਂ ਦੇ ਮੂੰਹ ਵਿਚ ਪਾਣੀ ਪਾਉਂਦਾ ਹੋਇਆ ਨੱਥਾ ਸਿੰਘ ਸਿੱਧਾ ਖੜ੍ਹਾ ਹੋ ਗਿਆ।

“ਪਾਗਲ ਹੋ ਗਿਆਂ?” ਨੱਥਾ ਸਿੰਘ ਦੇ ਚਾਚੇ ਦੇ ਮੁੰਡੇ ਭਗਵਾਨ ਸਿੰਘ ਨੇ ਉਸ ਨੂੰ ਕਲਾਵੇ ਵਿਚ ਲੈਂਦਿਆਂ ਰੋਕਿਆ। ਛੱਡ ਦੇ ਮੈਨੂੰ, ਭਗਵਾਨ ਸਿੰਹਾ। ਅੱਜ ਮੈਨੂੰ ਇਸ ਦੋ-ਮੂੰਹੀ ਸੱਪਣੀ ਦਾ ਖੂਨ ਕਰਨ ਦੇ।” ਨੱਥਾ ਸਿੰਘ ਆਪਣੇ ਆਪ ਨੂੰ ਛੁਡਾਉਣ ਲਈ ਹੱਥ ਪੈਰ ਮਾਰਦਾ ਬੋਲਿਆ।

ਭਗਵਾਨ ਸਿੰਘ ਅਤੇ ਕੁੱਝ ਹੋਰ ਬੰਦਿਆਂ ਨੇ ਨੱਥਾ ਸਿੰਘ ਤੋਂ ਕਿਰਪਾਨ ਖੋਹ ਲਈ ਤੇ ਉਸ ਨੂੰ ਘਸੀਟ ਕੇ ਦੂਰ ਲੈ ਗਏ। ਨੱਥਾ ਸਿੰਘ ਦੀਆਂ ਗਾਲਾਂ ਸੁਣ ਕੇ ਬਚਿੰਤ ਸਿੰਘ ਵੀ ਭੜਕ ਉਠਿਆ। ਉਸ ਨੇ ਬਚਨ ਦੇ ਹੱਥੋਂ ਤਲਵਾਰ ਫੜ ਲਈ ਅਤੇ ਉਸ ਨੂੰ ਹਵਾ 'ਚ ਘੁਮਾਉਂਦਾ ਨੱਥਾ ਸਿੰਘ ਵੱਲ ਨੂੰ ਦੌੜਿਆ। ਮੇਲਾ ਸਿੰਘ ਅਤੇ ਸਰਦਾਰਾ ਸਿੰਘ ਨੇ ਉਸ ਨੂੰ ਫੜ ਲਿਆ ਤੇ ਮੋੜ ਕੇ ਪਿੱਛੇ ਨੂੰ ਲੈ ਗਏ। ਮੇਲਾ ਸਿੰਘ ਹਫਿਆ ਹੋਇਆ

ਬੋਲਿਆ, “ਬਚਿੰਤ ਸਿੰਹਾ, ਤੂੰ ਪਾਗਲ ਤਾਂ ਨਹੀਂ ਹੋ ਗਿਆ? ਬਹੁਤ ਲੜ ਲਿਆ। ਹੁਣ ਜਖਮੀਆਂ ਦੀ ਸੁਧ ਲੈ। ਉਹਨਾਂ ਨੂੰ ਹਸਪਤਾਲ ਵੀ ਪਹੁੰਚਾਉਣਾ ਹੈ।”

ਕੁੱਝ ਪਲਾਂ ਬਾਅਦ ਤਨਾਅ ਘੱਟ ਗਿਆ ਅਤੇ ਇਕ ਵਾਰ ਫਿਰ ਜਖਮੀਆਂ ਦੀ ਕੁਰਲਾਹਟ ਵਾਤਾਵਰਣ 'ਤੇ ਛਾ ਗਈ। ਦੋਨਾਂ ਧਿਰਾਂ ਦਾ ਧਿਆਨ ਆਪਣੇ ਜਖਮੀਆਂ ਵੱਲ ਹੋ ਗਿਆ। ਗੁੱਸੇ ਅਤੇ ਲੜਾਈ ਦੀ ਗਰਮੀ ਦੀ ਥਾਂ ਹੁਣ ਫਰ ਨੇ ਲੈ ਲਈ ਸੀ।

ਉਹ ਆਪਣੇ ਆਪਣੇ ਜਖਮੀਆਂ ਨੂੰ ਹਸਪਤਾਲ ਲਿਜਾਣ ਦੀਆਂ ਤਿਆਰੀਆਂ ਕਰਨ ਲੱਗੇ। ਉਹਨਾਂ ਦੇ ਜਖਮਾਂ 'ਤੇ ਸ਼ਰਾਬ ਵਿਚ ਭਿਉਂ ਕੇ ਲੋਗੜ ਬੰਨ੍ਹ ਦਿੱਤਾ ਗਿਆ ਤਾਂ ਕਿ ਖੂਨ ਜ਼ਿਆਦਾ ਨਾ ਵਹੇ।

ਛੇਤੀ ਹੀ ਬਚਿੰਤ ਸਿੰਘ ਦਾ ਗੱਡਾ ਆ ਗਿਆ। ਗੱਡੇ 'ਤੇ ਖੇਤ ਤਾਣ ਕੇ ਛੱਡ ਬਣਾ ਲਈ ਗਈ ਸੀ। ਥੱਲੇ ਪੁਰਾਣੀਆਂ ਰਜਾਈਆਂ, ਉਪਰ ਪਰਾਲੀ ਅਤੇ ਖੇਤ ਵਿਛਾਏ ਹੋਏ ਸਨ। ਗੱਡੇ ਦੇ ਇਕ ਪਾਸੇ ਪਾਣੀ ਦਾ ਘਤਾ ਪਿਆ ਸੀ। ਬਚਿੰਤ ਸਿੰਘ ਨੇ ਦੋ ਆਦਮੀਆਂ ਦੀ ਮਦਦ ਨਾਲ ਕਰਤਾਰ, ਜਗਤ ਸਿੰਘ ਅਤੇ ਜਾਗਰ ਨੂੰ ਗੱਡੇ 'ਤੇ ਪਾਇਆ। ਜਸਵੰਤ ਕੌਰ ਵੀ ਗੱਡੇ 'ਤੇ ਬੈਠ ਗਈ। ਬਚਨ ਗੱਡਾ ਹੱਕਣ ਲੱਗਾ। ਬਚਿੰਤ ਸਿੰਘ ਨੇ ਮੋਹਰੇ ਹੋ ਕੇ ਬਲਦਾਂ ਦੀ ਜੋੜੀ ਦੇ ਗਲਾਂ 'ਚੋਂ ਖੁੰਗਰੂਆਂ ਦੇ ਪਟੇ ਲਾਹ ਲਏ। ਉਹਨਾਂ ਨਾਲ ਮੁਹੱਲੇ ਦੇ ਪੰਜ-ਛੇ ਆਦਮੀ ਗੱਡੇ ਦੇ ਪਿੱਛੇ-ਪਿੱਛੇ ਸਹਿਰ ਦੇ ਹਸਪਤਾਲ ਨੂੰ ਤੁਰ ਪਏ।

ਬੋਤੇ ਚਿਰ ਬਾਅਦ ਨੱਥਾ ਸਿੰਘ ਕਾ ਗੱਡਾ ਵੀ ਤਬੇਲੇ ਦੇ ਬਾਹਰ ਆ ਗਿਆ। ਪਿਆਰੂ, ਰਾਜੂ ਅਤੇ ਠਾਕਰ ਨੂੰ ਗੱਡੇ 'ਤੇ ਪਾ ਕੇ ਬਚਿੰਤ ਸਿੰਘ ਹੋਰਾਂ ਦੇ ਗੱਡੇ ਦੇ ਪਿੱਛੇ ਪਿੱਛੇ ਹੱਕ ਦਿੱਤਾ। ਦੋਹਾਂ ਗੱਡਿਆਂ ਦੇ ਥੱਲੇ ਲਹੂ ਤੇ ਪਾਣੀ ਦੀਆਂ ਮਿਲੀਆਂ ਜੁਲੀਆਂ ਬੁੰਦਾਂ ਡਿੱਗ ਰਹੀਆਂ ਸਨ। ਕਰੀਹ-ਕਰੀਹ ਕਰਦੇ ਦੋਨੋਂ ਗੱਡੇ ਹੌਲੀ ਹੌਲੀ ਤੁਰੇ ਜਾ ਰਹੇ ਸਨ।

ਦੋ

ਪਿੰਡ ਵਿਚ ਅਚਾਨਕ ਹੋਏ ਇਸ ਫਸਾਦ ਨੇ ਲੋਕਾਂ ਦੇ ਦਿਮਾਗ ਸੰਨ ਕਰ ਦਿੱਤੇ। ਸਾਰੇ ਗੁੰਮੁੰਮ, ਘਬਰਾਏ ਤੇ ਸਹਿਮੇ ਹੋਏ ਸਨ। ਪਿੰਡ ਦਾ ਨਿਰੰਤਰ ਜੀਵਨ ਇਕ ਦਮ ਖੜ੍ਹ ਗਿਆ ਸੀ। ਗਲੀਆਂ 'ਚ ਸੰਨ ਪਈ ਹੋਈ ਸੀ। ਸਿਰਫ ਕੁੱਝ ਕੁੱਤੇ ਇਕ ਦੂਸਰੇ ਦੇ ਪਿੱਛੇ ਸੁੰਘਦੇ ਹੋਏ ਲੰਘਦੇ, ਕਿਸੇ ਉੱਚੇ ਥਾਂ ਦੇ ਨੇੜੇ ਖੜ੍ਹੇ ਹੋ ਕੇ ਪਿਸ਼ਾਬ ਕਰਦੇ ਤੇ ਅੱਗੇ ਤੁਰ ਪੈਂਦੇ।

ਪਰ ਜਿਉਂ ਜਿਉਂ ਜਖਮੀਆਂ ਨਾਲ ਲੱਦੇ ਗੱਡੇ ਪਿੰਡ ਤੋਂ ਦੂਰ ਹੋ ਰਹੇ ਸਨ, ਲੋਕਾਂ ਦੀ ਚੇਤਨਾ ਮੁੜ ਰਹੀ ਸੀ। ਲੜਾਈ ਦੀਆਂ ਕੜੀਆਂ ਉਹਨਾਂ ਦੀ ਸਮਝ ਵਿਚ ਆ ਰਹੀਆਂ ਸਨ। ਕਈ ਤਸਵੀਰਾਂ ਜਿਹਨ ਵਿਚ ਉੱਭਰ ਰਹੀਆਂ ਸਨ।

ਪਿੰਡ ਦੀਆਂ ਬੁੜੀਆਂ ਗਲੀਆਂ ਦੇ ਖੰਜਿਆਂ ਜਾਂ ਘਰਾਂ ਦੇ ਬਹਿਆਂ ਮੋਹਰੇ ਖੜੀਆਂ ਲੜਾਈ ਦੀਆਂ ਟੁੱਟੀਆਂ ਕੜੀਆਂ ਨੂੰ ਜੋੜਨ ਦੀ ਕੋਸ਼ਿਸ਼ ਵਿਚ ਟਿੱਪਣੀਆਂ ਕਰ ਰਹੀਆਂ ਸਨ। ਦੋਹਾਂ ਘਰਾਂ ਤੋਂ ਰੋਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਇਹ ਅਵਾਜ਼ਾਂ ਸੂਣ ਕੇ ਉਹਨਾਂ ਦੇ ਦਿਲ ਵਿਚ ਹੌਲ ਜਿਹੇ ਪੈਂਦੇ। ਦਿਨ ਦਿਹਾੜੇ ਮੌਤ ਦੇ ਪਰਛਾਵੇਂ ਅੱਖਾਂ ਅੱਗੇ ਮੰਡਰਾਉਂਦੇ ਦਿਸਦੇ। ਉਹ ਜਖਮੀਆਂ ਦੇ ਗੁਣ-ਦੋਸ਼ ਇਸ ਤਰ੍ਹਾਂ ਬਿਆਨ ਕਰ ਰਹੀਆਂ ਸਨ, ਜਿਵੇਂ ਉਨ੍ਹਾਂ ਦੇ ਜਿਉਂਦੇ-ਜੀਅ ਮੁੜ ਕੇ ਆਉਣ ਦੀ ਬਹੁਤੀ ਆਸ ਨਾ ਹੋਵੇ।

ਪਿੰਡ ਦੀਆਂ ਬਹੁਤੀਆਂ ਦੁਕਾਨਾਂ ਬੰਦ ਸਨ। ਜਿਹੜੀਆਂ ਖੁੱਲੀਆਂ ਸਨ ਉਥੇ ਵੀ ਸੁੰਨ-ਮਸਾਣ ਸੀ। ਸਿਰਫ ਮੁਨਸੀ ਬਾਬੂਰਾਮ ਦੀ ਦੁਕਾਨ 'ਤੇ ਕੁਛ ਲੋਕ ਢੂੰਘੀ ਸੋਚ ਵਿਚ ਢੁੰਬੇ ਉਦਾਸ ਬੈਠੇ ਸਨ। ਉਨ੍ਹਾਂ ਨੂੰ ਗੱਲ ਗੱਲ 'ਤੇ ਰੱਬ ਦਾ ਚੇਤਾ ਆ ਰਿਹਾ ਸੀ। ਉਹ ਐਨੇ ਤੱਤੇ ਹੋਏ ਸਨ ਕਿ ਥੋੜ੍ਹੇ ਜਿਹੇ ਖੜਕੇ ਨਾਲ ਵੀ ਚੌਂਕ ਜਾਂਦੇ।

ਮੁਨਸੀ ਨੇ ਹੁੱਕਾ ਛੱਡ ਕੇ ਜੇਬ 'ਚੋਂ ਐਨਕ ਕੱਢੀ। ਉਸ 'ਤੇ ਜੋਰ ਨਾਲ ਢੁਕ ਮਾਰੀ ਤੇ ਧੋਤੀ ਦੇ ਲੜ੍ਹ ਨਾਲ ਸਾਫ਼ ਕੀਤੀ। ਅੱਖਾਂ ਨੂੰ ਦੋਨਾਂ ਹੱਥਾਂ ਨਾਲ ਮਲਕੇ ਐਨਕ ਲਾਈ ਅਤੇ ਰੱਬ ਨੂੰ ਚੇਤੇ ਕਰਦਾ ਹੋਇਆ ਬੋਲਿਆ, “ਕੱਲ ਰਾਤ ਦੀ ਗੱਲ ਆ ਮੈਂ ਖੇਤਾਂ ਵੱਲ ਗਿਆ ਸੀ.....ਮੈਨੂੰ ਕਰਤਾਰ ਮਿਲ ਪਿਆ। ਘੋੜੀ 'ਤੇ ਆਉਂਦਾ ਸੀ। ਮੈਂ ਕਿਹਾ...ਕਰਤਾਰ ...ਹੁਣ ਘੋੜੀ ਛੱਡ ਦੇ..ਮੋਟਰ ਸਾਈਕਲ ਲੈ ਲਾ...ਜੈਲਦਾਰ ਦੇ ਬੜੇ ਮੁੰਡੇ ਸਿੰਦਰ ਨੇ ਲੈ ਲਿਆ ਹੈ...ਉਡਦਾ ਫਿਰਦਾ ਹੈ।”

ਮੁਨਸੀ ਨੇ ਇਕ ਵਾਰ ਫਿਰ ਰੱਬ ਨੂੰ ਚੇਤੇ ਕੀਤਾ ਅਤੇ ਅਵਾਜ਼ ਨੂੰ ਹੌਲੀ ਕਰਦਾ ਬੋਲਿਆ, “ਮੈਨੂੰ ਕਹਿਣ ਲੱਗਾ,ਚਾਚਾ, ਮੈਂ ਤਾਂ ਹੁਣ ਲੈ ਆਵਾਂ.....ਤਾਇਆ ਨਹੀਂ ਮੰਨਦਾ.....ਪਰ ਜਿਸ ਦਿਨ ਕਮਾਦ ਦੀ ਫਸਲ ਚੱਕ ਹੋ ਗਈ.....ਤਾਇਆ ਮੰਨੇ ਜਾਂ ਨਾ ਮੰਨੇ.....ਮੈਂ ਮੋਟਰ ਸਾਈਕਲ ਲੈ ਆਉਣਾ।” ਕਹਿਕੇ ਮੁਨਸੀ ਬਾਬੂਰਾਮ ਇਕਦਮ ਚੁੱਪ ਹੋ ਗਿਆ। ਫਿਰ ਉਦਾਸ ਜਿਹਾ ਹੋ ਕੇ ਕਹਿਣ ਲੱਗਾ, “ਪਰ.....ਹੁਣ ਰੱਬ ਹੀ ਮਾਲਕ ਹੈ। ਹੈ ਕੋਈ ਭਰੋਸਾ ਜ਼ਿੰਦਗੀ ਦਾ?”

ਫੇਰੂਮਲ ਜੋਰ ਨਾਲ ਉਬਾਸੀ ਲੈਂਦਾ ਬੋਲਿਆ, “ਕੱਲ ਦਿਨੇ ਨੱਥਾ ਸਿੰਘ ਮੇਰੇ ਕੋਲ ਆਇਆ ਸੀ----ਘਰ ਬਾਰ ਦੀ ਗੱਲ ਚੱਲੀ ਤਾਂ ਕਹਿਣ ਲੱਗਾ ਕਿ ਪਿਆਰੂ ਨੂੰ ਵਲੈਤ ਭੇਜ ਰਿਹਾ ਹਾਂ। ਦੋ ਯੂਮਾ ਜਮੀਨ ਵੇਚ ਦੇਣੀ ਹੈ, ਮੁੰਡਾ ਜ਼ਿਦ ਕਰ ਰਿਹਾ ਹੈ...ਪਰ ਹੋਣੀ ਦੇ ਅੱਗੇ ਕਿਹਾਦੀ ਪੇਸ਼ ਚਲਦੀ ਹੈ।”

ਜਿਹੜਾ ਪਿਆਰੂ ਵਲੈਤ ਜਾਣ ਦੀ ਤਿਆਰੀ ਕਰ ਰਿਹਾ ਸੀ...ਹੁਣ...ਫੇਰੂਮਲ ਅੱਗੇ ਕੁਛ ਨਾ ਕਹਿ ਸਕਿਆ ਅਤੇ ਚਿਹਰੇ ਨੂੰ ਦੋਨਾਂ ਹੱਥਾਂ ਨਾਲ ਢੱਕ ਕੇ ਰੱਬ ਨੂੰ ਚੇਤੇ ਕਰਨ ਲੱਗਾ।

ਉਥੇ ਇਕ ਵਾਰ ਫਿਰ ਉਦਾਸੀ ਛਾ ਗਈ। ਸਾਰੇ ਚੁੱਪ ਕਰਕੇ ਬੈਠੇ ਰਹੇ। ਗਲੀ ਵਿਚ ਮਿਲਖਾ ਸਿੰਘ ਦੀ ਅਵਾਜ਼ ਸੁਣ ਕੇ ਸਾਰੇ ਹੈਰਾਨ ਹੋ ਗਏ। ਮੁਨਸੀ ਬਹੁਤ ਧਿਆਨ ਨਾਲ ਉਸ ਵੱਲ ਦੇਖਣ ਲੱਗਾ। ਜਦ ਉਹ ਨੇੜੇ ਆ ਗਿਆ ਤਾਂ ਮੁਨਸੀ ਨੇ ਉਤਸੁਕਤਾ ਨਾਲ ਪੁੱਛਿਆ, “ਚੌਧਰੀ, ਤੂੰ ਸਵੇਰੇ ਹੀ ਕਿਥੇ ਚਲਾ ਗਿਆ ਸੀ?”

“ਇਥੇ ਹੀ ਸੀ.....ਖਰਲਾਂ ਤੱਕ ਗਿਆ ਸੀ।” ਮਿਲਖਾ ਸਿੰਘ ਨੇ ਬੜੇ ਕੋਲ ਜੁੱਤੀ ਝਾੜਦਿਆਂ ਕਿਹਾ।

“ਚੌਧਰੀ, ਅੱਜ ਤਾਂ ਸਵੇਰੇ ਸਵੇਰੇ ਹੀ ਕਹਿਰ ਆ ਗਿਆ। ਨੰਬਰਦਾਰਾਂ ਅਤੇ ਨੀਲੋਵਾਲੀਆਂ ਵਿਚ.....

“ਮੈਨੂੰ ਪਤਾ ਹੈ।” ਕਹਿ ਕੇ ਮਿਲਖਾ ਸਿੰਘ ਨੇ ਉਹਦੀ ਗੱਲ ਵਿਚ ਹੀ ਕੱਟ ਦਿੱਤੀ, ਫਿਰ ਹੈਰਾਨ ਹੁੰਦਾ ਬੋਲਿਆ, “ਇਕ ਗੱਲ ਦੀ ਸਮਝ ਨਹੀਂ ਆਈ.....ਬੋਲ - ਵਰਾਲਾ ਤਾਂ ਜਗੀਰਦਾਰਾਂ ਅਤੇ ਮਾਘੇ ਕੇ ਟੱਬਰਾਂ ਵਿਚ ਹੋ ਰਿਹਾ ਸੀ, ਪਰ ਇਹ ਪਟਾਕਾ ਇਧਰ ਕਿਵੇਂ ਫੱਟ ਗਿਆ?”

“ਕਿੰਨੀ ਬਤੀ ਮੂਰਖਤਾ ਹੈਦਸਾਂ ਪਾਥੀਆਂ ਦੀ ਖਾਤਰ ਛੇ ਬੰਦੇ ਖੂਨ ਦੀ ਹੋਲੀ ਖੇਡ ਗਏ।” ਫੇਰੂਮਲ ਨੇ ਦੁੱਖ ਅਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ।

ਫੇਰੂਮਲ ਦੀ ਗੱਲ ਸਭ ਨੇ ਸੁਣੀ ਪਰ ਚੁੱਪ ਰਹੇ। ਸਭ ਜਾਣਦੇ ਸਨ ਕਿ ਗੱਲ ਦਸਾਂ ਪਾਥੀਆਂ ਦੇ ਚਹਿਣ ਦੀ ਨਹੀਂ ਸੀ। ਪਰ ਫਿਰ ਵੀ ਕਿਸੇ ਨੇ ਗੱਲ ਨੂੰ ਵਿਸਥਾਰ ਨਾਲ ਦੱਸਣ ਦੀ ਜ਼ਰੂਰਤ ਨਹੀਂ ਸਮਝੀ। ਸਗੋਂ ਡਰੇ ਹੋਏ ਚੇਹਰੇ ਉਸੇ ਤਰ੍ਹਾਂ ਇਕ ਦੂਜੇ ਨੂੰ ਘੂਰਦੇ ਰਹੇ।

ਮਿਲਖਾ ਸਿੰਘ ਨੇ ਸਾਰਿਆਂ ਵੱਲ ਦੇਖਿਆ ਅਤੇ ਨਫਰਤ ਭਰੀ ਅਵਾਜ਼ ਨਾਲ ਉਹਨਾਂ ਦੀ ਅਗਿਆਨਤਾ ਤੇ ਹੈਰਾਨੀ ਜਾਹਿਰ ਕਰਦਾ ਹੋਇਆ ਬੋਲਿਆ, “ਤੁਸੀਂ ਸਾਰੇ ਪਿੰਡ ਵਿਚ ਅੱਖਾਂ ਤੇ ਕੰਨ ਬੰਦ ਕਰਕੇ ਅਤੇ ਆਪਣੀ ਸਮਝ ਨੂੰ ਜਿੰਦਾ ਲਾ ਕੇ ਰੱਖਿੰਦੇ ਅੰਧਾਂ।” ਫਿਰ ਉਸ ਨੇ ਫੇਰੂਮਲ ਵੱਲ ਟਿੱਖੀਆਂ ਨਜ਼ਰਾਂ ਨਾਲ ਦੇਖਦਿਆਂ ਕਿਹਾ, “ਲਾਲਾ, ਦਸ ਪਾਥੀਆਂ ਦੇ ਲਈ ਕੋਈ ਕਮੀਣ ਵੀ ਲੜਾਈ ਤਾਂ ਕੀ ਗਾਲ ਵੀ ਨਹੀਂ ਕੱਢਦਾ। ਫਿਰ ਜੱਟ ਦਾ ਦਿਲ ਤਾਂ ਧਰਤੀ ਜਿੰਡਾ ਵੱਡਾ ਹੁੰਦਾ ਹੈ। ਜੋ ਆਦਮੀ ਜਮੀਨ ਨੂੰ ਘੁਮਾਵਾਂ ਦੇ ਹਿਸਾਬ ਮਿਣਦਾ ਹੈ, ਅਨਾਜ ਨੂੰ ਮਣਾਂ ਦੇ ਹਿਸਾਬ ਤੌਲਦਾ ਹੈ, ਉਹ ਪਾਥੀਆਂ ਲਈ ਖੂਨ ਨਹੀਂ ਵਹਾਉਣ ਲੱਗਾ। ਇਸ ਲੜਾਈ ਦੀ ਅਸਲੀਅਤ ਕੁਛ ਹੋਰ ਹੀ ਹੈ।”

ਮਿਲਖਾ ਸਿੰਘ ਨੇ ਵਾਰੀ ਵਾਰੀ ਸਾਰਿਆਂ ਵੱਲ ਦੇਖਿਆ। ਫੇਰ ਉਸ ਨੇ ਫੇਰੂਮਲ ਨੂੰ ਗੁੱਸੇ ਨਾਲ ਕਿਹਾ, “ਤੂੰ ਸੱਕਰ ਦੀ ਬੋਰੀ ਵਿਚ ਵੱਡੇ ਡੈਮੂਹ ਵਾਂਗ ਸਾਰਾ ਦਿਨ ਅੰਦਰ ਹੁਬਤਿਆ ਰਹਿੰਦਾ। ਜਦ ਕੋਈ ਗਾਹਕ ਆ ਜਾਂਦਾ, ਤਾਂ ਉਹਨੂੰ ਡੰਗ ਮਾਰ ਕੇ ਸਾਰਾ ਜ਼ਹਿਰ ਕੱਢ ਲੈਂਦਾ ਹੈ। ਪਰ ਜੱਟਾਂ ਦਾ ਜ਼ਹਿਰ ਇਸ ਤਰ੍ਹਾਂ ਨਹੀਂ ਨਿਕਲਦਾ, ਉਨ੍ਹਾਂ ਨੂੰ ਜ਼ਹਿਰ ਕੱਢਣ ਲਈ ਖੂਨ ਵਹਾਉਣਾ ਪੇਂਦਾ ਹੈ।”

ਤਣਾਅ ਭਰੇ ਮਹੌਲ ਦੇ ਬਾਵਜੂਦ ਲੋਕ ਹੱਸ ਪਏ ਤਾਂ ਮਿਲਖਾ ਸਿੰਘ ਖੁਸ਼ ਹੋ ਗਿਆ। ਮੁਨਸੀ ਨੇ ਉਸ ਨੂੰ ਸ਼ਰਾਰਤੀ ਲਹਿਜੇ ਵਿਚ ਪੁੱਛਿਆ, “ਚੌਧਰੀ, ਕਿਤੇ ਜਸਵੰਤ ਕੌਰ ਵਾਲਾ ਮਸਲਾ ਤਾਂ ਨਹੀਂ?”

ਮਿਲਖਾ ਸਿੰਘ ਖਿੜ੍ਹੁ ਉਠਿਆ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਨਾਲ ਨਾਲ ਉਸ ਦੇ ਬੁੱਲ ਵੀ ਫੈਲ ਗਏ। “ਆਖਰ ਮੁਨਸੀ ਹੈ। ਪੁਰਾਣੀਆਂ ਚਾਰ ਜਮਾਤਾਂ ਪਤਿਆਂ ਹੈ। ਗੱਲ ਦੀ ਤਹਿ ਤੱਕ ਪਹੁੰਚਦਾ ਹੈ।” ਫਿਰ ਉਹ ਅੱਖਾਂ ਘਮਾਉਂਦਾ ਬੋਲਿਆ, ਅੱਜ ਤੋਂ ਵੀਹ ਸਾਲ ਪਹਿਲਾਂ ਜਦ ਮਹੰਤ ਨੇ ਪਿੱਪਲ ਵਾਲਾ ਖੁਹ ਬਣਵਾਇਆ ਸੀ, ਉਨ੍ਹੀ ਦਿਨੀ ਜਸਵੰਤ ਕੌਰ ਦਾ ਨੱਥਾ ਸਿੰਘ ਦੇ ਛੋਟੇ ਭਰਾ ਉਧਯ ਸਿੰਘ ਨਾਲ ਵਿਆਹ ਹੋਇਆ ਸੀ। ਜਸਵੰਤ ਕੌਰ ਬਹਰਾਪੁਰੀਏ ਸਰਦਾਰਾਂ ਦੀ ਧੀ ਹੈ। ਹੁਣ ਤਾਂ ਉਸ ਖਾਨਦਾਨ ਦੀ ਉਹ ਗੱਲ ਨਹੀਂ ਰਹੀ ਪਰ ਉਨ੍ਹਾਂ ਦਿਨਾਂ ਵਿਚ ਬਹੁਤ ਚੜ੍ਹਤ ਹੁੰਦੀ ਸੀ। ਇਹਦਾ ਪਿਉ ਕੁਰਸੀਨਸ਼ੀਨ ਸੀ। ਲਾਟ ਸਾਹਬ ਦੇ ਦਫ਼ਤਰ ਵਿਚ ਵੀ ਉਸ ਨੂੰ ਕੁਰਸੀ ਮਿਲਦੀ ਸੀ। ਉਹਨਾਂ ਦੇ ਹਮੇਸ਼ਾਂ ਇਕ-ਦੋ ਮੁਕੱਦਮੇ ਕਚਿਹਰੀ ਵਿਚ ਚਲਦੇ ਰਹਿੰਦੇ ਸਨ। ਬੜੇ ਧੱਤੱਲੇ ਵਾਲੇ ਸਰਦਾਰ ਸਨ।”

ਮਿਲਖਾ ਸਿੰਘ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਨੱਥਾ ਸਿੰਘ ਦੇ ਬਾਪ ਸਰਦਾਰੀ ਦਾ ਨਾਂ ਵੀ ਉਨ੍ਹਾਂ ਦਿਨੀਂ ਚੌਂਹ ਕੂੰਟਾਂ ਵਿਚ ਗੁੰਜਦਾ ਸੀ। ਉਹ ਛੇ ਭਰਾ ਸਨ। ਡੱਚਾਂ ਵਾਂਗ ਸਾਰੇ ਦਰਸ਼ਨੀ ਜਵਾਨ, ਜਦ ਬਾਹਰ ਨਿਕਲਦੇ ਸੀ ਤਾਂ ਦੇਖ ਕੇ ਰੂਹ ਖੁਸ਼ ਹੋ ਜਾਂਦੀ ਸੀ। ਸਾਰਾ ਇਲਾਕਾ ਉਹਨਾਂ ਤੋਂ ਡਰਦਾ ਸੀ। ਇਕ ਵਾਰ ਚੁਪੈਤਾਂ ਦੇ ਲੋਕਾਂ ਨੇ ਉਨ੍ਹਾਂ ਦੀ ਫਸਲ ਵੱਡ ਲਈ। ਦਰਬਾਰੀ ਨੇ ਆਪਣੇ ਭਰਾਵਾਂ ਨੂੰ ਸੱਦ ਕੇ ਕਿਹਾ ਕਿ ਅੱਜ ਚੁਪੈਤਾਂ ਵਾਲਿਆਂ ਨੇ ਫਸਲ ਵੱਚੀ ਹੈ। ਜੇ ਅਸੀਂ ਚੁਪ ਰਹੇ ਤਾਂ ਕੱਲ ਨੂੰ ਸਾਡੇ ਖੇਤ ਦਾ ਬੰਨਾ ਵੱਡਣਗੇ। ਜੇ ਫੇਰ ਵੀ ਕੁਛ ਨਾ ਕੀਤਾ ਤਾਂ ਸਾਡਾ ਖੇਤ ਹੀ ਦੱਬ ਜਾਣਗੇ, ਅਤੇ ਇਕ ਦਿਨ ਸਾਡੀਆਂ ਧੀਆਂ-ਭੈਣਾਂ ਨੂੰ ਚੱਕਣ ਆ ਜਾਣਗੇ। ਜਿਹੜਾ ਸਾਹਮਣਾ ਉਦੋਂ ਕਰਨਾ ਹੈ, ਉਹ ਅੱਜ ਹੀ ਕਿਉਂ ਨਾ ਕੀਤਾ ਜਾਵੇ। ਸਪੋਲੀਏ ਨੂੰ ਸੱਪ ਕਿਉਂ ਬਣਨ ਦਿੱਤਾ ਜਾਵੇ।” ਕਹਿ ਕੇ ਮਿਲਖਾ ਸਿੰਘ ਚੁੱਪ ਹੋ ਗਿਆ। ਫਿਰ ਪੂਰੇ ਯਕੀਨ ਨਾਲ ਬੋਲਿਆ, “ਦਰਬਾਰੀ ਬਹੁਤ ਸਿਆਣਾ ਆਦਮੀ ਸੀ। ਬਹੁਤ ਦੂਰ ਦੀ ਸੋਚਦਾ ਸੀ ਉਸ ਨੇ ਅਗਲੇ ਹੀ ਦਿਨ ਬਦਲਾ ਲੈ ਲਿਆ। ਦਿਨ ਦਿਹਾਤੇ ਉਹਨਾਂ ਦੀ ਫਸਲ ਵੱਡਣ ਲਈ ਕਮੇ ਲਾ ਦਿੱਤੇ ਅਤੇ ਆਪ ਲਾਠੀਆਂ ਲੈ ਕੇ ਖੜ੍ਹੇ ਹੋ ਗਏ। ਸਾਰੇ ਚੁਪੈਤ ਦੂਰ ਖੜ੍ਹੇ ਦੇਖਦੇ ਰਹੇ ਪਰ ਕਿਸੇ ਦੀ ਇੰਨੀ ਹਿੰਮਤ ਨਾ ਹੋਈ ਕਿ ਉਹਨਾਂ ਨੂੰ ਪੁੱਛ ਸਕੇ ਕਿ ਉਹ ਫਸਲ ਕਿਉਂ ਵੱਡ ਰਹੇ ਹਨ।” ਕਹਿ ਕੇ ਮਿਲਖਾ ਸਿੰਘ ਚੁੱਪ ਹੋ ਗਿਆ।

“ਹਾਂ ਚੌਧਰੀ, ਫਿਰ ਕੀ ਹੋਇਆ?” ਮੁਨਸੀ ਬਾਬੂਰਾਮ ਨੇ ਪੁੱਛਿਆ।

“ਚਾਚਾ, ਐਨਾ ਕੁਛ ਤਾਂ ਨੈਣ ਨੂੰ ਵੀ ਯਾਦ ਨਹੀਂ ਹੁੰਦਾ ਜਿੰਨਾ ਤੈਨੂੰ ਯਾਦ ਹੈ।” ਦਿਲਦਾਰ ਨੇ ਕਿਹਾ।

“ਦਿਲਦਾਰਾ ਤੂੰ ਚੁੱਪ ਰਹਿਆ।” ਮੁਨਸੀ ਨੇ ਝਿੜਕਦਿਆਂ ਕਿਹਾ। ਫਿਰ ਪੁੱਛਿਆ, “ਹਾਂ ਚੌਧਰੀ, ਫਿਰ ਕੀ ਹੋਇਆ?”

ਮਿਲਖਾ ਸਿੰਘ ਕੁੱਝ ਪੱਲ ਚੁੱਪ ਰਹਿ ਕੇ ਬੋਲਿਆ, ਜਦ ਉਧੇ ਦਾ ਵਿਆਹ ਹੋਇਆ ਸੀ ਤਾਂ ਤਿੰਨ ਦਿਨ ਤੱਕ ਪਿੰਡ ਵਿਚ ਮਹਿਡਲ ਲੱਗੀ ਰਹੀ। ਨਕਲਾਂ ਅਤੇ ਤਮਾਸਾ ਹੁੰਦਾ ਰਿਹਾ। ਬਜਨੌਰ ਦੀ ਕੰਜਰੀ ਦਾ ਨਾਚ ਹੋਇਆ ਸੀ। ਤਿੰਨੇ ਦਿਨ ਸਾਰਾ ਇਲਾਕਾ ਸਾਡੇ ਪਿੰਡ 'ਚ ਡੇਰੇ ਲਾ ਕੇ ਬੈਠਾ ਰਿਹਾ ਸੀ

.....ਉਨ੍ਹੀ ਦਿਨੀ ਨੰਬਰਦਾਰਾਂ ਦਾ ਕੰਮ ਹਲਕਾ ਸੀ। ਬਚਿੰਤ ਸਿੰਘ ਦਾ ਬਾਪ ਬਸਾਵਾ ਸਿੰਘ ਸਿਆਣਾ ਅਤੇ ਪੰਚਾਇਤੀ ਆਦਮੀ ਸੀ। ਉਹਦੀ ਦਰਬਾਰੀ ਨਾਲ ਖੁਬ ਬਣਦੀ ਸੀ। ਏਨਾਂ ਦੀ ਦੰਦ ਟੁੱਕਵੀਂ ਸੀ। ਦਰਬਾਰੀ ਦੀ ਕੁੜੀ ਦੇ ਵਿਆਹ 'ਤੇ ਉਸ ਨੇ ਬਰਾਤ ਨੂੰ ਇਕ ਦਿਨ ਦਾ ਖਣਾ ਵੀ ਕੀਤਾ ਸੀ।ਜਸਵੰਤ ਕੌਰ ਦਾ ਉਤਾਰਾ ਵੀ ਉਹਦੇ ਘਰ ਹੀ ਹੋਇਆ ਸੀ।"

"ਜਸਵੰਤ ਕੌਰ ਵੀ ਮੱਖਣ-ਮਲਾਈ ਖਾ ਕੇ ਪਲੀ ਹੋਈ ਜੱਟੀ ਸੀ। ਅਨਾਰ ਦੇ ਛੁੱਲਾਂ ਵਰਗਾ ਰੰਗ, ਸਰੂ ਵਰਗਾ ਕੱਦ ਅਤੇ ਸੱਪਨੀ ਵਰਗੀ ਲਚਕੀਲੀ ਦੇਗਾ। ਜਦ ਉਹ ਕਾਲਾ ਸੁਫ ਦਾ ਘੁੱਗਰਾ ਪਾ ਕੇ ਖੇਤਾਂ ਨੂੰ ਜਾਂਦੀ ਤਾਂ ਰਾਹੀਂ ਖੜ੍ਹ ਜਾਂਦੇ, ਖੇਤਾਂ ਵਿਚ ਕੰਮ ਕਰਦੇ ਲੋਕ ਹੱਲ-ਪੰਜਾਲੀ, ਦਾਤੀ-ਰੰਬਾ ਭੁੱਲ ਕੇ ਉਹਨੂੰ ਦੇਖਣ ਲੱਗ ਪੈਂਦੇ। ਉਹ ਸਿਰ ਮਟਕਾਉਂਦੀ, ਛਣ-ਛਣ ਕਰਦੀ ਲੰਘ ਜਾਂਦੀ।" ਕਹਿ ਕੇ ਮਿਲਖਾ ਸਿੰਘ ਮੂੰਹ 'ਤੇ ਜੀਭ ਫੇਰਨ ਲੱਗਾ, ਜਿਵੇਂ ਰਸ ਚੂਸ ਰਿਹਾ ਹੋਵੇ।

ਚਾਚਾ ਐਦਾਂ ਗੱਲ ਕਰਦਾ ਜਿਵੇਂ ਇਹਨੇ ਵੀ ਜਸਵੰਤ ਕੌਰ ਦਾ ਅੰਗ-ਅੰਗ ਟੋਹ ਕੇ ਦੇਖਿਆ ਹੋਵੇ।" ਦਿਲਦਾਰ ਨੇ ਹੱਸਦਿਆਂ ਕਿਹਾ।

ਪਹਿਲਾਂ ਘਰ ਜਾ ਕੇ ਆਪਣੀ ਬੇਬੇ ਨੂੰ ਪੁੱਛਿਆਂ, ਕਿ ਉਹਦੀ ਛਾਤੀ 'ਤੇ ਤਿਲ ਹੈ ਕਿ ਨਹੀਂ, ਫਿਰ ਤੈਨੂੰ ਜਸਵੰਤ ਕੌਰ ਬਾਰੇ ਵੀ ਦੱਸੂਗਾ।" ਮਿਲਖਾ ਸਿੰਘ ਨੇ ਤਿੰਧੀ ਅਵਾਜ਼ ਵਿਚ ਕਿਹਾ।

"ਚਾਚਾ ਆਪਣੀ ਜੀਭ ਸੰਭਾਲਮੇਰੇ ਘਰ ਵਾਲਿਆਂ ਤੱਕ ਕਿਉ ਜਾਂਦਾ?" ਦਿਲਦਾਰ ਨੇ ਗੁਸੈ ਨਾਲ ਪੁੱਛਿਆ।

"ਕਿਉ.....ਜਸਵੰਤ ਕੌਰ ਕਿਸੇ ਦੀ ਮਾਂ ਭੈਣ ਨਹੀਂ? ਜਾਂ ਤੇਰੀ ਬੇਬੇ ਨੂੰ ਬਾਕੀ ਦੁਨੀਆਂ ਤੋਂ ਨਿਆਰੇ ਫੂੰਦੇ ਲੱਗੇ ਹੋਏ ਹਨ? ਮਿਲਖਾ ਸਿੰਘ ਉੱਚੀ ਅਵਾਜ਼ ਵਿਚ ਬੋਲਿਆ।

"ਦਿਲਦਾਰਾ, ਕਿਉ ਬਾਰ-ਬਾਰ ਟੋਕ ਰਿਹਾ ਹੈ.....ਸੱਦੀ ਨਾ ਬੁਲਾਈ, ਮੈਂ ਲਾਡੇ ਦੀ ਤਾਬੀ। ਚੱਪ ਚਾਪ ਬੈਠ ਜਾਂ ਚਲਾ ਜਾ।" ਮੁਨਸੀ ਨੇ ਦਿਲਦਾਰ ਨੂੰ ਡਾਂਟਦਿਆਂ ਕਿਹਾ। ਫਿਰ ਉਸ ਨੇ ਬਹੁਤ ਉਤਸੁਕਤਾ ਨਾਲ ਪੁੱਛਿਆ, "ਹਾਂ ਚੌਧਰੀ, ਫਿਰ ਕੀ ਹੋਇਆ ਸੀ?"

ਮਿਲਖਾ ਸਿੰਘ ਨੇ ਘੂੰਰ ਕੇ ਦਿਲਦਾਰ ਵੱਲ ਦੇਖਿਆ ਅਤੇ ਉਸ ਨੂੰ ਚਿਤਾਵਨੀ ਦਿੰਦਾ ਬੋਲਿਆ, "ਦਿਲਦਾਰਾ ਜੇ ਹੁਣ ਵਿਚ ਦੱਖਲ ਦਿੱਤਾ ਤਾਂ ਸਿਰ ਭੰਨ ਦੇਉਂਗਾ।" ਫਿਰ ਹੈਰਾਨ ਜਿਹਾ ਬੋਲਿਆ, "ਪਤਾ ਨਹੀਂ, ਇਹਨੇ ਮਾਂ ਦੇ ਫਿੱਡ 'ਚ ਨੋ ਮਹੀਨੇ ਕਿਵੇਂ ਕੱਢੇ ਸਨ?"

"ਚੰਗਾ ਚਾਚਾ, ਮੈਂ ਨਹੀਂ ਬੋਲਦਾ। ਕਹੋ ਤਾਂ ਮੂੰਹ ਨੂੰ ਛਿਕਲੀ ਬੰਨ ਲਵਾਂ।" ਦਿਲਦਾਰ ਖਸਿਆਨਾ ਜਿਹਾ ਹੱਸਦਾ ਬੋਲਿਆ।

"ਸ਼ਾਬਾਸਆਹ ਤਾਂ ਬਰਖੁਰਦਾਰੀ ਹੋਈ ਨਾ।" ਮੁਨਸੀ ਨੇ ਖੁਸ਼ ਹੁੰਦਿਆਂ ਕਿਹਾ ਅਤੇ ਫਿਰ ਮਿਲਖਾ ਸਿੰਘ ਵੱਲ ਨੂੰ ਮੁਤਦਾ ਹੋਇਆ ਬੋਲਿਆ, "ਹਾਂ ਚੌਧਰੀ, ਫਿਰ ਕੀ ਹੋਇਆ ਸੀ?"

ਮਿਲਖਾ ਸਿੰਘ ਨੇ ਅਵਾਜ਼ ਹੌਲੀ ਕਰਦਿਆਂ ਕਹਿਣਾ ਸ਼ੁਰੂ ਕੀਤਾ, "ਪਰ ਉਥੇ ਨੂੰ ਹੈਜੇ ਨੇ ਖਾ ਲਿਆ। ਐਸੇ ਮਰੋਤ ਸ਼ੁਰੂ ਹੋਏ.....ਗੁਮਸੁਮਵਿਚਾਰਾ ਇਕ ਘੰਟੇ 'ਚ ਹੀ ਮਰ ਗਿਆ।"

"ਚੌਧਰੀ ਉਸ ਸਾਲ ਤਾਂ ਬਹੁਤ ਲੋਕ ਮਰੇ ਸਨ। ਘਰਾਂ ਦੇ ਘਰ ਖਾਲੀ ਹੋ ਗਏ ਸਨ। ਬਸ ਪਹਿਲੀ ਲੜਾਈ ਦੇ ਬਾਅਦ ਜੋ ਚੇਚਕ ਫੈਲੀ ਸੀ...ਉਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਲਗਦਾ ਸੀ ਕਿ ਬਾਰਾਂ ਬਾਰਾਂ ਕੋਹ ਤੱਕ ਦੀਵਾ ਨਹੀਂ ਬਲੇਗਾ।" ਮੁਨਸੀ ਵਿਚੇ ਹੀ ਬੋਲ ਪਿਆ।

"ਮੁਨਸੀ, ਦਿਲਦਾਰ ਨੂੰ ਮਸੀਂ ਸਮਝਾਇਆ ਸੀ, ਹੁਣ ਤੇਰੀ ਅਕਲ ਖਰਾਬ ਹੋ ਗਈ ਹੈ। ਮੈਂ ਉਥੇ ਦੀ ਗੱਲ ਕਰ ਰਿਹਾ ਸੀ, ਤੂੰ ਵਿਚੇ ਮਾਹਮਾਰੀ ਲੈ ਆਇਆ।" ਮਿਲਖਾ ਸਿੰਘ ਨੇ ਤਲਖ ਹੁੰਦਿਆਂ ਕਿਹਾ। ਫਿਰ ਮੁੱਛਾਂ ਉੱਪਰ ਨੂੰ ਚੜ੍ਹਾਉਦਾ ਬੋਲਿਆ, "ਸਾਲ ਭਰ ਦੇ ਸੁਹਾਗ ਦੇ ਬਾਅਦ ਹੀ ਰੰਡੇਪੇ ਕਰਕੇ ਹੋਈ ਪਰੇਸਾਨ ਜਸਵੰਤ ਕੌਰ ਵਾਰ-ਵਾਰ ਉਥੇ ਸਿੰਘ ਦੀ ਚਿਤਾ ਵੱਲ ਨੂੰ ਦੌਤਦੀ ਸੀ। ਬਹੁਤ ਥੋੜ੍ਹੀਆਂ ਤੀਵੀਆਂ ਆਪਣੇ ਆਦਮੀ ਨਾਲ ਐਨਾ ਤੂੰਘਾ ਪਿਆਰ ਦਿਖਾਉਂਦੀਆਂ ਹਨ। ਇਕ ਸਾਲ ਤਾਂ ਉਹ ਘਰੋਂ ਬਾਹਰ ਨਹੀਂ ਨਿਕਲੀ। ਫਿਰ ਉਸ ਨੇ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ। ਗਰੰਥ ਸਾਹਬ ਦੇ ਮੋਹਰੇ ਬੈਠ ਕੇ ਸਾਰਾ ਸਾਰਾ ਦਿਨ ਪਾਠ ਵਿਚ ਮਗਨ ਰਹਿੰਦੀ। ਲੋਕ ਉਹਦੀ ਭਗਤੀ ਦੇਖ ਕੇ ਉਹਦੀ ਪ੍ਰਜਾ ਕਰਨ ਲਈ ਤਿਆਰ ਹੋ ਰਹੇ ਸਨ ਕਿ ਉਸ ਨੇ ਇਕ ਦਿਨ ਪਿੰਡ ਕੀ, ਸਾਰੇ ਇਲਾਕੇ ਨੂੰ ਜ਼ਬਰਦਸਤ ਧੱਕਾ ਮਾਰਿਆ। ਉਹ ਗੁਰਦੁਆਰੇ ਤੋਂ ਸਿੱਧੀ ਨੰਬਰਦਾਰਾਂ ਦੇ ਘਰ ਚਲੇ ਗਈ। ਲੋਕਾਂ ਨੂੰ ਉਸ ਵਕਤ ਪਤਾ ਲੱਗਾ, ਜਦ ਉਸ ਨੇ ਜਗਤ ਸਿੰਘ ਨਾਲ ਕਰੇਵਾ ਕਰ ਕੇ ਰਹਿਣ ਦਾ ਫੈਸਲਾ ਕਰ ਲਿਆ।"

ਮਿਲਖਾ ਸਿੰਘ ਸਾਰਿਆਂ ਦੇ ਅੱਧਖੁਲੇ ਮੂੰਹ ਦੇਖ ਕੇ ਖੁਸ਼ ਹੋ ਗਿਆ। ਉਹ ਇਧਰ ਉਹਦੀ ਦਿਨ ਤਰ੍ਹਾਂ ਸਾਵਧਾਨੀ ਨਾਲ ਦੇਖਣ ਲੱਗਾ, ਜਿਵੇਂ ਬਹੁਤ ਭੇਦ ਭਰੀ ਗੱਲ ਦੱਸਣ ਲੱਗ ਹੋਵੇ। ਹੱਥ ਦੇ ਇਸਾਰੇ ਨਾਲ ਸਾਰਿਆਂ ਨੂੰ ਆਪਣੇ ਨੇਤੇ ਸੱਦਦਾ ਹੋਇਆ ਬੋਲਿਆ, "ਉਨ੍ਹੀ ਦਿਨੀ ਬਚਿੰਤ ਸਿੰਘ ਵੀ ਦੋ ਵੇਲੇ ਗੁਰਦੁਆਰੇ ਜਾਂਦਾ ਹੁੰਦਾ ਸੀ। ਉਥੇ ਹੀ ਇਹਨਾਂ ਦੀ ਗੱਲ-ਬਾਤ ਹੋ ਗਈ ਸੀ। ਬਚਿੰਤ ਸਿੰਘ, ਜਸਵੰਤ ਕੌਰ ਤੇ ਚਾਦਰ ਪਾਉਣੀ ਚਾਹੁੰਦਾ ਸੀ ਤਾਂ ਕਿ ਉਸ ਨੂੰ ਆਪਣੇ ਮਾਲਕ ਉਥੇ ਦੀ ਜਾਇਦਾਦ ਦਾ ਹਿੱਸਾ ਮਿਲ ਜਾਵੇ। ਪਰ ਗੱਲ ਬਣੀ ਨਾ। ਇਸ ਲਈ ਬਚਿੰਤ ਸਿੰਘ ਨੇ ਆਪ ਜਸਵੰਤ ਕੌਰ ਨਾਲ ਕਰੇਵਾ ਨਹੀਂ ਕੀਤਾ, ਬਲਕਿ ਉਸ ਨੂੰ ਆਪਣੇ ਛੋਟੇ ਭਰਾ ਨਾਲ ਕਰਾਉਣ ਲਈ ਰਾਜੀ ਕਰ ਲਿਆ। ਕਹਿੰਦੇ ਹਨ ਕਿ ਜਸਵੰਤ ਕੌਰ ਪਹਿਲਾਂ ਤਾਂ ਮੰਨਦੀ ਨਹੀਂ ਸੀ ਪਰ ਜਦ ਬਚਿੰਤ ਸਿੰਘ ਨੇ ਕਿਹਾ ਕਿ ਉਹ ਛਿਕਰ ਨਾ ਕਰੇ, ਕਿਉਕਿ ਜਿਹਤੇ ਘਰਾਂ ਦੀ ਜਮੀਨ ਬਹੁਤੀ ਹੁੰਦੀ ਹੈ, ਉਥੇ ਸਭ ਕੁੱਝ ਸਾਂਝਾ ਹੁੰਦਾ ਹੈ, ਤਾਂ ਜਸਵੰਤ ਕੌਰ ਮੰਨ ਗਈ ਸੀ।"

ਇਥੇ ਬੈਠੇ ਸਾਰੇ ਬੰਦਿਆਂ ਨੂੰ ਇਸ ਲੜਾਈ ਦੇ ਅਸਲੀ ਕਾਰਨ ਦਾ ਪਤਾ ਸੀ, ਪਰ ਇਸਦੇ ਬਾਵਜੂਦ ਵੀ ਉਹ ਸਾਰੇ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਇਹ ਸਾਰੀ ਗੱਲ ਬਾਤ ਉਨ੍ਹਾਂ ਲਈ ਨਵੀਂ ਅਤੇ ਅਨੋਖੀ ਹੋਵੇ। ਉਨ੍ਹਾਂ ਦੇ ਚੇਹਰਿਆਂ 'ਤੇ ਇਕ ਅਜੀਬ-ਜਿਹੀ ਸਾਂਤੀ ਦਿਖਾਈ ਦੇਣ ਲੱਗੀ ਜਿਵੇਂ ਮਿਲਖਾ ਸਿੰਘ ਦਾ ਵਖਿਆਨ ਸੁਣਕੇ ਸਭ ਨੂੰ ਯਕੀਨ ਹੋ ਗਿਆ ਸੀ ਕਿ ਇਹ ਲੜਾਈ ਹੋਣੀ ਹੀ ਚਾਹੀਦੀ ਸੀ। ਮਿਲਖਾ ਸਿੰਘ ਫਿਰ ਕਹਿਣ ਲੱਗਾ, "ਐੱਗਤ ਤੇ ਜਮੀਨ ਜੱਟ ਕੌਮ ਦੀ ਸਭ ਤੋਂ ਬੜੀ ਦੌਲਤ ਹੁੰਦੀ ਹੈ। ਇਕ ਉਹਦੇ ਲਈ ਅੱਲਾਦ ਜੰਮਦੀ ਹੈ ਤੇ ਦੁਸਰੀ ਅਨਾਜ। ਇਨ੍ਹਾਂ ਦੋਨਾਂ ਦੇ ਪਿੱਛੇ ਉਹ ਜਾਨ ਦੇ ਦਿੰਦੇ ਹਨ। ਪਿਉ ਮਰਨ ਵੇਲੇ ਆਪਣੀ ਅੱਲਾਦ ਲਈ ਜਿਥੇ ਜੱਦੀ-ਜਾਇਦਾਦ ਛੱਡ ਕੇ ਜਾਂਦਾ ਹੈ ਉਥੇ ਆਪਣੀ ਨਫਰਤ ਤੇ ਦੁਸ਼ਮਣੀ ਵੀ ਦੇ ਜਾਂਦਾ ਹੈ।

ਫਿਰ ਨੀਲੋਵਾਲਿਆਂ ਲਈ ਤਾਂ ਇਹ ਜਖਮ ਬਿਲਕੁਲ ਤਾਜ਼ਾ ਹੈ। ਪਿਛਲੇ ਸਾਲ ਹੀ ਉਹਨਾਂ ਦੀ ਕਣਕ ਦੀ ਫਸਲ ਨੂੰ ਪਿੜ੍ਹੀ ਵਿਚ ਹੀ ਅੱਗ ਲਾ ਦਿੱਤੀ ਗਈ ਸੀ।”

“ਚੌਧਰੀ, ਉਹ ਦੂਸਰਾ ਮਾਮਲਾ ਹੈ। ਅੱਗ ਆਪਣੇ ਆਪ ਲੱਗੀ ਸੀ ਜਾਂ ਲਾਈ ਗਈ ਸੀ, ਇਸ ਦਾ ਕੋਈ ਸਬੂਤ ਨਹੀਂ ਹੈ।” ਫੇਰੂਮਲ ਨੇ ਕਿਹਾ।

“ਲਾਲਾ ਅੱਗ ਲਾਈ ਗਈ ਸੀ ਅਤੇ ਨੰਬਰਦਾਰਾਂ ਨੇ ਹੀ ਲਾਈ ਸੀ। ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ।” ਮਿਲਖਾ ਸਿੰਘ ਨੇ ਤਲਖ ਅਵਾਜ਼ ਵਿਚ ਕਿਹਾ।

“ਚੌਧਰੀ, ਤੁੰ ਇੰਨੀਆਂ ਚੰਗੀਆਂ ਗੱਲਾਂ ਕਰਦਾ-ਕਰਦਾ ਕਿਹੜੀ ਬਹਿਸ ਵਿਚ ਪੈ ਗਿਆ! ਹਾਂ.....ਤਾਂ ਫਿਰ ਕੀ ਹੋਇਆ ਸੀ?” ਮੁਨਸੀ ਨੇ ਫੇਰੂਮਲ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਪੁੱਛਿਆ।

ਮਿਲਖਾ ਸਿੰਘ ਕੁਛ ਦੇਰ ਆਪਣੇ ਨੱਕ ਨੂੰ ਖੁਰਕਦਾ ਰਿਹਾ। ਫੇਰ ਫੇਰੂਮਲ ਵੱਲ ਘੂਰ ਕੇ ਦੇਖਦਾ ਹੋਇਆ ਬੋਲਿਆ, “ਲਾਲਾ, ਤੁੰ ਕੀ ਮੇਰੇ ਤੋਂ ਜ਼ਿਆਦਾ ਕਰੂੰਨ ਜਾਣਦਾ ਹੈ? ਬਚਿੰਤ ਸਿੰਘ ਬਹੁਤ ਹੁਸ਼ਿਆਰ ਆਦਮੀ ਹੈ। ਤੈਨੂੰ ਯਾਦ ਹੈ, ਗਿਆਰਾਂ ਸਾਲ ਪਹਿਲਾਂ ਨੰਬਰਦਾਰਾਂ ਅਤੇ ਨੀਲੋਵਾਲੀਆਂ ਵਿਚ ਲੜਾਈ ਹੋਈ ਸੀ। ਉਨ੍ਹਾਂ ਨੂੰ ਬੁੰਦਕ ਬਚਿੰਤ ਸਿੰਘ ਨੇ ਮਾਣੇ ਮਜ਼ਬੂਤੀ ਰਾਹੀਂ ਦੁਆਈ ਸੀ। ਨੀਲੋਵਾਲੀਆਂ ਦੇ ਤਿੰਨ ਆਦਮੀ ਨੱਥਾ ਸਿੰਘ ਸਮੇਤ ਪੰਜ-ਪੰਜ ਸਾਲ ਲਈ ਅੰਦਰ ਹੋ ਗਏ ਸੀ ਅਤੇ ਨੰਬਰਦਾਰ ਚੈਨ ਦੀ ਨੀਂਦ ਸੁੱਤੇ ਰਹੇ ਸਨ। ਮਾਣੇ ਨੂੰ ਵੀ ਸੱਤ ਸਾਲ ਦੀ ਕੈਦ ਹੋਈ ਸੀ। ਪਰ ਸਾਬਾਸੇ ਨੰਬਰਦਾਰਾਂ ਦੇ, ਉਸ ਦਾ ਨੁਕਸਾਨ ਨਹੀਂ ਹੋਣ ਦਿੱਤਾ ਸੀ।”

ਮਿਲਖਾ ਸਿੰਘ ਬੋਡੀ ਦੇਰ ਚੁੱਪ ਰਹਿ ਕੇ ਫੇਰ ਬੋਲਿਆ, “ਨੰਬਰਦਾਰ ਉਸ ਦਾ ਟੱਬਰ ਪਾਲਦੇ ਰਹੇ। ਇਥੋਂ ਤੱਕ ਕਿ ਉਸ ਦੇ ਘਰ ਨਿਆਂਵੇਂ ਵੀ ਪੈਦਾ ਕਰਦੇ ਰਹੇ।”

ਮਿਲਖਾ ਸਿੰਘ ਖੀ-ਖੀ ਕਰਦਾ ਕਹਿਣ ਲੱਗਾ, “ਜਦ ਮਾਣੇ ਦੀ ਘਰਵਾਲੀ ਗਰਭਵਤੀ ਹੋ ਜਾਂਦੀ ਤਾਂ ਸਾਰੀ ਗਲੀ ਗੁਆਂਢ ਦੱਸਦੀ ਫਿਰਦੀ ਕਿ ਬੜੇ ਸਰਦਾਰ (ਬਚਿੰਤ ਸਿੰਘ) ਨੇ ਉਹਨੂੰ ਆਪਣੇ ਘਰ ਵਾਲੇ ਨਾਲ ਰਹਿਣ ਦੀ ਇਜਾਜ਼ਤ ਲੈ ਦਿੱਤੀ ਹੈ ਅਤੇ ਉਹ ਉਹਦੇ ਕੋਲ ਜਾ ਰਹੀ ਹੈ। ਪਰ ਉਹ ਪੰਜ-ਛੇ ਦਿਨ ਕਿਸੇ ਟੂਰ ਪਾਰ ਦੇ ਰਿਸ਼ਟੇਦਾਰ ਕੋਲ ਰਹਿ ਕੇ ਮੁੜ ਆਉਂਦੀ। ਬਚਿੰਤ ਸਿੰਘ ਵੀ ਉਹ ਦਿਨ ਪਿੰਡੋਂ ਬਾਹਰ ਰਹਿੰਦਾ ਸੀ। ਮਾਣੇ ਦੀ ਘਰ ਵਾਲੀ ਲੀਤੇ-ਲੱਤੇ ਨਾਲ ਲੱਦੀ ਮੁੜ ਕੇ ਘਰ ਆਉਂਦੀ ਅਤੇ ਆਂਢ-ਗੁਆਂਢ ਨੂੰ ਕੱਪੜੇ ਦਿਖਾਉਂਦੀ ਇਦਾਂ ਗੱਲਾਂ ਕਰਦੀ, ਜਿਵੇਂ ਉਸਦਾ ਖਸਮ ਜੇਲ੍ਹ ਵਿਚ ਕੈਦੀ ਨਹੀਂ, ਬਲਕਿ ਦਰੋਗ ਲੱਗਾ ਹੋਵੇ।”

ਮਿਲਖਾ ਸਿੰਘ ਦੀ ਗੱਲ ਸੁਣ ਕੇ ਕਈ ਲੋਕ ਹੱਸ ਪਏ ਤਾਂ ਉਹ ਚਹਿਕਦਾ ਹੋਇਆ ਬੋਲਿਆ, “ਤੂਹਾਨੂੰ ਸ਼ਾਇਦ ਚੇਤਾ ਨਹੀਂ ਕਿ ਦਰਬਾਰੀ ਨੇ ਵੀ ਦੋ ਵਿਆਹ ਕਰਾਏ ਸਨ। ਉਸ ਨੇ ਰਾਮਪੁਰ ਦੀ ਵਿਧਵਾ ਜੱਟੀ ਵਿਆਹੀ ਸੀ ਜਿਹਦੇ ਨਾਂ ਦਸ ਘੁਮਾ ਜਮੀਨ ਸੀ। ਅਸਲ ਵਿਚ ਵਿਆਹ ਤਾਂ ਉਹਨੇ ਜਮੀਨ ਨਾਲ ਹੀ ਕਰਾਇਆ ਸੀ। ਜਮੀਨ ਆਪਣੇ ਨਾਂ ਕਰਾ ਕੇ ਉਸ ਨੇ ਜੱਟੀ ਨੂੰ ਮਰਵਾ ਦਿੱਤਾ ਸੀ। ਪਰ ਉਹ ਹਰਾਮ ਦੀ ਕਮਾਈ ਪਿਛਲੇ ਫੌਜਦਾਰੀ ਦੇ ਮੁਕੱਦਮੇ 'ਤੇ ਲੱਗ ਗਈ ਸੀ।”

ਮਿਲਖਾ ਸਿੰਘ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਦਿਲਾਂ ’ਚੋਂ ਡਰ ਕਾਫ਼ੀ ਹੱਦ ਤੱਕ ਦੂਰ ਹੋ ਗਿਆ ਸੀ। ਮਿਲਖਾ ਸਿੰਘ ਸੋਚਦਾ ਹੋਇਆ ਬੋਲਿਆ, “ਮੁਨਸੀ ਇਸ ਵਾਰ ਲੜਾਈ ਨੰਬਰਦਾਰਾਂ ਦੇ ਹੱਕ ਵਿਚ ਠੀਕ ਨਹੀਂ ਰਹੀ। ਇਸ ਵਾਰ ਬਚਿੰਤ ਸਿੰਘ ਮਾਰ ਖਾ ਗਿਆ। ਜੇ ਨੀਲੋਵਾਲੀਆਂ ਨੇ ਬਚਿੰਤ ਸਿੰਘ ਦਾ ਨਾਂ ਵੀ ਫਸਾਦੀਆਂ ਵਿਚ ਲਿਖਵਾ ਦਿੱਤਾ ਅਤੇ ਪੁਲੀਸ ਨੇ ਉਹਨੂੰ ਵੀ ਫੜ ਲਿਆ ਤਾਂ ਉਹਨਾਂ ਦੇ ਘਰ ਮੁਕੱਦਮਾ ਲਤਨ ਵਾਲਾ ਵੀ ਕੋਈ ਨਹੀਂ ਰਹੇਗਾ। ਜਸਵੰਤ ਕੌਰ ਵਿਚਾਰੀ ਕਿਥੇ ਥਾਣੇ-ਕਚਹਿਰੀ ਘੱਗਰੀ ਘੁਮਾਉਂਦੀ ਫਿਰੇਗੀ!”

“ਹਾਂ ਚੌਧਰੀ, ਘਰ ਵਿਚ ਆਦਮੀ ਨਾ ਹੋਵੇ ਫੇਰ ਔਖਾ ਤਾਂ ਹੁੰਦਾ ਹੈ।” ਮੁਨਸੀ ਨੇ ਕਿਹਾ।

“ਕਿੰਨਾ ਮਾੜਾ ਹੋਇਆ ਹੈ.....ਘਰ ਦੇ ਆਦਮੀ ਜਖਮੀ ਹੋ ਗਏ, ਖੇਤੀ ਅਲੱਗ ਬਰਬਾਦ ਹੋ ਗਈ, ਫੇਰਾਂ ਦੇ ਦੇਰ ਪੈਸੇ ਲੱਗਣਗੇ। ਇਹ ਤਾਂ ਘਰ ਉਜਾੜ ਕੇ ਤਮਾਸਾ ਦੇਖਣ ਵਾਲੀ ਗੱਲ ਹੈ। ਕੀ ਕਲਯੂਗ ਆ ਗਿਆ ਹੈ।” ਫੇਰੂਮਲ ਨੇ ਉਦਾਸ ਹੁੰਦਿਆਂ ਕਿਹਾ। ਮਿਲਖਾ ਸਿੰਘ ਸੂਰਜ ਵੱਲ ਦੇਖਦਾ ਹੋਇਆ ਬੋਲਿਆ, “ਮੁਨਸੀ, ਤੂ ਥਾਣੇ ਨਹੀਂ ਜਾਣਾ।”

“ਨਹੀਂ ਚੌਧਰੀ, ਮੈਂ ਉਥੇ ਜਾ ਕੇ ਕੀ ਕਰੂਂਗਾ?” ਮੁਨਸੀ ਨੇ ਕਿਹਾ।

“ਹਾਂ, ਤੂ ਤਾਂ ਅਜੇ ਪਲਤਾ ਦੇਖੋਂਗਾ ਕਿ ਕਿਧਰ ਭਾਰਾ ਹੈ। ਥੱਤਰੀ ਦਾ ਪੁੱਤ ਆਂ....ਜਿਧਰ ਦੋ ਪੈਸਿਆਂ ਦਾ ਫਾਇਦਾ ਹੋਵੇਗਾ, ਉਧਰ ਨੂੰ ਹੀ ਜਾਵੇਂਗਾ।” ਮਿਲਖਾ ਸਿੰਘ ਨੇ ਉਠਦਿਆਂ ਕਿਹਾ, “ਮੈਂ ਤਾਂ ਜਾਉਂਗਾਪਤਾ ਕਰਦਾਂ ਰਾਪਟ ਦਰਜ ਹੋਈ ਹੈ ਕਿ ਨਹੀਂ?”

“ਤਾਇਆ, ਹੁਣ ਤੇਰਾ ਕੰਮ ਸ਼ੁਰੂ ਹੋਇਆ ਹੈਕਿਤੇ ਲਾਵੇਂਗਾ ਕਿਤੇ ਬੁਝਾਵੇਂਗਾ।” ਦਿਲਦਾਰ ਨੇ ਹੱਸਦਿਆਂ ਕਿਹਾ।

“ਤੂੰ ਫਿਰ ਬੋਲ ਪਿਆਂਕੁਤੇ ਦੀ ਅੱਲਾਦਾ।” ਮਿਲਖਾ ਸਿੰਘ ਨੇ ਬੈਠੇ ਬੈਠੇ ਨੇ ਹੀ ਛੇਤੀ ਨਾਲ ਜੁੱਤੀ ਚੁੱਕ ਲਈ। ਦਿਲਦਾਰ ਦੌੜ ਗਿਆ।

“ਖੜਾ ਹੋ,,” ਮਿਲਖਾ ਸਿੰਘ ਨੇ ਉਸ ਨੂੰ ਲਲਕਾਰਿਆ ਅਤੇ ਫਿਰ ਮੁਨਸੀ ਵੱਲ ਨੂੰ ਝੁਕਦਾ ਹੋਇਆ ਬੋਲਿਆ, “ਮੁਨਸੀ ਰੁਪਈਏ ਦਸ ਕੱਢ, ਸਹਿਰ ਨੂੰ ਜਾਣਾ ਹੈ। ਠੇਕੇ ਤੋਂ ਮਿਲ ਗਈ ਤਾਂ ਲੈ ਆਉਂਗਾ।”

“ਚੌਧਰੀ, ਸਵੇਰੇ-ਸਵੇਰੇ ਪੈਸੇ ਕਿੱਥੋਂ ਦੇਵਾਂ। ਮੈਂ ਤਾਂ ਅਜੇ ਬੋਹਣੀ ਵੀ ਨਹੀਂ ਕੀਤੀਫੇਰੂਮਲ ਤੋਂ ਲੈ ਲਾ।” ਮੁਨਸੀ ਨੇ ਕਿਹਾ।

“ਕਿਉਂ? ਮੇਰੇ ਇਥੇ ਟਕਸਾਲ ਲੱਗੀ ਹੋਈ ਆ?” ਫੇਰੂਮਲ ਨੇ ਸਖਤ ਅਵਾਜ਼ ਵਿਚ ਕਿਹਾ।

“ਮੁਨਸੀ ਇਹਦੇ ਕੋਲੋਂ ਮੈਂ ਪਹਿਲਾਂ ਹੀ ਲੈ ਚੁੱਕਾਂ.....ਦੈ-ਚਾਰ ਦਿਨਾਂ 'ਚ ਮੋੜ ਦੇਉਂਗਾ.....ਹੁਣ ਪੈਸਿਆਂ ਦਾ ਕੋਈ ਘਾਟਾ ਨਹੀਂ ਰਹੇਗਾ।” ਮਿਲਖਾ ਸਿੰਘ ਨੇ ਮੁਨਸੀ ਵੱਲ ਅਰਥਪੂਰਣ ਨਜ਼ਰਾਂ ਨਾਲ ਦੇਖਦਿਆਂ ਕਿਹਾ।

“ਹੁਣ ਤਾਂ ਤਾਏ ਦੀ ਵਿਆਹ ਵਾਲੇ ਘਰ ’ਚ ਨੈਣ ਜਿੰਨੀ ਇੱਜਤ ਹੋਣੀ ਹੈ। ਤਾਏ ਨੂੰ ਤਾਂ ਆਪਣੇ ਲਾਗ ਨਾਲ ਗਰਜ ਹੈ.....ਵਿਆਂਦੜ ਭਾਵੇਂ ਸਹੁਰੇ ਜਾਂਦੀ ਰੰਡੀ ਹੋ ਜਾਵੇ।” ਦਿਲਦਾਰ ਨੇ ਕੰਧ ਉਹਲਿਓ ਨਿਕਲ ਕੇ ਸਾਹਮਣੇ ਆਉਂਦਿਆਂ ਕਿਹਾ।

“ਉਦੇ ਤੂੰ ਫੇਰ ਆ ਗਿਆ?” ਮਿਲਖਾ ਸਿੰਘ ਨੇ ਖਿੱਝ ਕੇ ਕਿਹਾ।

“ਹਾਂ ਤਾਇਆ....।” ਦਿਲਦਾਰ ਨੇ ਹੱਸਦਿਆਂ ਕਿਹਾ।

“ਜਾ ਬੱਲਿਆ ਇਥੋਂ.....ਕੰਮ ਦੀ ਗੱਲ ਕਰਨ ਦੇ।” ਮਿਲਖਾ ਸਿੰਘ ਨੇ ਪੁਚਕਾਰ ਕੇ ਸਮਝਾਉਂਦਿਆਂ ਕਿਹਾ। ਫਿਰ ਮੁਨਸ਼ੀ ਵੱਲ ਝੁੱਕ ਗਿਆ, “ਮੁਨਸ਼ੀ ਛੇਤੀ ਜੇਬ ਢਿੱਲੀ ਕਰਾ।”

ਮੁਨਸ਼ੀ ਨੇ ਥੋੜੀ ਜਿਹੀ ਹੀਲ-ਹੁੱਜਤ ਕੀਤੀ, ਪਰ ਅਖੀਰ ਕੋਈ ਪੇਸ਼ ਨਾ ਜਾਂਦੀ ਦੇਖ ਕੇ, ਬੜੇ ਅਹਿਸਾਨ ਜਿਹੇ ਨਾਲ ਪੰਜ ਰੂਪਏ ਦੇ ਹੀ ਦਿੱਤੇ।

ਮਿਲਖਾ ਸਿੰਘ ਦੇ ਜਾਣ ਪਿਛੋਂ ਬਾਕੀ ਲੋਕ ਵੀ ਉਠ ਖੜ੍ਹੇ ਹੋਏ। ਦੁਕਾਨ 'ਤੇ ਸਿਰਫ ਮੁਨਸ਼ੀ ਤੇ ਫੇਰੂਮਲ ਰਹਿ ਗਏ। ਕੁੱਝ ਦੇਰ ਦੌਨੋਂ ਚੁੱਪ ਕਰਕੇ ਬੈਠੇ ਰਹੋ। ਫੇਰੂਮਲ ਇਕਦਮ ਸਿੱਧਾ ਹੋ ਕੇ ਬੈਠਦਾ ਹੋਇਆ ਬੱਲਿਆ, “ਇਹਦੇ ਵਿਚ ਕੋਈ ਸੱਕ ਨਹੀਂ, ਕਿ ਲੜਾਈ-ਝਗੜਾ, ਦੰਗ-ਫਸਾਦ, ਮਾਰ-ਕੁਟਾਈ ਬਹੁਤ ਮਾੜੀ ਗੱਲ ਹੈ। ਆਦਮੀ ਦਾ ਬੇਮਤਲਬ ਖੂਨ ਵਹੇ, ਇਹ ਕਿਸੇ ਨੂੰ ਚੰਗਾ ਨਹੀਂ ਲਗਦਾ।”

ਫਿਰ ਉਸ ਨੇ ਕਾਹਲੀ ਨਾਲ ਗਰਦਣ ਮੌਹਰ ਨੂੰ ਕਰਕੇ ਗਲੀ ਦੇ ਦੋਨੀਂ ਪਾਸੀਂ ਨਿਗੁ ਮਾਰ ਕੇ ਮੁਨਸ਼ੀ ਵੱਲ ਨੂੰ ਮੂਹਾ ਹੋ ਕੇ ਅਤੇ ਮਖੌਲੀਆ ਅਵਾਜ਼ ਵਿਚ ਕਿਹਾ, “ਇਥੇ ਕੋਈ ਪਰਾਇਆ ਤਾਂ ਬੈਠਾ ਨਹੀਂ। ਇਨ੍ਹਾਂ ਦਾ ਕਦੀਂ ਕਦਾਈਂ ਦਾ ਲੜਾਈ-ਝਗੜਾ ਸਾਡੇ ਹੱਕ ਲਈ ਚੰਗੀ ਗੱਲ ਹੀ ਹੈ।”

“ਤੇਰੀ ਗੱਲ ਸੋਲ੍ਹਾਂ ਅਨੇ ਠੀਕ ਹੈ।.....ਜੇ ਇਹ ਆਪਸ ਵਿਚ ਇਕ ਹੋ ਜਾਣ ਤਾਂ ਪਿੰਡ ਵਿਚ ਇੱਜਤ ਨਾਲ ਰਹਿਣਾ ਮੁਸਕਲ ਹੋ ਜਾਵੇ। ਇਹਨਾਂ ਦੀ ਕਹੀ ਜਿੰਨੀ ਛੇਤੀ ਜਮੀਨ 'ਤੇ ਉੱਠੀ ਹੈ, ਉਨੀਂ ਛੇਤੀ ਸਾਡੇ 'ਤੇ ਵੀ ਉੱਠ ਸਕਦੀ ਹੈ।ਸਾਨੂੰ ਜਮੀਨ ਵਿਚ ਜੀਦਾ ਵੀ ਗੱਡ ਦੇਣ ਤਾਂ ਕਿਸੇ ਨੂੰ ਖਬਰ ਨਹੀਂ ਹੋਣੀ।” ਮੁਨਸ਼ੀ ਨੇ ਕਿਹਾ। ਫਿਰ ਲੂੰਬੜੀ ਵਾਂਗ ਚਾਰੇ ਪਾਸੇ ਅੱਖਾਂ ਘੁਸਾ ਕੇ ਬੱਲਿਆ, “ਜੇ ਜੱਟ ਨੂੰ ਆਪਣੀ ਕਮਾਈ ਸੰਭਾਲਣੀ ਆ ਜਾਏ ਤਾਂ ਸਾਰੀ ਖੁਦਾਈ ਇਕੱਠੀ ਕਰਕੇ ਘਰ ਭਰ ਲਵੇ।” ਕਹਿ ਕੇ ਮੁਨਸ਼ੀ ਬਾਬੂਰਾਮ ਉੱਠ ਕੇ ਤੁਰ ਪਿਆ। “ਮੈਂ ਮੱਝ ਨੂੰ ਪਾਣੀ ਪਿਲਾ ਦੇਵਾਂ, ਕੀ ਪਤਾ, ਕਿਹੜੀ ਘੜੀ ਕੀ ਖਬਰ ਆ ਜਾਏ।”

ਤਿੰਨ

ਦਿਨ ਢਲੇ ਪਿੰਡ ਵਿਚ ਕੁਛ ਸਮੇਂ ਲਈ ਫਿਰ ਹਰਕਤ ਹੋਈ। ਲੋਕਾਂ ਨੇ ਸੁਰਜ ਛਿਪਣ ਤੋਂ ਪਹਿਲਾਂ ਹੀ ਸਾਰੇ ਕੰਮ ਮੁਕਾ ਲਏ। ਦੁਪਹਿਰ ਨੂੰ ਡਰ ਕੁੱਝ ਘੱਟ ਗਿਆ ਸੀ। ਪਰ ਹੇਠਾਂ ਹੋਣ ਦੇ ਨਾਲ-ਨਾਲ ਡਰ ਵੀ ਇਕ ਵਾਰ ਫਿਰ ਵੱਧ ਗਿਆ।

ਰਾਤ ਪਈ ਤਾਂ ਪਿੰਡ 'ਤੇ ਧੂੰਏ ਦੀ ਚਾਦਰ ਵੀ ਫੂੰਘੀ ਹੋਣ ਲੱਗੀ। ਜੋੜੀਆਂ ਢਾਬਾਂ ਵਾਲੇ ਮਹੰਤ ਨੇ ਡੇਰੇ ਵਿਚ ਸੰਖ ਪੂਰਿਆ ਤਾਂ ਕਈ ਕੁੱਤੇ ਉਹਦੀ ਅਵਾਜ਼ ਨਾਲ ਅਵਾਜ਼ ਮਿਲਾ ਕੇ ਰੋਣ ਲੱਗੇ। ਸੰਖ ਦੀ ਅਵਾਜ਼ ਤਾਂ ਬੰਦ ਹੋ ਗਈ ਪਰ ਕੁੱਤੇ ਫਿਰ ਵੀ ਰੋਂਦੇ ਰਹੇ। ਫੇਰੂਮਲ ਨੇ ਹੌਲੀ ਜਿਹੇ ਕੁੱਤਿਆਂ ਨੂੰ ਗਾਲ ਕੱਢੀ। ਫਿਰ ਉੱਚੀ ਅਵਾਜ਼ ਵਿਚ ਕਿਹਾ, “ਸਤਿਆਨਾਸ ਹੋਵੇ ਮਰਦੂਦਾਂ ਪਾਪੀਆਂ ਦਾ।”

ਕਈਆਂ ਨੇ ਕੁੱਤਿਆਂ ਨੂੰ ਦਬਕਾ ਮਾਰਿਆ ਪਰ ਇਕ ਦੋ ਕੁੱਤੇ ਫਿਰ ਵੀ ਰੋਂਦੇ ਰਹੇ ਤਾਂ ਫੇਰੂਮਲ ਘਬਰਾਇਆ ਹੋਇਆ ਬੱਲਿਆ, “ਸਾਮ ਨੂੰ ਕੁੱਤੇ ਰੋਣ ਤਾਂ ਸਾਮੋ, ਪਿੰਡ 'ਤੇ ਕੋਈ ਮੁਸੀਬਤ ਆਉਣ ਵਾਲੀ ਹੈ।”

ਫੇਰੂਮਲ ਦੀ ਗੱਲ ਸੁਣ ਕੇ ਸਾਰਿਆਂ ਦਾ ਧਿਆਨ ਆਪਣੇ-ਆਪਣੇ ਜ਼ਖਮੀਆਂ ਵੱਲ ਚਲੇ ਗਿਆ। ਮੌਤ ਦੇ ਬਾਰੇ ਸਿਰਫ ਸੋਚ ਕੇ ਹੀ ਉਹਨਾਂ ਦੇ ਦਿਲ ਭੁਬਣ ਲੱਗੇ। ਅੰਧੇਰੇ ਦੀ ਲਪੇਟ ਵਿਚ ਆਇਆ, ਪਿੰਡ ਉੱਝ ਹੀ ਬੜਾ ਡਰਾਉਣਾ ਲੱਗ ਰਿਹਾ ਸੀ। ਪਰ ਬੁੱਲੇ ਬੂਹਿਆਂ ਵਿਚੋਂ ਗਲੀ 'ਚ ਆ ਰੋਸ਼ਨੀ ਨਾਲ ਬਣੇ ਮੈਲੇ ਜਿਹੇ ਧੱਬਿਆਂ ਨੇ ਵਾਤਾਵਰਣ ਨੂੰ ਹੋਰ ਵੀ ਜ਼ਿਆਦਾ ਖੋਫਨਾਕ ਬਣਾ ਦਿੱਤਾ ਸੀ।

ਪਿੰਡ ਦੇ ਦੱਬੇ-ਧੁੱਟੇ ਜਿਹੇ ਰੋਲੇ 'ਤੇ ਅਚਾਨਕ ਹੀ ਇਕ ਔਰਤ ਦੀ ਚੀਕ ਛਾ ਗਈ।

“ਕੀ ਹੋਇਆ, ਕੌਣ ਰੋ ਰਿਹਾ ਹੈ? ਬਹੁਤ ਸਾਰੇ ਲੋਕਾਂ ਨੇ ਡਰ ਕੇ ਇਕੋ ਵਾਰੀ ਪੁੱਛਿਆ। ਚੀਕ ਬਚਿੰਤ ਸਿੰਘ ਦੇ ਘਰ ਵਲੋਂ ਆਈ ਸੀ। ਸਾਰਿਆਂ ਦੇ ਦਿਮਾਗ ਵਿਚ ਇਹ ਹੀ ਖਿਆਲ ਆਇਆ ਕਿ ਉਹਨਾਂ ਦੇ ਜ਼ਖਮੀਆਂ 'ਚੋਂ ਕੋਈ ਨਾ ਕੋਈ ਚੱਲ ਵੱਸਿਆ ਹੈ।

ਲੋਕ ਅਜੇ ਅੰਦਰੋਂ ਹੀ ਲਾ ਰਹੇ ਸਨ ਕਿ ਮੰਗਲੂ ਚੌਕੀਦਾਰ, ਫੇਰੂਮਲ ਦੀ ਦੁਕਾਨ 'ਤੇ ਆ ਗਿਆ। ਸਾਰਿਆਂ ਨੇ ਉਸ ਨੂੰ ਘੇਰ ਲਿਆ, “ਕੌਣ ਰੋ ਰਿਹਾ? ਕੀ ਹੋਇਆ?”

“ਸਰਦਾਰਨੀ ਜਸਵੰਤ ਕੌਰ ਰੋ ਰਹੀ ਹੈ।” ਮੰਗਲੂ ਨੇ ਦੱਸਿਆ।

“ਕਰਤਾਰ ਅਤੇ ਜਗਤ ਸਿੰਘ ਰਾਜੀ ਬਾਜੀ ਹਨ?” ਫੇਰ ਇਕੋ ਵਾਰ ਕਈ ਅਵਾਜ਼ਾਂ ਆਈਆਂ।

“ਜਦੋਂ ਮੈਤੁਰਿਆਂ, ਉਦੋਂ ਤਾਂ ਠੀਕ ਹੀ ਸਨਾ” ਮੰਗਲੂ ਨੇ ਦੱਸਿਆ।

“ਫਿਰ ਸਰਦਾਰਨੀ ਕਿਉਂ ਰੋ ਰਹੀ ਹੈ?”

“ਸਰਦਾਰਨੀ ਮੇਰੇ ਨਾਲ ਹੀ ਹਸਪਤਾਲੋਂ ਮੁੜ ਕੇ ਆਈ ਹੈ। ਉਸ ਨੇ ਸਵੇਰੇ ਕਰਤਾਰ ਲਈ ਮਖਣੀ ਅਤੇ ਲੱਸੀ ਰੱਖੀ ਸੀ। ਰਸੋਈ ਵਿਚ ਢੱਕੀ ਗੜਵੀ ਦੇਖ ਕੇ ਸਰਦਾਰਨੀ ਦੀ ਚੀਕ ਨਿਕਲ ਗਈ।” ਕਹਿ ਕੇ ਮੰਗਲੂ ਅੱਗੇ ਤਰ ਪਿਆ। ਲੋਕਾਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਇਹ ਕਹਿੰਦਾ ਹੋਇਆ ਦੌੜ ਗਿਆ, “ਘਰ ਹੋ ਆਵਾਂ। ਮੇਰੇ ਪਸੂ ਸਵੇਰ ਦੇ ਭੁੱਖੇ-ਪਿਆਸੇ ਖੜ੍ਹੇ ਰੱਸੇ ਤੁੜਾ ਰਹੇ ਹੋਣੇ ਆਂ।”

ਮੰਗਲੂ ਦੇ ਜਾਣ ਪਿੱਛੋਂ ਕੁੱਝ ਸਮੇਂ ਲਈ ਲੋਕ ਸਿਰ ਜੋੜ ਕੇ ਜ਼ਖਮੀਆਂ ਦੀ ਹਾਲਤ ਬਾਰੇ ਘੁਸਰ-ਮੁਸਰ ਕਰਦੇ ਰਹੇ। ਕਈ ਔਰਤਾਂ ਅਤੇ ਬੱਚੇ ਜਸਵੰਡ ਕੌਰ ਨੂੰ ਦੇਖਣ ਬਚਿੰਤ ਸਿੰਘ ਦੇ ਘਰ ਵੱਲ ਨੂੰ ਦੌੜ ਗਏ।

ਜਸਵੰਡ ਕੌਰ ਆਪਣੇ ਵਿਹਤੇ ਵਿਚ ਨੀਵੀਂ ਪਾਈ ਬੈਠੀ ਸੀ। ਮੇਲਾ ਸਿੰਘ ਦੀ ਘਰ ਵਾਲੀ ਬੇਬੇ ਰਤਨ ਕੌਰ ਅਤੇ ਸਰਦਾਰਾ ਸਿੰਘ ਦੀ ਘਰ ਵਾਲੀ ਜਗਿੰਦਰ ਕੌਰ ਆਈਆਂ ਤਾਂ ਜਸਵੰਡ ਕੌਰ ਛੁੱਟ-ਛੁੱਟ ਕੇ ਰੋਣ ਲੱਗੀ।

“ਨਾ ਰੋ ਪੁੱਤ, ਵਾਹਿਗੁਰੂ ਦਾ ਨਾਂ ਲੈ।” ਬੇਬੇ ਰਤਨ ਕੌਰ ਨੇ ਜਸਵੰਡ ਕੌਰ ਦੇ ਸਿਰ ’ਤੇ ਹੱਥ ਫੇਰਦਿਆਂ ਕਿਹਾ, “ਜੋ ਵਾਹਿਗੁਰੂ ਦਾ ਭਾਣਾ ਹੈ ਵਰਤ ਕੇ ਰਹੇਗਾ।”

ਜਦੋਂ ਜਸਵੰਡ ਕੌਰ ਚੁੱਪ ਹੋ ਗਈ ਤਾਂ ਬੇਬੇ ਨੇ ਪੁੱਛਿਆ, “ਜਸਵੰਡ ਕਰੋ, ਤੂੰ ਜਗਤ ਸਿੰਘ ਅਤੇ ਕਰਤਾਰ ਦਾ ਹਾਲ ਦੱਸ। ਉਹ ਦੋਨੋਂ ਠੀਕ ਠਾਕ ਤਾਂ ਹਨ?”

“ਬੇਬੇ, ਹਾਲ ਕੀ ਹੋਣਾ ਹੈ। ਉਹਨਾਂ ਦੇ ਸਰੀਰ ਰੂੰ ਵਾਂਗ ਪਿੰਜੇ ਪਏ ਹਨ। ਹੋਸ ਆਉਂਦਾ ਹੈ ਤਾਂ ਹਾਏ-ਹਾਏ ਕਰਨ ਲੱਗ ਪੈਂਦੇ ਹਨ।” ਜਸਵੰਡ ਕੌਰ ਨੇ ਬੁੜੀ ਹੋਈ ਅਵਾਜ਼ ਵਿਚ ਕਿਹਾ। ਉਹ ਕੁੱਝ ਪੱਲ ਚੁੱਪ ਰਹਿ ਕੇ ਭਾਵਕ ਹੁੰਦਿਆਂ ਬੋਲੀ, “ਕਰਤਾਰ ਦੇ ਬਾਪ੍ਯ ਨੂੰ ਹੋਸ ਆਇਆ ਤਾਂ ਮੈਨੂੰ ਕੋਲ ਸੰਦ ਕੇ ਕਹਿਣ ਲੱਗਾ ਕਿ ਕਰਤਾਰ ਨੂੰ ਬਚਾ ਲਈਂ। ਮੈਂਮਰ ਵੀ ਗਿਆ ਤਾਂ ਕੋਈ ਛਰਕ ਨਹੀਂ ਪੈਂਦਾ। ਉਹ ਜੀਦਾ ਰਿਹਾ ਤਾਂ ਖਾਨਦਾਨ ਦਾ ਬੂਟਾ ਵੱਧਦਾ ਰਹੇਗਾ।” ਕਹਿ ਕੇ ਜਸਵੰਡ ਕੌਰ ਫਿਰ ਛੁੱਟ-ਛੁੱਟ ਕੇ ਰੋਣ ਲੱਗ ਪਈ।

ਬੇਬੇ ਰਤਨ ਕੌਰ ਉਹਦੇ ਸਿਰ ’ਤੇ ਹੱਥ ਫੇਰਦੀ ਹੋਈ ਦਿਲਾਸਾ ਦੇਣ ਲੱਗੀ, “ਵਾਹਿਗੁਰੂ ’ਤੇ ਭਰੋਸਾ ਰੱਖ। ਉਹ ਹੀ ਸਭ ਦਾ ਰੱਖਣਹਾਰ ਹੈ। ਉਹਦੀ ਨਜ਼ਰ ਸਵੱਲੀ ਰਹਿਣੀ ਚਾਹੀਦੀ ਹੈ।” ਕਹਿ ਕੇ ਬੇਬੇ ਰਤਨ ਕੌਰ ਨੇ ਚਾਰੇ ਪਾਸੇ ਦੇਖਿਆ ਅਤੇ ਹੋਨੇਰਾ ਦੇਖ ਕੇ ਤਲਖ ਹੁੰਦੀ ਬੋਲੀ, “ਜਗਿੰਦਰੋ, ਘਰ ਨੂੰ ਛਕੀਰਾਂ ਦੇ ਡੇਰੇ ਵਰਗਾ ਕਿਉਂ ਬਣਾਇਆ ਹੋਇਆ ਹੈ? ਸੁੱਖ ਮੰਗੇ ਅਤੇ ਵਾਹਿਗੁਰੂ ਦਾ ਨਾਂ ਲੈ ਕੇ ਲਾਲਟੈਣ ਜਗਾ ਦੇ।”

ਜਗਿੰਦਰ ਕੌਰ ਨੇ ਲਾਲਟੈਣ ਜਗਾ ਕੇ ਬਰਾਂਡੇ ਦੀ ਕਿੱਲੀ ਨਾਲ ਟੰਗ ਦਿੱਤੀ। ਬੇਬੇ ਰਤਨ ਕੌਰ ਨੇ ਜਸਵੰਡ ਕੌਰ ਨੂੰ ਫਰਸ਼ ਤੇ ਹੀ ਬੈਠੀ ਦੇਖਿਆ, ਤਾਂ ਪਰੇ ਪਈ ਪੀੜ੍ਹੀ ਖਿੱਚ ਲਈ ਤੇ ਉਹਦੇ ਵੱਲ ਨੂੰ ਕਰਦੀ ਹੋਈ ਬੋਲੀ, “ਜਸਵੰਡ ਕੌਰੋ, ਪੀੜ੍ਹੀ ਤੇ ਬੈਠ। ਤੇਰੇ ਸਿਰ ਦਾ ਸਾਂਈ ਜੀਵੇ, ਤੂੰ ਜਮੀਨ ’ਤੇ ਕਿਉਂ ਬੈਠੀ ਹੈਂ?”

ਜਸਵੰਡ ਕੌਰ ਨੇ ਪੀੜ੍ਹੀ ਲੈ ਲਈ। ਉਹਦੇ ਦੁਆਲੇ ਪਿੰਡ ਦੀਆਂ ਔਰਤਾਂ ਦਾ ਘੇਰਾ ਹਰ ਪੱਲ ਵੱਧ ਰਿਹਾ ਸੀ। ਨਿਆਣੇ, ਔਰਤਾਂ ਦੇ ਪਿੱਛੇ ਖੜ੍ਹੇ ਸਭ ਨੂੰ, ਖਾਸ ਕਰਕੇ ਜਸਵੰਡ ਕੌਰ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ। ਬਾਹਰੋਂ ਆਉਣ ਵਾਲੀ ਹਰ ਔਰਤ, ਕਰਤਾਰ ਅਤੇ ਜਗਤ ਸਿੰਘ ਦਾ ਹਾਲ ਪੁੱਛਦੀ। ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਬੇਬੇ ਰਤਨ ਕੌਰ ਹੀ ਦਿੱਦੀ।

ਮਨਸੀ ਬਾਬਰਾਮ ਦੀ ਘਰ ਵਾਲੀ ਦੁਰਗੇ ਅਤੇ ਫੇਰੂਮਲ ਦੀ ਘਰ ਵਾਲੀ ਲੱਛਮੀ ਇਕੱਠੀਆਂ ਆਈਆਂ। ਕਰਤਾਰ ਅਤੇ ਜਗਤ ਸਿੰਘ ਦਾ ਹਾਲ ਪੁੱਛ ਕੇ ਦੁਰਗੇ ਬੋਲੀ, “ਕੱਲ ਸਵੇਰੇ ਮੈਂ, ਹਰਬੰਸੇ ਦੀ ਮਾਂ ਲਾਜੋ, ਦਲੀਪੇ ਦੀ ਮਾਂ ਸੀਤਲ ਕੌਰ ਅਤੇ ਗਲੀ ਦੀਆਂ ਕੁੱਝ ਹੋਰ ਤੀਵੀਆਂ ਮੂੰਹ-ਹਨੇਰੇ ਖੇਤਾਂ ਨੂੰ ਜਾ ਰਹੀਆਂ ਸੀ। ਉਦੋਂ ਕਰਤਾਰ ਬੜੇ ਰਾਹ ਘੋੜੀ ਲੈ ਕੇ ਨਿਕਲਿਆ ਸੀ। ਹੌਲੀ-ਹੌਲੀ ਤੁਰੀ ਜਾਂਦੀ ਘੋੜੀ ’ਤੇ ਬੈਠਾ ਉਹ ਰਾਜਾ ਲੱਗ ਰਿਹਾ ਸੀ। ਸਾਡੇ ਪਿੱਛੇ-ਪਿੱਛੇ ਦੋ ਰਾਹਗੀਰ ਵੀ ਜਾਂਦੇ ਸਨ। ਉਹਨਾਂ ਨੇ ਵੀ ਕਰਤਾਰ ਨੂੰ ਦੇਖਿਆ। ਇਕ ਬੋਲਿਆ ਕਿ ਸਵਾਰ ਅਤੇ ਘੋੜੀ ਦੋਨੋਂ ਸੁਹਣੇ ਹਨ ਕਿ ਦੇਖ ਕੇ ਭੁੱਖ ਲਹਿੰਦੀ ਹੈ।”

“ਹਾਂ, ਵਾਹਿਗੁਰੂ ਸਾਰਿਆਂ ਦੇ ਨਿਆਣਿਆਂ ਨੂੰ ਰਾਜੀ ਰੱਖੋ। ਸਭ ਵੱਧਣ-ਛੁੱਲਣ। ਪਰ ਕਰਤਾਰ ਲੱਖਾਂ ਵਿਚੋਂ ਇਕ ਹੈ। ਐਸੇ ਸੋਹਣੇ-ਸੁਣੱਖੇ ਗੱਭਰੂ ਵਿਰਲੇ ਹੀ ਹੁੰਦੇ ਹਨ। ਉਹ ਤਾਂ ਇਸ ਘਰ ਅਤੇ ਪਿੰਡ ਕੀ, ਸਾਰੇ ਇਲਾਕੇ ਦਾ ਸਿੰਗਾਰ ਹੈ।” ਬੇਬੇ ਰਤਨ ਕੌਰ ਨੇ ਕਿਹਾ।

ਜਸਵੰਡ ਕੌਰ ਚੁੱਪ ਕੀਤੀ ਸਾਰੀਆਂ ਗੱਲਾਂ ਸੁਣ ਰਹੀ ਸੀ। ਦੁਰਗੇ ਫਿਰ ਬੋਲੀ, “ਛਾਹ ਵੇਲੇ ਪਤਾ ਲੱਗ ਕਿ ਨੀਲੋਵਾਲੀਏ ਨੱਥਾ ਸਿੰਘ ਦੇ ਟੱਬਰ ਨੇ ਕਰਤਾਰ ਨੂੰ ਛੁੱਲੀਆਂ ਵਾਂਗ ਕੁਟਿਆ ਹੈ। ਪਰ ਸੈਨੂੰ ਯਕੀਨ ਨਹੀਂ ਆਇਆ। ਫਿਰ ਰਮੇਸ਼ ਦਾ ਭਾਈਆ ਘਬਰਾਇਆ ਹੋਇਆ ਘਰ ਆਇਆ ਤਾਂ ਕਹਿਣ ਲੱਗਾ ਕਿ ਬਹੁਤ ਜੁਲਮ ਹੋ ਗਿਆ ਹੈ।” ਕਹਿ ਕੇ ਉਸ ਨੇ ਸੋਚ ਵਿਚ ਛੁੱਬੀ ਅਵਾਜ਼ ਵਿਚ ਪੁੱਛਿਆ, “ਕੀ ਨੀਲੋਵਾਲੀਆਂ ਨੇ ਪਹਿਲਾਂ ਹੀ ਮਤਾ ਪਕਾਇਆ ਹੋਇਆ ਸੀ।”

“ਇਹ ਤਾਂ ਵਾਹਿਗੁਰੂ ਹੀ ਜਾਣੇ! ਕਰਤਾਰ ਦੇ ਕੋਲ ਤਾਂ ਸੋਟੀ ਵੀ ਨਹੀਂ ਸੀ। ਮੈਂ ਗੋਹਾ ਸਿੱਟਣ ਜਾ ਰਹੀ ਸੀ, ਜਦ ਉਹ ਘੋੜੀ ਲੈ ਕੇ ਨਿਕਲਿਆ ਸੀ।”

ਬੇਬੇ ਰਤਨ ਕੌਰ ਦੇ ਜਵਾਨ ਪੋਤੇ ਨੌਨਿਹਾਲ ਦੀ ਵਹੁਟੀ ਕੁਲਦੀਪ ਕੌਰ ਨੇ ਕਿਹਾ। ਫਿਰ ਉਹ ਹੱਸਦੀ ਹੋਈ ਬੋਲੀ, ਮੈਂ ਕਰਤਾਰ ਨੂੰ ਮਖੋਲ ਵਿਚ ਕਿਹਾ ਵੀ - ਦਿਉਗ ਇਕ ਦਿਨ ਸੈਨੂੰ ਵੀ ਘੋੜੀ ਦੀ ਸਵਾਰੀ ਕਰਾ ਦੇ। ... ਉਹਨੇ ਹੱਸ ਕੇ ਕਿਹਾ, ਕਿ ਭਾਈ ਤੋਂ ਪੁੱਛ ਲੈ ਮੈਂ ਤੈਨੂੰ ਵਿਸਾਖੀ ਦਾ ਮੇਲਾ ਦਿਖਾਉਣ ਘੋੜੀ ’ਤੇ ਲੈ ਜਾਓਂਗਾ।”

ਜਸਵੰਡ ਕੌਰ ਨੇ ਬਹੁਤ ਜੋਰ ਨਾਲ ਸਾਹ ਲਿਆ ਅਤੇ ਹੌਲੀ ਸਿਹੇ ਬੋਲੀ, “ਮੈਂ ਕਰਤਾਰ ਲਈ ਅਧਰੇੜਕਾ (ਮੱਖਣ ਵਾਲੀ ਲੱਸੀ) ਲੈ ਕੇ ਬਾਹਰ ਆਈ ਤਾਂ ਉਹ ਘੋੜੀ ਲੈ ਕੇ ਤਿਆਰ ਹੋ ਗਿਆ ਸੀ। ਮੈਂ ਲੱਸੀ ਪੀਣ ਲਈ ਕਿਹਾ ਤਾਂ ਬੋਲਿਆ ਕਿ ਖਜੂਰ ਵਾਲੇ ਖੇਤ ਤੱਕ ਹੋ ਆਵਾਂ। ਘੋੜੀ ਦੀ ਹਵਾਖੋਰੀ ਹੋ

ਜਾਵੇਗੀ ਨਾਲੇ ਲੱਤਾਂ ਮੋਕਲੀਆਂ ਹੋ ਜਾਣਗੀਆਂ।” ਕਹਿ ਕੇ ਜਸਵੰਤ ਕੌਰ ਚੁੱਪ ਹੋ ਗਈ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਉਹ ਭਰੀ ਹੋਈ ਅਵਾਜ਼ ਵਿਚ ਬੋਲੀ, “ਮੈਨੂੰ ਕੀ ਪਤਾ ਸੀ, ਵੈਰੀ ਉਸ ਨੂੰ ਮਾਰਨ ਦਾ ਮਤਾ ਪਕਈ ਬੈਠੇ ਹਨ। ਨਹੀਂ ਤਾਂ ਮੈਂ ਉਹਨੂੰ ਰੋਕ ਲੈਂਦੀ।”

ਜਸਵੰਤ ਕੌਰ ਦੀਆਂ ਗੱਲਾਂ ਸੁਣ ਕੇ ਔਰਤਾਂ ਉੱਚੀ ਅਵਾਜ਼ ਵਿਚ ਆਪਣੇ-ਆਪਣੇ ਭਗਵਾਨ ਨੂੰ ਯਾਦ ਕਰਨ ਲੱਗੀਆਂ।

“ਕਰਤਾਰ ਦਾ ਬਾਪੂ ਵੀ ਨਾਲ ਸੀ?” ਇਕ ਔਰਤ ਨੇ ਪੁੱਛਿਆ।

“ਨਾ-ਨਾ,” ਬੇਬੇ ਰਤਨ ਕੌਰ ਨੇ ਕਿਹਾ, “ਉਹ ਵਿਚਾਰਾ ਤਾਂ ਖੇਤਾਂ ਨੂੰ ਗਿਆ ਹੋਇਆ ਸੀ।”

“ਕਰਤਾਰ ਦੇ ਬਾਪੂ ਨੇ ਪਹਿਲਾਂ ਮੱਝ ਨੂੰ ਕਾਹੜਾ ਪਿਲਾਇਆ। ਮੱਝ ਦੋ-ਤਿੰਨ ਦਿਨਾਂ ਦੀ ਵਿੱਲੀ ਸੀ। ਉਹ ਲੱਸੀ ਪੀਣ ਲਈ ਬੈਠਾ ਹੀ ਸੀ। ਹੱਥ ਵਿਚ ਰੋਟੀ ਫੜੀ ਹੀ ਸੀ ਕਿ ਖਾਲੀ ਘੋੜੀ ਦਣਦਣਾਉਂਦੀ ਤਬੋਲੇ ਵਿਚ ਆ ਵੜ੍ਹੀ।” ਜਸਵੰਤ ਕੌਰ ਕਹਿ ਕੇ ਫਿਰ ਰੋ ਪਈ, “ਉਹ ਹੱਥ ਦੀ ਰੋਟੀ ਥਾਲੀ ’ਚ ਹੀ ਸਿੱਟ ਕੇ ਬਾਹਰ ਨਿਕਲ ਗਿਆ ਅਤੇ ਫਿਰ ...”, ਜਸਵੰਤ ਕੌਰ ਛੁੱਟ-ਛੁੱਟ ਕੇ ਰੋਣ ਲੱਗ ਪਈ।

“ਨਾ ਰੋ ਬੱਚਾ। ਵਾਹਿਗੁਰੂ ਅੱਗੇ ਇਹ ਬੇਨਤੀ ਕਰ ਕਿ ਤੇਰੇ ਸਿਰ ਦਾ ਸਾਂਈਂ ਰਹਿੰਦੀ ਦੁਨੀਆਂ ਤੱਕ ਜੀਂਦਾ-ਜਾਗਦਾ ਰਹੇ। ਤੇਰਾ ਸੁਹਾਗ ਸਦਾ ਬਣਿਆ ਰਹੇ।” ਬੇਬੇ ਰਤਨ ਕੌਰ ਨੇ ਸਮਝਾਇਆ।

ਫੇਰੂਮਲ ਦੀ ਘਰ ਵਾਲੀ ਲੱਛਮੀ ਜੋ ਹੁਣ ਤੱਕ ਚੁੱਪ ਬੈਠੀ ਸੀ। ਉਸ ਨੇ ਗਰਦਣ ਨੂੰ ਅੱਗੇ ਕਰਦਿਆਂ ਕਿਹਾ, “ਕਰਤਾਰ ਦਾ ਤਾਇਆ ਤਾਂ ਸਵੇਰੇ ਸਾਡੇ ਮੁਹੱਲੇ ਆਇਆ ਹੋਇਆ ਸੀ। ਰਾਤਿੰਹ ਹਾਕਮ ਸਿੰਘ ਕੇ ਘਰ ਬੋਲ-ਬੁਲਾਰਾ ਹੋ ਗਿਆ ਸੀ। ਸ਼ਾਇਦ ਉਸ ਦਾ ਹੀ ਫੈਸਲਾ ਕਰਾਉਣ ਆਇਆ ਸੀ।”

“ਲੱਛਮੀਏ, ਉਹਨਾਂ ਵਿਚ ਕਿਸ ਗੱਲ ਤੋਂ ਝਗੜਾ ਹੋਇਆ ਸੀ?” ਬੇਬੇ ਰਤਨ ਕੌਰ ਨੇ ਪੁੱਛਿਆ।

“ਬੇਬੇ ਹੋਣਾ ਕੀ ਸੀ। ਪੁੱਤ ਡਰਾਵੇ ਮਰਨੋਂ, ਰੰਡੀ ਖਸਮ ਕਰਨੋਂ।” ਲੱਛਮੀ ਨੇ ਆਕੜ ਕੇ ਕਿਹਾ। ਫਿਰ ਬੋਲੀ, “ਹਾਕਮ ਸਿੰਘ ਦਾ ਬੜਾ ਮੁੰਡਾ ਮਿੰਦਰ ਹੈ ਨਾ! ਉਸ ਨੇ ਪਿਉ ਦੇ ਗਲ ’ਚ ਅਗੂੰਠਾ ਦਿੱਤਾ ਹੋਇਆ ਕਿ ਉਸ ਨੂੰ ਸਾਈਕਲ ਲੈ ਕੇ ਦੇਵੇ, ਨਹੀਂ ਤਾਂ ਉਹ ਪੜ੍ਹਾਈ ਛੱਡ ਦੇਵੇਗਾ। ਇਸੇ ਗੱਲ ਨੂੰ ਲੈ ਕੇ ਪਿਉ-ਪੁੱਤ ਵਿਚ ਝਗੜਾ ਹੋ ਗਿਆ ਸੀ।”

“ਅੱਜ ਕੱਲ ਦੇ ਨਿਆਣਿਆਂ ਤੋਂ ਤਾਂ ਰੱਬ ਹੀ ਬਚਾਵੇ! ਚਾਹੁੰਦੇ ਹਨ ਕਿ ਇਧਰ ਗੱਲ ਮੰਹੋਂ ਨਿਕਲੇ ਤੇ ਉਧਰ ਪੂਰੀ ਹੋ ਜਾਵੇ। ਮੇਰਾ ਤਾਂ ਆਪਣਾ ਮੁੰਡਾ ਬਹੁਤ ਦੁੱਖੀ ਕਰਦਾ ਹੈ। ਇਸ ਤਰ੍ਹਾਂ ਖਰਚ ਕਰਦਾ ਹੈ ਜਿਵੇਂ ਘਰ ਕਾਰੂ ਦੇ ਖਜਾਨੇ ਦੱਬੀ ਹੋਏ ਹੋਣਾ।” ਬੇਬੇ ਰਤਨ ਕੌਰ ਨੇ ਕਿਹਾ।

ਔਰਤਾਂ ਕਰਤਾਰ ਅਤੇ ਜਗਤ ਸਿੰਘ ਨੂੰ ਭੁੱਲ ਕੇ ਪਿੰਡ ਵਿਚ ਹੋਈਆਂ ਛੋਟੀਆਂ ਮੋਟੀਆਂ ਘੱਟਨਾਵਾਂ ਦੀਆਂ ਗੱਲਾਂ ਕਰਨ ਲੱਗੀਆਂ। ਜਸਵੰਤ ਕੌਰ ਆਪਣੇ ਹੀ ਖਿਆਲਾਂ ਵਿਚ ਛੁੱਬੀ ਚੁੱਪੀ ਬੈਠੀ ਸੀ। ਉਸ ਨੇ ਜਾਗਰ ਦੀ ਮਾਂ ਰਾਮਰੱਤੀ ਨੂੰ ਉਸ ਵਕਤ ਦੇਖਿਆ ਜਦ ਉਹ, ਉਸ ਦੇ ਮੋਹਰੇ ਆ ਕੇ ਛੁੱਟ-ਛੁੱਟ ਕੇ ਰੋਣ ਲੱਗੀ। ਸਾਰੀਆਂ ਤੀਵੀਆਂ ਇਕ ਦਮ ਚੁੱਪ ਹੋ ਗਈਆਂ। ਜਸਵੰਤ ਕੌਰ ਦੀਆਂ ਅੱਖਾਂ ਵਿਚ ਇਕ ਵਾਰ ਫਿਰ ਹੰਝੂ ਉਮੱਡ ਆਏ। ਜਦ ਉਹ ਦੋਨੋਂ ਰੋ-ਰੋ ਕੇ ਬੱਕ ਗਈਆਂ ਤਾਂ ਰਾਮਰੱਤੀ ਨੇ ਜਖਮੀਆਂ ਦਾ ਹਾਲ ਪੁੱਛਿਆ। ਜਸਵੰਤ ਕੌਰ ਹਿਚਕੀਆਂ ਲੈਂਦੀ ਬੋਲੀ, “ਜਾਗਰ ਠੀਕ ਹੈ। ਪੂਰੀ ਤਰ੍ਹਾਂ ਹੋਸ਼ ਵਿਚ ਹੈ। ਕਹਿ ਰਿਹਾ ਸੀ ਕਿ ਮਾਂ ਨੂੰ ਹੋਸਲਾ ਦੇਣਾ। ਉਸ ਦਾ ਬਾਪੂ ਬੜੇ ਸਰਦਾਰ ਨਾਲ ਹਸਪਤਾਲ ਹੀ ਰਹਿ ਪਿਆ ਹੈ।”

ਰਾਮਰੱਤੀ ਕੁਛ ਦੇਰ ਖਮੋਸ ਬੈਠੀ ਰਹੀ। ਫਿਰ ਬੋਲੀ, “ਜਾਗਰ ਦੇ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਹੀ ਸੀ।”

ਜਸਵੰਤ ਕੌਰ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਰਤਨ ਕੌਰ ਬੋਲ ਉੱਠੀ। “ਰਾਮਰੱਤੀਏ, ਲੋਹੇ ਨਾਲ ਲੋਹਾ ਟਕਰਾਇਆ, ਸੱਟ ਤਾਂ ਲੱਗਣੀ ਹੀ ਸੀ।”

ਇਹ ਸੁਣ ਕੇ ਰਾਮਰੱਤੀ ਫਿਰ ਰੋਣ ਲੱਗੀ ਤਾਂ ਜਸਵੰਤ ਕੌਰ ਉਸ ਨੂੰ ਦਿਲਾਸਾ ਦਿੰਦੀ ਹੋਈ ਬੋਲੀ, “ਉਹਨੂੰ ਤਾਂ ਡਾਕਟਰ ਪੱਟੀ ਕਰਕੇ ਛੁੱਟੀ ਦੇ ਦਿੰਦਾ ਪਰ ਫੌਜਸਦਾਰੀ ਦਾ ਮਾਮਲਾ ਹੈ। ਫਿਕਰ ਵਾਲੀ ਕੋਈ ਗੱਲ ਨਹੀਂ ਹੈ। ਬੜੇ ਸਰਦਾਰ ਨੇ ਪਹਿਲਾਂ ਉਸ ਦੀ ਪੱਟੀ ਕਰਵਾਈ, ਫਿਰ ਕਰਤਾਰ ਅਤੇ ਉਸ ਦੇ ਬਾਪੂ ਦੀ। ਸਾਡੇ ਲੱਗੀ ਤਾਂ ਜਿਹਾ ਕਰਤਾਰ, ਉਹੋ ਜਿਹਾ ਹੀ ਜਾਗਰ ਹੈ।”

ਰਾਮਰੱਤੀ ਕੁਛ ਦੇਰ ਖਮੋਸ ਬੈਠੀ ਰਹੀ। ਜਦ ਜਾਣ ਲੱਗੀ ਉੱਠੀ ਤਾਂ ਜਸਵੰਤ ਕੌਰ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਗਿੰਦਰ ਕੌਰ ਨੂੰ ਬੋਲੀ, “ਛਾਬੇ ਵਿਚ ਰੋਟੀਆਂ ਪਈਆਂ ਹਨ। ਰਾਮਰੱਤੀ ਨੂੰ ਦੇ ਦੇ। ਬਾਕੀ ਟੱਬਰ ਦੇ ਨਾਲ-ਨਾਲ ਜਾਗਰ ਅਤੇ ਬਚਨੇ ਲਈ ਵੀ ਰੋਟੀਆਂ ਬਣਾਈਆਂ ਸਨ। ਪਰ ਕਿਸੇ ਨੇ ਬੁਰਕੀ ਵੀ ਤੋੜ ਕੇ ਨਹੀਂ ਦੇਖੀ ਸੀ।”

“ਉਹਨਾਂ ਦੀ ਕਿਸਮਤ ਵਿਚ ਨਹੀਂ ਲਿਖੀ ਸੀ। ਇਨ੍ਹਾਂ ਦਾਣਿਆਂ ਤੇ ਉਹਨਾਂ ਦੇ ਨਾਂ ਦੀ ਮੋਹਰ ਨਹੀਂ ਲੱਗੀ ਸੀ।” ਬੇਬੇ ਰਤਨ ਕੌਰ ਨੇ ਕਿਹਾ।

ਰਾਮਰੱਤੀ ਦੇ ਜਾਣ ਬਾਅਦ ਹੋਰ ਔਰਤਾਂ ਵੀ ਇਕੋ ਵਾਰ ਉਠੀ ਕੇ ਤੁਰ ਪਈਆਂ। ਉਹ ਕਰਤਾਰ ਅਤੇ ਜਗਤ ਸਿੰਘ ਦੇ ਛੇਤੀ ਠੀਕ ਹੋਣ ਦੀਆਂ ਅਸੀਸਿਆਂ ਦਿੰਦੀਆਂ ਬਾਹਰ ਨਿਕਲ ਗਈਆਂ।

ਉਹਨਾਂ ਦੇ ਜਾਣ ਬਾਅਦ ਘਰ ਵਿਚ ਸਨਾਟਾ ਢਾ ਗਿਆ। ਜਗਿੰਦਰ ਕੌਰ ਨੇ ਜਸਵੰਤ ਕੌਰ ਦੇ ਨੇੜੇ ਬੈਠਦਿਆਂ ਕਿਹਾ, “ਭਾਬੀ ਤੂੰ ਖਾਣਾ ਖਾ ਲੈ।”

“ਰਹਿਣ ਦੇ ਜਗਿੰਦਰੋ, ਭੁੱਖ ਨਹੀਂ ਹੈ।” ਜਸਵੰਤ ਕੌਰ ਨੇ ਬਹੁਤ ਹੀ ਬੁੜੀ ਹੋਈ ਅਵਾਜ਼ ਵਿਚ ਕਿਹਾ।

“ਨਾ ਪੁੱਤ, ਤੂੰ ਸਵੇਰ ਦੀ ਭੁੜੀ ਹੈ। ਭਾਵੇਂ ਦੋ ਹੀ ਬੁਰਕੀਆਂ ਖਾ ਕੇ ਪਾਣੀ ਦਾ ਘੁੱਟ ਪੀ ਲੈ।” ਬੇਬੇ ਰਤਨ ਕੌਰ ਨੇ ਕਿਹਾ।

“ਬੇਬੇ, ਮੈਂ ਰੋਟੀ ਲੈ ਕੇ ਆਉਂਦੀ ਹਾਂ, ਤਿਆਰ ਹੈ।” ਜਗਿੰਦਰ ਕੌਰ ਨੇ ਕਿਹਾ।

“ਨਹੀਂ ਜਗਿੰਦਰੋ, ਸੁੱਖ ਮੰਗ। ਇਥੇ ਹੀ ਚੁੱਲੇ ਅੱਗ ਬਾਲ। ਇਹ ਹੀ ਤਾਂ ਵੱਸਦੇ-ਰੱਸਦੇ ਘਰਾਂ ਦੀ ਸਭ ਤੋਂ ਬੜੀ ਨਿਸ਼ਾਨੀ ਹੁੰਦੀ ਹੈ।” ਬੇਬੇ ਰਤਨ ਕੌਰ ਨੇ ਸਮਝਾਉਂਦਿਆਂ ਕਿਹਾ।

“ਦੁੱਧ ਦਾ ਕੀ ਕੀਤਾ?” ਜਸਵੰਤ ਕੌਰ ਨੇ ਦੂਧ ਨੇ ਵਾਲੀ ਭੜੋਲੀ ਵੱਲ ਦੇਖਦਿਆਂ ਪੁੱਛਿਆ।

“ਬੜੀ ਗੜਵੀ ਦੁੱਧ ਦੀ ਰੱਖ ਕੇ ਬਾਕੀ ਨੂੰ ਜਾਗ ਲਾ ਦੋ।” ਜਗਿੰਦਰ ਕੌਰ ਨੇ ਚੁੱਲੇ ਵਿਚ ਕਪਾਹ ਦੀਆਂ ਛਿਟੀਆਂ ਅਤੇ ਪਾਬੀਆਂ ਬਾਲਦਿਆਂ ਕਿਹਾ। ਇਕ ਮੱਝ ਦਾ ਦੁੱਧ ਤਿੰਨੇ ਪੀ ਲੈਂਦੇ ਸਨ।” ਜਸਵੰਤ ਕੌਰ ਨੇ ਕਿਹਾ, “ਅਜ ਘਰ ’ਚ ਦੁੱਧ ਪੀਣ ਵਾਲਾ ਕੋਈ ਵੀ ਨਹੀਂ ਹੈ।” ਕਹਿ ਕੇ ਜਸਵੰਤ ਕੌਰ ਫਿਰ ਚੋਪਾ।

“ਆ ਜਾਣਗੇ। ਇਹੀ ਸਮਝੋ, ਪ੍ਰਾਹੁਣੇ ਗਏ ਹੋਏ ਹਨ।” ਬੇਬੇ ਰਤਨ ਕੌਰ ਨੇ ਸਮਝਾਇਆ।

ਜਸਵੰਤ ਕੌਰ ਨੇ ਕੋਈ ਜਵਾਬ ਨਾ ਦਿੱਤਾ। ਸੁੰਨੇ ਘਰ ਬਾਰੇ ਸੋਚ ਕੇ ਉਸ ਦੇ ਦਿਲ ਵਿਚ ਹੌਲ ਪੈ ਰਹੇ ਸਨ। ਉਹ ਗੋਡਿਆਂ ਤੇ ਹੱਥ ਰੱਖ ਕੇ ਉਠਦੀ ਹੋਈ ਬੁਡਬੜਾਈ, “ਇਸ ਵਿਹੜੇ ਵਿਚ ਅੱਧੀ ਰਾਤ ਤੱਕ ਰੋਣਕ ਰਹਿੰਦੀ ਸੀ, ਅਜ ਕੋਈ ਹਾਕ ਮਾਰਨ ਵਾਲਾ ਵੀ ਨਹੀਂ ਹੈ।”

ਜਸਵੰਤ ਕੌਰ ਘਰ ਵਿਚ ਖਿਲਰੇ ਸਮਾਨ ਨੂੰ ਸਮੇਟਣ ਲੱਗੀ। ਜਗਿੰਦਰ ਕੌਰ ਅੱਗ ਬਾਲ ਕੇ ਰੋਟੀਆਂ ਪਕਾ ਰਹੀ ਸੀ। ਦੋਨਾਂ ਨੂੰ ਕੰਮ ਵਿਚ ਰੁਝੀਆਂ ਦੇਖ ਕੇ ਬੇਬੇ ਰਤਨ ਕੌਰ ਨੇ ਅੱਖਾਂ ਬੰਦ ਕਰ ਲਈਆਂ ਅਤੇ ਪਾਠ ਕਰਨ ਲੱਗੀ:

ਤੱਤੀ ਵਾਅ ਨਾ ਲੱਗੇ, ਪਾਰ ਬਰੱਮਾ ਸਰਨਾਈ
ਚੌਗਿਰਦੇ ਹਮਾਰੇ ਨਾਨਕਾ, ਦੁੱਖ ਲੱਗੇ ਨਾ ਕਾਈ
ਸਤਗੁਰੂ ਪੂਰਾ ਪੇਟਿਆ, ਰਾਹ ਬਣਤ ਬਣਾਈ
ਰਾਮ ਰਾਮ ਆਖਦਿਆਂ, ਇਕੀ ਲਿਵ ਲਾਈ
ਰੱਖਣਹਾਰਾ ਰੱਖਿਆ, ਸਭ ਬਿਆਪ ਮਿਟਾਈ
ਕਹੋ ਨਾਨਕ ਕਿਰਪਾ ਭਈ, ਸਭ ਭੈਅ ਸਹਾਈ।

ਔਰਤਾਂ ਕਿਤੇ ਆਪਣੇ ਕੋਠਿਆਂ ਦੇ ਬਨੇਰਿਆਂ ’ਤੇ ਭੁਕੀਆਂ ਅਤੇ ਕਿਤੇ ਗਲੀਆਂ ਵਿਚ ਖੜ੍ਹੀਆਂ ਜਖਾਨੀਆਂ ਦੀ ਹਾਲਤ ਬਾਰੇ ਘੁਸਰ-ਮੁਸਰ ਕਰ ਰਹੀਆਂ ਸਨ। ਦੁਰਗੇ ਨੇ ਦੁੱਖੀ ਜਿਹੀ ਅਵਾਜ਼ ਵਿਚ ਕਿਹਾ, “ਜਸਵੰਤ ਕੌਰ ਵਿਚਾਰੀ ਇਕ ਦਿਨ ਵਿਚ ਹੀ ਬੁੜ੍ਹੀ ਹੋ ਗਈ ਹੈ। ਗੋਰਾ ਚਿੱਟਾ ਰੰਗ ਕਣਕ ਦੇ ਸੁੱਕੇ ਸਿੱਟੇ ਵਰਗਾ ਹੋ ਗਿਆ ਹੈ। ਉਹਨੂੰ ਰੋਂਦੀ ਦੇਖ ਕੇ ਕਲੇਜਾ ਪਾਟਦਾ ਹੈ।” ਫਿਰ ਉਹ ਬਹੁਤ ਹੀ ਹੌਲੀ ਜਿਹੇ ਬੋਲੀ, “ਰਮੇਸ਼ ਦਾ ਭਾਈਆ ਕਹਿ ਰਿਹਾ ਸੀ ਕਿ ਜਗਤ ਸਿੰਘ ਦੀ ਹਾਲਤ ਬਹੁਤ ਖਰਾਬ ਹੈ।”

“ਅੱਛਾ?” ਕਈਆਂ ਔਰਤਾਂ ਨੇ ਇਕੋ ਵਾਰੀ ਕਿਹਾ। ਦੁਰਗੇ ਫਿਰ ਬੋਲੀ, “ਰੰਡੀ ਔਰਤ ਅਤੇ ਫੰਡਰ ਗਾਂ-ਮੱਝ ਦਾ ਕੋਈ ਬਾਲੀ-ਵਾਰਸ ਨਹੀਂ ਬਣਦਾ। ਇਹਨਾਂ ਦਾ ਜੀਣਾ-ਮਰਨਾ ਦੋਨੋਂ ਖਰਾਬ ਹੁੰਦੇ ਹਨ।”

“ਵਾਹਿਗੁਰੂ ਨਾ ਕਰੋ.....ਜਗਤ ਸਿੰਘ ਮਰ ਵੀ ਗਿਆ ਤਾਂ ਜਸਵੰਤ ਕੌਰ ਨੂੰ ਕੀ ਫਰਕ ਪੈਣਾ ਹੈ। ਉਹ ਕਿਸੇ ਹੋਰ ਦੇ ਘਰ ਜਾ ਬੈਠੂਗੀ। ਜਿਹੜੀ ਔਰਤ ਨੇ ਇਕ ਵਾਰ ਪਰਾਏ ਮਰਦ ਦੀ ਚਾਦਰ ਲੈ ਲਈ ਉਹਦੇ ਲਈ ਤਾਂ ਸੋ ਘਰ ਖੁਲ੍ਹੇ ਹਨ।” ਲੱਖਾ ਸਿੰਘ ਦੀ ਘਰ ਵਾਲੀ ਧੰਨ ਕੌਰ ਨੇ ਕਿਹਾ।

“ਮੈਂ ਤਾਂ ਸੁਣਿਆ ਹੈ ਕਿ ਭਾਈਆ ਚੰਨਣ ਸਿੰਘ ਨੇ ਗੁਰਦੁਆਰੇ ਜਾ ਕੇ ਸੁੱਖ ਮੰਗੀ ਹੈ।” ਹਰਬੰਸੇ ਨੇ ਘੁੱਟਵੀਂ ਅਵਾਜ਼ ’ਚ ਹੱਸਦਿਆਂ ਕਿਹਾ।

“ਚੱਲ ਨੀ, ਜਸਵੰਤ ਕੌਰ ਦਾ ਆਪਣਾ ਜੇਠ ਅਜੇ ਕੁਆਰਾ ਬੈਠਾ ਹੈ।”

ਔਰਤਾਂ ਹੌਲੀ ਹੌਲੀ ਹੱਸ ਰਹੀਆਂ ਸਨ ਕਿ ਗਲੀ ਵਿਚੋਂ ਕਿਸੇ ਦੇ ਖੰਘਣ ਦੀ ਅਵਾਜ਼ ਆਈ। ਔਰਤਾਂ ਇਕ ਦਮ ਚੁੱਧ ਹੋ ਗਈਆਂ।

“ਕੋਣ, ਬੂਟਾ ਸਿੰਘ ਹੈ?” ਦੁਰਗੇ ਨੇ ਪੁੱਛਿਆ।

“ਨਹੀਂ ਚਾਚੀ, ਮੈਂ ਮੰਗਲੂ ਹਾਂ। ਮੁਨਸ਼ੀ ਜੀ ਕਿੱਥੇ ਹਨ?”

“ਉਧਰ ਦੁਕਾਨਾਂ ਵੱਲ ਨੂੰ ਗਿਆ ਹੈ। ਕੀ ਕੋਈ ਕੰਮ ਸੀ?”

“ਹਾਂ, ਉਸ ਨੂੰ ਦੱਸਣਾ ਸੀ ਕਿ ਕੱਲ ਨੂੰ ਤਫ਼ਤੀਸ਼ ਲਈ ਬਾਣੇਦਾਰ ਪਿੰਡ ਆ ਰਿਹਾ ਹੈ।” ਕਹਿ ਕੇ ਮੰਗਲੂ ਅਗਾਂਹ ਤੁਰ ਪਿਆ।

ਇਹ ਸੁਣ ਕੇ ਕੱਲ ਬਾਣੇਦਾਰ ਪਿੰਡ ਆ ਰਿਹਾ ਹੈ, ਪਿੰਡ ਦੀ ਹੌਲੀ ਹੌਲੀ ਤੇ ਘੁੱਟਵੀਂ ਜਿਹੀ ਹੋ ਰਹੀ ਗੱਲ ਬਾਤ ਵੀ ਬੰਦ ਹੋ ਗਈ। ਸਭ ਲੋਕ ਕਾਹਲੀ-ਕਾਹਲੀ ਆਪਣੇ ਘਰਾਂ ਨੂੰ ਚਲੇ ਗਏ। ਲੋਕਾਂ ਨੇ ਡਰ ਤੋਂ ਬਚਣ ਲਈ ਅਰਦਾਸ ਕੀਤੀ ਕਿ ਛੇਤੀ-ਛੇਤੀ ਰਾਤ ਹੋ ਜਾਵੇ ਤਾਂ ਜੋ ਨੀਦ ਵਿਚ ਉਹ ਆਪਣੇ ਡਰ ਨੂੰ ਭੁੱਲ ਸਕਣ। ਪਰ ਜਦ ਰਾਤ ਹੋ ਗਈ ਤਾਂ ਸਾਰੇ ਲੋਕ ਇਹੀ ਅਰਦਾਸ ਕਰਨ ਲੱਗੇ ਕਿ ਛੇਤੀ ਦਿਨ ਚੜ੍ਹ ਜਾਵੇ, ਕਿਉਂਕਿ ਦਿਨ ਦੀ ਰੋਸ਼ਨੀ ਵਿਚ ਭੂਤ-ਪਰੇਤ ਨਹੀਂ ਆਉਂਦੇ।

ਸਾਰੇ ਪਿੰਡ ਨੇ ਹਨੇਰੇ ਵਿਚ ਭੂਤਾਂ ਦੇ ਡਰੋਂ, ਤਾਰੇ ਗਿਣ-ਗਿਣ ਕੇ ਰਾਤ ਗੁਜ਼ਾਰੀ।

ਰਾਤ ਨੂੰ ਸ਼ਾਇਦ ਪਿੰਡ ਵਿਚ ਕੋਈ ਵੀ ਬੰਦਾ ਚੰਗੀ ਤਰ੍ਹਾਂ ਨਹੀਂ ਸੁੱਤਾ ਸੀ। ਛੱਤਾਂ ਤੇ ਘੁਸਰ-ਫੁਸਰ ਦੀਆਂ ਅਵਾਜ਼ਾਂ ਲਗਾਤਾਰ ਆਉਂਦੀਆਂ ਰਹੀਆਂ ਸਨ। ਲੋਕ ਇਕ ਦੁਸਰੇ ਦਾ ਹੋਸਲਾ ਵਧਾ ਰਹੇ ਸਨ। ਮੰਗਲੂ ਚੌਂਕੀਦਾਰ ਦੀ ਕੁਰੱਖਤ ਅਵਾਜ਼ ਰਾਤ ਦੀ ਸੁੱਤਾ ਨੂੰ ਚੀਰਦੀ ਹੋਈ ਗੂੰਜ ਜਾਂਦੀ ਤਾਂ ਲੋਕਾਂ ਨੂੰ ਯਕੀਨ ਹੋ ਜਾਂਦਾ ਕਿ ਪਿੰਡ ਅਜੇ ਅਬਾਦ ਹੈ।

ਇਸ ਦੁਰਘਟਾਨ ਤੋਂ ਪਹਿਲਾਂ, ਮੁਰਗੇ ਦੀ ਪਹਿਲੀ ਬਾਂਗ ਦੇ ਨਾਲ ਹੀ ਪਿੰਡ ਸੁਚੇਤ ਹੋ ਜਾਂਦਾ ਸੀ ਪਰ ਅੱਜ ਮੁਰਗੇ ਤਿੰਨ ਬਾਂਗਾਂ ਦੇ ਚੁੱਕੇ ਸਨ। ਤਕੀਏ ਦੇ ਦਰਖਤਾਂ ਤੋਂ ਪੰਛੀ, ਡਾਰਾਂ ਦੀਆਂ ਡਾਰਾਂ ਰੋਲਾ ਪਾਉਂਦੇ ਉੱਡ ਗਏ ਸਨ। ਡੰਗਰ-ਪਸੂ ਆਪਣੇ ਗਿੱਲੇ ਥਾਵਾਂ ਤੋਂ ਬਾਹਰ ਨਿਕਲਣ ਲਈ ਬੇਚੈਨੀ ਨਾਲ ਗਲਾਂ ਦੇ ਰੱਸੇ ਖਿੱਚਦੇ ਅਤੁੰਗ ਰਹੇ ਸਨ। ਪਰ ਪਿੰਡ ਦੇ ਸਭ ਬੂਹੇ ਅੱਜ ਤੱਕ ਬੰਦ ਸਨ।

ਜਦ ਅਕਾਸ਼ ਤੇ ਸਿਰਫ ਇਕ ਹੀ ਤਾਰਾ ਰਹਿ ਗਿਆ ਅਤੇ ਪੁਰਬ ਵਿਚ ਲਾਲੀ ਫੈਲਣ ਲੱਗੀ ਤਾਂ ਲੋਕਾਂ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ। ਹਰ ਬੰਦਾ ਛੇਤੀ ਤੋਂ ਛੇਤੀ ਕੰਮ ਮੁਕਾਉਣ ਵਿਚ ਲੱਗਾ ਹੋਇਆ ਸੀ। ਲੈਕ ਖੇਤਾਂ ਨੂੰ ਜਾਂਦੇ ਤੇ ਉਹਨੀਂ ਪੈਰੀਂ ਮੁੜ ਕੇ ਆਉਂਦੇ ਦਿਖਾਈ ਦਿੰਦੇ। ਸ਼ਾਮਲਾਟ ਵੱਲ ਜਾਣ ਦੀ ਤਾਂ ਦੁਰ ਦੀ ਗੱਲ, ਲੋਕ ਉਸ ਪਾਸੇ ਦੇਖਦੇ ਵੀ ਨਹੀਂ ਸਨ।

ਫੇਰੂਮਲ ਮੂੰਹ ਹਨੇਰੇ ਹੀ ਆਪਣੀ ਦੁਕਾਨ 'ਤੇ ਆ ਗਿਆ ਸੀ। ਬੁਹਾ ਅੰਦਰੋਂ ਬੰਦ ਕਰਕੇ ਹਨੇਰੀ ਕੋਠੜੀ ਵਿਚ ਬੈਠਾ ਉਹ ਬਹੁਤ ਸਾਵਧਾਨੀ ਨਾਲ ਰੁਪਏ ਗਿਣ-ਗਿਣ ਕੇ ਅਲੱਗ-ਅਲੱਗ ਕੱਪੜਿਆਂ ਵਿਚ ਬੰਨ੍ਹਣ ਲੱਗਾ। ਉਸ ਨੇ ਅਸਲ ਅਤੇ ਵਿਆਜ ਦੋਨਾਂ ਦਾ ਹਿਸਾਬ ਲਾ ਲਿਆ ਸੀ। ਰੁਪਏ-ਪੈਸੇ ਦਾ ਹਿਸਾਬ ਕਰਨੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਣੇ ਦੇ ਬਾਅਦ ਉਹ ਦੁਕਾਨ ਬੰਦ ਕਰਕੇ ਗਲੀ ਵਿਚ ਆ ਗਿਆ।

ਬਾਕੀ ਲੋਕਾਂ ਦੀ ਤਰ੍ਹਾਂ ਕੋਈ ਨਵੀਂ ਖਬਰ ਸੁਣਨ ਲਈ, ਜਮੀਨ ਸੁੰਘਦਾ ਹੋਇਆ, ਉਹ ਵੀ ਮੁਨਸੀ ਬਾਬੂ ਰਾਮ ਦੀ ਦੁਕਾਨ 'ਤੇ ਆ ਗਿਆ। ਮਿਲਖਾ ਸਿੰਘ ਦੁਕਾਨ ਦੇ ਥੜ੍ਹੇ ਕੋਲ ਲਾਠੀ ਦੇ ਸਹਾਰੇ ਖੜ੍ਹਾ ਬੇਚੈਨੀ ਨਾਲ ਆਪਣਾ ਨੱਕ ਖੁਰਕ ਰਿਹਾ ਸੀ। ਫੇਰੂਮਲ ਨੇ ਉਥੇ ਪਹੁੰਚਿਆਂ ਹੀ ਮਿਲਖਾ ਸਿੰਘ ਨੂੰ ਪੁੱਛਿਆ, “ਚੌਧਰੀ, ਸੁਣਾਓ, ਕੋਈ ਨਵੀਂ ਖਬਰ ਲਿਆਏ ਅਂ?”

ਅਜੇ ਮਿਲਖਾ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਕਿ ਦਿਲਦਾਰ ਝੂਲਦਾ ਹੋਇਆ ਉਥੇ ਆਇਆ ਅਤੇ ਬਾਂਹ ਮਾਰਦਾ ਹੋਇਆ ਬੋਲਿਆ, “ਮੁਨਸੀ, ਮਰ ਗਿਆ। ਬਹੁਤ ਚੰਗਾ ਹੋਇਆ, ਸਾਲਾ ਮਰ ਗਿਆ!”

ਮੁਨਸੀ ਨੇ ਘੁੱਟਵੀਂ ਅਵਾਜ਼ ਵਿਚ ਗਾਲ ਕੱਢ ਕੇ ਕਿਹਾ, “ਦੁਰ ਫਿੱਟੇ ਮੂੰਹ। ਕਾਲੀ ਜੁਬਾਨ ਵਾਲਾ ਜਦ ਬੋਲਦਾ ਹੈ, ਕੁਫ਼ਰ ਤੋਲਦਾ ਹੈ।”

ਮਿਲਖਾ ਸਿੰਘ ਨੇ ਜ਼ੋਰ ਨਾਲ ਠਹਾਕਾ ਮਾਰਿਆ ਅਤੇ ਦਿਲਦਾਰ ਨੂੰ ਝੰਜੜਦਾ ਬੋਲਿਆ, “ਮੁਨਸੀ ਤਾਂ ਤੇਰੇ ਸਾਹਮਣੇ ਬੈਠਾ ਹੈ। ਕੌਣ ਮਰ ਗਿਆ ਹੈ?”

“ਉਹ ਮਰ ਗਿਆ ਸਾਲਾ। ਬਹੁਤ ਚੰਗਾ ਹੋਇਆ, ਮਰ ਗਿਆ।” ਦਿਲਦਾਰ ਮੂੰਹ 'ਤੇ ਪੁੱਠਾ ਹੱਥ ਰੱਖਕੇ ਬੱਕਰਾ ਬੁਲਾਉਣ ਲੱਗਾ। ਉਸ ਦੀਆਂ ਅੱਖਾਂ ਵਿਚ ਲਾਲ ਡੋਰੇ ਹੋਰ ਵੀ ਉਭਰ ਆਏ। ਫੇਰੂਮਲ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਹ ਦਿਲਦਾਰ ਦੇ ਮੌਢੇ 'ਤੇ ਹੱਥ ਰੱਖ ਕੇ ਬੋਲਿਆ, “ਸਰਦਾਰ ਦਿਲਦਾਰ ਸਿਆਂ, ਕੌਣ ਮਰ ਗਿਆ ਹੈ?”

“ਉਹੀ ਸਾਲਾ, ਜਿਸ ਨੇ ਮੇਰੀ ਜਮੀਨ ਆਪਣੀ ਮਾਂ.....”

“ਸ਼ਾਇਦ ਕਰਤਾਰ ਦੇ ਬਾਰੇ ਕਹਿ ਰਿਹਾ ਹੈ। ਉਹਦੇ ਜਖਮ ਛੂੰਘੇ ਸਨ।” ਫੇਰੂਮਲ ਨੇ ਦੱਬਵੀਂ ਅਵਾਜ਼ ਵਿਚ ਕਿਹਾ।

ਉਹਨਾਂ ਸਭ ਦੀਆਂ ਅੱਖਾਂ ਸਾਹਮਣੇ ਕਰਤਾਰ ਦੀ ਕੁੰਦਨ ਵਰਗੀ ਦੇਹ ਅਤੇ ਸੰਵਾਰੀਆਂ ਹੋਈਆਂ ਭੂਰੀਆਂ ਮੁੱਛਾਂ ਤੇ ਦਾਤੂੰ ਘੁੰਮ ਗਈ। ਦਿਲਦਾਰ ਨੇ ਸਾਰਿਆਂ ਨੂੰ ਹੌਲੀ-ਹੌਲੀ ਗੱਲਾਂ ਕਰਦੇ ਸੁਣਿਆਂ ਤਾਂ ਉੱਚੀ ਅਵਾਜ਼ ਵਿਚ ਬੋਲਿਆ, “ਜਾਉ, ਜਾ ਕੇ ਜਸਵੰਤ ਕੌਰ ਨੂੰ ਕਹਿ ਦਿਉ ਕਿ ਜਗਤ ਸਿੰਘ ਤਾਂ ਆਪਣੀ ਮਾਂ ਦੇ.....ਵਿਚ ਚਲਾ ਗਿਆ ਹੈ। ਹੁਣ ਉਹ ਮੇਰੇ ਤੇ ਚਾਦਰ ਪਾ ਲਵੇ ਅਤੇ ਮੇਰੀ ਜਿਹੜੀ ਜਮੀਨ ਹੜ੍ਹਪ ਕੀਤੀ ਹੈ ਉਹ ਦਾਜ਼ ਵਿਚ ਨਾਲ ਲੈ ਆਵੇ।”

ਇੰਨੇ ਚਿਰ ਵਿਚ ਉਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਦਿਲਦਾਰ ਨੇ ਜਗਤ ਸਿੰਘ ਦਾ ਨਾਂ ਲਿਆ ਤਾਂ ਸਾਰੇ ਅਫਸੋਸ ਨਾਲ 'ਤੁਤ-ਤੁਤ' ਕਰਦੇ ਹੋਏ ਗਲੀ ਵਿਚ ਦੋਨਾਂ ਪਾਸਿਆਂ ਨੂੰ ਦੌਤ ਗਏ ਤਾਂ ਕਿ ਹੋਰ ਲੋਕਾਂ ਨੂੰ ਵੀ ਇਹ ਖਬਰ ਦੇ ਦੇਣ। ਇਕ ਔਰਤ ਨੇ ਆਪਣੇ ਕੋਠੇ ਚੜ੍ਹ ਕੇ ਇਹ ਗੱਲ ਗੁਆਂਢ ਦੀਆਂ ਦੂਜੀਆਂ ਔਰਤਾਂ ਨੂੰ ਦੱਸੀ। ਬੋਤੂੰ ਦੇਰ ਬਾਅਦ ਇਹ ਖਬਰ ਬਚਿੰਤ ਸਿੰਘ ਕੇ ਘਰ ਵੀ ਪਹੁੰਚ ਗਈ ਅਤੇ ਉਥੇ ਰੋਣ-ਪਿੱਟਣ ਸ਼ੁਰੂ ਹੋ ਗਿਆ। ਜਸਵੰਤ ਕੌਰ ਦੀਆਂ ਚੀਕਾਂ ਸਾਰੇ ਪਿੰਡ ਵਿਚ ਸੁਣਾਈ ਦੇ ਰਹੀਆਂ ਸਨ। ਕੁੱਝ ਔਰਤਾਂ ਤਮਾਸਬੀਨਾਂ ਦੀ ਤਰ੍ਹਾਂ ਅਤੇ ਕੁੱਝ ਹਮਦਰਦੀ ਕਰਕੇ ਸਰਦਾਰਨੀ ਕੋਲ ਪਹੁੰਚ ਗਈਆਂ।

ਬੋਤੂੰ ਹੀ ਦੇਰ ਬਾਅਦ ਕਿਸੇ ਨੇ ਆ ਕੇ ਦੱਸਿਆ ਕਿ ਜਗਤ ਸਿੰਘ ਤਾਂ ਅਜੇ ਜੀਂਦਾ ਹੈ ਪਰ ਪਿਆਰੂ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੈ। ਕੁੱਝ ਮਿੰਟਾਂ ਵਿਚ ਹੀ ਬਚਿੰਤ ਸਿੰਘ ਦੇ ਘਰ ਰੋਣਾ ਬੰਦ ਹੋ ਗਿਆ ਅਤੇ ਨੱਥਾ ਸਿੰਘ ਦੇ ਘਰੋਂ ਸਿਆਪੇ ਦੀਆਂ ਚੀਕਾਂ ਆਉਣ ਲੱਗੀਆਂ। ਫਿਰ ਕਿਸੇ ਨੇ ਆ ਕੇ ਕਿਹਾ ਕਿ ਅਜੇ ਤੱਕ ਤਾਂ ਸਾਰੇ ਜੀਂਦੇ ਹਨ। ਲੋਕਾਂ ਨੇ ਇਸ ਖਬਰ 'ਤੇ ਵੀ ਯਕੀਨ ਕਰ ਲਿਆ ਅਤੇ ਪਿੰਡ ਦਾ ਮਹੌਲ ਇਕ ਵਾਰ ਫਿਰ ਸ਼ਾਂਤ ਹੋ ਗਿਆ।

ਇਹਨਾਂ ਅਫਵਾਹਾਂ ਕਰਕੇ ਸਾਰਾ ਪਿੰਡ ਮੁਨਸੀ ਬਾਬੂਰਾਮ ਦੀ ਦੁਕਾਨ 'ਤੇ ਇਕੱਠਾ ਹੋ ਗਿਆ। ਮਿਲਖਾ ਸਿੰਘ ਲਾਠੀ ਫੜੀ ਸਾਰਿਆਂ ਲੋਕਾਂ ਵਿਚ ਆਕੜ੍ਹਾ ਬੈਠਾ ਸੀ। ਉਸ ਦੇ ਵਾਲਾਂ ਅਤੇ ਦਾਤੂੰ 'ਤੇ ਤਾਜ਼ੀ ਲਾਈ ਮੇਂਹਦੀ ਖੂਬ ਚਮਕ ਰਹੀ ਸੀ। ਮੁਨਸੀ ਨੇ ਭਗਵਾਨ ਨੂੰ ਯਾਦ ਕਰਦਿਆਂ ਕਿਹਾ, “ਪਰਮਾਤਮਾ ਸਾਰਿਆਂ ਨੂੰ ਹੱਥ ਦੇ ਕੇ ਬਚਾਵੇ।”

“ਮੁਨਸੀ, ਅਜੇ ਕੀ ਕਿਹਾ ਜਾ ਸਕਦਾ ਹੈ। ਜਖਮ ਤਾਂ ਪਿਆਰੁ ਅਤੇ ਕਰਤਾਰ ਦੋਨਾਂ ਦੇ ਹੀ ਡੂੰਘੇ ਹਨ। ਡਾਕਟਰੀ ਰੀਪੋਰਟ ਹੋ ਜਾਵੇ ਤਾਂ ਪਤਾ ਲੱਗੇਗਾ ਕਿ ਏਨੌਂ (ਫਰੀਕਾਂ) ਧਿੜਿਆਂ ਤੇ ਕਿਹੜੀ ਦਫ਼ਾ ਲਗਦੀ ਹੈ।” ਮਿਲਖਾ ਸਿੰਘ ਨੇ ਕਿਹਾ। ਫਿਰ ਉਹ ਥੰਘਦਾ ਹੋਇਆ ਬੋਲਿਆ, “ਫੌਜਦਾਰੀ ਦੇ ਲਈ ਲਾਲਚੰਦ ਵਰਗਾ ਵਕੀਲ ਨਹੀਂ ਮਿਲ ਸਕਦਾ। ਉਹ ਤਾਂ ਫਾਂਸੀ ਚੜ੍ਹੇ ਆਦਮੀ ਨੂੰ ਵੀ ਉਤਾਰ ਲੈਂਦਾ ਹੈ। ਪਰ ਫੀਸ ਬਹੁਤ ਲੈਂਦਾ ਹੈ। ਉਹਦਾ ਮੁਨਸੀ ਵੀ ਪੂਰਾ ਵਕੀਲ ਹੈ। ਮੇਰੀ ਬਹੁਤ ਇਜ਼ਜ਼ਤ ਕਰਦਾ ਹੈ। ਕਹਿੰਦਾ ਹੈ-- ਚੋਧਰੀ, ਜਿਸ ਧੜੇ ਦਾ ਤੂੰ ਗਵਾਹ ਹੋਵੇਗਾ, ਉਹ ਜ਼ਰੂਰ ਮੁਕੱਦਮਾ ਜਿੱਤੇਗਾ।”

ਮਿਲਖਾ ਸਿੰਘ ਨੇ ਮੁਨਸੀ ਨੂੰ ਹੱਸਦਾ ਦੇਖਿਆ ਤਾਂ ਖਿੱਝ ਕੇ ਬੋਲਿਆ, “ਮੁਨਸੀ, ਕਚਹਿਰੀ ਦਾ ਕੰਮ ਹਰ ਕਿਸੇ ਦੇ ਵੱਸ ਦਾ ਨਹੀਂ ਹੈ। ਗਵਾਹ ਚੁਸਤ ਹੋਵੇ ਤਾਂ ਝੂਠਾ ਮੁਕੱਦਮਾ ਵੀ ਸੱਚਾ ਬਣ ਜਾਂਦਾ ਹੈ। ਪੱਟੀ ਵਿਚ ਮੇਰੀ ਮਾਸੀ ਦੇ ਪੁੱਤ ਨੇ ਪਿਛਲੇ ਸਾਲ ਦਿਨ ਦਿਹਾਤੇ ਕਤਲ ਕਰ ਦਿੱਤਾ ਸੀ। ਮੈਂ ਵੀ ਉਸ ਦਾ ਗਵਾਹ ਸੀ। ਦਸਰੇ ਧੜੇ ਦਾ ਵਕੀਲ ਲਾਲਚੰਦ ਸੀ। ਆਸੀਂ ਹਾਈਕੋਰਟ ਦੇ ਵਕੀਲ ਰਾਏ ਸਾਹਬ ਦੌਲਤਰਾਮ ਨੂੰ ਖੜ੍ਹਾ ਕੀਤਾ ਸੀ। ਮੈਂ ਰਾਏ ਸਾਹਬ ਨੂੰ ਐਸੀ ਸਕੀਮ ਦੱਸੀ ਕਿ ਫਾਂਸੀ ਦਾ ਹੱਕਦਾਰ ਮੁਲਜ਼ਮ ਸਾਫ਼ ਬਚੀ ਹੋ ਗਿਆ। ਉਹਨਾਂ ਦੀ ਬਹਿਸ ਸੁਣਨ ਵਾਲੀ ਸੀ। ਐਨਾ ਮਜ਼ਾ ਤਾਂ ਕੁੱਕੜਾਂ ਦੀ ਲਤਾਬੀ ਦੇਖ ਕੇ ਵੀ ਨਹੀਂ ਆਉਂਦਾ। ਮੇਰੀ ਗਵਾਹੀ ਹੋਈ ਤਾਂ ਲਾਲਚੰਦ ਨੇ ਮੇਰੇ ਨਾਲ ਬਹੁਤ ਸਖ਼ਤ ਬਹਿਸ ਕੀਤੀ ਪਰ ਮੈਂ ਉਹਦੀ ਇਕ ਨਾ ਚੱਲਣ ਦਿੱਤੀ। ਉਸ ਨੇ ਬਹੁਤ ਘੁਮਾ-ਫਿਰਾ ਕੇ ਸਵਾਲ ਪੁੱਛੇ ਪਰ ਮੈਂ ਪੱਕੇ ਪੈਰੀਂ ਸੀ। ਉਹ ਸ਼ਹਿ ਦਿੰਦਾ ਤਾਂ ਮੈਂ ਪੈਂਤੜਾ ਬਦਲ ਲੈਂਦਾ। ਜੱਜ ਸਾਹਬ ਵੀ ਸਾਡੀ ਬਹਿਸ ਸੁਣ ਕੇ ਮੁਸਕਰਾ ਰਿਹਾ ਸੀ। ਜਦ ਲਾਲਚੰਦ ਨੇ ਬਹਿਸ ਖਤਮ ਕਰਕੇ ਜੱਜ ਸਾਹਬ ਨੂੰ ਝੁੱਕ ਕੇ ਬੰਦਰੀ ਕੀਤੀ ਤਾਂ ਜੱਜ ਸਾਹਬ ਨੇ ਉਸ ਨੂੰ ਅੰਗਰੇਜ਼ੀ ਵਿਚ ਕੁਛ ਕਿਹਾ। ਸਾਡੇ ਵਕੀਲ ਨੇ ਮੈਨੂੰ ਕਚਹਿਰੀ ਵਿਚ ਹੀ ਆਪਣੀ ਛਾਤੀ ਨਾਲ ਲਾ ਲਿਆ। ਲਾਲਚੰਦ ਨੇ ਕਚਹਿਰੀ ’ਚੋਂ ਬਾਹਰ ਆ ਕੇ ਮੈਨੂੰ ਕਿਹਾ ਕਿ ਚੋਧਰੀ, ਜੇ ਤੂੰ ਗਵਾਹ ਨਾ ਹੁੰਦਾ ਤਾਂ ਮੈਂ ਮੁਲਜ਼ਮ ਨੂੰ ਸਿੱਧਾ ਸੂਲੀ ਤੇ ਚੜ੍ਹਾ ਦਿੰਦਾ।”

ਜਦ ਮੰਗਲੂ ਚੌਂਕੀਦਾਰ ਮੁਨਸੀ ਦੀ ਦੁਕਾਨ ਵੱਲ ਨੂੰ ਮੁਝਿਆ ਤਾਂ ਉਥੇ ਬੈਠੇ ਲੋਕਾਂ ਵਿਚ ਇਕ ਦਮ ਹਲ-ਚਲ ਮੌਚ ਗਈ। ਸਾਰੇ ਮਿਲਖਾ ਸਿੰਘ ਨੂੰ ਭੁੱਲ ਗਏ। ਫੇਰੂਮਲ ਨੇ ਅੱਗੇ ਹੋ ਕੇ ਮੰਗਲੂ ਨੂੰ ਘੋਰ ਲਿਆ ਅਤੇ ਸ਼ਿਕਾਇਤ ਕਰਦਾ ਬੋਲਿਆ, “ਰਾਤੀਂ ਤੂੰ ਏਦਾਂ ਦੋਤਿਆ ਕਿ ਫੇਰ ਦਿਸਿਆ ਹੀ ਨਹੀਂ। ਪਹਿਰਾ ਦੈਣ ਵੀ ਅੱਧੀ ਰਾਤ ਦੇ ਬਾਅਦ ਹੀ ਨਿਕਲਿਆ ਸੀ।”

“ਹਾਂ, ਬੋੜਾ ਚਿਰ ਮੌਂ ਗਿਆ ਸੀ।”

ਮੰਗਲੂ ਬੜੇ ’ਤੇ ਚੜ੍ਹ ਆਇਆ ਤਾਂ ਮਿਲਖਾ ਸਿੰਘ ਨੇ ਪੇਸ਼ਾਵਰ ਅੰਦਾਜ਼ ਵਿਚ ਪੁੱਛਿਆ, “ਕੀ ਡਾਕਟਰ ਨੇ ਪਰਚਾ ਕੱਟ ਦਿੱਤਾ ਹੈ?”

“ਸੁਣਿਆ ਹੈ, ਕੱਟ ਦਿੱਤਾ ਹੈ।”

“ਕੀ ਲਿਖਿਆ ਉਸ ਨੇ?”

“ਇਹ ਤਾਂ ਮੈਨੂੰ ਪਤਾ ਨਹੀਂ। ਦੋਏ ਸਰਦਾਰ ਡਾਕਟਰ ਨੂੰ ਅਲੱਗ-ਅਲੱਗ ਮਿਲੇ ਸਨ। ਉਹਨਾਂ ਨੇ ਹੀ ਦੱਸਿਆ ਕਿ ਡਾਕਟਰ ਨੇ ਪਰਚਾ ਦਿੱਤਾ ਹੈ।”

“ਮਿਲਣਾ ਹੀ ਚਾਹੀਦਾ ਸੀ। ਇਹੀ ਮੌਕਾ ਹੈ ਜਦ ਫੌਜਦਾਰੀ ਦੇ ਮੁਕੱਦਮੇ ਦਾ ਫੈਸਲਾ ਹੋ ਜਾਂਦਾ ਹੈ। ਡਾਕਟਰ ਚਾਹੇ ਤਾਂ ਇਰਾਦੇ-ਕਤਲ ਦੇ ਕੇਸ ਨੂੰ ਮਾਮੂਲੀ ਝਗੜਾ ਅਤੇ ਮਾਮੂਲੀ ਝਗੜੇ ਨੂੰ ਬੜਾ ਜੁਰਮ ਬਣਾ ਸਕਦਾ ਹੈ।” ਮਿਲਖਾ ਸਿੰਘ ਨੇ ਕਿਹਾ। ਫਿਰ ਸਾਰਿਆਂ ਵੱਲ ਦੇਖਦਾ ਹੋਇਆ ਬੋਲਿਆ, ਤਾਂ ਇਸ ਦਾ ਮਤਲਬ ਹੈ ਪੁਲੀਸ ਵਾਰਦਾਤ ਦੀ, ਮੌਕੇ ਦੀ ਤਫ਼ਤਿਸ਼ ਕਰਨ ਆਉਗੀ।”

“ਬੜਾ ਬਾਣੇਦਾਰ ਤਾਂ ਅੱਜ ਹੀ ਆ ਰਿਹਾ ਹੈ। ਨਾਲ ਸਿਪਾਹੀ ਵੀ ਹੋਣਗੇ। ਹਸਪਤਾਲ ਵਿਚ ਵੀ ਬੰਦੂਕ ਵਾਲਾ ਸਿਪਾਹੀ ਪਹਿਰਾ ਦੇ ਰਿਹਾ ਹੈ।” ਮੰਗਲੂ ਨੇ ਦੱਸਿਆ। ਫਿਰ ਬਾਬੂਰਾਮ ਵੱਲ ਦੇਖਦਿਆਂ ਪੁੱਛਿਆ, “ਮੁਨਸੀ ਜੀ, ਰਾਤੀਂ ਸੁਨੇਹਾ ਮਿਲ ਗਿਆ ਸੀ?”

“ਹਾਂ ਮਿਲ ਗਿਆ ਸੀ।”

“ਅੱਛਾ ਮੈਂ ਚਲਦਾ ਹਾਂ। ਬੋਹੜ ਥੱਲੇ ਬਾਣੇਦਾਰ ਅਤੇ ਪੁਲੀਸ ਦੇ ਬੈਠਣ ਦਾ ਇੰਤਜ਼ਾਮ ਕਰਨਾ ਹੈ। ਸਾਰੇ ਪਿੰਡ ਨੂੰ ਪੇਸ਼ ਹੋਣ ਦਾ ਹੁਕਮ ਹੈ।” ਕਹਿ ਕੇ ਮੰਗਲੂ ਬੜੇ ਤੋਂ ਥੱਲੇ ਉਤਰਿਆ ਤਾਂ ਮੁਨਸੀ ਵੀ ਉਹਦੇ ਨਾਲ ਤੁਰ ਪਿਆ। ਬੋਡੀ ਦੂਰ ਜਾ ਕੇ ਉਹਦੇ ਕੰਨ ਵਿਚ ਕਹਿਣ ਲੱਗਾ, “ਬਚਿੰਤ ਸਿੰਘ ਆਇਆ ਤਾਂ ਉਹਨੂੰ ਕਹਿ ਦੇਈਂ ਕਿ ਬਾਣੇਦਾਰ ਤੇ ਪੁਲੀਸ ਦਾ ਖਾਣਾ ਮੇਰੇ ਘਰ ਹੀ ਬਣੂਗਾ। ਉਹਦੇ ਘਰ ਤਾਂ ਪਹਿਲਾਂ ਹੀ ਬਥੇਰੀ ਮੁਸੀਬਤ ਹੈ। ਕੋਈ ਹੋਰ ਪੁੱਛੇ ਤਾਂ ਕਹਿ ਦੇਈਂ ਕਿ ਬੰਦੇਬਸਤ ਹੋ ਗਿਆ ਹੈ।”

ਫੇਰੂਮਲ ਝੱਟ ਤਾੜ ਗਿਆ ਕਿ ਮੁਨਸੀ ਬਾਬੂਰਾਮ ਮੰਗਲੂ ਦੇ ਪਿੱਛੇ ਕਿਉਂ ਗਿਆ ਹੈ। ਇਰਾਦਾ ਉਹਦਾ ਵੀ ਸੀ, ਪਰ ਉਹ ਇਸ ਲਈ ਠਹਿਰ ਗਿਆ ਕਿਉਂਕਿ ਪਹਿਲ ਮੁਨਸੀ ਨੇ ਕਰ ਲਈ ਸੀ। ਫੇਰੂਮਲ ਨੂੰ ਬੋੜਾ ਅਫਸੋਸ ਹੋਇਆ ਕਿ ਬਾਣੇਦਾਰ ਨਾਲ ਮੰਹ-ਮੁਲਾਹਜ਼ਾ ਵਧਾਉਣ ਦਾ ਮੌਕਾ ਹੱਥੋਂ ਨਿਕਲ ਗਿਆ। ਫਿਰ ਉਸ ਨੇ ਇਹ ਸੋਚ ਕੇ ਆਪਣੇ-ਆਪ ਨੂੰ ਤਸੱਲੀ ਦੇ ਲਈ ਕਿ ਮੁਨਸੀ ਤਾਂ ਬਹੁਤ ਗਿੱਚਿਆ ਹੋਇਆ ਆਦਮੀ ਹੈ। ਹਰ ਇਕ ਦੇ ਪੈਰ ਚੱਟਦਾ ਰਹਿੰਦਾ ਹੈ। ਹੁਣ ਸਾਰਾ ਦਿਨ ਬਾਣੇਦਾਰ ਦੀ ਅਰਦਲੀ ਵਿਚ ਖੜ੍ਹ ਰਹੇਗਾ।

ਮੁਨਸੀ ਮੁੜ ਕੇ ਆ ਗਿਆ ਤਾਂ ਮਿਲਖਾ ਸਿੰਘ ਨੇ ਸ਼ਰਾਰਤ ਨਾਲ ਪੁੱਛਿਆ, “ਮੁਨਸੀ, ਮੰਗਲੂ ਦੇ ਕੰਨ ਵਿਚ ਕੀ ਢੂਕ ਮਾਰ ਆਇਆਂ?”

“ਕੋਈ ਖਾਸ ਗੱਲ ਨਹੀਂ ਹੋਣੀ। ਇਹ ਹੀ ਕਿਹਾ ਹੋਣਾ ਕਿ ਬਾਣੇਦਾਰ ਦੇ ਖਾਣੇ-ਪੀਣੇ ਦਾ ਇੰਤਜ਼ਾਮ ਮੇਰੇ ਘਰ ਹੋਵੇਗਾ।” ਫੇਰੂਮਲ ਨੇ ਲਾ-ਪ੍ਰਵਾਹੀ ਨਾਲ ਕਿਹਾ। ਮੁਨਸੀ ਬੜਾ ਚਲਾਕ ਹੈ। ਮੁਨਸ਼ਾਣੀ ਉਝ੍ਹ ਤਾਂ ਘਰ ਵਿਚ ਪਿਆਜ ਵੀ ਨਹੀਂ ਵਡਨ ਦਿੰਦੀ, ਪਰ ਅੱਜ ਤਾਂ ਮੁਰਗਾ ਬਣੂਗਾ..... ਭਾਂਤ ਭਾਂਤ ਦੇ ਪਕਵਾਨ ਬਣਨਗੇ।” ਮਿਲਖਾ ਸਿੰਘ ਨੇ ਮੁਨਸੀ ਦੇ ਕੰਨ ਵਿਚ ਹੌਲੀ ਜਿਹੇ ਕਿਹਾ, “ਸ਼ਰਾਬ ਲਿਆਉਣ ਲਈ ਹੁਣੇ ਆਦਮੀ ਠੇਕੇ ਨੂੰ ਭੇਜ ਦੇ।”

“ਚੋਧਰੀ, ਬਾਣੇਦਾਰ ਸਾਡੇ ਘਰ ਦਾ ਖਾਣਾ ਖਾਵੇ, ਇਹ ਸਾਡੇ ਭਾਗਾਂ ’ਚ ਕਿੱਥੇ?’” ਮੁਨਸੀ ਨੇ ਹੀਣ-ਬਾਵਨਾ ਨਾਲ ਕਿਹਾ। ਫੇਰੂਮਲ ਦੋੜ ਕੇ ਆਪਣੀ ਦੁਕਾਨ ਤੇ ਆ ਗਿਆ। ਉਸ ਨੇ ਕੁੜੀ ਦੇ ਉਤੋਂ ਦੀ ਕੁੜਤਾ ਪਾ ਲਿਆ। ਨਵੀਂ ਪੱਗ ਕੱਢ ਕੇ ਬੰਨ੍ਹ ਲਈ। ਅਲਮਾਰੀ ਦੇ ਥੱਲੇ ਪਈ ਨਵੀਂ ਜੁੱਤੀ ਕੱਢੀ ਅਤੇ ਉਸ ਨੂੰ ਚੰਗੀ ਤਰ੍ਹਾਂ ਝਾੜ੍ਹ ਪੂੜ੍ਹ ਕੇ ਇਕ ਪਾਸੇ ਰੱਖ ਲਿਆ। ਫੇਰੂਮਲ ਨੇ ਦੁਕਾਨ ਦਾ ਇਕ ਬੂਹਾ ਬੰਦ ਕਰਕੇ ਪੰਜ

ਸੋ ਦੇ ਨੋਟ ਦੋ-ਤਿੰਨ ਵਾਰ ਗਿਣੇ, ਫਿਰ ਉਹਨਾਂ ਨੂੰ ਇਕ ਕੱਪੜੇ ਵਿਚ ਬੰਨ੍ਹ ਕੇ ਕੁਝਤੀ ਦੀ ਅੰਦਰਲੀ ਜੇਬ ਵਿਚ ਪਾ ਲਿਆ ਅਤੇ ਬਾਹਰ ਥੜ੍ਹੇ 'ਤੇ ਆ ਬੈਠਾ।

ਮੁਨਸੀ ਦੁਕਾਨ ਬੰਦ ਕਰਕੇ ਸਿੱਧਾ ਘਰ ਗਿਆ ਅਤੇ ਆਪਣੀ ਘਰ ਵਾਲੀ ਨੂੰ ਘਰ ਨਾ ਦੇਖ ਕੇ ਉੱਚੀ-ਉੱਚੀ ਹਾਕਾਂ ਮਾਰਨ ਲੱਗਾ, “ਰਮੇਸ਼ ਦੀ ਮਾਂ, ਤੂੰ ਕਿੱਥੇ ਆਂ?”

ਇਕ ਗੁਆਂਢਣ ਨੇ ਬਾਹਰ ਨਿਕਲ ਕੇ ਮੁਨਸੀ ਨੂੰ ਦੇਖਿਆ ਅਤੇ ਜਾ ਕੇ ਕਿਸੇ ਦੂਜੇ ਘਰੋਂ ਉਸ ਦੀ ਘਰ ਵਾਲੀ ਨੂੰ ਸੱਦ ਲਿਆਈ। ਉਸ ਨੂੰ ਦੇਖ ਕੇ ਮੁਨਸੀ ਬਿੱਝ ਕੇ ਬੋਲਿਆ, “ਕਿੱਥੇ ਚਲੇ ਗਈ ਸੀ? ਤੂੰ ਇਸ ਤਰ੍ਹਾਂ ਘਰ ਖੁੱਲਾ ਛੁੱਡ ਕੇ ਨਾ ਜਾਇਆ ਕਰ। ਪਿੱਛੇ ਚਾਹੇ ਕੁਝੇ ਭਾਂਡੇ ਚੱਟਦੇ ਰਹਿਣ?” ਫਿਰ ਉਸ ਸਰਗੋਸੀ ਨਾਲ ਕਿਹਾ, “ਬਾਣੇਦਾਰ ਪਿੰਡ ਵਿਚ ਮੌਕਾ ਦੇਖਣ ਆ ਰਿਹਾ ਹੈ।”

ਆਪਣੇ ਪਤੀ ਦੀ ਗੱਲ ਅਣਸੁਣੀ ਕਰਦੀ ਹੋਈ ਉਹ ਬੋਲੀ, “ਹਾਂ, ਸੁਣਿਆ ਹੈ, ਬੰਦੂਕ ਵਾਲੇ ਸਿਪਾਹੀ ਵੀ ਨਾਲ ਹੋਣਗੇ। ਮੈਨੂੰ ਤਾਂ ਡਰ ਲਗਦਾ। ਰਮੇਸ਼ ਦੇ ਭਾਈਆ, ਤੂੰ ਮੋਹਰੇ ਨਾ ਹੋਈਂ।”

“ਮੈਨੂੰ ਸਾਰਾ ਪਤਾ ਹੈ। ਬਾਣੇਦਾਰ ਸਾਹਬ ਦਾ ਖਾਣਾ ਇਥੇ ਬਣਾਉਣਾ ਹੈ। ਪੰਜ-ਸੱਤ ਹੋਰ ਆਦਮੀ ਨਾਲ ਹੋਣਗੇ।”

“ਹੈਂਅ? ਪਹਿਲਾਂ ਕਿਉਂ ਨਹੀਂ ਦੱਸਿਆ?” ਰਮੇਸ਼ ਦੀ ਮਾਂ ਨੇ ਟਣਕਦੀ ਅਵਾਜ਼ ਕਿਹਾ।

ਗੁਆਂਢਣ ਵੀ ਅੰਦਰ ਆ ਗਈ ਤਾਂ ਮੁਨਸੀ ਦੀ ਘਰ ਵਾਲੀ ਨੇ ਉਸ ਨੂੰ ਦੇਖਦਿਆਂ ਕਿਹਾ, “ਕਹਿੰਦੇ ਹਨ ਕਿ ਪੁਲੀਸ ਦਾ ਖਾਣਾ ਸਾਡੇ ਘਰ ਬਣੇਗਾ। ਅੱਠ ਆਦਮੀ ਹੋਣਗੇ।”

ਮੁਨਸੀ ਨੇ ਉਹਦੀ ਗੱਲ ਵੱਲ ਧਿਆਨ ਨਾ ਦਿੰਦਿਆਂ ਕਿਹਾ, “ਮੈਂ ਆਲੂ ਲਿਆ ਦਿੰਦਾ ਹਾਂ। ਨਾਲ ਧੋਤੇ ਮਾਹਾਂ ਦੀ ਦਾਲ ਬਣਾ ਲਈਂ। ਬਾਣੇਦਾਰ ਨੂੰ ਕੱਲੀ ਮਾਹਾਂ ਦੀ ਦਾਲ ਨਾਲ ਰੋਟੀ ਖੁਆਉਦਿਆਂ ਚੰਗਾ ਨਹੀਂ ਲੱਗਣਾ। ਬਾਕੀ ਬੰਦੋਬਸਤ ਮੈਂ ਬਾਹਰ ਹੀ ਕਰ ਲਵਾਂਗਾ।”

ਮੁਨਸੀ ਦੀ ਘਰ ਵਾਲੀ ਸਮਝ ਗਈ ਅਤੇ ਬਿੱਝ ਕੇ ਬੋਲੀ, “ਆਪਣੇ ਮੂੰਹ-ਮੁਲਾਹਜੇ ਬਾਹਰ ਹੀ ਰੱਖਿਆ ਕਰੋ। ਭਾਂਡੇ ਵੀ ਕਿਸੇ ਹੋਰ ਤੋਂ ਮੰਗ ਲਈਂ। ਮੈਂ ਆਪਣੇ ਭਾਂਡਿਆਂ ਨੂੰ ਹੱਥ ਨਹੀਂ ਲਾਉਣ ਦੇਣਾ। ਭਰੋਸਟ ਹੋ ਗਏ ਤਾਂ ਕੌਣ ਉਹਨਾਂ ਨੂੰ ਦਹਿਕਦੀ ਅੱਗ ਵਿਚ ਮਾੰਸੂਗਾ।”

“ਅੱਛਾ, ਹੁਣ ਮੇਰੇ ਕੱਪੜੇ ਕੱਢ ਦੇ।” ਮੁਨਸੀ ਨੇ ਆਪਣੇ ਕੱਪੜਿਆਂ ਵੱਲ ਦੇਖਦਿਆਂ ਕਿਹਾ।

ਉਸ ਨੇ ਬਰੀਕ ਕਿਨਾਰੀ ਵਾਲੀ ਧੋਤੀ, ਚਿੱਟੀ ਪਾਪਲੀਨ ਦਾ ਕੁਝਤਾ ਅਤੇ ਕਲਫ ਲੱਗੀ ਪੱਗ ਕੱਢ ਦਿੱਤੇ। ਮੁਨਸੀ ਬਾਬੂਰਾਮ ਇਹ ਕੱਪੜੇ ਖਸ-ਖਸ ਮੌਕਿਆਂ ਤੇ ਹੀ ਪਾਉਂਦਾ ਸੀ। ਉਸ ਨੇ ਸੀਸੇ ਦੇ ਸਾਹਮਣੇ ਬੈਠ ਕੇ ਪੱਗ ਬੰਨੀ ਅਤੇ ਪਿਛਲਾ ਲੜ ਕੱਸ ਕੇ ਪਿੱਛੇ ਟੰਗ ਦੱਤਾ। ਕੱਪੜੇ ਪਾਏ ਅਤੇ ਨਵੀਂ ਗੁਰਗਾਬੀ ਪਾ ਕੇ ਦੁਕਾਨ 'ਤੇ ਆ ਗਿਆ। ਮਿਲਖਾ ਸਿੰਘ ਸਾਫ਼ ਕੱਪੜੇ ਪਾਈ ਪਹਿਲਾਂ ਹੀ ਉਥੇ ਬੈਠਾ ਸੀ। ਉਸ ਨੇ ਸਰੋਂ ਦੇ ਤੇਲ ਨਾਲ ਆਪਣਾ ਚੇਹਰਾ ਚਮਕਾਇਆ ਹੋਇਆ ਸੀ। ਉਹਦੇ ਅੰਦਰ ਇਕ ਅੱਗ ਭੜਕ ਰਹੀ ਸੀ, ਪਰ ਉਸ ਕੋਲੋਂ ਇਹ ਸ਼ਬਦਾਂ ਵਿਚ ਬਿਆਨ ਨਹੀਂ ਹੋ ਰਿਹਾ ਸੀ। ਮੁਨਸੀ ਦੇ ਕੱਪੜੇ ਦੇਖ ਕੇ ਉਹ ਬੋਲਿਆ, “ਤੂੰ ਤਾਂ ਬਾਣੇਦਾਰ ਨੂੰ ਮਿਲਣ ਜਾਵੇਂਗਾ।”

“ਹਾਂ ਜਾਣਾ ਹੀ ਪੈਣਾ ਹੈ। ਹਾਕਮ ਪਿੰਡ ਆਵੇ ਤਾਂ ਜਾਣਾ ਹੀ ਪੈਂਦਾ ਹੈ। ਫਿਰ ਮੈਂ ਤਾਂ ਸਫੈਦਪੋਸ਼ ਵੀ ਹਾਂ। ਪੁਲੀਸ ਨੂੰ ਖਾਣਾ ਵੀ ਖੁਆਉਣਾ ਹੈ।” ਮੁਨਸੀ ਹੁੱਕੇ ਦੀ ਚਿਲਮ ਨੂੰ ਟੱਟੋਲਦਾ ਬੋਲਿਆ। ਮਿਲਖਾ ਸਿੰਘ ਚੁੱਧ ਹੋ ਗਿਆ ਅਤੇ ਜਸੀਨ 'ਤੇ ਬੈਠਾ-ਬੈਠਾ ਹੀ ਇਕ ਪੈਰ ਨੂੰ ਹਿਲਾਉਣ ਲੱਗਾ। ਉਹ ਬਾਣੇਦਾਰ ਲਈ ਤਿਆਰ ਹੋਣ ਵਾਲੇ ਪਕਵਾਨਾਂ ਬਾਰੇ ਸੋਚਣ ਲੱਗਾ ਅਤੇ ਉਸ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਮੁਨਸੀ ਦੇ ਕੰਨ ਵਿਚ ਬੋਲਿਆ, “ਪੀਣ-ਪਿਲਾਉਣ ਦਾ ਬੰਦੋਬਸਤ ਵੀ ਕਰ ਲਿਆ ਹੈ ਜਾਂ ਨਹੀਂ?”

“ਹਾਂ, ਚਰਨੇ ਘੇਵਰ ਨੂੰ ਠੇਕੇ ਭੇਜਣਾ ਹੈ।” ਮੁਨਸੀ ਨੇ ਸਾਹਮਣੇ ਗਲੀ ਵਿਚ ਖੜ੍ਹੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਕਿਹਾ।

“ਠੀਕ ਹੈ, ਉਹ ਸਾਈਕਲ 'ਤੇ ਚਲਾ ਜਾਓਗਾ। ਅੰਗਰੇਜ਼ੀ ਸ਼ਰਾਬ ਮੰਗਵਾਈਂ। ਹੁਣ ਪੁਰਾਣੇ ਜ਼ਮਾਨੇ ਦੇ ਠਾਣੇਦਾਰ ਨਹੀਂ ਹਨ ਜੋ ਦੇਸੀ ਨਾਲ ਮੰਨ ਜਾਂਦੇ ਸੀ।”

“ਜੋ ਕਹੋਂ, ਮੰਗਵਾ ਦਿੰਦਾ ਹਾਂ। ਮੈਂ ਤਾਂ ਕਦੇ ਮੂੰਹ ਨਹੀਂ ਲਾਈ। ਮੈਨੂੰ ਤਾਂ ਚੰਗੀ-ਮਾੜੀ ਦਾ ਪਤਾ ਨਹੀਂ। ਤੂੰ ਚਰਨੇ ਨੂੰ ਸਮਝਾ ਦੇਈਂ।”

“ਚਰਨੇ, ਨਾਂ ਤਾਂ ਮੈਨੂੰ ਯਾਦ ਨਹੀਂ। ਉਹ ਬੋਤਲ ਲੈ ਕੇ ਆਈ ਜਿਹਦੇ ਉਤੇ ਬੱਗੇ ਘੋੜੇ ਦੀ ਤਸਵੀਰ ਹੁੰਦੀ ਹੈ। ਸਾਰੇ ਲੋਕ ਇਹ ਹੀ ਪੀਂਦੇ ਹਨ।” ਮਿਲਖਾ ਸਿੰਘ ਨੇ ਕਿਹਾ।

ਚਰਨਾ ਚਲਾ ਗਿਆ ਤਾਂ ਮਿਲਖਾ ਸਿੰਘ ਆਪਣੇ ਚਾਰੇ ਪਾਸੇ ਦੇਖ ਕੇ ਮੁਨਸੀ ਦੀ ਵੱਖੀ ਕੋਲ ਆ ਬੈਠਾ ਅਤੇ ਸਰਾਰਤੀ ਅੰਦਾਜ਼ ਵਿਚ ਬੋਲਿਆ, “ਨੰਬਰਦਾਰ ਨੂੰ ਵੀ ਮਿਲਿਆ ਜਾਂ ਨਹੀਂ? ਹੁਣ ਤਾਂ ਉਸ ਨੂੰ ਤੇਰੀ ਜ਼ਰੂਰਤ ਹੈ। ਫੌਜਦਾਰੀ ਦਾ ਮੁਕੱਦਮਾ, ਪੈਸੇ ਤਾਂ ਏਦਾਂ ਪੀਂਦਾ ਜਿਵੇਂ ਰੇਤਾ ਪਾਣੀ ਨੂੰ। ਮੁਨਸੀ, ਮੌਕਾ ਹੈ, ਇਸ ਨੂੰ ਹੱਥੋਂ ਨਾ ਜਾਣ ਦੇਈਂ।”

ਮੁਨਸੀ ਬਾਬੂਰਾਮ ਨੇ ਅਜੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਕਿ ਰੋਸੇ ਦੌੜਦਾ ਹੋਇਆ ਆਇਆ। “ਸਰਦਾਰ ਜੀ ਆ ਗਿਆ ਹੈ। ਕਹਿੰਦਾ ਸੀ ਕਿ ਤੈਨੂੰ ਦੱਸ ਆਵਾਂ।”

ਮੁਨਸੀ ਨੇ ਛੇਤੀ-ਛੇਤੀ ਦੁਕਾਨ ਬੰਦ ਕੀਤੀ, ਮੌਕੇ 'ਤੇ ਸਾਫ਼ਾ ਰੱਖਿਆ ਅਤੇ ਬਚਿੰਤ ਸਿੰਘ ਦੇ ਘਰ ਜਾਣ ਲਈ ਤਿਆਰ ਹੋ ਗਿਆ।

“ਮੁਨਸੀ, ਮੁੱਛਾਂ ਹੁਣੇ ਨੀਵੀਆਂ ਕਰ ਲੈ। ਸੁਣਿਆ ਹੈ ਕਿ ਠਾਣੇਦਾਰ ਰਾਜਪੂਤ ਹੈ। ਉੱਚੀ ਮੁੱਛ ਦੇਖ ਕੇ ਖੁੰਦਕ ਖਾ ਜਾਂਦਾ ਹੈ।” ਮਿਲਖਾ ਸਿੰਘ ਗਲੀ ਵਿਚ ਦੂਜੇ ਪਾਸੇ ਨੂੰ ਜਾਂਦਾ ਹੋਇਆ ਬੋਲਿਆ।

ਫੇਰੂਮਲ ਨੂੰ ਬਚਿੰਤ ਸਿੰਘ ਦੇ ਆਉਣ ਦਾ ਪਤਾ ਲੱਗ ਤਾਂ ਉਹ ਵੀ ਦੁਕਾਨ ਬੰਦ ਕਰਕੇ ਸਿੱਧਾ ਉਹਦੇ ਘਰ ਵੱਲ ਨੂੰ ਤੁਰ ਪਿਆ। ਉਹਦੇ ਕੋਲੋਂ ਇਹ ਗਲਤੀ ਹੋ ਗਈ ਕਿ ਉਹ ਬੜੇ ਰਾਹ ਪੈ ਕੇ ਗਿਆ। ਮੁਨਸੀ ਪਿਛਵਾਤੇ ਤੋਂ ਤਬੈਲੇ ਵੱਲ ਦੀ ਜਾਣ ਦੀ ਬਜਾਏ ਸਿੱਧਾ ਉਹਨਾਂ ਦੇ ਘਰ ਚਲੇ ਗਿਆ।

ਬਚਿੰਤ ਸਿੰਘ ਮੂਹੜੇ 'ਤੇ ਬੈਠਾ ਸੀ। ਜਸਵੰਤ ਕੌਰ ਛੋਟਾ ਜਿਹਾ ਘੁੰਡ ਕੱਢੀ ਉਸ ਦੇ ਸਾਹਮਣੇ ਜਮੀਨ 'ਤੇ ਬੈਠੀ ਰੋ ਰਹੀ ਸੀ। ਮੁਨਸੀ ਨੇ ਖੱਖ ਕੇ ਆਪਣੇ ਆਉਣ ਦੀ ਖਬਰ ਕੀਤੀ ਤਾਂ ਬਚਿੰਤ ਸਿੰਘ ਅੱਖਾਂ ਪੂੰਝਦਾ ਹੋਇਆ ਬੋਲਿਆ, “ਆਉ, ਮੁਨਸੀ ਜੀ!”

“ਜਗਤ ਸਿੰਘ ਅਤੇ ਕਰਤਾਰ ਦਾ ਕੀ ਹਾਲ ਹੈ?” ਮੁਨਸੀ ਨੇ ਘਬਰਾਈ ਹੋਈ ਅਵਾਜ਼ ਵਿਚ ਪੁੰਛਿਆ।

“ਠੀਕ ਨਹੀਂ ਹੈ। ਕਰਤਾਰ ਨੂੰ ਕਦੀ-ਕਦੀ ਹੋਸ ਆਉਦਾ ਹੈ, ਪਰ ਕਿਸੇ ਨੂੰ ਪਛਾਣਦਾ ਨਹੀਂ। ਜਗਤ ਸਿੰਘ ਦੀ ਹਾਲਤ ਵੀ ਬਸ ਇਹੋ ਜਿਹੀ ਹੀ ਹੈ। ਪਿਉ-ਪੁੱਤ ਦੇ ਮੰਜੇ ਨਾਲ ਨਾਲ ਡਾਹੇ ਹੋਏ ਹਨ। ਪੱਟੀਆਂ ਬੰਨੀਆਂ ਹੋਈਆਂ ਹਨ। ਦੇਖ ਕੇ ਰੋਣਾ ਆਉਂਦਾ ਹੈ। ਬਚਿੰਤ ਸਿੰਘ ਨੇ ਭਰੀ ਹੋਈ ਅਵਾਜ਼ ਵਿਚ ਕਿਹਾ।

ਮੁਨਸੀ ਨੀਵੀਂ ਪਾਈ ਬੈਠਾ ਰਿਹਾ। ਕੁਛ ਦੇਰ ਬਾਅਦ ਲੰਮਾ ਸਾਹ ਲੈਂਦਾ ਬੋਲਿਆ, “ਪ੍ਰਮਾਤਮਾ ਛੇਤੀ ਅਰਾਮ ਦੇਵੇ।”

ਕੁਝ ਪੱਲ ਚੁੱਪ ਰਹਿ ਕੇ ਉਹ ਫਿਰ ਬੋਲਿਆ, “ਡਾਕਟਰ ਨੇ ਪਰਚਾ ਕੀ ਦਿੱਤਾ ਹੈ?”

“ਦੋਨਾਂ ਧਿਰਾਂ ਨੂੰ ਇਕੋ ਜਿਹਾ ਹੀ ਦਿੱਤਾ ਹੈ। ਕਿਸੇ ਕੋਲੋਂ ਪਤਾ ਕੀਤਾ ਸੀ। ਉਸ ਨੇ ਕਿਹਾ ਕਿ ਦੋਨੋਂ ਪਾਸੇ ਹਾਲਤ ਇਕੋ ਜਿਹੀ ਹੀ ਹੈ। ਕੋਈ ਮਦਦ ਨਹੀਂ ਕਰ ਸਕਦਾ। ਇਸ ਲਈ ਗੱਲ ਅਗਹਾ ਵਧਾਉਣ ਦਾ ਕੋਈ ਫਾਇਦਾ ਨਹੀਂ ਸੀ। ਉੱਝ ਨਜ਼ਰ-ਨਿਆਜ ਦੇ ਦਿੱਤੀ ਸੀ।”

“ਬਾਣੇਦਾਰ ਸਾਹਬ ਨਾਲ ਗੱਲ ਕਰ ਲਈ ਹੈ?” ਮੁਨਸੀ ਨੇ ਪੁੰਛਿਆ।

“ਹਾਂ.....ਦਸੋਂਧਾ ਸਿੰਘ ਨੂੰ ਕਿਹਾ ਤਾਂ ਹੈ.....ਉਹਦੀ ਬਾਣੇਦਾਰ ਨਾਲ ਬੋਡੀ-ਬਹੁਤੀ ਜਾਣ ਪਹਿਚਾਣ ਹੈ। ਨਵਾਂ ਆਇਆ ਹੈ ਇਸ ਲਈ ਜ਼ਿਆਦਾ ਪਤਾ ਨਹੀਂ ਕਿਹੋ ਜਿਹਾ ਆਦਮੀ ਹੈ। ਸੁਣਿਆ ਹੈ ਕਿ ਕਾਫੀ ਸਖਤ ਤਬੀਅਤ ਦਾ ਹੈ ਪਰ ਪੈਸਾ ਖਾਂਦਾ ਹੈ। ਅੱਜ ਉਹਨੇ ਇਥੇ ਆਉਣਾ ਹੈ। ਹੌਲਦਾਰ ਨਾਲ ਮਿਲ ਕੇ ਪਤਾ ਕਰ ਲਈ।”

“ਪੈਸੇ ਹੈ ਜਾਂ ?” ਮੁਨਸੀ ਚੁੱਪ ਹੋ ਗਿਆ।

“ਦੋ-ਚਾਰ ਸੌ ਹੈਗਾ, ਬਾਕੀ ਸੱਠ-ਸੱਤਰ ਬੋਰੀਆਂ ਕਣਕ ਦੀਆਂ ਪਈਆਂ, ਉਹ ਵੇਚ ਲਵਾਂਗੇ।” ਬਚਿੰਤ ਸਿੰਘ ਨੇ ਦੱਸਿਆ।

“ਉਹ ਤਾਂ ਬਾਅਦ ਵਿਚ ਦੇਖਿਆ ਜਾਓਗਾ।” ਮੁਨਸੀ ਨੇ ਝੱਟ-ਪੱਟ ਹੀ ਕਣਕ ਦੀ ਕੀਮਤ ਦਾ ਹਿਸਾਬ-ਕਿਤਾਬ ਲਾ ਲਿਆ। ਜੇਥ ਵਿਚੋਂ ਇਕ ਹਜ਼ਾਰ ਰੁਪਏ ਕੱਢੇ ਅਤੇ ਬਚਿੰਤ ਸਿੰਘ ਨੂੰ ਛੁੱਝਾਉਂਦਾ ਬੋਲਿਆ, “ਮੁੱਕਦਮੇ ਤੇ ਤਾਂ ਵਿਆਹ-ਸ਼ਾਦੀ ਤੋਂ ਵੀ ਜ਼ਿਆਦਾ ਖਰਚ ਹੁੰਦਾ ਹੈ। ਆਹ ਬੋੜ੍ਹੇ ਜਿਹੇ ਪੈਸੇ ਮੈਂ ਨਾਲ ਲੈ ਆਇਆ ਸੀ। ਸੋਚਿਆ, ਸਾਇਦ ਜ਼ਰੂਰਤ ਪੈ ਜਾਵੇ।”

“ਪੈਸੇ ਆਪਣੇ ਕੋਲ ਹੀ ਰੱਖਾ ਜੇ ਬਾਣੇਦਾਰ ਮੰਨ ਗਿਆ ਤਾਂ ਉਹਨੂੰ ਦੇਣੇ ਪੈਣਗੇ। ਮੇਰਾ ਖਿਆਲ ਹੈ ਇਕ ਹਜ਼ਾਰ ਵਿਚ ਮੰਨ ਜਾਓਗਾ।” ਕਹਿ ਕੇ ਬਚਿੰਤ ਸਿੰਘ ਫਿਕਰਮੰਦ ਹੁੰਦਾ ਬੋਲਿਆ, “ਸੁਣਿਆ ਹੈ ਨੱਥਾ ਸਿੰਘ ਦੇ ਸਾਂਚੂ ਦਾ ਭਤੀਜਾ ਇਸ ਬਾਣੇਦਾਰ ਦਾ ਦੋਸਤ ਹੈ। ਪਰ ਤੂੰ ਤਾਂ ਜਾਣਦਾ ਹੈਂ ਕਿ ਪੁਲੀਸ ਵਾਲੇ ਸਕੇ ਪਿਉ ਦੇ ਵੀ ਯਾਰ ਨਹੀਂ ਹੁੰਦੇ।” ਫਿਰ ਇਕ ਪੱਲ ਰੁਕ ਕੇ ਬੋਲਿਆ, “ਹਾਂ, ਦੁਪਹਿਰ ਤੋਂ ਪਹਿਲਾਂ ਪੁਲੀਸ ਪਹੁੰਚ ਜਾਓਗੀ। ਬਤਾ ਬਾਣੇਦਾਰ, ਇਕ ਹੌਲਦਾਰ ਅਤੇ ਤਿੰਨ-ਚਾਰ ਸਿਪਾਹੀ ਨਾਲ ਹੋਣਗੇ। ਪੰਜਾਂ-ਸੱਤਾਂ ਆਦਮੀਆਂ ਦੇ ਖਾਣੇ ਦਾ ਬੰਦੋਬਸਤ ਕਰ ਲੈਣਾ। ਸਮਾਨ (ਰਸਦ) ਮੈਂ ਭਿਜਵਾ ਦਿੰਦਾ ਹਾਂ। ਮੰਗਲੂ ਨੂੰ ਮੈਂ ਕਿਹਾ ਸੀ। ਉਹਨੇ ਦੱਸ ਹੀ ਦਿੱਤਾ ਹੋਣਾ। ਉਹਨੂੰ ਕਾਥੂ ਕਰਨਾ ਚਾਹੀਦਾ।” ਬਚਿੰਤ ਸਿੰਘ ਨੇ ਕਿਹਾ।

“ਮੈਂ ਪਹਿਲਾਂ ਹੀ ਬੰਦੋਬਸਤ ਕਰ ਲਿਆ ਹੈ। ਪਰ ਸਾਡੇ ਦੇਸੀ ਘਿਉ ਮੁੱਕਿਆ ਹੋਇਆ ਹੈ। ਉਹ ਤੂਸੀਂ ਭੇਜ ਦਿਉ। ਮੁਰਗਾ ਬਣਾਉਣ ਨੂੰ ਹਰੀਕਿਸ਼ਨ ਨੂੰ ਕਹਿ ਦਿੱਤਾ ਹੈ। ਪੁਰਾਣਾ ਸਿਕਾਰੀ ਹੈ। ਚਰਨੇ ਨੂੰ ਸਾਈਕਲ 'ਤੇ ਅੰਗਰੇਜ਼ੀ ਸਰਾਬ ਦੇ ਠੋਕੇ ਨੂੰ ਭੇਜ ਦਿੱਤਾ ਹੈ।”

ਬਚਿੰਤ ਸਿੰਘ ਉਠ ਕੇ ਤਬੈਲੇ ਦੇ ਨਾਲ ਲਗਦੇ ਬੜੇ ਦਲਾਨ ਵੱਲ ਨੂੰ ਚਲੇ ਗਿਆ। ਜਦ ਉਹ ਉਥੇ ਪਹੁੰਚਾ ਤਾਂ ਬਹੁਤ ਸਾਰੇ ਲੋਕ ਬੈਠੇ ਸਨ। ਫੇਰੂਮਲ ਨੇ ਮੁਨਸੀ ਨੂੰ ਬਚਿੰਤ ਸਿੰਘ ਦੇ ਨਾਲ ਦੇਖਿਆ ਤਾਂ ਉਸ ਦਾ ਮੱਥਾ ਠਣਕਿਆ ਅਤੇ ਉਸ ਨੂੰ ਲੱਗ ਕਿ ਬਚਿੰਤ ਸਿੰਘ ਨੂੰ ਸ਼ਾਇਦ ਹੁਣ ਉਸ ਦੀ ਜ਼ਰੂਰਤ ਨਹੀਂ ਹੋਵੇਗੀ। ਉਸ ਨੂੰ ਮੁਨਸੀ 'ਤੇ ਗੁੱਸਾ ਤਾਂ ਬਹੁਤ ਆਇਆ, ਪਰ ਅੰਦਰੋ-ਅੰਦਰ ਪੀ ਗਿਆ। ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦੇ ਲਈ ਕਿ ਚਲੋ ਚੰਗਾ ਹੀ ਹੋਇਆ ਕਿਉਂਕਿ ਬਚਿੰਤ ਸਿੰਘ ਚਾਲਬਾਜ਼ ਤੇ ਅੜ੍ਹਬ ਸਰਦਾਰ ਹੈ। ਉਸ ਕੋਲੋਂ ਵਿਆਜ ਵੀ ਬਹੁਤਾ ਨਹੀਂ ਮਿਲਣਾ। ਸਾਰਿਆਂ ਨੇ ਕਰਤਾਰ ਅਤੇ ਜਗਤ ਸਿੰਘ ਬਾਰੇ ਪੁੰਛਿਆ। ਬਚਿੰਤ ਸਿੰਘ ਬਹੁਤ ਸੰਖੇਪ ਜਿਹਾ ਉਹਨਾਂ ਦਾ ਹਾਲ-ਚਾਲ ਦੱਸ ਕੇ ਚੁੱਪ ਹੋ ਗਿਆ। ਲੋਕ ਕੁਝ ਚਿਰ ਖਮੋਸ ਬੈਠੇ ਰਹੇ। ਫਿਰ ਉਹਨਾਂ ਦੇ ਛੇਤੀ ਠੀਕ ਹੋ ਜਾਣ ਦੀਆਂ ਅਰਦਾਸਾਂ ਕਰਦੇ ਹੋਏ ਇਕ-ਇਕ ਕਰਕੇ ਚਲੇ ਗਏ।

ਮੁਨਸੀ ਅਤੇ ਮਿਲਖਾ ਸਿੰਘ ਬੈਠਕ ਵਿਚੋਂ ਇਕੱਠੇ ਹੀ ਨਿਕਲੇ। ਫੇਰੂਮਲ ਨੇ ਮੌਕਾ ਦੇਖ ਕੇ ਬਚਿੰਤ ਸਿੰਘ ਨੂੰ ਕਿਹਾ, “ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸ ਦੇਣਾ। ਇਹ ਮੁਸੀਬਤ ਤੁਹਾਡੀ ਹੀ ਨਹੀਂ ਮੌਕੀ ਵੀ ਉਨੀਂ ਹੀ ਹੈ।”

“ਸ਼ਾਹ ਜੀ, ਤੁਹਾਡੇ ਸਹਰੇ ਹੀ ਤਾਂ ਸਾਰਾ ਕੰਮ ਹੋਵੇਗਾ। ਪਤਾ ਨਹੀਂ, ਕਿੰਨੇ ਟੋਕਰੇ ਰੁਪਾਇਆਂ ਦੇ ਲੱਗਣਗੇ।”

“ਕੱਲ, ਜਦੋਂ ਤੋਂ ਇਹ ਝਗੜਾ ਹੋਇਆ ਹੈ, ਮੈਨੂੰ ਇਕ ਪੱਲ ਵੀ ਚੈਨ ਨਹੀਂ ਆਈ। ਹਰ ਵਕਤ ਅੱਖਾਂ ਦੇ ਸਾਹਮਣੇ ਕਰਤਾਰ ਅਤੇ ਜਗਤ ਸਿੰਘ ਦੀਆਂ ਹੀ ਸ਼ਕਲਾਂ ਘੁੰਮਦੀਆਂ ਰਹੀਆਂ ਹਨ। ਪ੍ਰਮਾਤਮਾ ਛੇਤੀ ਅਰਾਮ ਦੇਵੇਗਾ।” ਫੇਰੂਮਲ ਨੇ ਉੱਠਿਆਂ ਇਕ ਵਾਰ ਫਿਰ ਬਚਿੰਤ ਸਿੰਘ ਨੂੰ ਕਿਹਾ, “ਤੁਹਾਡੇ ਕੋਲੋਂ ਕੋਈ ਪਰਦਾ ਤਾਂ ਹੈ ਨਹੀਂ। ਜਿੰਨੀ ਜ਼ਰੂਰਤ ਹੋਈ, ਬਿਨਾਂ ਸੰਕੋਚ ਦੱਸ ਦੇਣੀ।”

ਮੁਨਸੀ ਅਤੇ ਮਿਲਖਾ ਸਿੰਘ ਜਦ ਕਾਫ਼ੀ ਦੂਰ ਆ ਗਏ ਤਾਂ ਮੁਨਸੀ ਨੇ ਕਿਹਾ, “ਬਚਿੰਤ ਸਿੰਘ ਇਕ ਹੀ ਦਿਨ ਵਿਚ ਬੁੱਢਾ ਹੋ ਗਿਆ ਹੈ। ਉਸ ਨੂੰ ਸੱਟ ਵੀ ਛੁੰਘੀ ਲੱਗੀ ਹੈ। ਕੰਮ ਕਰਨ ਵਾਲੇ ਦੋਨੋਂ ਪਿਉ-ਪੁੱਤ ਹਸਪਤਾਲ ਪਏ ਹਨ। ਬਚਿੰਤ ਸਿੰਘ ਨੇ ਤਾਂ ਸਾਰੀ ਉਮਰ ਚੌਧਰ ਹੀ ਕੀਤੀ ਹੈ। ਹਲ ਨੂੰ ਹੱਥ ਲਾ ਕੇ ਨਹੀਂ ਦੇਖਿਆ।”

“ਨੱਥਾ ਸਿੰਘ ਕੇ ਘਰ ਵੀ ਦਰਸ਼ਨ ਅਤੇ ਬੀਰ ਹੀ ਰਹਿ ਗਏ ਹਨ। ਉਹ ਵੀ ਅਜੇ ਛੋਟੇ ਹਨ। ਨੱਥਾ ਸਿੰਘ ਆਪ ਤਾਂ ਹੁਣ ਖੇਤੀ ਦਾ ਬੋਝ ਚੁੱਕ ਨਹੀਂ ਸਕਦਾ।” ਮਿਲਖਾ ਸਿੰਘ ਨੇ ਕਿਹਾ। ਫਿਰ ਮੁਨਸੀ ਵੱਲ ਨੂੰ ਮੁਧਾ ਹੁੰਦਾ ਬੋਲਿਆ, “ਬਚਿੰਤ ਸਿੰਘ ਨੂੰ ਜਗਤ ਸਿੰਘ ਦਾ ਐਨਾ ਫਿਕਰ ਨਹੀਂ ਹੈ ਜਿੰਨਾ ਕਰਤਾਰ ਦਾ ਹੈ। ਉਹਦਾ ਨਾਂ ਸੁਣਦਿਆਂ ਹੀ ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ।” ਫਿਰ ਅੱਖ ਦੱਬਦਾ ਸ਼ਰਾਰਤ-ਭਰੀ ਮੁਸਕਰਾਹਟ ਨਾਲ ਬੋਲਿਆ, “ਹੋਵੇ ਕਿਉਂ ਨਾ, ਉਹਦਾ ਆਪਣਾ ਖੂਨ ਹੈ। ਕਰਤਾਰ ਦਾ ਦੁੱਖ ਉਹਨੂੰ ਨਾ ਹੋਵੇਗਾ ਤਾਂ ਹੋਰ ਕਿਸ ਨੂੰ ਹੋਵੇਗਾ?”

ਜਦ ਮੁਨਸੀ ਨੇ ਮਿਲਖਾ ਸਿੰਘ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤਾਂ ਉਹ ਫਿਰ ਬੋਲਿਆ, “ਮੁਨਸੀ, ਪੁੱਤ ਦਾ ਦੁੱਖ ਪਿਉ ਨੂੰ ਨਹੀਂ ਹੋਵੇਗਾ ਤਾਂ ਕੀ ਤੈਨੂੰ-ਮੈਨੂੰ ਹੋਵੇਗਾ?”

“ਪਿਉ ਤਾਂ ਪੁੱਤ ਦੇ ਨਾਲ ਹਸਪਤਾਲ ਪਿਆ ਹੈ।” ਮੁਨਸੀ ਨੇ ਮਿਲਖਾ ਸਿੰਘ ਵੱਲ ਦੇਖਦਿਆਂ ਕਿਹਾ।

ਉਹ ਜੋਰ ਨਾਲ ਠਹਾਕਾ ਮਾਰ ਕੇ ਹੱਸਿਆ, “ਮੁਨਸੀ ਤੂੰ ਸਭ-ਕੁੱਝ ਜਾਣਦਾ ਪਰ ਮੂੰਹੋਂ ਨਹੀਂ ਕਹਿੰਦਾ। ਜਗਤ ਸਿੰਘ ਨੇ ਤਾਂ ਸਿਰਫ ਕਰੇਵਾ ਕੀਤਾ ਹੈ ਜਸਵੰਡ ਕੋਰ ਨਾਲ। ਉਹ ਤਾਂ ਸਿਰਫ ਕਾਗਜ਼ਾਂ ਵਿਚ ਜਸਵੰਡ ਕੋਰ ਦਾ ਖਵੰਦ ਅਤੇ ਕਰਤਾਰ ਦਾ ਪਿਉ ਹੈ। ਤੂੰ ਕੀ ਸਮਝਦਾ ਹੈ ਕਿ ਬਚਿੰਤ ਸਿੰਘ ਕੰਮੀਆਂ ਦੀਆਂ ਅੱਗੜਾਂ ਦੇ ਸਹਾਰੇ ਸਾਰੀ ਉਮਰ ਛੜਾ ਰਿਹਾ ਹੈ?”

“ਚੌਧਰੀ, ਕਦੇ ਕੋਈ ਐਸੀ ਗੱਲ ਸੁਣੀ ਤਾਂ ਨਹੀਂ ਹੈ। ਪਰ ਜੇ ਤੂੰ ਕਹਿੰਦਾ ਹੈ ਤਾਂ ਠੀਕ ਹੀ ਹੋਣੀ ਹੈ।ਅੱਛਾ, ਹੁਣ ਇਹ ਚੱਸ, ਤੂੰ ਕਿਹਤੇ ਪਾਸੇ ਗਵਾਹੀ ਦੇਵੇਗਾ?”

“ਮੈਂ ਤਾਂ ਕਿਸੇ ਪਾਸੇ ਵੀ ਗਵਾਹੀ ਨਹੀਂ ਦੇਉਂਗਾ। ਨੱਥਾ ਸਿੰਘ ਦੁਰੋ-ਨੇਤਿਤਿਊਂ ਮੇਰਾ ਸ਼ਰੀਕੇਦਾਰ ਹੈ। ਸਾਡੇ ਪੜਦਾਦੇ ਸਕੇ ਭਰਾ ਸਨ। ਹੁਣੇ ਉਹਦੇ ਘਰ ਹੋ ਕੇ ਆਇਆਂ ਹਾਂ। ਉਹਨੇ ਵੀ ਗਵਾਹੀ ਲੱਈ ਕਿਹਾ ਸੀ ਪਰ ਮੈਂ ਉਹਨੂੰ ਵੀ ਜਵਾਬ ਦੇ ਦਿੱਤਾ ਹੈ।”

“ਚੌਧਰੀ, ਭਲਾ ਤੇਰੇ ਕੋਲੋਂ ਰਹਿ ਹੋਣਾ ਹੈ? ਵਕੀਲ-ਮੁਨਸੀ ਸਭ ਤੇਰੀ ਸਲਾਹ ਨਾਲ ਹੀ ਹੋਣਗੇ। ਬਚਿੰਤ ਸਿੰਘ ਤੇਰੇ ਨਾਲ ਸ਼ਾਇਦ ਆਪ ਗੱਲ ਕਰੁਗਾ।ਫਿਰ ਤੇਰਾ ਹਰਜ ਵੀ ਕੀ ਹੈ। ਕੁਛ ਵੀ ਕਹਿ, ਇਸ ਵਕਤ ਬਚਿੰਤ ਸਿੰਘ ਦਾ ਸਿਤਾਰਾ ਬੁਲੰਦ ਹੈ। ਅੱਜ ਤੂੰ ਉਸ ਦੀ ਮਦਦ ਕਰੇਗਾ, ਤਾਂ ਕੱਲ ਨੂੰ ਉਹ ਤੇਰੇ ਕੰਮ ਆਵੇਗਾ।”

ਮਿਲਖਾ ਸਿੰਘ ਚੁੱਪ ਰਿਹਾ। ਮੁਨਸੀ ਨੇ ਉਸ ਦੀ ਖਮੋਸੀ ਨੂੰ ਰਜਾਮੀਦੀ ਸਮਝਦਿਆਂ ਉਸ ਨੂੰ ਹੋਰ ਵੀ ਪੱਕਾ ਕਰਨੇ ਲਈ ਕਿਹਾ, “ਅੱਜ ਤੂੰ ਖਾਣਾ ਇਧਰ ਹੀ ਖਾਈਂ। ਨਸ਼ੇਪਾਣੀ ਦਾ ਬੰਦੇਬਸਤ ਤਾਂ ਹੈ ਹੀ।”

“ਮੁਨਸੀ, ਤੂੰ ਕਲਮ-ਚੋਰ ਮੁਨਸੀ ਅਂ। ਮੈਂ ਠੀਕ ਕਹਿੰਦਾ ਹਾਂ ਤੂੰ ਕਲਮ-ਚੋਰ ਮੁਨਸੀ ਅਂ। ਜੇ ਤੂੰ ਸੱਪ ਹੁੰਦਾ ਤਾਂ ਤੇਰੇ ਲੜੇ ਨੇ ਤਾਂ ਪਾਣੀ ਵੀ ਨਹੀਂ ਸੀ ਮੰਗਣਾ।” ਮਿਲਖਾ ਸਿੰਘ ਨੇ ਜੋਰ ਨਾਲ ਹੱਸਦਿਆਂ ਕਿਹਾ।

ਪੰਜ

ਦੁਪਹਿਰ ਤੋਂ ਬਹੁਤ ਪਹਿਲਾਂ ਹੀ ਪੁਲੀਸ ਪਿੰਡ ਆ ਗਈ। ਬਾਣੇਦਾਰ ਘੋੜੀ 'ਤੇ ਸਵਾਰ ਸੀ। ਹਵਾਲਦਾਰ ਅਤੇ ਸਿਪਾਹੀ ਸਾਈਕਲਾਂ ਤੇ ਸਨ। ਬਾਣੇਦਾਰ ਦੀ ਬਗਲ ਵਿਚ ਪਸਤੱਲ ਲਟਕ ਰਿਹਾ ਸੀ। ਦੋ ਸਿਪਾਹੀਆਂ ਕੋਲ ਬੰਦੂਕਾਂ ਤੇ ਬਾਕੀਆਂ ਕੋਲ ਲਾਠੀਆਂ ਸਨ।

ਪੁਲੀਸ ਅਜੇ ਪਿੰਡ ਦੇ ਬਾਹਰ ਤੁਲਸਾ ਸਿੰਘ ਦੇ ਕੋਠਿਆਂ ਕੋਲ ਹੀ ਪਹੁੰਚੀ ਸੀ ਕਿ ਸਾਰੇ ਪਿੰਡ ਨੂੰ ਉਹਨਾਂ ਦੇ ਆਉਣ ਦੀ ਖਬਰ ਹੋ ਗਈ। ਸਭ ਲੋਕ ਆਪਣੇ ਕੰਮ-ਪੰਦੇ ਛੱਡ ਕੇ ਸਕੂਲ ਦੇ ਕੋਲ ਬੋਹੜ ਦੇ ਬੜੇ ਸਾਰੇ ਦ੍ਰੱਖਤ ਦੇ ਬੱਲੇ ਇਕੱਠੇ ਹੋਣ ਲੱਗੇ। ਕਈਆਂ ਘਰਾਂ ਤੋਂ ਮੰਜੇ ਲਿਆ ਕੇ ਪਹਿਲਾਂ ਹੀ ਉਥੇ ਢਾਹ ਦਿੱਤੇ ਗਏ ਸਨ ਤਾਂ ਕਿ ਪਿੰਡ ਦੇ ਸਰਦਾਰ ਅਤੇ ਮਹਾਜਨ ਉਹਨਾਂ 'ਤੇ ਬੈਠ ਸਕਣ। ਮੰਜਿਆਂ ਦੇ ਵਿਚਾਲੇ ਦੋ ਕੁਰਸੀਆਂ ਅਤੇ ਇਕ ਟੇਬਲ ਰੱਖਿਆ ਹੋਇਆ ਸੀ ਅਤੇ ਨਾਲ ਹੀ ਮੁਨਸੀ ਦੇ ਘਰੋਂ ਇਕ ਅਰਾਮ ਕੁਰਸੀ ਲਿਆ ਕੇ ਰੱਖੀ ਹੋਈ ਸੀ।

ਬਾਣੇਦਾਰ ਸਾਹਬ ਅਤੇ ਸਿਪਾਹੀ ਉਥੇ ਪਹੁੰਚੇ ਤਾਂ ਕਈ ਬੰਦੇ ਉਠ ਕੇ ਉਹਨਾਂ ਵੱਲ ਵਧੇ। ਮੰਗਲ ਚੌਕੀਦਾਰ ਨੇ ਅੱਗੇ ਹੋ ਕੇ ਬਾਣੇਦਾਰ ਦੀ ਘੋੜੀ ਦੀ ਲਗਾਮ ਫੜ ਲਈ ਅਤੇ ਕੁੱਝ ਮੁੰਡਿਆਂ ਨੇ ਸਿਪਾਹੀਆਂ ਦੇ ਸਾਈਕਲ ਫੜ ਲਏ। ਸਾਈਕਲਾਂ ਨੂੰ ਇੱਕ ਪਾਸੇ ਕਰਕੇ ਖੜ੍ਹਾ ਕਰ ਦਿੱਤਾ ਅਤੇ ਉਹਨਾਂ 'ਤੇ ਪਹਿਰਾ ਦੇਣ ਲੱਗੇ। ਬਾਣੇਦਾਰ ਦੀ ਘੋੜੀ ਨੂੰ ਮੰਗਲ ਸਕੂਲ ਦੇ ਪਿਛਵਾੜੇ ਲੈ ਗਿਆ। ਉਥੇ ਦੋ ਆਦਮੀ ਹਰਾ ਚਾਰਾ, ਦਾਣੇ ਅਤੇ ਪਾਣੀ ਦੀਆਂ ਬਾਲਟੀਆਂ ਲੈ ਕੇ ਪਹਿਲਾਂ ਹੀ ਬੈਠੇ ਸਨ। ਘੋੜੀ ਦੇ ਉਥੇ ਪਹੁੰਚਦਿਆਂ ਹੀ ਉਸ ਦੀ ਕਾਠੀ ਲਾਹ ਕੇ ਇਕ ਸਫ (ਚਟਾਈ) ਤੇ ਰੱਖ ਦਿੱਤੀ ਗਈ ਅਤੇ ਉਸ ਦੀ ਸੇਵਾ ਕਰਨ ਲੱਗੇ। ਸਿਪਾਹੀਆਂ ਨੇ ਕੁੱਝ ਮੁੰਡਿਆਂ ਨੂੰ ਆਪਣੇ ਸਾਈਕਲਾਂ ਦੀ ਸਫ਼ਾਈ 'ਤੇ ਲਾ ਦਿੱਤਾ।

ਬਾਣੇਦਾਰ ਬੋਹੜ ਦੇ ਦੁੱਖਤ ਥੱਲੇ ਪਹੁੰਚਿਆ ਤਾਂ ਇਲਾਕੇ ਦੇ ਜੈਲਦਾਰ ਦਸੌਂਧ ਸਿੰਘ ਨੇ ਝੁੱਕ ਕੇ ਬਾਣੇਦਾਰ ਨੂੰ ਪ੍ਰਣਾਮ ਕੀਤਾ। ਫਿਰ ਉਸ ਨੇ ਹਵਾਲਦਾਰ ਅਤੇ ਸਿਪਾਹੀਆਂ ਨਾਲ ਹੱਥ ਮਿਲਾਇਆ ਅਤੇ ਉਹਨਾਂ ਨੂੰ ਮੋਹਰੇ ਲੈ ਆਇਆ। ਬਾਣੇਦਾਰ ਜਦ ਕੁਰਸੀ ਕੋਲ ਪਹੁੰਚਿਆ ਤਾਂ ਸਾਰੇ ਲੋਕ ਹੱਥ ਜੋੜ ਕੇ ਖੜ੍ਹੇ ਹੋ ਗਏ। ਕਈ ਬੰਦਿਆਂ ਨੇ ਪ੍ਰਣਾਮ ਕੀਤਾ। ਬਾਣੇਦਾਰ ਉਹਨਾਂ ਵੱਲ ਬਿਨਾਂ ਬਹੁਤਾ ਧਿਆਨ ਦਿੱਤਿਆਂ ਹੀ ਅਰਾਮ ਕੁਰਸੀ 'ਤੇ ਆ ਬੈਠਾ। ਉਸ ਨੇ ਆਪਣੀ ਤੁਰਲੇਦਾਰ ਖਾਕੀ ਪੱਗ ਮੇਜ਼ 'ਤੇ ਟਿਕਾ ਦਿੱਤੀ। ਲੱਕ ਨਾਲ ਝੂਲਦੇ ਪਸਤੌਲ ਨੂੰ ਪੱਟਾਂ 'ਤੇ ਰੱਖ ਕੇ ਸਿਰ 'ਤੇ ਹੱਥ ਫੇਰਨ ਲੱਗਾ।

ਬਾਣੇਦਾਰ ਅਧੇੜ ਉਮਰ ਦਾ ਰਿਸਟ-ਪੁਸਟ ਆਦਮੀ ਸੀ। ਉਹਦੇ ਵਾਲ ਛੋਟੇ-ਛੋਟੇ ਅਤੇ ਖਿਚੜੀ (ਚਿੱਟੇ-ਕਾਲੇ) ਵਰਗੇ ਸਨ। ਚੇਹਰਾ ਖੁਰਦਰਾ ਪਰ ਭਰਿਆ ਹੋਇਆ ਸੀ। ਅੱਖਾਂ ਦੁਆਲੇ ਹਲਕੇ ਜਿਹੇ ਕਾਲੇ ਘੇਰੇ ਪਏ ਹੋਏ ਸਨ। ਆਪਣੀ ਖਾਕੀ ਵਰਦੀ ਵਿਚ ਉਹ ਬਹੁਤ ਸਜ ਰਿਹਾ ਸੀ ਅਤੇ ਉਸ ਦੇ ਚਿਹਰੇ 'ਤੇ ਰੋਹਬ-ਦਾਬ ਟਪਕਦਾ ਸੀ।

ਹਵਾਲਦਾਰ ਪ੍ਰਲਾਦ ਸਿੰਘ ਹੱਥ ਵਿਚ ਇਕ ਰਜਿਸਟਰ ਫੜੀ ਨਾਲ ਵਾਲੀ ਕੁਰਸੀ 'ਤੇ ਬੈਠ ਗਿਆ। ਉਸ ਦੇ ਪਿੱਛੇ ਬੰਦੂਕ ਫੜ ਕੇ ਇਕ ਸਿਪਾਹੀ ਪਹਿਰਾ ਦੇਣ ਲਈ ਖੜ੍ਹ ਗਿਆ। ਬਾਕੀ ਸਿਪਾਹੀ ਇਕ ਪਾਸੇ ਮੰਜਿਆਂ 'ਤੇ ਬੈਠ ਗਏ। ਮੰਜਿਆਂ ਤੋਂ ਬੋਡ੍ਰਾ ਪਿੱਛੇ ਹੱਟ ਕੇ ਪਿੱਡ ਦੇ ਕਮੀਨ ਹੱਥ ਬੰਨ੍ਹ ਕੇ ਬੈਠੇ ਸਨ। ਬੱਚੇ ਜ਼ਿਆਦਾਤਰ ਸਿਪਾਹੀਆਂ ਦੇ ਦੁਆਲੇ ਇਕੱਠੇ ਹੋਏ ਖੜ੍ਹੇ ਸਨ ਤਾਂ ਕਿ ਉਹਨਾਂ ਦੀਆਂ ਬੰਦੂਕਾਂ ਅਤੇ ਹੱਥਕੜੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਣ।

ਮੁਨਸੀ ਬਾਬੂਰਾਮ ਹਰ ਦਸ ਮਿੰਟ ਬਾਅਦ ਬਾਣੇਦਾਰ ਦੇ ਹੁੱਕੇ ਦੀ ਚਿਲਮ ਦੇਖ ਲੈਂਦਾ। ਉਹਦੇ ਪਿੱਛੇ ਫੇਰੂਮਲ ਸੁੰਗਤਿਆ ਬੈਠਾ ਸੀ। ਮਿਲਖਾ ਸਿੰਘ ਸਭ ਤੋਂ ਮੋਹਰਲੇ ਮੰਜੇ 'ਤੇ ਬੈਠਾ ਵਾਰ-ਵਾਰ ਥੰਘ ਰਿਹਾ ਸੀ। ਦੂਜੇ ਪਾਸੇ ਮੋਹਰਲੇ ਮੰਜੇ 'ਤੇ ਜੈਲਦਾਰ ਦਸੌਂਧ ਸਿੰਘ ਅਤੇ ਬਚਿੰਤ ਸਿੰਘ ਬੈਠੇ ਸਨ। ਉਹਨਾਂ ਦੇ ਸਾਹਮਣੇ ਨੱਥਾ ਸਿੰਘ ਅਤੇ ਭਗਵਾਨ ਸਿੰਘ ਸਨ।

ਬਾਣੇਦਾਰ ਪੰਦਰਾਂ-ਵੀਹ ਮਿੰਟ ਨੱਥੀ ਕੀਤੇ ਕਾਗਜ਼ਾਂ ਨੂੰ ਪੜ੍ਹਦਾ ਰਿਹਾ। ਫਿਰ ਉਹ ਹਵਾਲਦਾਰ ਨਾਲ ਸਲਾਹ-ਮਸ਼ਵਰਾ ਕਰਨ ਲੱਗਾ। ਉਨੀਂ ਦੇਰ ਨੂੰ ਮੁਨਸੀ ਦੇ ਘਰੋਂ ਪਾਸਾ ਘੇਵਰ ਆ ਗਿਆ। ਉਸ ਨੇ ਮੁਨਸੀ ਬਾਬੂਰਾਮ ਦੇ ਕੰਨ ਵਿਚ ਕਿਹਾ। ਮੁਨਸੀ ਬਹੁਤ ਹੀ ਅਦਬ ਨਾਲ ਉਠ ਕੇ ਬਚਿੰਤ ਸਿੰਘ ਦੇ ਕੋਲ ਗਿਆ ਅਤੇ ਉਸ ਦੇ ਕੰਨ ਵਿਚ ਕੁੱਝ ਕਿਹਾ। ਬਚਿੰਤ ਸਿੰਘ ਨੇ ਆਪਣੀ ਗਰਦਣ ਦਸੌਂਧ ਵੱਲ ਘੁਮਾ ਕੇ ਹੌਲੀ ਜਿਹੇ ਕੁੱਝ ਕਿਹਾ। ਦਸੌਂਧ ਸਿੰਘ ਉਠ ਕੇ ਹਵਾਲਦਾਰ ਕੋਲ ਗਿਆ ਤੇ ਉਸ ਦੇ ਕੰਨ ਵਿਚ ਬੁਤਬਤਾਇਆ। ਹਵਾਲਦਾਰ ਨੇ ਬਾਣੇਦਾਰ ਵੱਲ ਨੂੰ ਮੁੱਖ ਹੋ ਕੇ ਉਸ ਨਾਲ ਗੱਲ ਕੀਤੀ ਅਤੇ ਉਸ ਦੀ ਇਜਾਜ਼ਤ ਲੈ ਕੇ ਦਸੌਂਧ ਨੂੰ ਇਸ਼ਾਰਾ ਕਰ ਦਿੱਤਾ। ਫਿਰ ਇਹ ਇਸ਼ਾਰਾ ਬਚਿੰਤ ਸਿੰਘ ਅਤੇ ਮੁਨਸੀ ਰਾਹੀਂ ਹੁੰਦਾ ਹੋਇਆ ਪਾਸੇ ਤੱਕ ਪਹੁੰਚ ਗਿਆ। ਪਾਸਾ ਉਸੇ ਵੇਲੇ ਮੁਨਸੀ ਦੇ ਘਰ ਵੱਲ ਨੂੰ ਦੌੜ ਗਿਆ।

ਬੋਤੇ ਚਿਰ ਬਾਅਦ ਹੀ ਪਾਸਾ ਅਤੇ ਉਸ ਦਾ ਭਰਾ ਸੰਤਾ, ਲੱਸੀ ਦੀ ਬਾਲਟੀ ਅਤੇ ਮਠਿਆਈ ਲੈ ਕੇ ਆ ਗਏ। ਬਾਣੇਦਾਰ ਦੇ ਸਾਹਮਣੇ ਜਦ ਮੱਖਣ ਨਾਲ ਭਰੀ ਲੱਸੀ ਦਾ ਗਲਾਸ ਅਤੇ ਵੇਸਣ ਦੀ ਮਠਿਆਈ ਰੱਖੀ ਗਈ ਤਾਂ ਉਸ ਨੇ ਰਸਮੀ ਤੌਰ 'ਤੇ ਕਿਹਾ:

“ਐਨੀ ਬੇਚਲ ਦੀ ਕੀ ਲੋੜ ਸੀ। ਘੜੇ ਦੇ ਠੰਡੇ ਪਾਣੀ ਨਾਲ ਹੀ ਕੰਮ ਚੱਲ ਜਾਂਦਾ।” ਕਹਿ ਕੇ ਉਸ ਨੇ ਲੱਸੀ ਦੇ ਦੋ ਬਤੇ ਗਲਾਸ ਪੀਤੇ ਅਤੇ ਮੂੰਛਾਂ ਨੂੰ ਸਾਫ਼ ਕਰਦਾ ਹੋਇਆ ਦਸੌਂਧ ਸਿੰਘ ਨੂੰ ਕਿਹਾ, “ਆਉ ਮੌਕਾ ਦੇਖ ਆਈਏ। ਪਿੱਡ ਦੇ ਕੁੱਝ ਹੋਰ ਸਿਆਣੇ ਲੋਕਾਂ ਨੂੰ ਵੀ ਨਾਲ ਲੈ ਲਉ।”

ਬਾਣੇਦਾਰ ਨੇ ਸਿਰ 'ਤੇ ਪੱਗ ਰੱਖੀ ਅਤੇ ਪਸਤੌਲ ਵਾਲੀ ਪੇਟੀ ਨੂੰ ਠੀਕ ਕਰਦਿਆਂ ਹਵਾਲਦਾਰ ਨੂੰ ਕਿਹਾ, “ਚੰਨਣ ਸਿੰਘ ਨੂੰ ਕਹਿ ਦਿਉ ਕਿ ਉਹ ਇਥੇ ਹੀ ਬੈਠਣ। ਆਪਾਂ ਹੁਣੇ ਮੌਕਾ ਦੇਖ ਕੇ ਆਉਂਦੇ ਹਾਂ। ਦੋਨੋਂ ਹੱਥਿਆਰਾਂ ਵਾਲੇ ਸਿਪਾਹੀ ਸਾਡੇ ਨਾਲ ਆ ਜਾਣ।”

ਬਾਣੇਦਾਰ, ਹਵਾਲਦਾਰ ਅਤੇ ਦੋ ਸਿਪਾਹੀ ਸ਼ਾਮਲਾਟ ਵੱਲ ਨੂੰ ਤੁਰ ਪਏ। ਦਸੌਂਧ ਸਿੰਘ, ਬਚਿੰਤ ਸਿੰਘ, ਨੱਥਾ ਸਿੰਘ, ਭਗਵਾਨ ਸਿੰਘ ਅਤੇ ਕੁੱਝ ਹੋਰ ਲੋਕ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਏ। ਮੁਨਸੀ ਉਠਿਆ ਤਾਂ ਉਹਦੇ ਮਗਰ ਮਿਲਖਾ ਸਿੰਘ ਵੀ ਆ ਗਿਆ। ਫੇਰੂਮਲ ਅਲਸਾਇਆ ਜਿਹਾ ਮੰਜੇ 'ਤੇ ਬੈਠਾ ਰਿਹਾ। ਮੁਨਸੀ ਨੇ ਮੰਗਲ ਅਤੇ ਚਰਨੇ ਨੂੰ ਹਾਕ ਮਾਰ ਕੇ ਕਿਹਾ ਕਿ ਸਕੂਲ ਦੇ ਕਮਰੇ ਵਿਚ ਇਕ ਮੇਜ਼ 'ਤੇ ਕੁਰਸੀ ਲਾ ਦੇਣ। ਉਹਦੇ ਘਰੋਂ ਇਕ ਮੰਜਾ ਤੇ ਬਿਸਤਰਾ ਲਿਆ ਕੇ ਵਿਛਾ ਦੇਣ। ਬਾਣੇਦਾਰ ਸਾਹਬ ਖਾਣਾ ਖਾ ਕੇ ਉਥੇ ਅਰਾਮ ਕਰਨਗੇ। ਫਿਰ ਉਸ ਨੇ ਪਾਸੇ ਤੇ ਸੰਤੇ ਨੂੰ ਕਿਹਾ, “ਤੁਸੀਂ ਖਾਣਾ ਇਥੇ ਲੈ ਆਓ। ਪਰੋਂਠੇ ਚੰਗੀ ਤਰ੍ਹਾਂ ਕੱਪੜੇ ਵਿਚ ਲੇਪੇਟ ਕੇ ਲਿਆਇਉ, ਠੰਡੇ ਨਾ ਹੋ ਜਾਣ। ਬੋਤਲ ਸਕੂਲ ਦੀ ਅਲਮਾਰੀ ਵਿਚ ਰੱਖ ਦਿਉ, ਜਰੂਰਤ ਪਈ ਤਾਂ ਕੁੱਝ ਲਵਾਂਗੇ।” ਕਹਿ ਕੇ ਮੁਨਸੀ ਬਾਬੂਰਾਮ ਵੀ ਬਾਣੇਦਾਰ ਦੇ ਪਿੱਛੇ ਸ਼ਾਮਲਾਟ ਵੱਲ ਨੂੰ ਕਾਹਲੀ-ਕਾਹਲੀ ਤੁਰ ਪਿਆ। ਫੇਰੂਮਲ ਆਪਣੀ ਦੁਕਾਨ ਵੱਲ ਨੂੰ ਚਲੇ ਗਿਆ। ਕੁੱਝ ਲੋਕ ਉਥੇ ਹੀ ਬੈਠੇ ਰਹੇ, ਕੁੱਝ ਸ਼ਾਮਲਾਟ ਵੱਲ ਨੂੰ ਚਲੇ ਗਏ ਅਤੇ ਕੁੱਝ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਤਾਂ ਕਿ ਖਾਣਾ ਖਾ ਕੇ ਛੋਤੀ ਮੁੜ ਆਉਣ।

ਬਾਣੇਦਾਰ ਨੇ ਸ਼ਾਮਲਾਟ ਜਾ ਕੇ ਟੁੱਟੀਆਂ ਪਾਸੀਆਂ ਅਤੇ ਖੁਨ ਨਾਲ ਭਿੱਜੀ ਮਿੱਟੀ ਨੂੰ ਦੇਖਿਆ ਅਤੇ ਚਾਰੇ ਪਾਸੇ ਨਜ਼ਰ ਮਾਰ ਕੇ ਮੌਕੇ ਦਾ ਜਾਇਜ਼ਾ ਲੈਂਦਾ ਰਿਹਾ। ਫਿਰ ਉਸ ਨੇ ਹਵਾਲਦਾਰ ਨੂੰ ਬੁਲਾ ਕੇ ਕਿਹਾ, “ਨੱਥਾ ਸਿੰਘ ਦਾ ਘਰ ਕਿੰਬੰਹੈ ਹੈ?”

ਹਵਾਲਦਾਰ ਨੇ ਕੋਲ ਖੜ੍ਹੇ ਲੋਕਾਂ ਨੂੰ ਪੁੱਛਿਆ ਤਾਂ ਕਈ ਹੱਥ ਇਕੋ ਵਾਰ ਸਾਹਮਣੇ ਇਕ ਤਬੇਲੇ ਵੱਲ ਨੂੰ ਉਠੇ। “ਘਰ ਤਾਂ ਗਲੀ ਵਿਚ ਹੈ। ਤਬੇਲਾ ਸਾਹਮਣੇ ਹੈ। ਲੋਹੇ ਦੇ ਫਾਟਕ ਵਾਲਾ।”

“ਚਲੋ, ਉਸ ਤਬੇਲੇ ਨੂੰ ਵੀ ਦੇਖ ਲਈਏ।” ਬਾਣੇਦਾਰ ਨੇ ਕਿਹਾ।

ਬਾਣੇਦਾਰ ਨੇ ਤਬੇਲੇ ਤੋਂ ਘਟਨਾ ਵਾਲੀ ਥਾਂ ਦੀ ਦੂਰੀ ਦਾ ਅੰਦਰਾਜ਼ਾ ਲਾਇਆ ਅਤੇ ਉਸ ਦੇ ਵਿਹੜੇ ਵਿਚ ਟਹਿਲਣ ਲੱਗਾ। ਹਵਾਲਦਾਰ ਤਬੇਲੇ ਦੇ ਦਲਾਨ ਵਿਚ ਚਲਾ ਗਿਆ। ਭਗਵਾਨ ਸਿੰਘ ਨੇ ਜਦ ਦੇਖਿਆ ਕਿ ਉਹ ਬਾਕੀ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹਨ ਤਾਂ ਉਹ ਹੱਥ ਜੋੜ ਕੇ ਬੋਲਿਆ, “ਹੋਲਦਾਰ ਸਾਹਬ, ਮੈਂ ਇਸ ਲੜਾਈ ਤੋਂ ਬਹੁਤ ਢੁੱਖੀ ਹਾਂ। ਪਰ ਜਦ ਇਹ ਢੋਲ ਗਲ ਆ ਰੀ ਪਿਆ ਹੈ ਤਾਂ ਇਸ ਨੂੰ ਵਜਾਉਣਾ ਹੀ ਪੈਣਾ ਹੈ। ਕਸੂਰ ਕਰਤਾਰ ਦਾ ਸੀ ਅਤੇ ਲਤਾਈ ਵੀ ਉਸ ਨੇ ਹੀ ਸ਼ੁਰੂ ਕੀਤੀ ਸੀ। ਨੱਥਾ ਸਿੰਘ ਮੇਰਾ ਚਾਚੇ ਦਾ ਪੁੱਤ, ਭਰਾ ਹੈ। ਮੈਂ ਤੁਹਾਡੇ ਪੈਰੀ ਪੈਂਦਾ ਹਾਂ ਕਿ ਅੱਡ ਆਈ ਆਰ ਚੰਗੀ ਤਰ੍ਹਾਂ ਲਿਖਣਾ।” ਭਗਵਾਨ ਸਿੰਘ ਆਪਣੀ ਪੱਗ ਹਵਾਲਦਾਰ ਦੇ ਪੈਰਾਂ 'ਤੇ ਰੱਖਣ ਲਈ ਝੁੱਕ ਗਿਆ।

“ਬਾਬਾ, ਇਹ ਕੀ ਕਰਦੇ ਅਂ?” ਹਵਾਲਦਾਰ ਨੇ ਪਿੱਛੇ ਹੱਟਦਿਆਂ ਕਿਹਾ।

“ਅਸੀਂ ਗਰੀਬ ਆਦਮੀ ਹਾਂ। ਤੁਹਾਡੀ ਜ਼ਿਆਦਾ ਸੇਵਾ ਨਹੀਂ ਕਰ ਸਕਦੇ।” ਕਹਿ ਕੇ ਭਗਵਾਨ ਸਿੰਘ ਨੇ ਜੇਬ ਵਿਚੋਂ ਨੋਟਾਂ ਦਾ ਬੱਬਾ ਕੱਢ ਕੇ ਹਵਾਲਦਾਰ ਵੱਲ ਨੂੰ ਵਧਾ ਦਿੱਤਾ।

“ਬਾਬਾ, ਇਹ ਕੀ ਕਰ ਰਹੇ ਹੋ?” ਹਵਾਲਦਾਰ ਪ੍ਰਲਾਦ ਸਿੰਘ ਨੇ ਰਕਮ ਦਾ ਅੰਦਾਜ਼ਾ ਲਾਉਂਦਿਆਂ ਸਖਤ ਅਵਾਜ਼ ਵਿਚ ਕਿਹਾ, ਅਤੇ ਫੇਰ ਨਰਮ ਹੁੰਦਿਆਂ ਪੁਛਿਆ, “ਕਿੰਨੇ ਹਨ?”

“ਪੰਜ ਸੌ ਹਜ਼ੂਰਾ। ਇਹ ਵੀ ਬੜੀ ਮੁਸ਼ਕਿਲ ਨਾਲ ਕੱਠੇ ਕੀਤੇ ਹਨ.....ਵਹੁਟੀਆਂ (ਨੂੰਹਾਂ) ਨੂੰ ਨੱਕ, ਕੰਨ ਹੱਥ ਅਤੇ ਗਲਾਂ ਤੋਂ ਨੰਗਿਆਂ ਕਰਕੇ.....ਉਹਨਾਂ ਦੀਆਂ ਟੂੰਬਾਂ ਵੇਚ ਕੇ।” ਭਗਵਾਨ ਸਿੰਘ ਨੇ ਬਹੁਤ ਹੀ ਗੀਣ-ਬਾਵਨਾ ਨਾਲ ਕਿਹਾ।

“ਉਉਂ ਬੁਤਿਆ, ਤੂੰ ਮੈਨੂੰ ਰਿਸਵਤ ਦੇਣੀ ਚਾਹੁੰਦਾ? ਸਭ ਤੋਂ ਪਹਿਲਾਂ ਤੈਨੂੰ ਹੀ ਹੱਥਕੜੀ ਲਾਉਂਦਾ ਹਾਂ।” ਹਵਾਲਦਾਰ ਪ੍ਰਲਾਦ ਸਿੰਘ ਨੇ ਸਖਤ ਪਰ ਹੋਲੀ ਜਿਹੇ ਕਿਹਾ।

ਭਗਵਾਨ ਸਿੰਘ ਨੇ ਦੁਸਰੀ ਜੇਬ ਵਿਚੋਂ ਹੋਰ ਰੁਪਏ ਕੱਢੇ ਅਤੇ ਦੋਨਾਂ ਬੱਬਿਆਂ ਨੂੰ ਮਲਦਾ ਹੋਇਆ ਬੋਲਿਆ, “ਸਰਕਾਰ, ਸਾਡੇ ਤੇ ਰਹਿਮ ਕਰੋ.....ਨੱਥਾ ਸਿੰਘ ਦੇ ਸਾਡੂ ਦੀ ਭੈਣ ਦੇ ਜੇਠ ਦਾ ਮੁੰਡਾ ਵੀ ਬਾਣੇਦਾਰ ਹੈ ਅਤੇ ਆਪਣੇ ਦਰੋਗ ਸਾਹਬ ਦਾ ਦੋਸਤ ਹੈ। ਆਪ ਕੁਛ ਤਾਂ ਲਿਹਾਜ ਕਰੋ।” ਭਗਵਾਨ ਸਿੰਘ ਨੇ ਲੇਲਤੀਆਂ ਕੱਢਦਿਆਂ ਕਿਹਾ।

“ਤੂੰ ਪਹਿਲਾਂ ਕਿਉਂ ਨਹੀਂ ਦੱਸਿਆ?” ਹਵਾਲਦਾਰ ਨੇ ਨੋਟ ਫੜਦਿਆਂ ਕਿਹਾ ਅਤੇ ਫਿਰ ਲਹਿਜਾ ਬਦਲਦਾ ਬੋਲਿਆ, “ਦੇਖੋ ਬਾਬਾ, ਕਨੂੰਨ ਦੇ ਸਾਹਮਣੇ ਨਾ ਰਿਸਤੇਦਾਰੀ ਚਲਦੀ ਹੈ ਤੇ ਨਾ ਹੀ ਯਾਰੀ-ਦੋਸਤੀ। ਬਾਣੇਦਾਰ ਸਾਹਬ, ਫੌਜਦਾਰੀ ਦੇ ਕੇਸ ਲਈ ਤਿੰਨ ਹਜ਼ਾਰ ਰੁਪਏ ਤੋਂ ਘੱਟ ਨਹੀਂ ਲੈਂਦੇ। ਪਰ, ਕਿਉਂਕਿ ਤੁਹਾਡਾ ਰਿਸਤੇਦਾਰ ਉਹਨਾਂ ਦਾ ਦੋਸਤ ਹੈ, ਸੈਂ ਉਨ੍ਹਾਂ ਨੂੰ ਦੋ ਹਜ਼ਾਰ ਵਿਚ ਰਾਜੀ ਕਰ ਲਵਾਂਗਾ। ਬਾਕੀ ਦੋ ਸੌ ਮੇਰੇ ਅਤੇ ਸੌ ਰੁਪਏ ਸਿਪਾਹੀਆਂ ਦੇ।”

“ਮੈਂ ਬਾਕੀ ਦੇ ਪੈਸੇ ਤੁਹਾਡੇ ਜਾਣ ਤੋਂ ਪਹਿਲਾਂ ਪਹੁੰਚਾ ਦੇਵਾਂਗਾ।” ਭਗਵਾਨ ਸਿੰਘ ਨੇ ਹੱਥ ਜੋੜਦਿਆਂ ਕਿਹਾ, “ਤੁਸੀਂ ਐਫ ਆਈ ਆਰ ਚੰਗੀ ਤਰ੍ਹਾਂ ਲਿਖ ਦਿਓ। ਸਾਡੇ ਆਦਮੀਆਂ ਦਾ ਨੁਸਕਾਨ (ਨੁਕਸਾਨ) ਨਾ ਹੋਵੇ।”

“ਚਿੰਤਾ ਨਾ ਕਰੋ। ਮੈਂ ਆਪਣੀ ਵਲੋਂ ਪੂਰੀ ਕੋਸ਼ਿਸ਼ ਕਰੁੰਗਾ।” ਤੁਸੀਂ ਦੂਜੇ ਧੜੇ ਦੇ ਜ਼ਖਮੀਆਂ ਨੂੰ ਚੁੱਕ ਕੇ ਆਪਣੇ ਤਬਦੇਲੇ ਵਿਚ ਪਾ ਲੈਂਦੇ ਤਾਂ ਕਹਾਣੀ ਖਤਮ ਹੋ ਜਾਂਦੀ। ਫਿਰ ਵੀ ਜੋ ਹੋ ਸਕਿਆ, ਜ਼ਰੂਰ ਕਰਾਂਗੇ। ਤੁਸੀਂ ਗਵਾਹ ਪੱਕੇ ਰੱਖਣਾ। ਆਮ ਤੌਰ 'ਤੇ ਗਵਾਹ ਲਾਠੀ ਜਾਂ ਬਰਛਾ ਵਰਗੇ ਹਥਿਆਰਾਂ ਦੀ ਸੱਟ ਨੂੰ ਤੇਜ਼ ਹਥਿਆਰ ਦੀ ਸੱਟ ਦੱਸ ਕੇ ਕੇਸ ਦਾ ਬੇਤਾ ਗਰਕ ਕਰ ਦਿੰਦੇ ਹਨ।” ਕਹਿ ਕੇ ਹਵਾਲਦਾਰ ਪ੍ਰਲਾਦ ਸਿੰਘ ਬਾਹਰ ਆ ਗਿਆ ਅਤੇ ਬਾਣੇਦਾਰ ਦੇ ਕੋਲ ਜਾ ਕੇ ਬੋਲਿਆ, “ਜਨਾਬ, ਤਲਾਸ਼ੀ ਵਿਚ ਆਲੀਏ-ਜ਼ਰਬਾਤ ਬਰਾਮਦ ਹੋ ਗਏ ਹਨ। ਖੇਤੀ ਦੇ ਸਮਾਨ ਦੇ ਇਲਾਵਾ ਉਥੇ ਪੰਦਰਾਂ ਸਾਲਮ ਇੱਟਾਂ ਅਤੇ ਪੰਜ ਰੋਤੇ ਪਏ ਹਨ।”

ਬਾਣੇਦਾਰ ਨੇ ਗੱਲ ਸਮਝ ਲਈ ਕਿ ਪੰਦਰਾਂ ਸੌ ਨਕਦ ਮਿਲ ਗਏ ਹਨ ਅਤੇ ਪੰਜ ਸੌ ਦਾ ਵਾਅਦਾ ਹੈ। ਉਸ ਨੇ ਸਿਰ ਹਿਲਾਇਆ ਅਤੇ ਉਹ ਦੋਨੋਂ ਫਿਰ ਘਟਨਾ ਵਾਲੀ ਥਾਂ 'ਤੇ ਆ ਗਏ।

ਕੁੱਝ ਦੇਰ ਉਥੇ ਠਹਿਰਣ ਦੇ ਬਾਅਦ ਬਾਣੇਦਾਰ ਸਕੂਲ ਵੱਲ ਨੂੰ ਤੁਰ ਪਿਆ। ਹਵਾਲਦਾਰ, ਦਸੌਂਧਾ ਸਿੰਘ, ਬਚਿੰਤ ਸਿੰਘ, ਨੱਥਾ ਸਿੰਘ ਅਤੇ ਹੋਰ ਲੋਕਾਂ ਦੇ ਨਾਲ ਬੱਚਿਆਂ ਦੀ ਇਕ ਪੂਰੀ ਪਲਟਣ ਕੁਛ ਫਾਸਲਾ ਛੱਡ ਕੇ ਉਹਨਾਂ ਦੇ ਪਿੱਛੇ-ਪਿੱਛੇ ਤੁਰਨ ਲੱਗੀ।

ਉਨ੍ਹਾਂ ਦੇ ਜਾਣ ਬਾਅਦ ਭਗਵਾਨ ਸਿੰਘ ਸਿੱਧਾ ਨੱਥਾ ਸਿੰਘ ਦੇ ਘਰ ਗਿਆ ਅਤੇ ਉਸ ਦੀਆਂ ਦੋਹਾਂ ਨੂੰਹਾਂ ਨੂੰ ਕਿਹਾ, “ਆਪਣੀਆਂ ਸਾਰੀਆਂ ਟੂੰਬਾਂ (ਗਹਿਣੇ) ਮੈਨੂੰ ਦੇ ਦਿਓ। ਇਕ ਹਜ਼ਾਰ ਰੁਪਏ ਹੋਰ ਚਾਹੀਦੇ ਹਨ।”

ਦੋਹਾਂ ਵਹੁਟੀਆਂ ਨੇ ਆਪਣੇ-ਆਪਣੇ ਗਹਿਣਿਆਂ ਦੇ ਡੱਬੇ ਉਹਦੀ ਭੋਲੀ ਵਿਚ ਪਾ ਦਿੱਤੇ। ਉਹਦੇ ਘਰੋਂ ਬਾਹਰ ਨਿਕਲਦਿਆਂ ਹੀ ਉਹ ਰੋਣ ਲੱਗੀਆਂ। ਭਗਵਾਨ ਸਿੰਘ ਸਿੱਧਾ ਫੇਰਮਲ ਦੀ ਦੁਕਾਨ 'ਤੇ ਆਇਆ ਅਤੇ ਉਸ ਨੂੰ ਤਕਰੀਬਨ ਇਕ ਤਰ੍ਹਾਂ ਘੜੀਸ ਕੇ ਅੰਦਰ ਲੈ ਜਾ ਕੇ ਹੌਲੀ ਜਿਹੇ ਪਰ ਘਬਰਾਇਆ ਹੋਇਆ ਬੋਲਿਆ, “ਸਾਹ, ਇਕ ਹਜ਼ਾਰ ਰੁਪਏਇਆ ਚਾਹੀਦਾ, ਛੇਤੀ। ਲਿਖਤ-ਪੜ੍ਹਤ ਤਾਂ ਬਾਅਦ ਵਿਚ ਕਰਾਂਗੇ। ਜਮਾਨਤ ਲਈ ਆਹ ਟੂੰਬਾਂ ਰੱਖ ਲੈ।”

ਫੇਰੂਮਲ ਨੇ ਗਹਿਣਿਆਂ ਨੂੰ ਦੇਖਦਿਆਂ ਕਿਹਾ, “ਇਹਨਾਂ ਦੀ ਕੀ ਜ਼ਰੂਰਤ ਸੀ? ਤੇਰੇ 'ਤੇ ਕੋਈ ਬੇਯਕੀਨੀ ਬੋਲੋ ਹੈ।”

ਫੇਰੂਮਲ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਗਹਿਣਿਆਂ ਨੂੰ ਚੰਗੀ ਤਰ੍ਹਾਂ ਦੇਖ ਕੇ ਬੋਲਿਆ, “ਇਹ ਮਾਲ ਤਾਂ ਜ਼ਿਆਦਾ ਤੋਂ ਜ਼ਿਆਦਾ ਸੱਤ-ਅਨ ਸੌ ਦਾ ਹੋਵੇਗਾ ਅਤੇ ਮੇਰੇ ਕੋਲ ਇਸ ਵੇਲੇ ਰਕਮ ਵੀ ਇੰਨੀ ਕੁ ਹੀ ਹੈ।”

“ਇਸ ਵੇਲੇ ਇਕ ਹਜ਼ਾਰ ਰੁਪਏ ਜ਼ਰੂਰੀ ਚਾਹੀਦੇ ਹਨ।”

“ਪਰ ਮੈਂ ਇਸ ਵੇਲੇ ਕਿਥੋਂ ਲੈ ਕੇ ਆਵਾਂ?” ਫੇਰੂਮਲ ਨੇ ਦੋਨੋਂ ਹੱਥ ਝੱਟਕਦਿਆਂ ਕਿਹਾ।

ਭਗਵਾਨ ਸਿੰਘ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਕੁੱਝ ਪੱਲ ਸੋਚਣ ਦੇ ਬਾਅਦ ਬੋਲਿਆ, “ਨੱਥਾ ਸਿੰਘ ਦੇ ਗੰਨੇ ਦੇ ਖੇਤ ਤਾਂ ਤੂੰ ਦੇਖੇ ਹੀ ਹਨ। ਜਦ ਗੁਝ ਨਿਕਲੇਗਾ ਤਾਂ ਜੋ ਮੁੰਲ ਹੋਵੇਗਾ, ਲਾ ਲੈਣਾ। ਜੇ ਫੇਰ ਵੀ ਘਾਟਾ ਪਿਆ ਤਾਂ ਕਪਾਹ ਦੇ ਦੋ ਖੇਤ ਲੈ ਲਵੀ।”

ਫੇਰੂਮਲ ਨੇ ਕੁੱਝ ਦੇਰ ਸੋਚਿਆ ਅਤੇ ਫਿਰ ਪਿਆਰ ਨਾਲ ਬੋਲਿਆ, “ਭਗਵਾਨਿਆ, ਤੂੰ ਮੇਰਾ ਬਚਪਨ ਦਾ ਦੋਸਤ ਹੈਂ। ਮੈਨੂੰ ਤੇਰੀ ਲਿਹਾਜ ਹੈ ਨਹੀਂ ਤਾਂ ਮੈਂ ਇਹੋ ਜਿਹੀਆਂ ਗੱਲਾਂ ਵਿਚ ਨਹੀਂ ਪੈਂਦਾ। ਜੇ ਬਚਿੰਤ ਸਿੰਘ ਨੂੰ ਪਤਾ ਲੱਗ ਗਿਆ ਤਾਂ ਉਹ ਮੇਰਾ ਦੁਸ਼ਮਣ ਬਣ ਜਾਵੇਗਾ। ਮੇਰੇ ਕੋਲ ਕਿਸੇ ਦਾ

ਅਮਾਨਤੀ ਪੈਸਾ ਪਿਆ ਹੈ, ਉਹਦੇ ਦਿੰਦਾ ਹਾਂ। ਉਹਦੇ ਉਤੇ ਹੁਣ ਤੂੰ ਹੀ ਅੰਗੂਠਾ ਲਾ ਦੇ। ਪੱਕਾ ਕਾਗਜ਼ ਬਾਅਦ ਵਿਚ ਨੱਬਾ ਸਿੰਘ ਤੋਂ ਲਿਖਵਾ ਲਵਾਂਗਾ।”

ਭਗਵਾਨ ਸਿੰਘ ਨੇ ਅੰਗੂਠਾ ਲਾ ਦਿੱਤਾ ਤਾਂ ਫੇਰੂਮਲ ਨੇ ਕਈ ਘੜੇ ਚੁੱਕ ਕੇ ਇਕ ਵਿਚੋਂ ਕੱਪੜੇ ਦੀ ਇਕ ਪੋਟਲੀ ਕੱਢੀ, ਤੇ ਖੋਲ੍ਹ ਕੇ ਪੈਸੇ ਗਿਣਨ ਲੱਗਾ। ਕੁੱਝ ਸੇਬ ਵਿਚੋਂ ਕੱਢ ਕੇ ਵਿਚ ਪਾਏ ਅਤੇ ਦੁਆਰਾ ਸਾਰੇ ਪੈਸੇ ਗਿਣਕੇ ਭਗਵਾਨ ਸਿੰਘ ਦੇ ਹਵਾਲੇ ਕਰ ਦਿੱਤੇ। ਉਹ ਨੋਟ ਗਿਣ ਕੇ ਬੋਲਿਆ, “ਇਹ ਤਾਂ ਸੱਤ ਸੌ ਰੁਪਏ ਹਨ?”

“ਤਿੰਨ ਸੌ ਰੁਪਏ ਪਹਿਲੀ ਛਿਮਾਹੀ ਦਾ ਸੂਦ ਕੱਟ ਲਿਆ ਹੈ। ਸੂਦ ਦਾ ਹਿਸਾਬ ਛਿਮਾਹੀ ਹੋਇਆ ਕਰੇਗਾ।” ਫੇਰੂਮਲ ਨੇ ਸਮਝਾਉਂਦਿਆਂ ਕਿਹਾ। ਭਗਵਾਨ ਸਿੰਘ ਕੁੱਝ ਕਰੇ ਬਗੈਰ ਚਲੇ ਗਿਆ। ਫੇਰੂਮਲ ਨੇ ਘੜਿਆਂ ਨੂੰ ਇਕ ਵਾਰ ਫਿਰ ਧਿਆਨ ਨਾਲ ਦੇਖਿਆ ਅਤੇ ਦੁਕਾਨ ਨੂੰ ਬੰਦ ਕਰਕੇ ਕਿਸੇ ਹੱਦ ਤੱਕ ਸੰਤੁਸ਼ਟ ਅਤੇ ਪ੍ਰਸੰਨ, ਸਕੂਲ ਵੱਲ ਨੂੰ ਤੁਰ ਪਿਆ।

ਜਦ ਫੇਰੂਮਲ ਉਥੇ ਪਹੁੰਚਿਆ ਤਾਂ ਘਟਨਾ-ਸਥਾਨ ਦਾ ਨਿਰੀਖਣ ਕਰਨ ਬਾਅਦ ਬਾਣੇਦਾਰ ਖਾਣਾ ਖਾਣ ਲਈ ਸਕੂਲ ਦੇ ਕਮਰੇ ਵਿਚ ਜਾ ਚੁੱਕਾ ਸੀ। ਬਾਣੇਦਾਰ ਨੂੰ ਖਾਣਾ ਖਿਲਾਉਣ ਵਿਚ ਮੁਨਸੀ ਬਾਬੂਰਾਮ ਆਪ ਸਭ ਤੋਂ ਅੰਗੇ ਸੀ। ਉਹ ਅਜੇਹੇ ਮੌਕੇ ਦੀ ਤਲਾਸ਼ ਵਿਚ ਸੀ ਕਿ ਬਾਣੇਦਾਰ ਦੇ ਸਾਹਮਣੇ ਸ਼ਰਾਬ ਦੀ ਬੋਤਲ ਰੱਖ ਸਕੇ। ਪਰ ਜਦ ਬਾਣੇਦਾਰ ਨੇ ਖਾਣਾ ਖਾ ਕੇ ਹੱਥ ਧੋ ਲਏ ਤਾਂ ਮੁਨਸੀ ਨਿਰਾਸ ਹੋ ਕੇ ਪਿੱਛੇ ਹਟ ਗਿਆ। ਉਸ ਨੂੰ ਬਹੁਤ ਪਛਤਾਵਾ ਸੀ ਕਿ ਬੋਤਲ 'ਤੇ ਖਰਚ ਹੋਏ ਪੈਸੇ ਵਿਅਰਥ ਚਲੇ ਗਏ।

ਕੁੱਝ ਦੇਰ ਅਰਾਮ ਕਰਨ ਬਾਅਦ ਬਾਣੇਦਾਰ ਬੋਹੜ ਸੱਲੇ ਆ ਗਿਆ। ਹਵਾਲਦਾਰ ਨੇ ਘਟਨਾ-ਸਥਾਨ ਦੀ ਰਿਪੋਰਟ ਲਿਖ ਕੇ ਬਾਣੇਦਾਰ ਨੂੰ ਫੜਾ ਦਿੱਤੀ। ਉਸ ਨੇ ਰਿਪੋਰਟ ਤੇ ਉੱਡਰੀ ਜਿਹੀ ਨਜ਼ਰ ਮਾਰੀ ਅਤੇ ਕਾਗਜ਼ ਨੂੰ ਇਕ ਪਾਸੇ ਰੱਖ ਕੇ ਸਾਰਿਆਂ ਨੂੰ ਸੰਬੋਧਨ ਕਰਿਆ ਬੋਲਿਆ, “ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿੰਡ ਵਿਚ ਦੰਗ-ਫਸਾਦ ਹੋਇਆ ਹੈ। ਦੋਨੋਂ ਯਤਿਆਂ ਦੇ ਛੇ ਆਦਮੀਆਂ ਨੂੰ ਸੱਟਾਂ ਲੱਗੀਆਂ ਹਨ। ਇਹ ਘਟਨਾ ਕਿੰਨੀ ਅਫਸੋਸਨਾਕ ਅਤੇ ਮਾੜੀ ਹੈ, ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ।”

ਸਾਰੇ ਲੋਕ ਬਾਣੇਦਾਰ ਦੇ ਇਕ-ਇਕ ਸ਼ਬਦ ਤੇ ਇਸ ਤਰ੍ਹਾਂ ਸਿਰ ਹਿਲਾ ਰਹੇ ਸਨ ਜਿਵੇਂ ਉਹ ਕਿਸੇ ਧਾਰਮਿਕ ਗ੍ਰੰਥ ਦਾ ਪਾਠ ਸੁਣ ਰਹੇ ਹੋਣ।

ਬਾਣੇਦਾਰ ਨੇ ਗੱਲ ਜਾਰੀ ਰੱਖਿਆਂ ਕਿਹਾ, “ਕਨੂੰਨ ਦਾ ਪਾਲਣ ਕਰਨਾ ਹਰ ਆਦਮੀ ਦਾ ਫਰਜ਼ ਹੈ। ਕਨੂੰਨ ਚਾਹੇ ਸਾਹ ਤੋਤੇ ਜਾਂ ਫਕੀਰ, ਅਮੀਰ ਤੋਤੇ ਜਾਂ ਗਰੀਬ, ਉਹ ਮੁਜਰਮ ਹੈ। ਕਨੂੰਨ ਦਾ ਫਰਜ਼ ਹੈ ਕਿ ਮੁਜਰਮ ਨੂੰ ਸਜ਼ਾ ਦੇਵੇ.....ਤੁਹਾਡੇ ਵਿਚੋਂ ਜਿਹੜਾ ਵੀ ਵਾਰਦਾਤ ਮੌਕੇ ਉਥੇ ਮੌਜੂਦ ਸੀ, ਉਹ ਆਪਣੇ ਬਿਆਨ ਦੇਵੇ ਤਾਂ ਕਿ ਸਚਾਈ ਸਾਹਮਣੇ ਆ ਸਕੇ ਅਤੇ ਕਨੂੰਨ, ਮੁਜਰਮਾਂ ਨੂੰ ਉਚਿਤ ਸਜ਼ਾ ਦੇ ਸਕੇ। ਕਨੂੰਨ ਦੀ ਮਦਦ ਕਰਨਾ ਤੁਹਾਡਾ ਸਾਰਿਆਂ ਦਾ ਫਰਜ਼ ਹੈ ਅਤੇ ਇਹ ਫਰਜ਼ ਪੂਰਾ ਕਰਨ ਵਿਚ ਕੁਠਾਹੀ ਕਰਨ ਵਾਲੇ ਸਖਸ਼ ਨੂੰ ਕਨੂੰਨ ਅਤੇ ਸਰਕਾਰ ਦਾ ਮਦਦਗਾਰ ਨਹੀਂ ਸਮਝਿਆ ਜਾਵੇਗਾ। ਘਟਨਾ ਨਾਲ ਸਬੰਧਤ ਧੜਿਆਂ ਦੇ ਬਿਆਨ ਅਸੀਂ ਲਿਖ ਲਏ ਹਨ। ਹੁਣ ਸਾਨੂੰ ਅਸਿਹੇ ਬੰਦਿਆਂ ਦੇ ਬਿਆਨਾਂ ਦੀ ਜ਼ਰੂਰਤ ਹੈ ਜੋ ਮੌਕੇ 'ਤੇ ਮੌਜੂਦ ਸਨ। ਕਨੂੰਨ ਐਸੇ ਲੋਕਾਂ ਦੀ ਪੂਰੀ-ਪੂਰੀ ਹਿਫਾਜ਼ਤ ਕਰੇਗਾ। ਜੇ ਕੋਈ ਇਥੇ ਸਾਰਿਆਂ ਦੇ ਸਾਹਮਣੇ ਬਿਆਨ ਨਹੀਂ ਦੇਣਾ ਚਾਹੁੰਦਾ ਉਹ ਸਕੂਲ ਦੇ ਅੰਦਰ ਬੰਦ ਕਮਰੇ ਵਿਚ ਹਵਾਲਦਾਰ ਸਾਹਬ ਨੂੰ ਆਪਣੇ ਬਿਆਨ ਲਿਖਵਾ ਸਕਦਾ ਹੈ।”

ਬਾਣੇਦਾਰ ਸਾਹਬ ਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ। ਸਭ ਨੀਵੀਂ ਪਾਈ ਆਪਣੇ ਮਨ ਵਿਚ ਅੰਦਰ ਹੀ ਅੰਦਰ ਕੰਬ ਰਹੇ ਸਨ। ਕੇਵਲ ਮਿਲਖਾ ਸਿੰਘ ਦੀਆਂ ਅੱਖਾਂ ਬੇਚੈਨੀ ਨਾਲ ਚਾਰੇ ਪਾਸੇ ਪ੍ਰਿੰਸ ਰਹੀਆਂ ਸਨ। ਜਦ ਉਸ ਨੇ ਦੇਖਿਆ ਕਿ ਸਾਰੇ ਚੁੱਪ ਹਨ ਤਾਂ ਉਹ ਹੱਸਦਾ ਹੋਇਆ ਬੋਲਿਆ, “ਜਿਹੜੇ ਇਥੇ ਬਿਆਨ ਨਹੀਂ ਦੇ ਸਕਦੇ, ਉਹ ਤਿੰਨ ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਜੱਜ ਦੇ ਸਾਹਮਣੇ ਗਵਾਹੀ ਕਿਵੇਂ ਦੇਣਗੇ?”

ਮਿਲਖਾ ਸਿੰਘ ਵੱਲ ਦੇਖ ਕੇ ਬਾਣੇਦਾਰ ਮੁਸਕਰਾਉਂਦਾ ਬੋਲਿਆ, “ਚੌਧਰੀ ਮਿਲਖਾ ਸਿੰਘ, ਕੀ ਤੂੰ ਵੀ ਮੌਕੇ 'ਤੇ ਮੌਜੂਦ ਨਹੀਂ ਸੀ? ਤੂੰ ਤਾਂ ਹਰ ਮੁਕੱਦਮੇ ਵਿਚ ਮੌਕੇ ਦਾ ਗਵਾਹ ਹੁੰਦਾ ਹੈ।”

ਬਾਣੇਦਾਰ ਦੀ ਗੱਲ ਸੁਣ ਕੇ ਸਾਰੇ ਲੋਕ ਹੱਸ ਪਏ। ਮਿਲਖਾ ਸਿੰਘ ਬਹੁਤ ਦੇਰ ਤੱਕ ਹੱਸਦਾ ਰਿਹਾ। ਬਾਣੇਦਾਰ ਨੇ ਸਭ ਨੂੰ ਚੁੱਪ ਹੋਇਆਂ ਦੇਖਿਆ ਤਾਂ ਮੁਨਸੀ ਬਾਬੂਰਾਮ ਤੋਂ ਪੁੱਛਿਆ ਅਤੇ ਫਿਰ ਫੇਰੂਮਲ ਦਾ ਨਾਂ ਲਿਆ। ਫੇਰੂਮਲ ਗੱਲ ਵਿਚ ਪਰਨਾ ਪਾ ਕੇ ਹੱਥ ਜੋੜਦਾ ਹੋਇਆ ਬੋਲਿਆ, “ਹਾਕਮ ਸਾਹਬ, ਮੈਂ ਤਾਂ ਉਸ ਸਮੇਂ ਦੁਕਾਨ 'ਤੇ ਸੀ।”

ਬਾਣੇਦਾਰ ਨੇ ਮੰਜਿਆਂ ਤੇ ਬੈਠੇ ਕਈ ਬੰਦਿਆਂ ਨੂੰ ਪੁੱਛਿਆ, ਪਰ ਹਰ ਕਿਸੇ ਨੇ ਹੱਥ ਜੋੜ ਕੇ ਕਿਹਾ ਕਿ ਉਹ ਤਾਂ ਲੜਾਈ ਸਮੇਂ ਕਿਤੇ ਨੇੜੇ-ਤੋਤੇ ਵੀ ਨਹੀਂ ਸੀ। ਫਿਰ ਬਾਣੇਦਾਰ ਨੇ ਜਮੀਨ 'ਤੇ ਬੈਠੇ ਲੋਕਾਂ ਵੱਲ ਨਿਗਾਹ ਮਾਰੀ ਤਾਂ ਸਫ਼ ਤੇ ਬੈਠੇ ਕਿਸ਼ਨੇ ਨੇ ਕਿਹਾ ਕਿ ਜਦ ਲੜਾਈ ਹੋਈ ਤਾਂ ਸੰਕਰ ਉਥੇ ਮੌਜੂਦ ਸੀ।

ਬਾਣੇਦਾਰ ਨੇ ਸੰਕਰ ਦਾ ਨਾਂ ਲਿਆ ਤਾਂ ਹਵਾਲਦਾਰ ਨੇ ਉਸ ਦਾ ਨਾਂ ਉੱਚੀ ਅਵਾਜ਼ ਵਿਚ ਦੁਹਰਾਇਆ। ਆਪਣਾ ਨਾਂ ਸੁਣ ਕੇ ਸੰਕਰ ਦੇ ਹੋਸ਼ ਉੱਡ ਗਏ। ਫਿਰ ਜਦ ਤੀਜੀ ਵਾਰ ਉਸ ਦਾ ਨਾਂ ਬੋਲਿਆ ਗਿਆ ਤਾਂ ਉਹ ਮੰਜਿਆਂ ਦੇ ਕੋਲ ਦੀ ਹੁੰਦਾ ਹੋਇਆ ਬਾਣੇਦਾਰ ਦੇ ਸਾਹਮਣੇ ਆ ਖੜ੍ਹਾ ਹੋਇਆ। ਬਾਣੇਦਾਰ ਨੇ ਉਸ ਵੱਲ ਧਿਆਨ ਨਾਲ ਦੇਖਿਆ। ਹਵਾਲਦਾਰ ਨੇ ਆਪਣਾ ਰਜਿਸਟਰ ਖੋਲ੍ਹ ਕੇ ਸੰਕਰ ਤੋਂ ਪੁੱਛਿਆ, “ਨਾਂ, ਬਾਪ ਦਾ ਨਾਂ, ਜਾਤ ਅਤੇ ਪਤਾ?”

ਉਸ ਨੇ ਬਹੁਤ ਹੀ ਹੌਲੀ ਜਿਹੇ ਇਸ ਸਵਾਲ ਦਾ ਜਵਾਬ ਦਿੱਤਾ।

ਬਾਣੇਦਾਰ ਅਤੇ ਹਵਾਲਦਾਰ, ਦੋਹਾਂ ਨੇ ਉਸ ਨੂੰ ਸੱਕੀ ਨਜ਼ਰਾਂ ਨਾਲ ਦੇਖਿਆ। ਫਿਰ ਬਾਣੇਦਾਰ ਨੇ ਸਖਤ ਅਵਾਜ਼ ਵਿਚ ਪੁੱਛਿਆ, “ਜਦ ਲੜਾਈ ਹੋਈ ਤਾਂ ਤੂੰ ਉਸ ਸਮੇਂ ਕਿੱਥੇ ਸੀ?”

“ਮੈਂ ਸਰਦਾਰ ਭਗਵਾਨ ਸਿੰਘ ਦੇ ਤਬੇਲੇ ਤੋਂ ਸ਼ਾਮਲਾਟ ਵੱਲ ਨੂੰ ਜਾ ਰਿਹਾ ਸੀ।”

“ਫਿਰ ਕੀ ਦੇਖਿਆ ਤੂੰ?” ਬਾਣੇਦਾਰ ਦਾ ਇਹ ਪ੍ਰਸ਼ਨ ਸੁਣ ਕੇ ਸਭ ਦੀਆਂ ਨਸ਼ਾਂ ਤਣ ਗਈਆਂ। ਬਚਿੰਤ ਸਿੰਘ ਮੰਜ਼ੀ ਤੇ ਬੈਠਾ ਬੇਚੈਨੀ ਨਾਲ ਪਾਸੇ ਮਾਰਨ ਲੱਗਾ। ਸੰਕਰ ਹੌਲੀ ਜਿਹੇ ਬੋਲਿਆ, “ਕਰਤਾਰ ਘੋੜੀ ਸਰਪਟ ਦੁੜਾਉਂਦਾ ਹੋਇਆ ਆਇਆ ਅਤੇ ਪਾਬੀਆਂ ਦੇ ਉਪਰ ਦੀ ਲੰਘ ਗਿਆ। ਸਰਦਾਰ ਨੱਥਾ ਸਿੰਘ ਦੀ ਬਹੁ ਘਬਰਾ ਕੇ ਦੌੜਨ ਲੱਗੀ, ਪਰ ਉਹ ਉਥੇ ਡਿੱਗ ਗਈ ਅਤੇ ਉਸ ਦੇ ਮੂੰਹਾਂ ਚੀਕ ਨਿਕਲ ਗਈ। ਉਸ ਦੀ ਚੀਕ ਸੁਣ ਕੇ ਰਾਜੂ ਦੌੜਾ ਆਇਆ ਅਤੇ ਕਰਤਾਰ ਨੂੰ ਦੇਖ ਕੇ ਗਾਲਾਂ ਕੱਢੀਆਂ ਤੇ ਉਸ ਨੂੰ ਲਲਕਾਰਿਆ। ਕਰਤਾਰ ਮੁੜ ਕੇ ਆ ਗਿਆ ਤੇ ਗੱਲ ਵੱਧ ਗਈ। ਪਿਆਰੂ ਨੇ ਉਸ ਦੇ ਸਿਰ ’ਤੇ ਲਾਠੀ ਮਾਰੀ ਅਤੇ ਠਾਕਰ ਨੇ ਫਾਹੁੜਾ ਮਾਰਿਆ ਅਤੇ ਫਿਰ.....” ਸੰਕਰ ਨੇ ਜੋ ਕੁੱਝ ਦੇਖਿਆ ਸੀ, ਸਭ ਸੱਚ-ਸੱਚ ਦੱਸ ਦਿੱਤਾ।

ਹਵਾਲਦਾਰ ਨੇ ਬਿਆਨ ਲਿਖ ਕੇ ਸੰਕਰ ਨੂੰ ਅੰਗੂਠਾ ਲਾਉਣ ਲਈ ਕਿਹਾ। ਪਰ ਸੰਕਰ ਨੇ ਇਨਕਾਰ ਕਰਦਿਆਂ ਕਿਹਾ, “ਮੈਂ ਅੰਗੂਠਾ ਨਹੀਂ ਲਾਉਂਗਾ ਕਿਉਂਕਿ ਮੈਂ ਕਿਸੇ ਦਾ ਗਵਾਹ ਨਹੀਂ ਹਾਂ। ਤੁਸੀਂ ਅੱਖੀਂ ਦੇਖੋ ਹਾਲਤ ਪੁੱਛੋ ਸਨ, ਉਹ ਮੈਂ ਦੱਸ ਦਿੱਤੇ।”

ਸੰਕਰ ਦਾ ਜਵਾਬ ਸੁਣ ਕੇ ਉਥੇ ਬੈਠੇ ਲੋਕਾਂ ’ਤੇ ਸੰਨਾਟਾ ਛਾ ਗਿਆ। ਸਾਰੇ ਉਸ ਵੱਲ ਇਸ ਤਰ੍ਹਾਂ ਦੇਖਣ ਲੱਗੇ ਜਿਵੇਂ ਉਸ ਨੇ ਕੋਈ ਅਣਹੋਣੀ ਗੱਲ ਕਹਿ ਦਿੱਤੀ ਹੋਵੇ। ਬਾਣੇਦਾਰ ਨੇ ਉਸ ਵੱਲ ਘੁੜ ਕੇ ਦੇਖਿਆ ਅਤੇ ਉਸ ਨੂੰ ਪਰੋ ਹੋ ਕੇ ਬੈਠਣ ਦਾ ਹੁਕਮ ਦੇ ਕੇ ਹਵਾਲਦਾਰ ਨੂੰ ਕਿਹਾ, “ਹਵਾਲਦਾਰ ਸਾਹਬ! ਤੁਸੀਂ ਆਪਣੀ ਕਾਰਵਾਈ ਪੂਰੀ ਕਰੋ। ਬਿਆਨ ’ਤੇ ਬਿਆਨ ਦੇਣ ਵਾਲੇ ਦੇ ਦਸਤਖਤ ਜਾਂ ਅੰਗੂਠਾ ਜ਼ਰੂਰੀ ਨਹੀਂ ਹੈ।”

ਹਵਾਲਦਾਰ ਆਪਣਾ ਝੇਲਾ ਚੁੱਕ ਕੇ ਸਕੂਲ ਦੇ ਅੰਦਰ ਜਾਣ ਲੱਗਾ ਤਾਂ ਮੰਗਲੂ ਨੇ ਦੌੜ ਕੇ ਉਸ ਦੇ ਹੱਥੋਂ ਝੇਲਾ ਫੜ ਲਿਆ ਤੇ ਸਕੂਲ ਵੱਲ ਨੂੰ ਤੁਰ ਪਿਆ। ਬਚਿੰਤ ਸਿੰਘ ਦੇ ਇਸ਼ਾਰੇ ’ਤੇ ਜੈਲਦਾਰ ਦਸੋਂਧਾ ਸਿੰਘ ਵੀ ਹਵਾਲਦਾਰ ਦੇ ਮਗਰ ਤੁਰ ਪਿਆ।

ਹਵਾਲਦਾਰ ਕਮਰੇ ਵਿਚ ਦਾਖਲ ਹੋ ਗਿਆ ਤਾਂ ਦਸੋਂਧਾ ਸਿੰਘ ਨੇ ਕਿਹਾ, “ਹੋਲਦਾਰ ਸਾਹਬ, ਤੁਹਾਨੂੰ ਤਾਂ ਇਸ ਲਤਾਈ ਦਾ ਕਾਰਨ ਪਤਾ ਹੀ ਹੈ। ਤੁਸੀਂ ਬਚਿੰਤ ਸਿੰਘ ਨੂੰ ਵੀ ਜਾਣਦੇ ਆਂ। ਉਹ ਇਸ ਪਿੰਡ ਦਾ ਨੰਬਰਦਾਰ ਹੈ, ਬਹੁਤ ਮੋਹਤਬਰ ਆਦਮੀ ਹੈ। ਉਹਦੀ ਵਲੋਂ ਬਾਣੇਦਾਰ ਸਾਹਬ ਲਈ ਦੋ ਹਜ਼ਾਰ ਰੁਪਏ ਨਜ਼ਰਾਨਾ ਹੈ। ਦੋ ਸੌ ਰੁਪਇਆ ਤੁਹਾਡਾ ਤੇ ਦੋ ਸੌ ਰੁਪਇਆ ਸਿਪਾਹੀਆਂ ਦਾ। ਬਚਿੰਤ ਸਿੰਘ ਚਾਹੁੰਦਾ ਹੈ ਕਿ ਕਰਤਾਰ ਅਤੇ ਜਗਤ ਸਿੰਘ ਨੂੰ ਸਜ਼ਾ ਨਾ ਹੋਵੇ।”

ਹਵਾਲਦਾਰ ਸੋਚਦਾ ਹੋਇਆ ਬੋਲਿਆ, “ਜੈਲਦਾਰ ਜੀ, ਤੁਹਾਨੂੰ ਪਤਾ ਹੀ ਹੈ ਕਿ ਬਾਣੇਦਾਰ ਸਾਹਬ ਨਵੇਂ-ਨਵੇਂ ਆਏ ਹਨ। ਪਤਾ ਨਹੀਂ, ਪੈਸਾ ਲੈਂਦੇ ਵੀ ਹਨ ਕਿ ਨਹੀਂ, ਅਤੇ ਫਿਰ ਸਜ਼ਾ ਦੇਣਾ ਤਾਂ ਕਚਹਿਰੀ ਦਾ ਕੰਮ ਹੈ।”

“ਤੁਸੀਂ ਚਾਹੋਂ ਤਾਂ ਸਭ ਕੁੱਝ ਹੋ ਸਕਦਾ ਹੈ। ਜੇ ਤੁਹਾਡੇ ਕਾਗਜ਼ ਸਾਡੀ ਮਦਦ ਕਰਨ ਫੇਰ ਕਚਹਿਰੀ ਤਾਂ ਕੀ ਹਾਈਕੋਰਟ ਵੀ ਸਾਡਾ ਕੁੱਝ ਨਹੀਂ ਵਿਗਾੜ ਸਕਦੀ।”

ਹਵਾਲਦਾਰ ਨੇ ਨੋਟਾਂ ਨੂੰ ਉਗਲੀਆਂ ਨਾਲ ਤੋਲਦਿਆਂ ਕਿਹਾ, “ਹੋਰ ਤਾਂ ਸਭ ਠੀਕ ਹੈ ਪਰ ਮੇਰੇ ਲਈ ਦੋ ਸੌ ਰੁਪਏ ਬੋਡੇ ਹਨ। ਦੋ ਸੌ ਰੁਪਏ ਤਾਂ ਹੋਲਦਾਰੀ ਦੇ ਹੋ ਗਏ। ਦੋ ਸੌ ਰੁਪਏ ਕਲਮ ਘਾਸਾਈ ਦੇ ਵੀ ਹੋਣੇ ਚਾਹੀਦੇ ਹਨ। ਸਾਰੀ ਰਿਪੋਰਟ ਤਾਂ ਮੈਂ ਹੀ ਲਿਖਣੀ ਹੈ। ਬਾਣੇਦਾਰ ਸਾਹਬ ਤਾਂ ਉਸ ’ਤੇ ਦਸਤਖਤ ਹੀ ਕਰਨਗੇ। ਸੌ ਰੁਪਏ ਬਾਣੇ ਦੇ ਸਿਪਾਹੀਆਂ ਲਈ ਵੀ ਹੋਣੇ ਚਾਹੀਦੇ ਹਨ। ਉਹਨਾਂ ਦੇ ਚਾਹ ਪਾਣੀ ਲਈ ਵੀ ਸੋਚਣਾ ਚਾਹੀਦਾ।”

ਦਸੋਂਧਾ ਸਿੰਘ ਨੇ ਦੋ ਸੌ ਰੁਪਏ ਉਸ ਦੇ ਹੱਥ ਵਿਚ ਦਿੱਦਿਆਂ ਕਿਹਾ, “ਰਿਪੋਰਟ ਪੱਕੀ ਹੋਵੇ।”

“ਆਪਣੀ ਵਲੋਂ ਤਾਂ ਮੈਂ ਪੂਰਾ ਜ਼ੋਰ ਲਾਉਂਗਾ। ਅੱਗੇ ਹਾਕਮ ਦੀ ਮਰਜ਼ੀ ਹੈ। ਹਾਂ, ਇਹ ਜਿਹੜਾ ਮੁੰਡਾ..... ਕੀ ਨਾਂ ਸੀ ਉਹਦਾ ਉਸ ਨੂੰ ਆਪਣਾ ਗਵਾਹ ਪੱਕਾ ਕਰ ਲਵੇ। ਉਹਨੂੰ ਇਸ ਗੱਲ ਲਈ ਰਾਜ਼ੀ ਕਰ ਲੈਣਾ ਕਿ ਉਹ ਆਪਣੀ ਗਵਾਹੀ ਇਸ ਗੱਲ ਤੋਂ ਸ਼ੁਰੂ ਕਰੇ ਕਿ ਨੱਥਾ ਸਿੰਘ ਦੇ ਮੁੰਡਿਆਂ ਨੇ ਕਰਤਾਰ ਦੀ ਘੋੜੀ ਦੀ ਲਗਾਮ ਫੜ ਕੇ ਉਸ ਨੂੰ ਬੱਲੇ ਸਿੱਟ ਦਿੱਤਾ ਸੀ। ਫਿਰ ਮੈਦਾਨ ਤੁਹਾਡੇ ਹੱਥ ਵਿਚ ਰਹੇਗਾ।”

ਦਸੋਂਧਾ ਸਿੰਘ ਉਥੋਂ ਵਾਪਸ ਆ ਕੇ ਬਚਿੰਤ ਸਿੰਘ ਕੋਲ ਆ ਬੈਠਾ ਅਤੇ ਉਸ ਦਾ ਹੱਥ ਘੱਟ ਕੇ ਉਸ ਨੂੰ ਗੱਲ ਸਮਝਾ ਦਿੱਤੀ। ਇਹ ਲਤਾਈ ਹੋਣ ਬਾਅਦ ਪਹਿਲੀ ਵਾਰ ਬਚਿੰਤ ਸਿੰਘ ਦੇ ਚੋਹਰੇ ’ਤੇ ਇਤਮੀਨਾਨ ਦੀ ਹਲਕੀ ਜਿਹੀ ਝਲਕ ਦਿੱਖਾਈ ਦਿੱਤੀ।

ਬੋੜੀ ਦੇਰ ਬਾਅਦ ਹਵਾਲਦਾਰ ਆਪਣਾ ਝੇਲਾ ਸਮੇਟ ਕੇ ਫਿਰ ਆ ਗਿਆ ਅਤੇ ਬਾਣੇਦਾਰ ਦੇ ਕੰਨ ਵਿਚ ਕੁੱਝ ਕਿਹਾ। ਬਾਣੇਦਾਰ ਨੇ ਚਾਰੇ ਪਾਸੇ ਨਜ਼ਰ ਮਾਰੀ ਅਤੇ ਹਵਾਲਦਾਰ ਨੂੰ ਕਿਹਾ, “ਇਹਨਾਂ ਬੰਦਿਆਂ ’ਚੋਂ ਪੰਜ-ਸੱਤ ਗੱਭਰੂ ਜਵਾਨ ਛਾਂਟ ਲਵੇ ਅਤੇ ਉਹਨਾਂ ਨੂੰ ਕੱਲ ਬਾਣੇ ਬੁਲਾ ਲਵੇ।”

ਹਵਾਲਦਾਰ ਨੇ ਸਾਰਿਆਂ ਵੱਲ ਧਿਆਨ ਨਾਲ ਦੇਖਿਆ ਅਤੇ ਫਿਰ ਮੰਜ਼ਿਆਂ ਦੇ ਦੁਆਲੇ ਪੁੰਸਦਾ ਹੋਇਆ ਦਿਲਦਾਰ ਦੇ ਕੋਲ ਆ ਕੇ ਖੜ੍ਹ ਗਿਆ। ਉਸ ਨੂੰ ਆਪਣੀ ਕੁਰਸੀ ਵੱਲ ਇਸ਼ਾਰਾ ਕਰਕੇ ਬੋਲਿਆ, “ਚੱਲ, ਉਧਰ ਜਾ ਕੇ ਖੜ੍ਹਾ ਹੋ ਜਾ।”

ਦਿਲਦਾਰ ਦੀਆਂ ਅੱਖਾਂ ਫੜ ਅਤੇ ਹੈਰਾਨੀ ਨਾਲ ਫੈਲ ਗਈਆਂ। ਉਹ ਲਤਖਤਾਉਂਦਾ, ਹਵਾਲਦਾਰ ਦੀ ਕੁਰਸੀ ਵੱਲ ਨੂੰ ਚਲੇ ਗਿਆ। ਇਸ ਦੇ ਬਾਅਦ ਹਵਾਲਦਾਰ ਨੇ ਬੰਡਾ ਸਿੰਘ ਦੀਆਂ ਲਾਲ-ਲਾਲ ਅੱਖਾਂ ਦੇਖੀਆਂ ਅਤੇ ਉਸ ਨੂੰ ਵੀ ਕੁਰਸੀ ਕੋਲ ਜਾਣ ਦਾ ਇਸ਼ਾਰਾ ਕਰ ਦਿੱਤਾ। ਸੁੰਦਰ ਅਤੇ ਨਿਰਮਲ ਨੂੰ ਮੁੜਾਂ ਨੂੰ ਵੱਟ ਦਿੱਦਿਆਂ ਦੇਖ ਕੇ ਹਵਾਲਦਾਰ ਨੇ ਉਹਨਾਂ ਨੂੰ ਵੀ ਸੱਦ ਲਿਆ।

ਇਸ ਤੋਂ ਬਾਅਦ ਹਵਾਲਦਾਰ ਮੰਜ਼ਿਆਂ ਦੇ ਪਿੱਛੇ ਚਲੇ ਗਿਆ ਅਤੇ ਸੰਕਰ ਨੂੰ ਵਾਲਾਂ ਤੋਂ ਫੜ ਕੇ ਉਠਾਉਂਦਾ ਬੋਲਿਆ, “ਚੱਲ, ਨੂੰ ਵੀ ਉਧਰ ਬੇਠ।”

ਹਵਾਲਦਾਰ ਨੇ ਸਾਰਿਆਂ ਦੇ ਨਾਂ ਅਤੇ ਬਾਪ ਦਾ ਨਾਂ ਲਿਖਣ ਬਾਅਦ ਡਾਂਟਿਡਿਆ ਕਿਹਾ, “ਕੱਲ ਅੱਠ ਵਜੇ ਬਾਣੇ ਪਹੁੰਚ ਜਾਣ। ਅਗਰ ਕੋਈ ਨਾ ਆਇਆ ਤਾਂ ਉਸ ਨੂੰ ਹੱਥਕੜੀਆਂ ਲਾ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਜਾਵੇਗਾ।”

ਹਵਾਲਦਾਰ ਨੇ ਸਾਰੇ ਕਾਗਜ਼ ਝੇਲੇ ਵਿਚ ਪਾ ਲਏ। ਬਾਣੇਦਾਰ ਨੇ ਆਪਣੀ ਤੁਰਲੇਦਾਰ ਪੱਗੜੀ ਸਿਰ ’ਤੇ ਰੱਖੀ ਅਤੇ ਜਾਣ ਲਈ ਖੜ੍ਹਾ ਹੋ ਗਿਆ। ਮੰਗਲੂ ਦੌੜ ਕੇ ਸਕੂਲ ਦੇ ਪਿਛਵਾਤਿਉ ਘੋੜੀ ਲੈਣ ਚਲੇ ਗਿਆ। ਬਾਣੇਦਾਰ, ਦਸੋਂਧਾ ਸਿੰਘ ਦੇ ਨਾਲ ਜਰਾ ਕੁ ਮੌਹਰੇ ਜਾ ਰਿਹਾ ਸੀ। ਹਵਾਲਦਾਰ ਤੋਂ

ਬੋਤ੍ਤਾ ਹੱਟ ਕੇ ਮੁਨਸੀ ਬਾਬੂਰਾਮ, ਬਚਿੰਤ ਸਿੰਘ, ਭਗਵਾਨ ਸਿੰਘ ਅਤੇ ਹੋਰ ਦੂਸਰੇ ਲੋਕ ਜਾ ਰਹੇ ਸਨ। ਹਵਾਲਦਾਰ ਨੇ ਸਕੂਲ ਦੇ ਬਰਾਬਰ ਆ ਕੇ ਪਿੱਛੇ ਮੁੜ ਕੇ ਦੇਖਿਆ ਅਤੇ ਭਗਵਾਨ ਨੂੰ ਕਿਹਾ, “ਬਜ਼ੁਰਗੇ, ਇਕ ਵਾਰ ਸਕੂਲ ਜਾ ਕੇ ਦੇਖਿਉ, ਸਾਡੀ ਕੋਈ ਚੀਜ਼ ਤਾਂ ਨਹੀਂ ਰਹਿ ਗਈ।”

ਭਗਵਾਨ ਸਿੰਘ ਦੌੜਦਾ ਹੋਇਆ ਸਕੂਲ ਵੱਲ ਨੂੰ ਚਲੇ ਗਿਆ। ਹਵਾਲਦਾਰ ਨੇ ਇਕ ਸਿਪਾਹੀ ਨੂੰ ਹਾਕ ਮਾਰ ਕੇ ਕਿਹਾ, “ਤੂੰ ਵੀ ਜਾਹ, ਜਰਾ ਅੰਦਰ ਨਜ਼ਰ ਮਾਰ ਆ। ਉਹ ਨੂੰ ਸਾਡੇ ਕਾਗਜ਼-ਪੱਤਰਾਂ ਦਾ ਕਿਵੇਂ ਪਤਾ ਲੱਗੂਗਾ?” ਪਰ ਦੂਜੇ ਹੀ ਧੱਲ ਹਵਾਲਦਾਰ ਨੇ ਉਸ ਨੂੰ ਰੋਕ ਲਿਆ ਅਤੇ ਆਪ ਸਕੂਲ ਵੱਲ ਨੂੰ ਢੁਰ ਪਿਆ।

ਜਦ ਉਹ ਕਮਰੇ ਵਿਚ ਪਹੁੰਚਾ ਤਾਂ ਭਗਵਾਨ ਸਿੰਘ ਘਬਰਾਇਆ ਹੋਇਆ ਚਾਰੇ ਪਾਸੇ ਘੁੰਮ ਰਿਹਾ ਸੀ। ਉਹ ਹਵਾਲਦਾਰ ਨੂੰ ਦੇਖਿਆਂ ਹੀ ਬੋਲਿਆ, “ਹਾਕਮ, ਇਥੇ ਤਾਂ ਕੁਛ ਵੀ ਨਹੀਂ ਹੈ। ਅਲਮਾਰੀ ਵਿਚ ਸਿਰਫ ਬੋਤਲ ਪਈ ਹੈ।” ਭਗਵਾਨ ਸਿੰਘ ਨੇ ਬੋਤਲ ਦਿਖਾਉਂਦਿਆਂ ਕਿਹਾ।

“ਸਾਲਾ ਬਦਮਾਸ਼ਾਂ ਦਾ ਪਿੰਡ ਹੈ। ਸਕੂਲ ਦੀ ਅਲਮਾਰੀ ਵਿਚ ਵੀ ਸਰਾਬ ਦੀ ਬੋਤਲ ਰੱਖੀ ਹੋਈ ਹੈ।” ਹਵਾਲਦਾਰ ਨੇ ਬੋਤਲ ਚੱਕ ਕੇ ਆਪਣੇ ਝੋਲੇ ਵਿਚ ਪਾ ਲਈ ਅਤੇ ਫਿਰ ਮੁਸਕਾਉਂਦਾ ਹੋਇਆ ਬੋਲਿਆ, “ਬਾਬਾ, ਕੁਛ ਹੋਰ ਤਾਂ ਨਹੀਂ ਹੈ। ਯਾਦ ਕਰੋ?”

ਭਗਵਾਨ ਸਿੰਘ ਨੂੰ ਕਿਵੇਂ ਕੁਛ ਯਾਦ ਆ ਗਿਆ। ਉਸ ਨੇ ਜੇਬ 'ਚੋਂ ਨੋਟ ਕੱਢ ਕੇ ਹਵਾਲਦਾਰ ਦੇ ਹੱਥ ਵਿਚ ਦਿੰਦਿਆਂ ਕਿਹਾ, “ਹਾਕਮ, ਸਾਡਾ ਖਿਆਲ ਰੱਖਣਾ।”

ਹਵਾਲਦਾਰ ਨੇ ਨੋਟਾਂ ਨੂੰ ਹੱਥ ਨਾਲ ਤੋਲਦਿਆਂ ਕਿਹਾ, “ਉਨੇ ਹੀ ਹਨ ਜਿੰਨੇ ਮੈਂ ਕਿਹਾ ਸੀ?”

“ਹਾਂ ਹਾਕਮ। ਹੁਣ ਸਾਡਾ ਖਿਆਲ ਰੱਖਿਉ। ਜੇ ਉਹਨਾਂ ਨੂੰ ਸਜ਼ਾ ਹੋ ਗਈ ਤਾਂ ਘਰ ਬਰਬਾਦ ਹੋ ਜਾਉਗਾ।”

“ਤੁਸੀਂ ਉਸ ਮੁੰਡੇ ਨੂੰ.....ਕੀ ਨਾਂ ਹੈ ਉਸਦਾ.....ਤਕੜਾ ਜਿਹਾ.....ਉਸ ਨੂੰ ਪੱਕਾ ਕਰ ਲਉ। ਉਸ ਦੀ ਗਵਾਹੀ ਪੱਕੀ ਅਤੇ ਸੱਚੀ ਹੈ। ਉਸ ਨੂੰ ਬੜੇ ਤੋਂ ਬੜਾ ਵਕੀਲ ਵੀ ਗੁਸ਼ਰਾਹ ਨਹੀਂ ਕਰ ਸਕਦਾ। ਨਾਲੋਂ ਉਸ ਦਾ ਬਿਆਨ ਤੁਹਾਡੇ ਹੱਕ ਵਿਚ ਜਾਂਦਾ ਹੈ। ਕੱਲ, ਉਸ ਨੂੰ ਥਾਣੇ ਬੁਲਾਇਆ ਹੈ। ਮੈਂ ਵੀ ਉਸ ਨੂੰ ਕਹੂੰਗਾ।”

ਹਵਾਲਦਾਰ ਦੌੜਦਾ ਹੋਇਆ ਥਾਣੇਦਾਰ ਦੇ ਕੋਲ ਆ ਗਿਆ। ਮੰਗਲ ਥਾਣੇਦਾਰ ਦੀ ਘੋੜੀ 'ਤੇ ਕਾਠੀ ਕੱਸ ਕੇ ਉਸ ਦੀ ਲਗਾਮ ਫੜੀ ਇਸ ਤਰ੍ਹਾਂ ਤਰ ਰਿਹਾ ਸੀ ਜਿਵੇਂ ਕਿਸੇ ਮਹਾਰਾਣੀ ਦੀ ਅਗਵਾਈ ਕਰ ਰਿਹਾ ਹੋਵੇ। ਬਚਿੰਤ ਸਿੰਘ ਥਾਣੇਦਾਰ ਤੋਂ ਬੋਤ੍ਤਾ ਪਿੱਛੇ ਹੋ ਕੇ ਖੜ੍ਹਾ ਸੀ, ਕਿਉਂਕਿ ਉਸ ਨੂੰ ਅਹਿਸਾਸ ਸੀ ਕਿ ਥਾਣੇਦਾਰ ਜਾਣ ਤੋਂ ਪਹਿਲਾਂ ਹੱਥ ਮਿਲਾਵੇਗਾ। ਪਰ ਥਾਣੇਦਾਰ ਨੇ ਦਸੋਂਧਾ ਸਿੰਘ ਨਾਲ ਹੱਥ ਮਿਲਾਇਆ ਅਤੇ ਘੋੜੀ 'ਤੇ ਸਵਾਰ ਹੋ ਗਿਆ।

ਬਚਿੰਤ ਸਿੰਘ ਨੂੰ ਬਹੁਤ ਦੁੱਖ ਹੋਇਆ। ਉਸ ਨੂੰ ਰਹਿ ਰਹਿ ਕੇ ਅਫਸੋਸ ਹੋ ਰਿਹਾ ਸੀ ਕਿ ਜੇ ਇਹ ਉਹਦਾ ਆਪਣਾ ਕੇਸ ਨਾ ਹੁੰਦਾ ਤਾਂ ਥਾਣੇਦਾਰ ਉਹਦੇ ਨਾਲ ਵੀ ਹੱਥ ਮਿਲਾਉਂਦਾ। ਥਾਣੇਦਾਰ ਨੇ ਘੋੜੀ ਚੜ੍ਹ ਕੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਰਿਆਂ ਨੇ ਹੱਥ ਜੋੜ ਦਿੱਤੇ। ਥਾਣੇਦਾਰ ਨੇ ਘੋੜੀ ਨੂੰ ਅੰਡੀ ਲਾਈ ਤਾਂ ਉਹ ਮਸਤੀ ਨਾਲ ਸਿਰ ਹਿਲਾਉਂਦੀ ਹੋਈ ਦੁੱਤਕੀ ਚੱਲਣ ਲੱਗੀ। ਹਵਾਲਦਾਰ ਅਤੇ ਸਿਪਾਹੀ ਸਾਈਕਲਾਂ 'ਤੇ ਪਿੱਛੇ-ਪਿੱਛੇ ਚੱਲ ਪਏ।

ਥਾਣੇਦਾਰ ਅਤੇ ਸਿਪਾਹੀ ਪਿੱਡੋਂ ਬਾਹਰ ਚਲੇ ਗਏ ਤਾਂ ਲੋਕ ਪਿੱਛੇ ਮੁੜ ਆਏ। ਦਸੋਂਧਾ ਸਿੰਘ ਅਤੇ ਬਚਿੰਤ ਸਿੰਘ ਮੋਹਰੇ ਤੁਰ ਰਹੇ ਸਨ। ਮੁਨਸੀ, ਫੇਰੂਮਲ ਅਤੇ ਮਿਲਖਾ ਸਿੰਘ ਉਨ੍ਹਾਂ ਪੰਜਾਂ ਬੰਦਿਆਂ ਬਾਰੇ ਗੱਲਾਂ ਕਰ ਰਹੇ ਸਨ ਜਿਹਨਾਂ ਨੂੰ ਥਾਣੇ ਬੁਲਾਇਆ ਗਿਆ ਸੀ। ਮੁਨਸੀ ਬਾਬੂਰਾਮ, ਦਸੋਂਧਾ ਸਿੰਘ ਅਤੇ ਬਚਿੰਤ ਸਿੰਘ ਦੇ ਬਰਾਬਰ ਆ ਕੇ ਬੋਲਿਆ, “ਜੈਲਦਾਰ ਜੀ, ਇਨ੍ਹਾਂ ਪੰਜਾਂ ਨੂੰ ਥਾਣੇ ਕਿਉਂ ਬੁਲਾਇਆ ਹੈ?”

“ਉਦਾਂ ਹੀ ਬੁਲਾਇਆ ਹੋਵੇਗਾ।” ਦਸੋਂਧਾ ਸਿੰਘ ਨੇ ਲਾ-ਪ੍ਰਵਾਹੀ ਨਾਲ ਕਿਹਾ।

“ਹਾਕਮ ਸਾਹਮਣੇ ਕੀ ਜ਼ੋਰ ਹੈ? ਜੋ ਚਾਹੇ ਸੋ ਕਰ ਲਵੇ।” ਫੇਰੂਮਲ ਬੋਲਿਆ।

“ਸੰਕਰ ਨੂੰ ਵੀ ਬੁਲਾਇਆ ਹੈ।” ਮੁਨਸੀ ਨੇ ਕਿਹਾ।

“ਕਿੱਥੇ ਹੈ ਸੰਕਰ?” ਬਚਿੰਤ ਸਿੰਘ ਨੇ ਪਿੱਛੇ ਮੁੜਕੇ ਦੇਖਿਆਂ ਕਿਹਾ, “ਬੜਾ ਹੈਸਲੇ ਵਾਲਾ ਮੁੰਡਾ ਹੈ। ਥਾਣੇਦਾਰ ਸਾਹਮਣੇ ਬੜੇ-ਬੜੇ ਝੱਗ ਸਿੱਟਣ ਲੱਗ ਜਾਂਦੇ ਹਨ, ਪਰ ਉਹ ਤੋਤੇ ਦੀ ਤਰ੍ਹਾਂ ਬੋਲ ਰਿਹਾ ਸੀ। ਉਹ ਗਿਆ ਕਿੱਥੇ?” ਬਚਿੰਤ ਸਿੰਘ ਨੇ ਚਾਰੇ ਪਾਸੇ ਦੇਖਿਆਂ ਪੁੱਛਿਆ।

“ਇਥੇ ਹੀ ਸੀ। ਸ਼ਾਇਦ ਭਗਵਾਨ ਸਿੰਘ ਨਾਲ ਚਲੇ ਗਿਆ।” ਫੇਰੂਮਲ ਨੇ ਬਚਿੰਤ ਸਿੰਘ ਵੱਲ ਸਵਾਲੀਆ ਨਜ਼ਰਾਂ ਨਾਲ ਦੇਖ ਕੇ ਕਿਹਾ।

“ਹੁੰ” ਬਚਿੰਤ ਸਿੰਘ ਨੇ ਡੁੱਬੀ ਹੋਈ ਅਵਾਜ਼ ਵਿਚ ਕਿਹਾ ਅਤੇ ਉਹ ਦਸੋਂਧਾ ਸਿੰਘ ਅਤੇ ਮੁਨਸੀ ਬਾਬੂਰਾਮ ਦੇ ਨਾਲ ਘਰ ਵੱਲ ਨੂੰ ਚਲੇ ਗਿਆ। ਫੇਰੂਮਲ ਅਤੇ ਮਿਲਖਾ ਸਿੰਘ ਦੁਕਾਨ 'ਤੇ ਆ ਗਏ।

ਫੇਰੂਮਲ ਨੇ ਮੂੰਹ 'ਤੇ ਠੰਡੇ ਪਾਣੀ ਦੇ ਛਿੱਟੇ ਮਾਰੇ। ਕੁਝਤਾ ਲਾਹ ਦਿੱਤਾ ਅਤੇ ਹੁੱਕਾ ਗਰਮ ਕਰਕੇ ਅਰਾਮ ਨਾਲ ਬੈਠਦਾ ਹੋਇਆ ਬੋਲਿਆ, “ਪਿੰਡ ਵਿਚ ਪੁਲੀਸ਼ ਆ ਜਾਵੇ ਤਾਂ ਸਰੀਰ ਕੰਬ ਜਾਂਦਾ ਹੈ। ਹਾਕਮ ਦਾ ਕੀ ਪਤਾ, ਕਿਹਤੇ ਵੇਲੇ ਮਨ ਵਿਚ ਕੀ ਆ ਜਾਵੇ। ਕਿਸੇ ਨੂੰ ਹੱਥਕੜੀ ਲਾ ਲੈਣ, ਹਵਾਲਾਤ ਵਿਚ ਬੰਦ ਕਰ ਦੇਣ, ਮੁਕੱਦਮੇ ਵਿਚ ਫਸਾ ਦੇਣ, ਕੋਈ ਵੀ ਪੁੱਛਣ ਵਾਲਾ ਨਹੀਂ ਹੈ।”

“ਸ਼ਾਹ, ਪੁਲੀਸ਼-ਹਾਕਮ ਜੇ ਡਰਦਾ ਹੈ ਤਾਂ ਸਿਰਫ ਜੱਜ ਅਤੇ ਵਕੀਲ ਤੋਂ। ਉਹ ਦੋਨੋਂ ਜੇ ਡਰਦੇ ਹਨ ਤਾਂ ਗਵਾਹ ਤੋਂ। ਦੇਖਿਆ, ਥਾਣੇਦਾਰ ਮੈਨੂੰ ਕਿਵੇਂ ਮੁਸਕਰਾ ਕੇ ਕਹਿ ਰਿਹਾ ਸੀ -- ਚੌਧਰੀ ਮਿਲਖਾ ਸਿੰਘ ਤੂੰ ਕੀ ਕਹਿੰਦਾ ਹੈ? ਮੈਨੂੰ ਇਹ ਚੰਗੀ ਤਰ੍ਹਾਂ ਜਾਣਦਾ ਹੈ। ਇਹਦਾ ਨਾਂ ਚੰਦਰ ਸਿੰਘ ਹੈ। ਪਹਾੜੀ ਰਾਜਪੂਤ ਹੈ। ਪਹਿਲਾਂ ਛੋਟਾ ਥਾਣੇਦਾਰ ਸੀ। ਅਸੀਂ ਦੋਨੋਂ ਇਕ ਹੀ ਮੁਕੱਦਮੇ ਦੇ ਗਵਾਹ ਸੀ। ਇਹ ਇਸਤਗਾਸਾ ਦਾ ਗਵਾਹ ਸੀ ਅਤੇ ਮੈਂ ਵਿਰੋਧੀ ਧਿਰ ਦਾ।”

“ਬਹੁਤ ਰੋਅਬ-ਦਾਬ ਵਾਲਾ ਹਾਕਮ ਹੈ।” ਫੇਰੂਮਲ ਨੇ ਕਿਹਾ।

“ਸ਼ਾਹ, ਧੋਤੀ ਲਾ ਕੇ ਤਾਂ ਚਿਹਰੇ ’ਤੇ ਰੋਅਬ-ਦਾਬ ਆਉਣਾ ਨਹੀਂ। ਜੇ ਤੂੰ ਬਾਣੇਦਾਰ ਦੀ ਵਰਦੀ ਪਾ ਕੇ ਲੱਕ ਦੁਆਲੇ ਪਸਤੌਲ ਲਟਕਾ ਲਵੇਂ, ਤਾਂ ਤੂੰ ਵੀ ਰੋਅਬ-ਦਾਬ ਵਾਲਾ ਆਦਮੀ ਲੱਗੇਂਗਾ।” ਮਿਲਖਾ ਸਿੰਘ ਲਾਠੀ ਜਸੀਨ ’ਤੇ ਸਿੱਟ ਕੇ ਕੋਲ ਪਈ ਬੋਰੀ ’ਤੇ ਬੈਠਦਾ ਹੋਇਆ ਬੋਲਿਆ, “ਸ਼ਾਹ, ਰੋਅਬ-ਦਾਬ ਤਾਂ ਬਾਣੇਦਾਰ ਸੱਚਾ ਸਿੰਘ ਫਲੋਰੀਏ ਦਾ ਸੀ। ਉਠ ਵਾਂਗ ਚੌੜੀ ਦੇਹ, ਲੰਮਾ ਕੱਦ, ਬਾਹਾਂ ਵਾਂਗ ਫੈਲੀਆਂ ਮੁੱਛਾਂ, ਲਾਲ ਰੰਗ ਅਤੇ ਮੋਟੀਆਂ ਮੋਟੀਆਂ ਅੱਖਾਂ। ਉਹਨੂੰ ਦੇਖ ਕੇ ਹੀ ਡਰ ਲਗਦਾ ਸੀ। ਉਹਦੇ ਇਕ ਦਬਕੇ ਨਾਲ ਹੀ ਅੱਧੇ ਮੁਜਰਮਾਂ ਦਾ ਦਮ ਖੁਸ਼ਕ ਹੋ ਜਾਂਦਾ ਸੀ। ਕਹਿੰਦੇ ਹਨ, ਉਸ ਨੇ ਕਦੇ ਪਾਣੀ ਨਹੀਂ ਸੀ ਪੀਤਾ ਹਰ ਵਕਤ ਨਸੇ ਵਿਚ ਰਹਿੰਦਾ ਸੀ। ਸੌਣ ਲੱਗਾ ਤਾਂ ਸ਼ਰਾਬ ਦਾ ਘੁੱਟ ਪੀ ਲਿਆ। ਨੀਂਦ ਖੁੱਲੀ ਤਾਂ ਪਹਿਲਾਂ ਬੋਤਲ ਹੀ ਚੁੱਕੀ। ਨਰ ਆਦਮੀ ਸੀ। ਰਿਸਵਤ ਲਈ ਤਾਂ ਡੱਟ ਕੇ। ਕਿਸੇ ਦੀ ਮਦਰਦ ਕੀਤੀ ਤਾਂ ਦਿਲ ਖੋਲ੍ਹ ਕੇ। ਡਿਪਟੀ ਸਾਹਬ ਤੱਕ ਵੀ ਉਹਤਾਂ ਡਰਦੇ ਸਨ।” ਫੇਰੂਮਲ ਕੁੱਝ ਦੇਰ ਤਾਂ ਮਿਲਖਾ ਸਿੰਘ ਦੀਆਂ ਗੱਲਾਂ ਦਿਲਚਸਪੀ ਨਾਲ ਸੁਣਦਾ ਰਿਹਾ, ਪਰ ਜਦ ਉਹਨੇ ਪੁਲੀਸ ਦੀ ਮਾਰ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਤਾਂ ਉਹ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲਈ ਤਿਆਰ ਹੋਣ ਲੱਗਾ।

ਛੇ

ਭਗਵਾਨ ਸਿੰਘ ਸੰਕਰ ਨੂੰ ਨਾਲ ਲੈ ਕੇ ਤਬੇਲੇ ਨੂੰ ਆ ਗਿਆ। ਸਿਰ ਤੋਂ ਪੱਗ ਅਤੇ ਪੈਰਾਂ ਤੋਂ ਜੁੱਤੀ ਲਾਹ ਕੇ ਮੰਜੇ ’ਤੇ ਢੇਰੀ ਹੋ ਗਿਆ। ਉਹ ਕੁੱਝ ਪੱਲ ਅੱਖਾਂ ਨੂੰ ਘੜੀ-ਘੜੀ ਮਲਦਾ ਵਾਹਿਗੁਰੂ ਨੂੰ ਯਾਦ ਕਰਦਾ ਰਿਹਾ। ਫਿਰ ਅਫਸੋਸ ਭਰੀ ਅਵਾਜ਼ ਵਿਚ ਬੋਲਿਆ, “ਅਨਰਥ ਹੋ ਗਿਆ, ਖਾਨਾ ਖਰਾਬ ਹੋ ਗਿਆ। ਕੰਮ ਕਰਨ ਵਾਲੇ ਆਦਮੀ ਜਖਮ ਹੋ ਗਏ.....ਖੇਤੀ ਅਲੱਗ ਤਬਾਹ ਹੋਵੇਗੀ ਅਤੇ ਉਪਰੋਂ ਮੁਕੱਦਮੇ ’ਤੇ ਢੇਰ ਪੈਸੇ ਲੱਗਣਗੇ।”

ਸੰਕਰ ਨੇ ਨੀਵੀਂ ਪਾ ਕੇ ਠੋਡੀ ਗੋਡਿਆਂ ’ਤੇ ਰੱਖ ਲਈ। ਉਹ ਦੋਨੋਂ ਕਾਫੀ ਦੇਰ ਤੱਕ ਖਮੋਸ਼ ਬੈਠੇ ਰਹੇ। ਭਗਵਾਨ ਸਿੰਘ ਲੱਤਾਂ ਲਮਕਾ ਕੇ ਮੰਜੀ ਤੇ ਬੈਠ ਗਿਆ। ਉਸ ਨੇ ਖੰਘ ਕੇ ਗਲ ਸਾਫ਼ ਕੀਤਾ ਅਤੇ ਸੰਕਰ ਦੀਆਂ ਅੱਖਾਂ ਵਿਚ ਦੇਖਦਾ ਹੋਇਆ ਬੋਲਿਆ, “ਸੰਕਰਾ, ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ।”

ਭਗਵਾਨ ਸਿੰਘ ਕੁੱਝ ਦੇਰ ਸੰਕਰ ਨੂੰ ਘਰਦਾ ਰਿਹਾ। ਫਿਰ ਦੋਨਾਂ ਹੱਥਾਂ ਦੀਆਂ ਉਗਲਾਂ ਆਪਸ ਵਿਚ ਫਸਾਉਂਦਾ ਬੋਲਿਆ, “ਨੱਥਾ ਸਿੰਘ ਤਾਂ ਹੁਣ ਜਖਮੀਆਂ ਦੀ ਦੇਖਭਾਲ ਅਤੇ ਫਿਰ ਮੁਕੱਦਮੇ ਵਿਚ ਫਸਿਆ ਰਹੇਗਾ। ਫੈਸਲਾ ਹੋਣ ਨੂੰ ਛੇ ਮਹੀਨੇ ਲੱਗਣਗੇ ਜਾਂ ਸਾਲਦੋ-ਤਿੰਨ ਸਾਲ ਵੀ ਲੱਗ ਸਕਦੇ ਹਨ। ਫਿਰ ਫੈਸਲਾ ਹੋਏ ’ਤੇ ਕੌਣ ਬਰੀ ਹੁੰਦਾ ਹੈ ਤੇ ਕਿਸ ਨੂੰ ਸਜ਼ਾ.....ਇਹ ਤਾਂ ਸਤਿਗੁਰੂ ਹੀ ਜਾਣਦਾ ਹੈ। ਬੀਰ ਅਤੇ ਦਰਸ਼ਨ ਛੋਟੇ ਹਨ। ਖੇਤੀ ਉਹਨਾਂ ਕੋਲੋਂ ਸੰਭਾਲੀ ਨਹੀਂ ਜਾਣੀ।ਤੂੰ ਇਹ ਕੰਮ ਸੰਭਾਲ ਲਵੇਂ ਤਾਂ ਖੇਤੀ ਕਿਸੇ ਹੱਦ ਤੱਕ ਬੱਚ ਜਾਵੇਗੀ।”

ਸੰਕਰ ਦੇ ਜਵਾਬ ਦੀ ਉਡੀਕ ਕੀਤੇ ਬਿਨਾ ਹੀ ਭਗਵਾਨ ਸਿੰਘ ਫਿਰ ਬੋਲਿਆ, “ਫਸਲ ਵਿਚ ਹਿੱਸੇ-ਪੱਤੀ ਦਾ ਫੈਸਲਾ ਹੁਣੇ ਚਾਹੁੰਦਾ ਹੈ ਤਾਂ ਕਰ ਲੈ, ਬਾਅਦ ਵਿਚ ਕਰਨਾ ਹੈ ਤਾਂ ਤੇਰੀ ਮਰਜ਼ੀ ਹੈ।”

“ਸਰਦਾਰ ਜੀ, ਤੁਹਾਡੀ ਮਿਹਰਬਾਨੀ ਹੈ। ਮੇਰੇ ਕੋਲੋਂ ਜੋ ਸੇਵਾ ਹੋਵੇਗੀ, ਕਰ ਦੇਵਾਂਗਾ।” ਸੰਕਰ ਨੇ ਮਨ ਹੀ ਮਨ ਖੁਸ਼ ਹੁੰਦਿਆਂ ਕਿਹਾ।

ਭਗਵਾਨ ਸਿੰਘ ਚੁੱਪ ਰਿਹਾ ਅਤੇ ਕੁੱਝ ਪਲਾਂ ਬਾਅਦ ਬੋਲਿਆ, “ਜਦ ਤੂੰ ਨੱਥਾ ਸਿੰਘ ਦਾ ਲੂਣ ਖਾਣ ਲਈ ਰਾਜੀ ਹੋ ਗਿਆ ਹੈਂ ਤਾਂ ਉਹਨਾਂ ਦੀ ਬੋਤੀ-ਬਹੁਤ ਮਦਦ ਵੀ ਕਰਾ।”

“ਕੀ?” ਸੰਕਰ ਨੇ ਭਗਵਾਨ ਸਿੰਘ ਵੱਲ ਦੇਖਦਿਆਂ ਪੁੱਛਿਆ।

ਮੁਕੱਦਮੇ ਵਿਚ ਗਵਾਹਾਂ ਦਾ ਭੁਗਤਾਨ ਹੁੰਦਾ ਹੈ। ਤੂੰ ਉਹਨਾਂ ਦੇ ਹੱਕ ਵਿਚ ਗਵਾਹੀ ਦੇਵੀਂ।” ਭਗਵਾਨ ਨੇ ਕਿਹਾ।

“ਸਰਦਾਰ ਜੀ ਇਹ ਕੰਮ ਮੈਂ ਨਹੀਂ ਕਰ ਸਕਦਾ। ਇਸ ਲਈ ਮੈਂ ਦਰੋਗਾ ਸਾਹਬ ਨੂੰ ਵੀ ਜਵਾਬ ਦੇ ਦਿੱਤਾ ਸੀ।” ਸੰਕਰ ਨੇ ਪੂਰੇ ਵਿਸ਼ਵਾਸ ਨਾਲ ਕਿਹਾ।

ਭਗਵਾਨ ਸਿੰਘ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। “ਗਵਾਹੀ ਕਿਉਂ ਨਹੀਂ ਦੇ ਸਕਦਾ?”

“ਮਨ ਨਹੀਂ ਮੰਨਦਾ।” ਸੰਕਰ ਨੇ ਕਿਹਾ।

“ਮਨ ਤਾਂ ਕਈ ਕੰਮ ਕਰਨ ਲਈ ਨਹੀਂ ਮੰਨਦਾ ਪਰ ਉਹ ਕਰਨੇ ਪੈਂਦੇ ਹਨ। ਅਤੇ ਫਿਰ ਗਰੀਬ ਆਦਮੀ ਦਾ ਮੰਨ ਕੈਸਾ?” ਭਗਵਾਨ ਸਿੰਘ ਨੇ ਖਿੱਚ ਕੇ ਕਿਹਾ, “ਜਾ, ਤਾਂ ਫਿਰ ਉਹ ਕੰਮ ਕਰ ਜਿਹਦੇ ਲਈ ਤੇਰਾ ਮਨ ਮੰਨਦਾ ਹੈ। ਮੈਂ ਤਾਂ ਸੋਚਿਆ ਸੀ ਕਿ ਤੇਰਾ ਜਿੰਦਗੀ-ਭਰ ਲਈ ਰੋਟੀ ਦਾ ਬੰਦੋਬਸਤ ਕਰ ਦੇਵਾਂ। ਤੇ ਤੂੰ ਰਿਜਕ ਨੂੰ ਛੋਟੀ ਜਿਹੀ ਗੱਲ ਕਰਕੇ ਲੱਤ ਮਾਰ ਰਿਹਾ ਹੈਂ।”

ਸੰਕਰ ਜਾਣ ਲਈ ਉਠ ਖੜਾ ਹੋਇਆ ਤਾਂ ਭਗਵਾਨ ਸਿੰਘ ਨੇ ਫਿਰ ਕਿਹਾ, “ਸਾਨੂੰ ਕਾਹਲੀ ਨਹੀਂ ਹੈ। ਸੋਚ ਲੈ, ਪੰਜਾਂ-ਸੱਤਾਂ ਦਿਨਾਂ ਵਿਚ ਦੱਸ ਦੇਈਂ। ਬਾਜੀਗਰਾਂ ਦੇ ਛੋਕਰੇ ਹਰ ਕੰਮ ਲਈ ਤਿਆਰ ਹਨ।”

ਸੰਕਰ ਖਿੱਚਿਆ ਜਿਹਾ ਭਗਵਾਨ ਸਿੰਘ ਦੇ ਤਬੇਲੇ ਵਿਚੋਂ ਬਾਹਰ ਨਿਕਲ ਗਿਆ। ਉਹ ਇਸ ਗੱਲ 'ਤੇ ਗੁੱਸੇ ਸੀ ਕਿ ਭਗਵਾਨ ਸਿੰਘ ਕੰਮ ਵੀ ਕਰਾਉਣਾ ਚਾਹੁੰਦਾ ਹੈ ਤੇ ਯੋਂਸ ਵੀ ਦਿੰਦਾ ਹੈ। ਉਹ ਇਹਨਾਂ ਖਿਆਲਾਂ ਵਿਚ ਢੁੱਬਿਆ ਆਪਣੇ ਘਰ ਵੱਲ ਨੂੰ ਤੁਰ ਪਿਆ।

ਸੰਕਰ ਆਪਣੀ ਗਲੀ ਵਿਚ ਵਡਿਆ ਹੀ ਸੀ ਕਿ ਉਸ ਨੂੰ ਛਿੱਬੂ ਮਿਲ ਪਿਆ। ਸੰਕਰ ਨੂੰ ਦੇਖਦਿਆਂ ਹੀ ਉਸ ਨੇ ਉੱਚੀ ਅਵਾਜ਼ ਵਿਚ ਪੁੱਛਿਆ, “ਸੰਕਰਾ, ਤੁੰ ਕਿਥੇ ਸੀ? ਤੈਨੂੰ ਲੱਭ-ਲੱਭ ਕੇ ਮੇਰੇ ਗੋਡੇ ਦੁੱਖਣ ਲੱਗ ਪਏ।”

“ਮੈਂ ਇਥੇ ਹੀ ਸੀ।” ਸੰਕਰ ਨੇ ਬੁੱਝੀ ਜਿਹੀ ਅਵਾਜ਼ ਵਿਚ ਕਿਹਾ।

“ਮੈਂ ਛੇ ਵਾਰ ਤੇਰੇ ਘਰ ਆਇਆਂ। ਦੋ ਵਾਰ ਲੁਹਾਰਾਂ ਤੇ ਦਖਾਣਾਂ ਵੱਲ ਚੱਕਰ ਲਾਇਆ। ਕੋਈ ਦਸ ਵਾਰ ਦੁਕਾਨਾਂ ‘ਤੇ ਗਿਆ।” ਛਿੱਬੂ ਨੇ ਇਕ-ਇਕ ਸ਼ਬਦ 'ਤੇ ਜ਼ੋਰ ਦਿੰਦਿਆਂ ਕਿਹਾ।

“ਕਿਉਂ, ਸੁੱਖ ਹੈ?” ਸੰਕਰ ਨੇ ਫਿਕਰ ਕਰਦਿਆਂ ਪੁੱਛਿਆ।

“ਇਹ ਤਾਂ ਮੈਨੂੰ ਪਤਾ ਨਹੀਂ। ਬੜੇ ਸਰਦਾਰ ਨੇ ਤੈਨੂੰ ਸੱਦਿਆ ਹੈ। ਕਹਿੰਦਾ ਸੀ, ਨਾਲ ਲੈ ਕੇ ਆਵੋ।” ਛਿੱਬੂ ਨੇ ਉਸ ਦਾ ਹੱਥ ਫੜਦਿਆ ਕਿਹਾ।

“ਗੱਲ ਕੀ ਹੈ?” ਸੰਕਰ ਨੇ ਆਪਣਾ ਹੱਥ ਉਸ ਦੇ ਹੱਥ ਚੋਂ ਛੁਡਾਉਂਦਿਆਂ ਪੁੱਛਿਆ।

ਸੰਕਰ ਕੁੱਝ ਪੱਲ ਖਮੋਸ਼ ਖੜ੍ਹਾ ਸੋਚਦਾ ਰਿਹਾ। ਫਿਰ ਬੁੱਲਾਂ ਨੂੰ ਮਰੋਤਦਿਆਂ ਪੁੱਛਿਆ, “ਕੁੱਝ ਤਾਂ ਦੱਸਿਆ ਹੋਵੇਗਾ?”

“ਨਾਂਹ, ਵਾਹਿਗੁਰੂ ਦੀ ਸੌਂਹ, ਬਸ ਇਹੀ ਕਿਹਾ ਕਿ ਤੈਨੂੰ ਨਾਲ ਲੈ ਕੇ ਆਵਾਂ।”

“ਅੱਜ ਤਾਂ ਸਵੇਰੇ ਤੋਂ ਇਹੀ ਹੋ ਰਿਹਾ ਹੈ। ਕਦੀ ਪੁਲੀਸ ਸੱਦਦੀ ਹੈ। ਕਦੀ ਨੀਲੋਵਾਲੀਆ ਭਗਵਾਨ ਸਿੰਘ ਬੁਲਾਉਂਦਾ ਹੈ। ਕਦੀ ਬੜਾ ਸਰਦਾਰ ਬਚਿੰਤ ਸਿੰਘ ਬੁਲਾਉਂਦਾ ਹੈ।” ਸੰਕਰ ਨੇ ਸਿਰ ਝਟਕਦਿਆਂ ਕਿਹਾ। “ਚੱਲ, ਉਹਦੀ ਗੱਲ ਵੀ ਸੁਣ ਆਵਾਂ।”

ਸੰਕਰ ਜਦ ਬਚਿੰਤ ਸਿੰਘ ਦੇ ਤਬੇਲੇ ਪਹੁੰਚਿਆ ਤਾਂ ਉਹ ਬੈਠਕ ਦੇ ਬੜੇ 'ਤੇ ਇਕੱਲਾ ਹੀ ਲੰਮਾ ਪਿਆ ਸੀ। ਆਮ ਤੌਰ 'ਤੇ ਇਸ ਸਮੇਂ ਉਥੇ ਕਾਫੀ ਰੋਣਕ ਹੁੰਦੀ ਸੀ, ਪਰ ਅੱਜ ਹੋਰ ਕੋਈ ਨਹੀਂ ਸੀ। ਸੰਕਰ ਨੇ 'ਸੱਤ ਸ੍ਰੀ ਅਕਾਲ' ਬੁਲਾਈ ਤਾਂ ਸਰਦਾਰ ਉੱਠ ਕੇ ਬੈਠਦਿਆਂ ਬਹੁਤ ਹੀ ਨਰਮੀਂ ਨਾਲ ਬੋਲਿਆ, “ਸੰਕਰਾ, ਸੁਣਾ, ਕੀ ਹਾਲ-ਚਾਲ ਹੈ?”

“ਤੁਹਾਡੀ ਮਿਹਰਬਾਨੀ ਹੈ।”

“ਅੱਜ ਤੂੰ ਕਮਾਲ ਕਰ ਦਿੱਤਾ। ਥਾਣੇਦਾਰ ਦੇ ਸਾਹਮਣੇ ਬਹੁਤ ਹੌਸਲੇ ਨਾਲ ਬੋਲਿਆ। ਤੇਰੀਆਂ ਗੱਲਾਂ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ।”

ਸੰਕਰ ਨੇ ਕੋਈ ਜਵਾਬ ਨਹੀਂ ਦਿੱਤਾ। ਬਚਿੰਤ ਸਿੰਘ ਵੀ ਖਮੋਸ਼ ਰਿਹਾ। ਫਿਰ ਉਹਦੀਆਂ ਅੱਖਾਂ ਵਿਚ ਝਾਕਦਾ ਹੋਇਆ ਬੋਲਿਆ, “ਤੈਨੂੰ ਪਤਾ ਹੀ ਹੈ ਕਿ ਕਰਤਾਰ ਅਤੇ ਜਗਤ ਸਿੰਘ ਦੇ ਸਿਰ 'ਤੇ ਭੇਡੀ ਚੱਲ ਰਹੀ ਹੈ। ਮੈਂ ਤਾਂ ਕਦੀ ਹਲ ਦਾ ਹੱਥਾ ਵੀ ਫੜ ਕੇ ਨਹੀਂ ਦੇਖਿਆ। ਹੁਣ ਬਿਜਾਈ ਦੇ ਦਿਨ ਆ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਜਸੀਨ ਦੀ ਵਾਹੁਣ-ਬਿਜਾਈ ਦਾ ਕੰਮ ਸੰਭਾਲ ਲਵੇ।” ਛਿੱਬੂ ਤਾਂ ਹੈ ਹੀ। ਚਾਹੇਂ ਤਾਂ, ਆਪਣੀ ਮਦਦ ਲਈ ਅਧਰਮੀਆਂ (ਹਰੀਜਨਾਂ) ਦੇ ਇਕ-ਦੋ ਛੋਕਰੇ ਹੋਰ ਰੱਖ ਲੈ।

ਬਚਿੰਤ ਸਿੰਘ ਮੰਜੇ ’ਤੇ ਲੰਮਾ ਪੈ ਗਿਆ ਅਤੇ ਅੱਖਾਂ ਬੰਦ ਕਰ ਲਈਆਂ। ਦਸ-ਬਾਰਾਂ ਮਿੰਟ ਉਹ ਇਸੇ ਤਰ੍ਹਾਂ ਪਿਆ ਰਿਹਾ। ਫਿਰ ਅੱਖਾਂ ਮਲਦਾ ਹੋਇਆ ਉਠਿਆ ਅਤੇ ਸੰਕਰ ਨੂੰ ਕਹਿਣ ਲੱਗਾ, “ਉਘ ਆ ਗਈ ਸੀ। ਸੋਚ-ਸੋਚ ਕੇ ਦਿਮਾਗ ਬੱਕ ਗਿਆ ਹੈ।”

ਫਿਰ ਉਹ ਕੁੱਝ ਦੇਰ ਚੁੱਪ ਰਹਿ ਕੇ ਕਹਿਣ ਲੱਗਾ, “ਮੈਂ ਤੈਨੂੰ ਇਸ ਲਈ ਵੀ ਸੱਦਿਆ ਸੀ ਕਿ ਗਵਾਹੀ ਦੇਣ ਲਈ ਹੁਣੇ ਹੀ ਕਹਿ ਦੇਵਾਂ। ਤੈਨੂੰ ਪਤਾ ਹੀ ਹੈ ਕਿ ਹੁਣ ਮੁਕੱਕਦਮਾ ਚੱਲ੍ਹਗਾ। ਉਸ ਵਿਚ ਗਵਾਹ ਭੁਗਤਣਗੇ। ਤੂੰ ਸਭ-ਕੁੱਝ ਆਪਣੀ ਅੱਖੀਂ ਦੇਖਿਆ ਹੈ। ਤੈਨੂੰ ਸਿਰਫ਼ ਦੋ ਗੱਲਾਂ ਹੀ ਕਹਿੰਦੀਆਂ ਹਨ.....।”

ਸੰਕਰ ਨੇ ਲੰਮਾ ਸਾਹ ਛੱਡਿਆ ਜਿਵੇਂ ਹੁਣ ਤੱਕ ਉਹ ਸਾਹ ਰੋਕ ਕੇ ਬੈਠਾ ਰਿਹਾ ਸੀ। ਉਹ ਹੋਲੀ ਜਿਹੀ ਬੋਲਿਆ, “ਆਪ ਸਰਦਾਰ ਹੈ, ਮਾਲਕ ਹੈ। ਮੈਂ ਗਰੀਬ ਆਦਮੀ ਹਾਂ। ਥਾਣੇ-ਕਚਹਿਰੀ ਤੋਂ ਮੈਨੂੰ ਉਝ੍ਹ ਹੀ ਡਰ ਲਗਦਾ ਹੈ। ਤੁਸੀਂ ਮੈਨੂੰ ਮਾਫ਼ ਕਰੋ।”

ਸੰਕਰ ਦਾ ਜਵਾਬ ਸੁਣ ਕੇ ਬਚਿੰਤ ਸਿੰਘ ਦੇ ਤੇਵਰ ਬਦਲ ਗਏ। ਨਿਮਰਤਾ ਦਾ ਮੁਲੰਮਾ ਲਹਿ ਗਿਆ ਅਤੇ ਉਹ ਖਿੱਝ ਕੇ ਬੋਲਿਆ, “ਮੇਰੇ ਇਸ਼ਾਰੇ 'ਤੇ ਪਿੱਧ ਦਾ ਕੋਈ ਵੀ ਆਦਮੀ ਇਹ ਦੋ ਗੱਲਾਂ ਕਹਿਣ ਲਈ ਤਿਆਰ ਹੋ ਜਾਵੇਗਾ। ਜੇ ਤੂੰ ਇਹ ਦੋ ਗੱਲਾਂ ਕਹਿ ਦੇਵੇਂਗਾ ਤਾਂ ਕੀ ਤੇਰੀ ਜਬਾਨ ਘਸ ਜਾਉਗੀ?”

“ਸਰਦਾਰ ਜੀ, ਮੇਰੇ ਕੋਲੋਂ ਨਹੀਂ ਕਹਿ ਹੋਣਾ।” ਸੰਕਰ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਜਵਾਬ ਦਿੱਤਾ।

ਬਚਿੰਤ ਸਿੰਘ ਇਕ ਦਮ ਬਹੁਤ ਹੀ ਗੁੱਸੇ ਵਿਚ ਆ ਗਿਆ। ਉਹ ਮੰਜੇ ਤੋਂ ਉਠ ਕੇ ਤਹਿਮਤ ਦੇ ਲਡਾਂ ਨੂੰ ਕੱਸ ਕੇ ਬੰਨ੍ਹਦਾ ਹੋਇਆ ਬੋਲਿਆ, “ਤੇਰੀ ਇਹ ਮਜਾਲ ਕਿ ਮੇਰਾ ਕਿਹਾ ਟਾਲੇ? ਉੱਤਰ ਜਾ ਬੜੇ ਤੋਂ, ਨਹੀਂ ਤਾਂ ਮਾਰ-ਮਾਰ ਕੇ ਚਮੜੀ ਉਧੇੜ ਦੇਉਂਗਾ।”

ਸਰਦਾਰ ਜੀ, ਮੈਂ ਇਥੇ ਆਪਣੀ ਮਰਜ਼ੀ ਨਾਲ ਨਹੀਂ ਆਇਆ ਸੀ। ਤੁਸੀਂ ਮੈਨੂੰ ਬੁਲਾਇਆ ਸੀ।” ਸੰਕਰ ਨੇ ਸਖ਼ਤ ਅਵਾਜ਼ ਵਿਚ ਕਿਹਾ ਅਤੇ ਬੜੇ ਤੋਂ ਥੱਲੇ ਉੱਤਰ ਗਿਆ।

“ਕੁੱਤੇ ਦੀ ਅੱਲਾਦ, ਮੋਹਰੇ ਜਬਾਨ ਚਲਾਉਂਦਾ ਹੈ।” ਬਚਿੰਤ ਸਿੰਘ ਕਾਹਲੀ ਨਾਲ ਉਹਦੇ ਵੱਲ ਨੂੰ ਵਧਿਆ ਪਰ ਫੇਰ ਰੁਕ ਗਿਆ।

ਸੰਕਰ ਤਬੇਲੇ ਚੋਂ ਬਾਹਰ ਨਿਕਲਿਆ ਤਾਂ ਹਨੇਰਾ ਹੋ ਚੁੱਕਿਆ ਸੀ। ਉਹ ਬਹੁਤ ਹੀ ਉਦਾਸ ਸੀ। ਬਚਿੰਤ ਸਿੰਘ ਦੀਆਂ ਗਾਲਾਂ, ਸੁਲਾਂ ਦੀ ਤਰ੍ਹਾਂ ਉਹਦੇ ਦਿਲ ਵਿਚ ਚੁੱਭ ਰਹੀਆਂ ਸਨ। ਉਹ ਘਰ ਜਾਣ ਦੀ ਬਜਾਏ ਛੱਪਤ ਵੱਲ ਨੂੰ ਚਲੇ ਗਿਆ ਅਤੇ ਉਸ ਦੇ ਨੇੜੇ ਹੀ ਅੰਨ੍ਹੇ ਖੂਹ ਦੀ ਮੌਣ 'ਤੇ ਜਾ ਬੈਠਾ। ਛੱਪਤ ਦੇ ਗੰਧਲੇ ਪਾਣੀ ਵਿਚ ਪਿੱਪਲ ਦਾ ਪ੍ਰਛਾਵਾਂ ਬਹੁਤ ਹੀ ਡਰਾਉਣਾ ਲਗਦਾ ਸੀ। ਪਿੰਡ ਵਿਚ ਕੁੱਤੇ ਭੋਂਕ ਰਹੇ ਸਨ। ਹਰ ਪਾਸੇ ਥੁੰਡੇ ਅਤੇ ਥੁੱਤ ਦੀ ਮੋਟੀ ਜਿਹੀ ਤਹਿਾਂ ਚੜ੍ਹੀ ਹੋਈ ਸੀ। ਸੰਕਰ ਦੇ ਮਨ ਵਿਚ ਵੀ ਉਦਾਸੀ ਦੀਆਂ ਤਹਿਆਂ ਮੋਟੀਆਂ ਹੁੰਦੀਆਂ ਜਾ ਰਹੀਆਂ ਸਨ। ਹਵਾ ਦਾ ਬੁੱਲਾ ਆਉਂਦਾ ਤਾਂ ਪਿੱਪਲ ਦੇ ਪੱਤੇ ਜ਼ੋਰ ਨਾਲ ਖਤਕਦੇ। ਸੰਕਰ ਪੱਤਿਆਂ ਦੇ ਖਤਕੇ ਨਾਲ ਵੀ ਫਰ ਕੇ ਕੰਬ ਜਾਂਦਾ।

ਹੁਣ ਉਥੇ ਬੈਠਿਆਂ-ਬੈਠਿਆਂ ਸੰਕਰ ਨੂੰ ਬਹੁਤ ਹੀ ਭੈਅ ਮਹਿਸੂਸ ਹੋਣ ਲੱਗਾ ਤਾਂ ਉਹ ਉਠ ਕੇ ਪਿੰਡ ਵੱਲ ਨੂੰ ਤੁਰ ਪਿਆ। ਆਪਣੇ ਘਰ ਜਾਣ ਦੀ ਥਾਂ ਉਹ ਫੇਰੂਮਲ ਦੀ ਦੁਕਾਨ ਵੱਲ ਨੂੰ ਮੁੜ ਪਿਆ।

ਸੰਕਰ ਉਥੇ ਪਹੁੰਚਿਆ ਤਾਂ ਫੇਰੂਮਲ ਇਕੱਲਾ ਹੀ ਦੁਕਾਨ 'ਤੇ ਬੈਠਾ ਸੀ। ਸੰਕਰ ਨੂੰ ਦੇਖ ਕੇ ਉਸ ਨੇ ਬਹੁਤ ਹੀ ਗਰਮਜ਼ੋਸ਼ੀ ਨਾਲ ਹਾਲ ਚਾਲ ਪੁੱਛ ਕੇ ਕਿਹਾ, “ਕਿੱਥੋਂ ਆ ਰਿਹਾ?”

“ਨੰਬਰਦਾਰ ਬਚਿੰਤ ਸਿੰਘ ਨੇ ਸੱਦਿਆ ਸੀ। ਉਹਦੇ ਤਬੇਲੇ ਤੋਂ ਖੇਤਾਂ ਵੱਲ ਨੂੰ ਚਲੇ ਗਿਆ ਸੀ।” ਸੰਕਰ ਨੇ ਬਹੁਤ ਹੀ ਉਦਾਸ ਅਵਾਜ਼ ਵਿਚ ਕਿਹਾ।
“ਉਹਨੇ ਕਿਉਂ ਸੱਦਿਆ ਸੀ?”

“ਗਵਾਹੀ ਦੇਣ ਲਈ ਕਹਿ ਰਿਹਾ ਸੀ।”

“ਤੂੰ ਕੀ ਜਵਾਬ ਦਿੱਤਾ?” ਫੇਰੂਮਲ ਨੇ ਬੇਸਬਰੀ ਨਾਲ ਪੁੱਛਿਆ।

“ਮੈਂ ਕਿਹਾ.....ਮੈਂ ਗਵਾਹੀ ਨਹੀਂ ਦੇਵਾਂਗਾ।” ਕਹਿ ਕੇ ਸੰਕਰ ਸੋਚ ਵਿਚ ਪੈ ਗਿਆ ਅਤੇ ਫਿਰ ਆਪਣੇ ਮਨ ਤੋਂ ਬੋਝ ਲਾਹੁਣ ਲਈ ਸਾਰੀ ਗੱਲ ਦੱਸ ਕੇ ਕਿਹਾ, “ਸਰਦਾਰ ਪਹਿਲਾਂ ਤਾਂ ਇਧਰ-ਉਧਰ ਦੀਆਂ ਗੱਲਾਂ ਕਰਦਾ ਰਿਹਾ। ਫਿਰ ਉਸ ਨੇ ਮੈਨੂੰ ਖੇਤੀ ਸੰਭਾਲਣ ਲਈ ਕਿਹਾ।”

“ਤੂੰ ਕੀ ਕਿਹਾ?”

“ਮੈਂ ਕਿਹਾ, ਤੁਹਾਡੀ ਦਇਆ ਹੈਬਾਅਦ ਵਿਚ ਉਸ ਨੇ ਗਵਾਹੀ ਦੀ ਗੱਲ ਛੇੜ ਦਿੱਤੀ।”

ਫੇਰੂਮਲ ਨੇ ਉਹਦੇ ਵੱਲ ਨੂੰ ਗਰਦਣ ਵਧਾਉਂਦਿਆਂ ਪੁੱਛਿਆ, “ਫੇਰ ਕੀ ਹੋਇਆ?”

“ਮੈਂ ਸਾਫ਼ ਨਾਂਹ ਕਰ ਦਿੱਤੀ ਤਾਂ ਨੰਬਰਦਾਰ ਬਹੁਤ ਗੁਸੇ ਵਿਚ ਆ ਗਿਆ ਅਤੇ ਮੈਨੂੰ ਅਵਾ-ਤਵਾ ਬੋਲਣ ਲੱਗਾ।”

ਸੰਕਰ ਦੀਆਂ ਗੱਲਾਂ ਸੁਣ ਕੇ ਫੇਰੂਮਲ ਚੁੱਪ ਹੋ ਗਿਆ। ਸੰਕਰ ਵੀ ਸੋਚ ਵਿਚ ਢੁੱਬ ਗਿਆ। ਉਸ ਨੇ ਬਹੁਤ ਹੀ ਉਦਾਸ ਅਵਾਜ਼ ਵਿਚ ਕਿਹਾ, “ਸ਼ਾਹ ਜੀ, ਮੇਰੀ ਸਮਝ ਤਾਂ ਜਵਾਬ ਦੇ ਗਈ ਹੈ। ਗਵਾਹੀ ਦੇਣ ਲਈ ਮੇਰਾ ਦਿਲ ਨਹੀਂ ਮੰਨਦਾ। ਤੁਸੀਂ ਹੀ ਦੱਸੋ, ਮੈਂ ਕੀ ਕਰਾਂ?”

“ਆਪਣਾ ਬੁਰਾ-ਭਲਾ ਵਿਚਾਰ ਲਉ। ਮੈਨੂੰ ਤਾਂ ਕੋਈ ਤਰੀਕਾ ਨਹੀਂ ਸੁੱਝ ਰਿਹਾ ਜਿਹਦੇ ਨਾਲ ਸੱਧ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੋ।” ਫੇਰੂਮਲ ਨੇ ਸੋਚਦਿਆਂ ਕਿਹਾ।

‘ਦੇਖ ਲਉ, ਸੋਚ ਲਉ। ਬਚਿੰਤ ਸਿੰਘ ਦੇ ਹੱਕ ਵਿਚ ਗਵਾਹੀ ਦੇਣ ’ਚ ਤੇਰਾ ਫਾਇਦਾ ਹੀ ਹੈ, ਨੁਕਸਾਨ ਨਹੀਂ। ਖੇਤੀ ਤੇਰੇ ਹਵਾਲੇ ਕਰ ਰਿਹਾ ਹੈ। ਇਸ ਸਮੇਂ ਜਿਹੜੀ ਹਾਲਤ ਹੈ, ਉਥੇ ਸਭ ਕੁੱਝ ਦਾ ਤੂੰ ਹੀ ਮੁਖਤਿਆਰ ਹੋਵੇਗਾ। ਤੈਨੂੰ ਇਹ ਦੱਸ ਦਿੰਦਾ, ਉਹ ਦਿਲ ਦਾ ਵਧੀਆ ਬੰਦਾ ਹੈ।’ ਫੇਰੂਮਲ ਨੇ ਸੰਕਰ ਦਾ ਮਨ ਟੋਹਣ ਲਈ ਕਿਹਾ।

“ਸ਼ਾਹ ਜੀ, ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹਨ। ਪਰ ਮੈਂ ਗਵਾਹੀ ਨਹੀਂ ਦੇਵਾਂਗਾ।” ਸੰਕਰ ਨੇ ਦਿੜ ਇਰਾਦੇ ਨਾਲ ਕਿਹਾ।

“ਤੂੰ ਖੁਦ ਸਮਝਦਾਰ ਹੈ। ਉਹੀ ਕਰੋ, ਜਿਸ ਵਿਚ ਤੇਰਾ ਫਾਇਦਾ ਹੈ। ਪਰ ਇਹ ਦੱਸ, ਤੈਨੂੰ ਗਵਾਹੀ ਦੇਣ ਵਿਚ ਇਤਰਾਜ ਕੀ ਹੈ?”

“ਮੇਰਾ ਮਨ ਨਹੀਂ ਮੰਨਦਾ,” ਸੰਕਰ ਨੇ ਤੁਰੰਤ ਜਵਾਬ ਦਿੱਤਾ।

ਫੇਰੂਮਲ ਇਹ ਸੋਚ ਰਿਹਾ ਸੀ ਕਿ ਬਚਿੰਤ ਸਿੰਘ ਨੇ ਅਜੇ ਤੱਕ ਮੁਨਸੀ ਬਾਬੂਰਾਮ 'ਤੇ ਹੀ ਭਰੋਸਾ ਕੀਤਾ ਹੋਇਆ ਹੈ। ਪੈਸੇ ਵੀ ਉਸ ਤੋਂ ਹੀ ਲਈ ਹਨ। ਮੁਨਸੀ ਮੁਫ਼ਤ ਵਿਚ ਹੀ ਦੋ-ਚਾਰ ਸੌ ਰੁਪਏ ਸੂਦ ਦੇ ਬਣਾ ਲਵੇਗਾ। ਸੱਠ-ਸੱਤਰ ਬੋਰੀਆਂ ਕਣਕ ਦੀਆਂ ਇਕੋ ਥਾਂ ਤੋਂ ਚੁੱਕ ਲਵੇਗਾ। ਮੁਕੱਦਮਾ ਸੁਰ ਹੋਏ 'ਤੇ ਇਹੋ ਜਿਹੇ ਬਹੁਤ ਮੌਕੇ ਮਿਲਣਗੇ। ਜੇ ਉਹ ਸੰਕਰ ਨੂੰ ਬਚਿੰਤ ਸਿੰਘ ਦੇ ਹੱਕ ਵਿਚ ਗਵਾਹੀ ਲਈ ਰਾਜੀ ਕਰ ਲਵੇ ਤਾਂ ਉਹਦੇ 'ਤੇ ਅਹਿਸਾਨ ਹੋ ਜਾਵੇਗਾ।

ਫੇਰੂਮਲ ਨੇ ਸੰਕਰ ਵੱਲ ਧਿਆਨ ਨਾਲ ਦੇਖਿਆ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਉਹਨੇ ਮੰਨਣਾ ਨਹੀਂ। ਪਰ ਉਸ ਨੇ ਕੋਸ਼ਿਸ਼ ਕਰਨਾ ਇਸ ਲਈ ਉਚਿੰਤ ਸਮਝਿਆ, ਕਿਉਂਕਿ ਉਸ ਨੂੰ ਯਕੀਨ ਸੀ ਕਿ ਗਰੀਬ ਦਾ ਹੱਠ, ਉਸ ਦੀ ਜਾਨੀ ਦੀ ਤਰ੍ਹਾਂ ਬਹੁਤੇ ਲੰਮੇ ਸਮੇਂ ਤੱਕ ਨਹੀਂ ਰਹਿੰਦਾ। ਉਹ ਸੰਕਰ ਵੱਲ ਦੇਖਦਾ ਹੋਇਆ ਬੋਲਿਆ, “ਸੰਕਰਦਾਸ, ਤੂੰ ਮੇਰੇ ਕੋਲ ਬਹਿੰਦਾ ਉਠਦਾ ਹੈ। ਚੰਗਾ ਬੰਦਾ ਹੈ। ਮੈਂ ਤੇਰੇ ਉਪਰ ਆਪਣਾ ਕੁਛ ਹੱਕ ਸਮਝਦਾ ਹਾਂ। ਤੇਰੀ ਭਲਾਈ ਬਾਰੇ ਸੋਚਣਾ ਮੇਰਾ ਫਰਜ਼ ਹੈ। ਤੇਰੇ ਥਾਂ ਕੋਈ ਹੋਰ੍ਹਦਾ ਤਾਂ ਮੈਂ ਇਕ ਕੰਨ ਸੁਣਦਾ, ਦੂਜੇ ਕੰਨ ਕੱਢ ਦਿੰਦਾ।ਮੈਂ ਤਾਂ ਇਹ ਹੀ ਕਹੂੰਗਾ ਕਿ ਤੂੰ ਨੰਬਰਦਾਰ ਦੇ ਹੱਕ ਵਿਚ ਗਵਾਹੀ ਦੇਣੀ ਮੰਨ ਲੈ। ਬੜੇ ਆਦਮੀ ਨਾਲ ਵਿਗਾੜ ਕੇ ਆਪਣਾ ਹੀ ਨੁਕਸਾਨ ਹੁੰਦਾ ਹੈ। ਉਹਨੂੰ ਕੀ ਫਰਕ ਪੈਂਦਾ ਹੈ! ਉਹ ਪਿੰਡ ਵਿਚ ਕਿਸੇ ਨੂੰ ਵੀ ਗਵਾਹੀ ਦੇਣ ਲਈ ਕਹੂੰਗਾ ਤਾਂ ਉਹਨੂੰ ਇਨਕਾਰ ਕਰਨਾ ਮੁਸ਼ਕਲ ਹੋਵੇਗਾ।”

ਫੇਰੂਮਲ ਆਪਣੀ ਗੱਲ ਦਾ ਪ੍ਰਭਾਵ ਦੇਖਣ ਲਈ ਕੁੱਝ ਪੱਲ ਚੁੱਪ ਰਹਿ ਕੇ ਫਿਰ ਬੋਲਿਆ, “ਦੂਜੀ ਗੱਲ ਕਿ ਆਪਣਾ ਸਾਰਿਆਂ ਦਾ ਗੁਜ਼ਾਰਾ ਇਹਨਾਂ ਲੋਕਾਂ ਦੇ ਸਿਰ 'ਤੇ ਹੀ ਹੈ। ਇਨ੍ਹਾਂ ਦੇ ਖੇਤ ਸੁੱਕ ਜਾਣ, ਫਸਲ ਨਾ ਹੋਵੇ, ਹਲ ਨਾ ਚੱਲਣ ਤਾਂ ਸਭ ਤੋਂ ਪਹਿਲਾਂ ਤੁਸੀਂ ਹੀ ਭੁੱਖੇ ਮਰੋਗੇ। ਮਿਹਨਤ-

ਮਜ਼ਦੂਰੀ ਕਰਨ ਲਈ ਦਰ-ਦਰ ਭਟਕੇਂਗੇ। ਇਨ੍ਹਾਂ ਦੇ ਹਲ ਚਲਦੇ ਹਨ ਤਾਂ ਤੈਨੂੰ-ਮੈਨੂੰ ਵੀ ਕੰਮ ਮਿਲਦਾ ਹੈ। ਆਪਾਂ ਨੂੰ ਆਪਣੀ ਰੋਜ਼ਗਾਰ ਖਾਤਰ ਇਨ੍ਹਾਂ ਦੇ ਕੰਮ-ਕਾਜ ਚਲਦਾ ਰੱਖਣਾ ਬਹੁਤ ਜ਼ਰੂਰੀ ਹੈ।”

ਗੱਲ ਤਾਂ ਤੇਰੀ ਠੀਕ ਹੈ, ਪਰ ਮੈਂ ਇਹ ਸੋਚਦਾ ਹਾਂ ਕਿ ਸਰਦਾਰ ਨੱਥਾ ਸਿੰਘ ਦੇ ਮੁੰਡਿਆਂ ਨੇ ਮੇਰਾ ਕੀ ਵਿਗਾੜਿਆ ਹੈ ਜੋ ਮੈਂ ਉਹਨਾਂ ਦੇ ਖਿਲਾਫ਼ ਗਵਾਹੀ ਦੇਵਾਂ। ਉਹ ਵੀ ਤਾਂ ਇਸ ਹੀ ਪਿੰਡ ਦੇ ਸਰਦਾਰ ਹਨ। ਸਾਨੂੰ ਦੀ ਲੜਾਈ ਵਿਚ ਮੈਂ ਕਿਉਂ ‘ਆਵਾਂ।’ ਸੰਕਰ ਨੇ ਕਿਹਾ।

“ਗੱਲ ਤਾਂ ਤੇਰੀ ਵੀ ਠੀਕ ਹੈ। ਗਰੀਬ ਆਦਮੀ ਕਿਸੇ ਦੇ ਨਾਲ ਵੀ ਵਿਗਾੜ ਨਹੀਂ ਸਕਦਾ। ਉਸ ਨੂੰ ਤਾਂ ਹਰੇਕ ਦੇ ਹੱਥਾਂ ਵੱਲ ਦੇਖਣਾ ਪੈਂਦਾ ਹੈ।” ਫੇਰੂਮਲ ਨੇ ਉਦਾਸ ਅਵਾਜ਼ ਵਿਚ ਕਿਹਾ।

ਇਸ ਤੋਂ ਬਾਅਦ ਦੋਨਾਂ ਵਿਚ ਲੰਮੀ ਅਤੇ ਅਕੇਵੇਂ ਭਰੀ ਖਮੋਸ਼ੀ ਛਾ ਗਈ। ਫੇਰੂਮਲ ਹੱਕਾ ਗੁਡਗੜਾਉਂਦਾ ਰਿਹਾ। ਪੰਡਤ ਗਿਰਧਾਰੀ ਲਾਲ ਆਇਆ ਤਾਂ ਉਸ ਦਾ ਵੀ ਫੇਰੂਮਲ ਨੇ ਬਹੁਤ ਹੀ ਠੰਡਾ ਜਿਹਾ ਸਵਾਗਤ ਕੀਤਾ। ਗਿਰਧਾਰੀ ਲਾਲ ਬੈਠਦਾ ਹੋਇਆ ਬੋਲਿਆ, “ਫੇਰੂਮਲ ਕੀ ਗੱਲ ਹੈ? ਬਤਾ ਚੁਪ ਕਰਕੇ ਬੈਠਾਂ ?” ਫਿਰ ਉਸ ਨੇ ਸੰਕਰ ਨੂੰ ਪੁੱਛਿਆ, “ਸੰਕਰਾ, ਤੈਨੂੰ ਵੀ ਥਾਣੇ ਸੱਦਿਆ ਹੈ?”

“ਹਾਂ ਪੰਡਤ ਜੀ, ਸਵੇਰੇ ਜਾ ਰਿਹਾ ਹਾਂ।”

“ਲੜਾਈ ਕਿਸੇ ਦੀ ਹੋਈ ਹੈ, ਪੁਲੀਸ ਵਾਲੇ ਸਾਰੇ ਪਿੰਡ ਨੂੰ ਘੜੀਸੀ ਫਿਰਦੇ ਹਨ। ਕਲਯੁਗ ਵਿਚ ਹਰ ਗੱਲ ਨਿਆਰੀ ਹੈ।” ਪੰਡਤ ਗਿਰਧਾਰੀ ਲਾਲ ਨੇ ਧੂੰਆਂ ਛੱਡਦਿਆਂ ਕਿਹਾ।

“ਬਚਿੰਤ ਸਿੰਘ ਨੇ ਸੰਕਰ ਨੂੰ ਗਵਾਹੀ ਦੇਣ ਲਈ ਕਿਹਾ ਹੈ। ਇਹ ਇਨਕਾਰ ਕਰ ਰਿਹਾ ਹੈ।” ਫੇਰੂਮਲ ਨੇ ਗੱਲ ਦੁਆਰਾ ਸ਼ੁਰੂ ਕਰਨ ਲਈ ਕਿਹਾ।

“ਕੋਈ ਗਵਾਹੀ ਦੇਵੇ ਜਾਂ ਨਾ ਦੇਵੇ, ਜੋ ਕਿਸਮਤ ਵਿਚ ਲਿਖਿਆ ਹੈ, ਉਹ ਹੋ ਕੇ ਰਹੇਗਾ। ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਸ਼ਾਸਤਰ ਕਹਿੰਦੇ ਹਨ ਕਿ ਕਰਮ ਸੌਚਾ ਹੋਵੇ ਤੇ ਮਨ ਦੀ ਅਵਾਜ਼ ਦੇ ਉਲਟ ਨਾ ਹੋਵੇ।” ਪੰਡਤ ਗਿਰਧਾਰੀ ਲਾਲ ਦੀ ਗੱਲ ਸੁਣ ਕੇ ਸੰਕਰ ਜਿਵੇਂ ਚੌਂਕ ਉਠਿਆ। ਫੇਰੂਮਲ, ਸੰਕਰ ਦੇ ਹਾਵ-ਭਾਵ ਦੇਖ ਕੇ ਗਿਰਧਾਰੀ ਲਾਲ ਨੂੰ ਗੁਸੇ ਨਾਲ ਕਹਿਣ ਲੱਗਾ, “ਪੰਡਤਾ, ਸ਼ਾਸਤਰਾਂ ਦੀਆਂ ਗੱਲਾਂ ਸ਼ਾਸਤਰਾਂ ਵਿਚ ਹੀ ਠੀਕ ਹਨ। ਜੇ ਆਦਮੀ ਇਨ੍ਹਾਂ ਅਨੁਸਾਰ ਚੱਲਣ ਲੱਗੇ ਤਾਂ ਇਕ ਦਿਨ ਵੀ ਜੀਦਾ ਨਾ ਰਹੇ।”

“ਤਾਂ ਹੀ ਦੁਨੀਆਂ ਵਿਚ ਪਰਲੋ ਆ ਰਹੀ ਹੈ। ਝੂਠ, ਪਾਪ, ਅਧਰਮ ਵੱਧ ਰਿਹਾ ਹੈ। ਬੁੱਧੀ ’ਤੇ ਪਰਦੇ ਪੈ ਗਏ ਹਨ। ਹਰ ਕਿਸੇ ਨੂੰ ਕਰਮਾਂ ਦਾ ਫਲ ਮਿਲਦਾ ਹੈ। ਜਿੰਨੀ ਉਮਰ ਲਿਖੀ ਹੈ ਉਹ ਤਾਂ ਭੋਗਣੀ ਹੀ ਹੈ। ਉਸ ਨੂੰ ਨਾ ਬਾਣੇਦਾਰ ਘਟਾ ਸਕਦਾ ਹੈ, ਨਾ ਸੱਚੇ-ਝੂਠੇ ਗਵਾਹ ਅਤੇ ਨਾ ਕਚਹਿਰੀ ਹੀ।” ਪੰਡਿਰ ਗਿਰਧਾਰੀ ਲਾਲ ਨੇ ਭਗਵਾਨ ਨੂੰ ਯਾਦ ਕਰਦਿਆਂ ਕਿਹਾ।

ਉਹਨਾਂ ਦੀ ਨੋਕ-ਝੋਕ ਸੁਣ ਕੇ ਸੰਕਰ ਮੁਸਕਰਾਉਂਦਾ ਰਿਹਾ। ਉਹ ਜਾਣ ਲਈ ਉਠਿਆ ਤਾਂ ਫੇਰੂਮਲ ਚੌਂਕ ਕੇ ਬੋਲਿਆ, “ਕਿਥੇ ਚੱਲਿਆਂ?”

“ਘਰ ਜਾਉਂਗਾ। ਹਨੇਰਾ ਹੋਏ ’ਤੇ ਘਰ ਨਾ ਜਾਵਾਂ ਤਾਂ ਮਾਂ ਫਿਕਰ ਕਰਨ ਲੱਗ ਪੈਂਦੀ ਹੈ।”

“ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ?”

“ਸ਼ਾਹ ਜੀ, ਤੁਸੀਂ ਮੇਰੇ ਬਜ਼ੁਰਗ ਹੈ। ਤੁਹਾਡੀ ਗੱਲ ਟਾਲਦਿਆਂ ਮੈਨੂੰ ਸ਼ਰਮ ਆਉਂਦੀ ਹੈ। ਪਰ ਕੀ ਕਰਾਂ ਮੇਰਾ ਦਿਲ ਨਹੀਂ ਮੰਨਦਾ।” ਕਹਿ ਕੇ ਸੰਕਰ ਬੜ੍ਹੇ ਤੋਂ ਬੱਲੇ ਉੱਤਰ ਕੇ ਆਪਣੇ ਘਰ ਵੱਲ ਨੂੰ ਚਲੇ ਗਿਆ।

ਸੱਤ

ਦਿਲਦਾਰ, ਬੰਤਾ ਸਿੰਘ, ਨਿਰਮਲ ਅਤੇ ਸੰਕਰ ਮੂੰਹ ਸਵੇਰੇ ਹੀ ਪਿੰਡੋਂ ਨਿਕਲ ਪਏ। ਉਹਨਾਂ ਨੇ ਆਪਣੇ ਸਾਫ਼ਿਆਂ ਵਿਚ ਰੋਟੀਆਂ ਬੰਨੀਆਂ ਹੋਈਆਂ ਸਨ। ਜਦ ਸੂਰਜ ਨਿਕਲਿਆ ਉਹ ਸ਼ਹਿਰ ਨੂੰ ਜਾਣ ਵਾਲੀ ਪੱਕੀ ਸੜਕ ’ਤੇ ਪਹੁੰਚ ਗਏ ਸਨ। ਜਿਉਂ-ਜਿਉਂ ਉਹ ਸ਼ਹਿਰ ਦੇ ਨੇੜੇ ਪਹੁੰਚ ਰਹੇ ਸਨ ਉਹਨਾਂ ਦੇ ਮਨ ਵਿਚ ਘਬਰਾਹਟ ਵੱਧ ਰਹੀ ਸੀ ਅਤੇ ਖੋਡ ਨਸ-ਨਸ ਵਿਚ ਸਮਾ ਰਿਹਾ ਸੀ।

ਸੜਕ ’ਤੇ ਇਕਦਮ ਇਕ ਮੌਡ ਤੋਂ ਮੁੜੇ ਤਾਂ ਉਹਨਾਂ ਨੂੰ ਸਾਹਮਣੇ ਰੇਲਵੇ ਸਟੇਸ਼ਨ ਦੀ ਪਾਣੀ ਵਾਲੀ ਉੱਚੀ ਟੈਂਕੀ ਅਤੇ ਸਿਗਨਲ ਨਜ਼ਾਰ ਆਉਣ ਲੱਗੇ।

“ਸ਼ਹਿਰ ਆ ਗਿਆ।” ਬੰਤਾ ਸਿੰਘ ਨੇ ਡਰੀ ਹੋਈ ਅਵਾਜ਼ ਵਿਚ ਕਿਹਾ।

ਉਹ ਰੇਲ ਦੀ ਪਟਤੀ ਉਪਰੋਂ ਲੰਘ ਕੇ ਸਟੇਸ਼ਨ ਵੱਲ ਦੀ ਹੁੰਦੇ ਹੋਏ ਬੱਸ ਦੇ ਅੱਡੇ ’ਤੇ ਆ ਗਏ। ਉਥੇ ਅਜੇ ਕੋਈ ਖਾਸ ਰੌਣਕ ਨਹੀਂ ਸੀ। ਦੁਕਾਨਾਂ ਖੁੱਲ ਰਹੀਆਂ ਸਨ ਅਤੇ ਚਾਹ ਵਾਲੀਆਂ ਦੁਕਾਨਾਂ ਦੀਆਂ ਭੱਠੀਆਂ ਤੇ ਪਈਆਂ ਪਾਣੀ ਦੀਆਂ ਕੇਤਲੀਆਂ ਵਿਚੋਂ ਭਾਫ ਨਿਕਲ ਰਹੀ ਸੀ। ਇਕ ਹਲਵਾਈ ਦੀ ਦੁਕਾਨ ’ਤੇ ਕੁੱਝ ਲੋਕ ਬੈਠੇ ਪੂਰੀਆਂ ਖਾ ਰਹੇ ਸਨ। ਕੁੱਝ ਕੁੱਤੇ ਬੈਚਾਂ ਬੱਲੇ ਬੈਠੇ, ਜੋਰ-ਜੋਰ ਨਾਲ ਪੂਛਾਂ ਹਿਲਾਉਂਦੇ, ਟੁਕੜਿਆਂ ਦੀ ਆਸ ਵਿਚ ਉਨ੍ਹਾਂ ਵੱਲ ਝਾਕ ਰਹੇ ਸਨ।

“ਆਉ, ਆਪਾਂ ਵੀ ਦੋ-ਦੋ ਪੂਰੀਆਂ ਖਾ ਲਈਏ।” ਬੰਤਾ ਸਿੰਘ ਨੇ ਬੁੱਲਾਂ ਤੇ ਜੀਭ ਫੇਰਦਿਆਂ ਕਿਹਾ।

“ਤੂੰ ਇਥੇ ਥਾਣੇ ਹਜ਼ਾਰੀ ਦੇਣ ਆਇਆਂ, ਬਰਾਤ ਵਿਚ ਸ਼ਾਮਲ ਹੋਣ ਨਹੀਂ। ਸਿੰਧ ਥਾਣੇ ਚੱਲ। ਉਥੇ ਜੀਜੇ ਤੇਰੀ ਉਡੀਕ ਕਰ ਰਹੇ ਹੋਣਗੇ।” ਦਿਲਦਾਰ ਨੇ ਉਸ ਨੂੰ ਧੱਕਾ ਦੇ ਕੇ ਅੱਗੇ ਕਰਦਿਆਂ ਕਿਹਾ।

“ਜੀਜੇ ਹੋਣਗੇ ਤੇਰੇ.....ਮੇਰੇ ਤਾਂ ਸਾਲੇ ਲਗਦੇ ਹਨ।” ਬੰਤਾ ਸਿੰਘ ਨੇ ਕਿਹਾ।

“ਚੱਲ ਤਾਂ ਸਹੀ ਥਾਣੇ। ਦੋ ਮਿੰਟ ਵਿਚ ਪਤਾ ਲੱਗ ਜਾਵੇਗਾ ਕਿ ਤੇਰੀ ਪੁਲੀਸ ਵਾਲਿਆਂ ਨਾਲ ਕੀ ਰਿਸ਼ਤੇਦਾਰੀ ਹੈ।” ਦਿਲਦਾਰ ਬੋਲਿਆ।

ਉਹ ਹਸਪਤਾਲ ਨੂੰ ਜਾਣ ਵਾਲੀ ਸਤਕ 'ਤੇ ਪਹੁੰਚੇ ਤਾਂ ਉਹਨਾਂ ਨੂੰ ਥਾਣੇ ਦੀ ਮੈਲੀ, ਪੀਲੇ ਰੰਗ ਦੀ ਉੱਚੀ ਇਮਾਰਤ ਨਜ਼ਰ ਆਈ। ਉਹਨਾਂ ਦੇ ਦਿਲ ਡਰ ਨਾਲ ਕੰਬ ਗਏ, ਗਲ ਖੁਸ਼ਕ ਹੋ ਗਏ। ਉਨ੍ਹਾਂ ਨੇ ਚੌਰਾਹੇ ਦੋ ਹੈਡ-ਪੰਪ ਤੋਂ ਵਾਰੀ-ਵਾਰੀ ਪਾਣੀ ਪੀਤਾ ਅਤੇ ਡਰਦੇ-ਡਰਦੇ ਥਾਣੇ ਵੱਲ ਨੂੰ ਤੁਰ ਪਏ। ਥਾਣੇ ਦੇ ਚੌਹੀ ਪਾਸੀਂ ਉਸਰੀ ਉੱਚੀ ਇਮਾਰਤ ਦੇ ਵਿਚਾਲੇ ਇਕ ਬਹੁਤ ਬੜਾ ਕਾਲੇ ਰੰਗ ਦਾ ਫਾਟਕ ਸੀ, ਜਿਸ ਵਿਚ ਇਕ ਛੋਟਾ ਜਿਹਾ ਦਰਵਾਜ਼ਾ ਹਰ ਸਮੇਂ ਖੁੱਲ੍ਹਾ ਰਹਿੰਦਾ ਸੀ। ਬੜਾ ਫਾਟਕ ਸਿਰਫ ਉਸ ਵਕਤ ਖੋਲਿਆ ਜਾਂਦਾ ਸੀ ਜਦ ਕੋਈ ਜ਼ਿਲਾ-ਅਫਸਰ ਥਾਣੇ ਦਾ ਨਿਰੀਖਣ ਕਰਨ ਲਈ ਆਉਂਦਾ ਸੀ। ਇਮਾਰਤ ਦਾ ਪਲੱਸਤਰ ਕਈ ਥਾਵਾਂ ਤੋਂ ਉਖਤ ਗਿਆ ਸੀ ਅਤੇ ਉਥੇ ਬੜੇ-ਬੜੇ ਕਾਲੇ ਧੱਬੇ ਬਣ ਗਏ ਸਨ। ਬੜੇ ਦਰਵਾਜ਼ੇ ਦੇ ਸਾਹਮਣੇ ਪਿੱਪਲ ਦਾ ਬਹੁਤ ਬੜਾ ਅਤੇ ਪੁਰਾਣਾ ਢੁਖਤ ਸੀ ਜਿਸ ਦੇ ਆਲੇ ਦੁਆਲੇ ਥੜ੍ਹਾ ਬਣਿਆ ਹੋਇਆ ਸੀ।

ਥਾਣੇ ਦੇ ਸਦਰ ਦਰਵਾਜ਼ੇ ਦੇ ਸਾਹਮਣੇ ਇਕ ਸਿਪਾਹੀ ਬੰਦੂਕ ਲਈ ਪਹਿਰਾ ਦੇ ਰਿਹਾ ਸੀ। ਉਹ ਸਦਰ ਦਰਵਾਜ਼ੇ ਦੇ ਕੁੱਝ ਦੂਰ ਹੀ ਖੜ੍ਹੁ ਗਏ ਅਤੇ ਸਹਿਮੇ ਹੋਏ ਸੰਤਰੀ ਨੂੰ ਦੇਖਣ ਲੱਗੇ। ਹੋਰ ਅਗਾਂਹ ਜਾਣ ਤੋਂ ਉਹਨਾਂ ਨੂੰ ਡਰ ਲੱਗ ਰਿਹਾ ਸੀ। ਇੰਨੀ ਦੇਰ ਨੂੰ ਇਕ ਤਕੜਾ, ਲੰਮਾ-ਚੱਡਾ ਆਦਮੀ ਉਹਨਾਂ ਦੇ ਕੋਲ ਆਇਆ। ਉਸ ਨੇ ਬਰੀਕ ਮਲਮਲ ਦਾ ਕੁਤਤਾ ਪਾਇਆ ਹੋਇਆ ਸੀ ਅਤੇ ਚਿੱਟਾ ਲੱਠੇ ਦਾ ਤਹਿਮਤ, ਜਿਸ ਦੇ ਲੰਮੇ-ਲੰਮੇ ਲੜ੍ਹੇਂ ਪਾਸੀਂ ਲਟਕ ਰਹੇ ਸਨ। ਉਹ ਉਹਨਾਂ ਦੇ ਬਰਾਬਰ ਆਇਆ ਤਾਂ ਉਹ ਹੋਰ ਵੀ ਸਹਿਮ ਗਏ। ਉਹਨੇ ਉਹਨਾਂ ਨੂੰ ਡਾਂਟਿਆ, “ਇਹ ਸਰਾਂ ਨਹੀਂ, ਥਾਣਾ ਹੈ। ਇਥੇ ਕਿਉਂ ਖੜ੍ਹੇ ਹੈਂ?”

“ਅਸੀਂ ਕੰਧਾਲੇ ਤੋਂ ਆਏ ਹਾਂ। ਥਾਣੇਦਾਰ ਸਾਹਬ ਨੇ ਬੁਲਾਇਆ ਹੈ।” ਦਿਲਦਾਰ ਨੇ ਇਕ ਕਦਮ ਅੱਗੇ ਹੁੰਦਿਆਂ ਜਵਾਬ ਦਿੱਤਾ।

“ਕੀ ਕੋਈ ਫੌਜਦਾਰੀ ਹੋ ਗਈ ਹੈ?”

“ਹਾਂ ਜੀ।”

“ਤਾਂ ਅੰਦਰ ਆ ਜਾਓ, ਇਥੇ ਖੜ੍ਹੇ ਕੀ ਦੇਖਦੇ ਆਂ?” ਉਹ ਆਦਮੀ ਉਹਨਾਂ ਵੱਲ ਰੋਹਬ ਨਾਲ ਦੇਖਦਾ ਅਗਾਂਹ ਲੰਘ ਗਿਆ।

ਉਹ ਡਰਦੇ-ਡਰਦੇ ਫਾਟਕ ਦੇ ਕੋਲ ਆ ਗਏ। ਉਹ ਚਾਹੁੰਦੇ ਸਨ ਕਿ ਸੰਤਰੀ ਤੋਂ ਨਜ਼ਰ ਬਚਾ ਕੇ ਅੰਦਰ ਲੰਘ ਜਾਣ, ਪਰ ਸੰਤਰੀ ਲਗਤਾਰ ਉਹਨਾਂ ਵੱਲ ਦੇਖ ਰਿਹਾ ਸੀ। ਉਹ ਇਕ ਦਸਰੇ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨ ਲੱਗੇ। ਦਿਲਦਾਰ, ਉਹਨਾਂ ਵੱਲ ਨਫਰਤ ਨਾਲ ਦੇਖਦਾ ਹੋਇਆ ਸੰਤਰੀ ਦੇ ਕੋਲ ਗਿਆ ਅਤੇ ਹੱਥ ਜੋਤਦਾ ਹੋਇਆ ਬੋਲਿਆ, “ਅੰਦਰ ਜਾਣਾ ਹੈ। ਥਾਣੇਦਾਰ ਸਾਹਬ ਨੇ ਬੁਲਾਇਆ ਹੈ।”

ਸੰਤਰੀ ਵੀ ਥਾਣੇਦਾਰ ਦੇ ਨਾਲ ਕੰਧਾਲਾ ਗਿਆ ਸੀ। ਉਸ ਨੇ ਉਹਨਾਂ ਨੂੰ ਅੰਦਰ ਜਾਣ ਦਾ ਇਸ਼ਾਰਾ ਕਰ ਦਿੱਤਾ। ਆਪ ਬੰਦੂਕ ਨੂੰ ਮੌਦੇ 'ਤੇ ਟਿਕਾ ਕੇ ਫਾਟਕ ਮੋਹਰੇ, ਸੱਜੇ ਤੋਂ ਬੱਬੇ, ਬੱਬੇ ਤੋਂ ਸੱਜੇ ਗੇਤੇ ਮਾਰਨ ਲੱਗਾ।

ਫਾਟਕ ਦੇ ਪਿੱਛੇ ਇਕ ਬਹੁਤ ਵੱਡਾ ਵਿਹੜਾ ਸੀ। ਵਿਹੜੇ ਵਿਚ ਪਿੱਪਲ ਦਾ ਛੋਟਾ ਜਿਹਾ ਢੁਖਤ ਸੀ ਜਿਸਦੀ ਇਕ ਮੋਟੀ ਜਿਹੀ ਟਹਿਣੀ ਨਾਲ ਘੜਿਆਲ ਲਟਕ ਰਿਹਾ ਸੀ। ਵਿਹੜੇ ਦੇ ਦੋਹੋਰਾਂ ਪਾਸੀਂ ਕਮਰੇ ਸਨ, ਪਰ ਸੱਜੇ ਪਾਸੇ ਦੀ ਕੰਧ ਕੋਲ ਥੜ੍ਹੀ ਜਗ੍ਹਾ ਖਾਲੀ ਪਈ ਸੀ। ਕੁੱਝ ਕਮਰਿਆਂ ਦੇ ਮੋਹਰੇ ਟਾਈਲਾਂ ਦੀ ਛੱਡ ਵਾਲਾ ਬਰਾਂਡਾ ਸੀ। ਇਕ ਪਾਸੇ ਦੇ ਕਮਰਿਆਂ ਵਿਚੋਂ ਇਕ ਵਿਚ ਅਸਲਾ-ਖਾਨਾ ਸੀ। ਇਸ ਕਮਰੇ ਦੀ ਪੁਸ਼ਤ ਦੀ ਕੰਧ ਦੇ ਨਾਲ ਲਕੜੀ ਦੇ ਜੰਗਲੇ ਦੇ ਸਹਾਰੇ ਕਈ ਬੰਦੂਕਾਂ ਰੱਖੀਆਂ ਹੋਈਆਂ ਸਨ। ਇਕ ਕੋਨੇ ਵਿਚ ਬਹੁਤ ਸਾਰੀਆਂ ਸੂੰਸਾਂ ਵਾਲੀਆਂ ਲਠੀਆਂ ਪਈਆਂ ਸਨ। ਕਮਰੇ ਦੇ ਮੋਹਰੇ ਬਰਾਂਡੇ ਵਿਚ ਇਕ ਚੰਗਾ-ਤਕੜਾ ਆਦਮੀ ਬੰਦੂਕ ਦੀ ਸਫ਼ਾਈ ਕਰ ਰਿਹਾ ਸੀ।

ਅਸਲਾ-ਖਾਨੇ ਦੇ ਨਾਲ ਇਕ ਬੜਾ ਦਲਾਨ ਸੀ। ਇਹਦੇ ਵਿਚ ਕਈ ਮੰਜੇ ਡਾਹੇ ਹੋਏ ਸਨ। ਹਰ ਮੰਜੇ ਦੇ ਪਿੱਛੇ ਲਕੜੀ ਦਾ ਇਕ ਸੰਦੂਕ ਸੀ ਜਿਸ 'ਤੇ ਸੀਸ਼ਾ, ਕੰਘੀ ਅਤੇ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਪਈਆਂ ਸਨ। ਪਿਛਲੀ ਕੰਧ 'ਤੇ ਧਾਰਮਿਕ ਨੇਤਾਵਾਂ, ਗੁਰੂਆਂ, ਫਿਲਮੀ ਐਕਟਰਾਂ ਅਤੇ ਐਕਟਰਸਾਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਲਟਕ ਰਹੇ ਸਨ।

ਅਸਲਾ-ਖਾਨੇ ਦੇ ਸਾਹਮਣੇ ਖੱਬੇ ਪਾਸੇ ਮੁਨਸ਼ੀ ਦਾ ਕਮਰਾ ਸੀ। ਇਸ ਵਿਚ ਵੱਡੇ ਮੇਜ਼ ਦੇ ਤਿੰਨੀ ਪਾਸੀਂ ਲਕੜੀ ਦੇ ਬੈਂਚ ਪਏ ਸਨ। ਪਿਛਲੀ ਕੰਧ 'ਤੇ ਘੜੀ ਲੱਗੀ ਹੋਈ ਸੀ। ਇਸ ਦੇ ਬੱਲੇ ਕਰਕੇ ਕੰਧ 'ਤੇ ਮੇਟੇ ਕਾਲੇ ਅੱਖਰਾਂ ਵਿਚ ਲਿਖਿਆ ਸੀ ----ਰਿਸਵਤ ਲੈਣੀ ਅਤੇ ਰਿਸਵਤ ਦੇਣੀ ਦੋਨੋਂ ਜੁਰਮ ਹਨ----ਦੂਜੀ ਕੰਧ 'ਤੇ ਲਿਖਿਆ ਸੀ----ਪੁਲੀਸ ਜਨਤਾ ਦੀ ਹਿਫਾਜ਼ਤ ਲਈ ਹੈ।

ਸਦਰ ਦਰਵਾਜ਼ੇ ਦੇ ਨਾਲ ਹੀ ਅੰਦਰ ਵੱਲ ਹਵਾਲਾਤ ਸੀ। ਇਸ ਦੇ ਦੋ ਕਮਰੇ ਸਨ, ਜਿਸ ਵਿਚ ਲਕੜੀ ਦੇ ਦਰਵਾਜ਼ਿਆਂ ਦੀ ਬਜਾਏ ਲੋਹੇ ਦੀਆਂ ਸਲਾਖਾਂ ਦੇ ਦਰਵਾਜ਼ੇ ਸਨ। ਫਰਸ ਟੁੱਟਾ ਹੋਇਆ ਸੀ ਅਤੇ ਇਨ੍ਹਾਂ ਵਿਚ ਕੋਈ ਰੋਸ਼ਨਦਾਨ ਜਾਂ ਖਿੜਕੀ ਨਹੀਂ ਸੀ। ਦੋਹਾਂ ਕਮਰਿਆਂ ਵਿਚ ਮੰਜੀ ਦੇ ਅਕਾਰ ਜਿੰਨੇ ਚਾਰ-ਚਾਰ ਥੜ੍ਹੇ ਬਣੇ ਹੋਏ ਸਨ।

ਪਿੱਪਲ ਦੇ ਬੱਲੇ ਕੁੱਝ ਸਿਪਾਹੀ ਬੈਠੇ ਸਨ। ਇਕ ਨਾਈ ਵਾਰੀ-ਵਾਰੀ ਨਾਲ ਉਹਨਾਂ ਦੀ ਦਾੜ੍ਹੀ ਸਾਫ਼ ਕਰ ਰਿਹਾ ਸੀ। ਪਿੱਪਲ ਦੇ ਪਿੱਛੇ ਹੈਂਡ ਪੰਪ ਸੀ ਜਿੱਥੇ ਦੋ-ਤਿੰਨ ਆਦਮੀ ਨਹਾ ਰਹੇ ਸਨ। ਹੈਂਡ ਪੰਪ ਦੇ ਸੱਜੇ ਪਾਸੇ ਲੰਗਰ ਸੀ ਜਿੱਥੇ ਸਿਪਾਹੀਆਂ ਅਤੇ ਹਵਾਲਾਤੀਆਂ ਲਈ ਖਾਣਾ ਬਣ ਰਿਹਾ ਸੀ। ਉਹ ਡਰਦੇ-ਡਰਦੇ ਮੁਨਸ਼ੀ ਦੇ ਕਮਰੇ ਦੇ ਸਾਹਮਣੇ ਜਾ ਖੜ੍ਹੇ ਹੋਏ। ਮੁਨਸ਼ੀ ਇਕ ਰਜਿਸਟਰ 'ਤੇ ਝੁਕਿਆ ਹੋਇਆ ਕੁੱਝ ਲਿਖਣ ਵਿਚ ਰੁੱਝਿਆ

ਹੋਇਆ ਸੀ। ਜਦ ਉਸ ਨੇ ਨਿਗਾਹ ਉੱਪਰ ਚੁੱਕੀ ਤਾਂ ਦਿਲਦਾਰ ਦਹਿਲੀਜ਼ ਪਾਰ ਕਰਦਾ ਬੋਲਿਆ, “ਅਸੀਂ ਕੰਧਾਲਾ ਤੋਂ ਆਏ ਹਾਂ। ਬਾਣੇਦਾਰ ਸਾਹਬ ਨੇ ਪੇਸ਼ ਹੋਣ ਲਈ ਕਿਹਾ ਸੀ।”

“ਬਾਹਰ ਬਰਾਂਡੇ ਵਿਚ ਬੈਠ ਜਾਓ। ਜੂਰਤ ਪੈਣ 'ਤੇ ਬੁਲਾ ਲਵਾਂਗੇ।” ਕਹਿ ਕੇ ਮੁਨਸੀ ਫਿਰ ਰਜਿਸਟਰ 'ਤੇ ਝੁਕ ਗਿਆ।

ਹੌਲੀ-ਹੌਲੀ ਬਾਣੇ ਵਿਚ ਰੋਣਕ ਵੱਧਣ ਲੱਗੀ। ਕੇਂਝ ਸਿਪਾਹੀ ਨਾਸਤੇ ਦੇ ਬਾਅਦ ਆਪਣੀਆਂ ਵਰਦੀਆਂ ਪਹਿਨ ਕੇ ਵਿਹੜੇ ਵਿਚ ਟਹਿਲਣ ਲੱਗੇ। ਇਕ ਫੀਤੀ ਵਾਲਾ (ਛੋਟਾ) ਹਵਾਲਦਾਰ ਅਤੇ ਦੋ ਹੋਰ ਸਿਪਾਹੀ ਹੱਥਾਂ ਵਿਚ ਢੰਡੇ ਫੜੀ ਮੁਨਸੀ ਦੇ ਕਮਰੇ ਵਿਚ ਰਵਾਨਗੀ ਦਰਜ ਕਰਵਾ ਕੇ ਕਸਬੇ ਵਿਚ ਗਸਤ 'ਤੇ ਚਲੇ ਗਏ।

ਮੁਨਸੀ ਘੜੀ ਦੀ ਟਣ-ਟਣ ਸੁਣ ਕੇ ਸੰਤਰੀ ਨੂੰ ਸਮਾਂ ਦੱਸਦਾ ਅਤੇ ਉਹ ਪਿੱਪਲ ਦੀ ਟਹਿਣੀ ਨਾਲ ਲਟਕ ਰਹੇ ਘੜਿਆਲ 'ਤੇ ਉਨੀਆਂ ਹੀ ਘੰਟੀਆਂ ਮਾਰ ਦਿੰਦਾ।

ਉਹ ਛਰਸ਼ 'ਤੇ ਬੈਠੇ ਉਕਤਾਏ ਹੋਏ ਉਸਲਵੱਟੇ ਲੈ ਰਹੇ ਸਨ ਕਿ ਠਠਿਆਰ ਦਾ ਮੁੰਡਾ ਸੁੰਦਰ ਵੀ ਉਥੇ ਆ ਗਿਆ। ਉਹ ਕਿਸੇ ਪਿੰਡ ਕੱਪੜੇ ਦੀ ਦੁਕਾਨ ਕਰਦਾ ਸੀ। ਉਸ ਨੇ ਸਾਫ਼ ਕੱਪੜੇ ਪਾਏ ਹੋਏ ਸਨ। ਹੱਥ ਵਿਚ ਝੋੜਾ ਫਿਲਾ ਫਿਲਿਆ ਹੋਇਆ ਸੀ ਜਿਹਦੇ ਦੋਨੋਂ ਪਾਸੀ ਵੇਲ-ਬੂਟੇ ਪਾਏ ਹੋਏ ਸਨ। ਉਸ ਦੇ ਨਾਲ ਇਕ ਹੋਰ ਆਦਮੀ ਸੀ ਜਿਸ ਨੂੰ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ। ਉਸ ਨੇ ਵੀ ਸਾਫ਼ ਕੱਪੜੇ, ਵਾਸਕਟ ਅਤੇ ਕਾਲੇ ਰੰਗ ਦੀ ਗੋਲ ਟੋਪੀ ਪਹਿਨੀ ਹੋਈ ਸੀ। ਦਿਲਦਾਰ ਨੂੰ ਸੁੰਦਰ ਦੀਆਂ ਸਫ਼ਚੱਟ ਮੁੱਛਾਂ ਦੇਖ ਕੇ ਹਾਸਾ ਆ ਗਿਆ। ਉਹ ਉਹਦੇ ਵੱਲ ਇਸ਼ਾਰਾ ਕਰਦਾ ਬੋਲਿਆ, “ਸੁੰਦਰ ਨੂੰ ਦੇਖਿਆ? ਬਾਣੇ ਆਉਣ ਕਰਕੇ ਹੱਥ-ਭਰ ਲੰਮੀਆਂ ਮੁੱਛਾਂ, ਰਾਤੇ-ਰਾਤ ਸਾਫ਼ ਕਰਾ ਦਿੱਤੀਆਂ।”

ਸਾਰੇ ਧਿਆਨ ਨਾਲ ਉਹਦੀ ਵੱਲ ਦੇਖ ਕੇ ਮੁਸਕਰਾ ਪਏ। ਬੰਤਾ ਸਿੰਘ ਸੁੰਦਰ ਦੇ ਸਾਥੀ ਵੱਲ ਇਸ਼ਾਰਾ ਕਰਦਾ ਬੋਲਿਆ, “ਸ਼ਾਇਦ ਸਹਿਰ ਦਾ ਲਾਲਾ ਹੈ। ਸੁੰਦਰ ਇਸ ਨੂੰ ਸਿਫਾਰਿਸ਼ ਲਈ ਲੈ ਕੇ ਆਇਆ ਹੋਣਾ।”

ਬੰਤਾ ਸਿੰਘ ਕਾਹਲੀ ਨਾਲ ਸੁੰਦਰ ਵੱਲ ਨੂੰ ਵੱਧਿਆ, ਪਰ ਉਹ ਉਸ ਅਜਨਬੀ ਦੇ ਪਿੱਛੇ-ਪਿੱਛੇ ਮੁਨਸੀ ਦੇ ਕਮਰੇ ਵਿਚ ਵੜ੍ਹ ਗਿਆ।

ਮੁਨਸੀ ਨੇ ਲਾਲੇ ਨਾਲ ਗਰਮਜ਼ੋਸ਼ੀ ਨਾਲ ਹੱਥ ਮਿਲਾਉਂਦਿਆਂ ਕਿਹਾ, “ਆਈਏ ਸੇਠ ਜੀ। ਤੁਸੀਂ ਤਾਂ ਕਿਤੇ ਰਾਹ ਭੁੱਲ ਕੇ ਹੀ ਇਧਰ ਆ ਗਏ। ਵੈਸੇ ਤਾਂ ਤੁਸੀਂ ਇਧਰ ਆਉਂਦੇ ਨਹੀਂ।”

ਲਾਲੇ ਨੇ ਵੀ ਮੁਨਸੀ ਦਾ ਹੱਥ ਦਬਾਉਂਦਿਆਂ ਕਿਹਾ, “ਮੈਂ ਤਾਂ ਦਿਨ ਦੇ ਦਸ ਚੱਕਰ ਲਾ ਦੇਵਾਂ, ਪਰ ਇਹ ਡਰ ਰਹਿੰਦਾ ਹੈ ਕਿ ਕੀ ਪਤਾ ਹਾਕਮ ਦਾ ਮਨ ਕਦੋਂ ਬਦਲ ਜਾਵੇ।” ਫਿਰ ਉਹ ਬੈਂਚ 'ਤੇ ਬੈਠਦਾ ਹੋਇਆ ਬੋਲਿਆ, “ਤੁਸੀਂ ਚੋਰਾਂ, ਉਚੱਕਿਆਂ, ਡਾਕੂਆਂ ਅਤੇ ਬਦਮਾਸ਼ਾਂ ਨੂੰ ਤਾਂ ਫੜਦੇ ਸੀ, ਪਰ ਸ਼ਰੀਫ਼ਾਂ ਦੀ ਫੜ-ਫੜਾਈ ਕਦੋਂ ਤੋਂ ਸੁਰੂ ਕਰ ਦਿੱਤੀ?”

“ਸੇਠ ਜੀ ਕਣਕ ਨਾਲ ਬੋੜਾ-ਬਹੁਤਾ ਘੁਣ ਵੀ ਤਾਂ ਪੀਹ ਹੋ ਜਾਂਦਾ ਹੈ।” ਮੁਨਸੀ ਨੇ ਹੱਸਦਿਆਂ ਕਿਹਾ।

ਲਾਲੇ ਨੇ ਸੁੰਦਰ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਸ ਸਰੀਫ਼ ਆਦਮੀ ਨੇ ਕੀ ਜੁਰਮ ਕੀਤਾ ਜੋ ਤੁਸੀਂ ਇਹਨੂੰ ਬਾਣੇ ਬੁਲਾਇਆ ਹੈ?”

ਮੁਨਸੀ ਨੇ ਧਿਆਨ ਨਾਲ ਸੁੰਦਰ ਵੱਲ ਦੇਖਿਆ। ਫਿਰ ਹੌਲੀ-ਹੌਲੀ ਗੰਭੀਰ ਅਵਾਜ਼ ਵਿਚ ਬੋਲਿਆ, “ਇਸ ਦੇ ਪਿੰਡ ਫੌਜਦਾਰੀ ਹੋ ਗਈ ਹੈ। ਬਾਣੇਦਾਰ ਸਾਹਬ ਕੱਲ ਮੌਕੇ 'ਤੇ ਗਏ ਸਨ ਤਾਂ ਬੁਲਾ ਲਿਆ ਹੋਣਾ। ਆ ਜਾਣਗੇ ਤਾਂ ਉਹਨਾਂ ਨੂੰ ਮਿਲ ਲੈਣਾ।”

ਸੁੰਦਰ ਬਥਲਾਉਂਦਾ ਹੋਇਆ ਬੋਲਿਆ, “ਮੈਂ ਤਾਂ ਪਿੰਡ ਰਹਿੰਦਾ ਹੀ ਨਹੀਂ। ਮੇਰੇ ਮਾਂ-ਬਾਪ ਉਥੇ ਰਹਿੰਦੇ ਹਨ। ਮੇਰੀ ਹੋਜਮਾਂ ਵਿਚ ਕੱਪੜੇ ਦੀ ਦੁਕਾਨ ਹੈ। ਉਸ ਦਿਨ ਮੈਂ ਉਥੇ ਆਪਣੇ ਮਾਂ-ਬਾਪ ਨੂੰ ਮਿਲ ਣ ਗਿਆ ਹੋਇਆ ਸੀ।”

ਮੁਨਸੀ ਨੇ ਸੁੰਦਰ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਬੈਂਚ 'ਤੇ ਬੈਠਣ ਦਾ ਇਸ਼ਾਰਾ ਕੀਤਾ। ਮੁਨਸੀ ਨੇ ਆਪਣੀ ਕਲਮ ਨੂੰ ਘੁਮਾਉਂਦਿਆਂ ਪੁੱਛਿਆ, “ਸੇਠ ਜੀ ਹੋਰ ਕੋਈ ਗੱਲ-ਬਾਤ ਸੁਣਾਉ।”

“ਤੁਹਾਡੀ ਕਿਰਪਾ ਹੈ। ਤੁਸੀਂ ਤਾਂ ਕਦੀ ਦੁਕਾਨ 'ਤੇ ਆਉਂਦੇ ਹੀ ਨਹੀਂ।”

“ਤੁਸੀਂ ਸੱਦਦੇ ਕਦੋਂ ਆਂ? ਤੁਹਾਨੂੰ ਤਾਂ ਬੜੇ ਅਫਸਰਾਂ ਦੀ ਪਰਵਾਹ ਹੈ। ਸਾਨੂੰ ਸਿਪਾਹੀਆਂ ਨੂੰ ਕੌਣ ਪੁੱਛਦਾ ਹੈ?” ਮੁਨਸੀ ਨੇ ਸਿਕਾਇਤ ਭਰੇ ਲਹਿਜੇ ਵਿਚ ਕਿਹਾ।

“ਤੁਸੀਂ ਇਹ ਕੀ ਕਹਿ ਰਹੇ ਹੋ? -----ਸਾਡੇ ਲਈ ਤਾਂ ਤੁਸੀਂ ਹੀ ਬੜੇ ਅਫਸਰ ਹੋ। ਸੁਹਣਾ ਕੱਪੜਾ ਆਇਆ ਹੋਇਆ ਹੈ ਕਮੀਜ਼ਾਂ ਦਾ.....।” ਲਾਲੇ ਨੇ ਹੱਸਦਿਆਂ ਕਿਹਾ।

ਕਮੀਜ਼ਾਂ ਅਤੇ ਕੁੜਤੇ ਤਾਂ ਮੇਰੇ ਕੋਲ ਪਹਿਲਾਂ ਹੀ ਬਹੁਤ ਹਨ। ਕਦੀ-ਕਦੀ ਸਵੇਰੇ-ਸ਼ਾਮ ਡਿਊਟੀ ਦੇ ਬਾਅਦ ਪਾ ਲੈਂਦਾ ਹਾਂ। ਬਾਕੀ ਦਾ ਟਾਈਮ ਤਾਂ ਖਾਕੀ ਵਰਦੀ ਹੀ ਚਲਦੀ ਹੈ।” ਮੁਨਸੀ ਹੱਸਦਾ ਹੋਇਆ, ਬੋਤਾ ਅੱਗੇ ਨੂੰ ਮੂਹ ਹੁੰਦਾ ਬੋਲਿਆ, “ਮੈਂ ਬੋਤੇ ਦਿਨਾਂ ਨੂੰ ਛੁੱਟੀ ਜਾ ਰਿਹਾ ਹਾਂ। ਸੋਚਦਾ ਹਾਂ ਕਿ ਆਪਣੀ ਪਤਨੀ ਲਈ ਸੂਟ ਦਾ ਕਪੜਾ ਲੈ ਜਾਵਾਂ। ਪਰ ਕਪੜਾ ਅਜਿਹਾ ਹੋਵੇ ਕਿ ਪਾ ਕੇ ਨਿਕਲੇ ਤਾਂ ਲੋਕ ਮੁੜ ਮੁੜ ਕੇ ਦੇਖਣ।”

“ਅਜੇਹਾ ਹੀ ਮਿਲ ਜਾਵੇਗਾ। ਮੁਨਸੀਆਣੀ ਪਹਿਨ ਕੇ ਬਾਣੇਦਾਰਨੀ ਨਾ ਲੱਗੇ ਤਾਂ ਮੇਰੇ ਮੂੰਹ 'ਤੇ ਬੁੱਕ ਦੇਣਾ।” ਲਾਲੇ ਨੇ ਹੱਸਦਿਆਂ ਕਿਹਾ।

“ਸੇਠ ਜੀ, ਪੁਰੇ ਇਕ ਸਾਲ ਬਾਅਦ ਛੁੱਟੀ ਜਾ ਰਿਹਾ ਹਾਂ। ਉਹ ਇਹ ਨਾ ਕਰੇ ਕਿ ਪਤੀ ਇਕ ਸਾਲ ਦੇ ਬਾਅਦ ਛੁੱਟੀ ਆਇਆ ਅਤੇ ਐਵੇਂ ਮਾਤਾ ਜਿਹਾ ਸੂਟ ਚੁੱਕ ਲਿਆਇਆ ਹੈ। ਵਧੀਆ ਲਸ-ਲਸ ਕਰਦੇ ਕੱਪੜੇ ਦੀ ਸਲਵਾਰ ਤੇ ਜੰਪਰ ਅਤੇ ਸ਼ੋਖ ਰੰਗ ਦੀ ਚਮਕਦੀ ਚੁੰਨੀ.....। ਕਹਿੰਦੇ ਕਹਿੰਦੇ

ਮੁਨਸੀ ਨੇ ਜੋਰ ਦੀ ਅੰਗੜਾਈ ਲਈ ਅਤੇ ਉਸ ਦੇ ਅੰਗ ਅੰਗ 'ਚੋਂ ਪਟਖੇ ਨਿਕਲਣ ਲੱਗੇ।

ਇੰਨੀ ਦੇਰ ਵਿਚ ਹਵਾਲਦਾਰ ਵੀ ਅੰਦਰ ਆ ਗਿਆ। ਲਾਲੇ ਨੇ ਕਾਹਲੀ ਨਾਲ ਬੈਂਚ ਤੋਂ ਉੱਠ ਕੇ ਬੰਦਗੀ ਕੀਤੀ। ਹਵਾਲਦਾਰ ਦੀ ਨਜ਼ਰ ਸੁੰਦਰ 'ਤੇ ਪਈ। ਫਿਰ ਉਸ ਵੱਲ ਇਸ਼ਾਰਾ ਕਰਦਿਆਂ ਲਾਲੇ ਨੂੰ ਪੁੱਛਿਆ, “ਕੀ ਉਹ ਤੁਹਾਡਾ ਆਦਮੀ ਹੈ?”

“ਹਾਂ ਆਪਣਾ ਹੀ ਸਮਝੋ। ਸ਼ਰੀਫ ਆਦਮੀ ਹੈ। ਤੁਸੀਂ ਇਸ ਨੂੰ ਕਿਉਂ ਫਸਾ ਲਿਆ?” ਲਾਲੇ ਨੇ ਕਿਹਾ।

“ਤੁਹਾਡਾ ਕੋਈ ਨੇਤੇ ਦਾ ਰਿਸ਼ਤੇਦਾਰ ਹੈ?” ਹਵਾਲਦਾਰ ਨੇ ਲਾਲੇ ਦੇ ਕੰਨ ਵਿਚ ਕੁੱਝ ਕਿਹਾ।

“ਰਿਸ਼ਤੇਦਾਰੀ ਤਾਂ ਕੋਈ ਨਹੀਂ ਹੈ, ਪਰ ਚੰਗੀ ਜਾਣ-ਪਹਿਚਾਣ ਹੈ।” ਲਾਲੇ ਨੇ ਹਵਾਲਦਾਰ ਦੇ ਕੰਨ ਵਿਚ ਢੂਕ ਮਾਰੀ। ਹਵਾਲਦਾਰ ਕੁੱਝ ਸੋਚਦਾ ਹੋਇਆ ਉੱਚੀ ਅਵਾਜ਼ ਵਿਚ ਬੋਲਿਆ, “ਮੇਰੇ ਹੱਥ ਵਿਚ ਹੁੰਦਾ ਤਾਂ ਹੁਣੇ ਛੱਡ ਦਿੰਦਾ। ਅਫਸਰ ਦਾ ਜੋ ਹੁਕਮ ਹੈ, ਸਾਨੂੰ ਤਾਂ ਉਹ ਹੀ ਕਰਨਾ ਪੈਣਾ ਹੈ।” ਹਵਾਲਦਾਰ ਨੇ ਮੁਨਸੀ ਨੂੰ ਅੱਖ ਦਾ ਇਸ਼ਾਰਾ ਕੀਤਾ ਅਤੇ ਬਾਹਰ ਨਿਕਲ ਗਿਆ।

ਬੋਡੀ ਦੇਰ ਬਾਅਦ ਮੁਨਸੀ ਵੀ ਲਾਲੇ ਨੂੰ ਬੈਠਣ ਲਈ ਕਹਿ ਕੇ ਹਵਾਲਦਾਰ ਦੇ ਪਿੱਛੇ ਚਲੇ ਗਿਆ। ਕੁੱਝ ਮਿੰਟਾਂ ਬਾਅਦ ਹੀ ਵਾਪਸ ਆ ਕੇ ਉਹ ਲਾਲੇ ਨੂੰ ਬਰਾਂਡੇ ਦੇ ਇਕ ਕੋਨੇ ਵਿਚ ਲੈ ਗਿਆ ਅਤੇ ਹੌਲੀ ਜਿਹੇ ਬੋਲਿਆ, “ਮੈਂ ਹਵਾਲਦਾਰ ਨਾਲ ਗੱਲ ਕੀਤੀ ਹੈ। ਪਹਿਲਾਂ ਤਾਂ ਮੰਨਦਾ ਨਹੀਂ ਸੀ। ਉਹਦੀ ਗੱਲ ਵੀ ਠੀਕ ਹੈ। ਬਾਣੇਦਾਰ ਨਵਾਂ-ਨਵਾਂ ਆਇਆ ਹੈ। ਹਵਾਲਦਾਰ ਕਿਸੇ ਨੂੰ ਛੱਡ ਦੇਵੇ ਅਤੇ ਬਾਣੇਦਾਰ ਨੂੰ ਪਤਾ ਲੱਗ ਜਾਵੇ ਤਾਂ ਇਸ ਦੀ ਧੇਟੀ ਉਸੇ ਵਕਤ ਉਤਰਵਾ ਲਵੇਗਾ। ਮੈਂ ਉਸ 'ਤੇ ਦਬਾ ਪਾਇਆ ਹੈ ਕਿ ਸੇਠ ਜੀ ਆਪ ਚੱਲ ਕੇ ਆਏ ਹਨ, ਕੁੱਝ ਤਾਂ ਲਿਹਾਜ ਕਰੋ। ਬਹੁਤ ਮੁਸ਼ਕਲ ਨਾਲ ਮੰਨਿਆ ਹੈ।” ਫਿਰ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਬੋਲਿਆ, “ਚਾਹ-ਪਾਣੀ ਲਈ ਉਸ ਨੂੰ ਕੁੱਝ ਦੇ-ਦੁਆ ਦਿਓ।”

“ਕਿਨੇ?”

“ਇਹੀ, ਕੋਈ ਚਾਲ੍ਹੀ-ਪੰਜਾਹ ਰੂਪਏ। ਇਹਨੇ ਕਿਹੜਾ ਕੋਈ ਖਨ ਕੀਤਾ ਹੈ।” ਮੁਨਸੀ ਨੇ ਲਾਲੇ ਨੂੰ ਸੁਝਾ ਦੇ ਕੇ ਇਕ ਕਮਰੇ ਦਾ ਜਿੰਦਾ ਖੋਲ੍ਹਿਆ ਅਤੇ ਉਹਨੂੰ ਅੰਦਰ ਲਿਜਾ ਕੇ ਬੋਲਿਆ, “ਮੈਂ ਇਸ ਹੀ ਕਮਰੇ ਵਿਚ ਹਾਂ। ਤੂੰ ਹਵਾਲਦਾਰ ਨੂੰ ਇਹਦੇ ਬਾਰੇ ਕੁੱਝ ਨਾ ਕਹੀਂ, ਚੁੱਪ-ਚਾਪ ਮੈਨੂੰ ਹੀ ਪਰਦੇ ਨਾਲ ਇਥੇ ਹੀ ਦੇ ਦੇ।”

ਲਾਲੇ ਨੇ ਮੁਨਸੀ ਦੇ ਕਮਰੇ ਵੱਲ ਆਉਂਦਿਆਂ ਸੋਚਿਆ ਕਿ ਮੁਨਸੀ ਕੱਪੜਾ ਲਵੇਗਾ ਤਾਂ ਉਸ ਦੇ ਪੈਸੇ ਵੀ ਨਹੀਂ ਦੇਵੇਗਾ। ਉਸ ਨੇ ਕੱਪੜੇ ਦੇ ਪੈਸੇ ਵੀ ਸੁੰਦਰ ਤੋਂ ਵਸੂਲ ਕਰਨ ਦਾ ਫੈਸਲਾ ਕਰ ਲਿਆ। ਜਦ ਲਾਲਾ ਕਮਰੇ ਵਿਚ ਵਡਿਆ ਤਾਂ ਸੁੰਦਰ ਇਕਦਮ ਖੜ੍ਹਾ ਹੋ ਗਿਆ ਅਤੇ ਅਧਖੁੱਲੇ ਬੁੱਲਾਂ ਨਾਲ ਲਾਲੇ ਵੱਲ ਦੇਖਣ ਲੱਗਾ। ਲਾਲੇ ਨੇ ਬਹੁਤ ਹੀ ਸਹਿਮੀ ਹੋਈ ਅਵਾਜ਼ ਵਿਚ ਕਿਹਾ, “ਪੁਲੀਸ ਵਾਲਿਆਂ ਤੋਂ ਰੱਬ ਹੀ ਬਚਾਵੇ। ਸੌ ਮਿਨਤਾਂ ਤਰਲੇ ਕਰਕੇ ਉਹਨੂੰ ਰਾਜੀ ਕੀਤਾ ਹੈ। ਡੇਚ ਸੌ ਮੰਗਦਾ ਹੈ।”

ਸੁੰਦਰ ਗਹਿਰੀ ਸੋਚ ਵਿਚ ਭੁੱਬ ਗਿਆ ਤਾਂ ਲਾਲਾ ਬੋਲਿਆ, “ਸੋਚ ਕੀ ਰਿਹਾ? ਦਸ ਦਿਨ ਵੀ ਇਥੇ ਆਉਣਾ ਪਿਆ ਤਾਂ ਇਨੇ ਰੁਪਇਆਂ ਦੇ ਕੰਮ-ਕਾਜ ਦਾ ਨੁਕਸਾਨ ਹੋ ਜਾਵੇਗਾ। ਪਰੇਸ਼ਾਨੀ ਤੇ ਮਾਰ-ਪਿਟਾਈ ਵਾਧੂ ਦੀ ਹੋਵੇਗੀ ਅਤੇ ਲੱਖਾਂ ਦੀ ਇੱਜ਼ਤ ਮਿੱਟੀ ਵਿਚ ਮਿਲ ਜਾਵੇਗੀ। ਸ਼ਾਮ ਤੱਕ ਵੀ ਇਥੇ ਬੈਠਣਾ ਪਿਆ ਤਾਂ ਸਾਰੇ ਸਹਿਰ ਨੂੰ ਪਤਾ ਜਾਣਾ। ਅਜੇ ਤੱਕ ਤਾਂ ਕਿਸੇ ਨੂੰ ਖਬਰ ਨਹੀਂ ਹੈ।”

ਲਾਲੇ ਦੀ ਗੱਲ ਸੁਣ ਕੇ ਸੁੰਦਰ ਹੋਰ ਵੀ ਡਰ ਗਿਆ ਅਤੇ ਸਿਰ ਹਿਲਾਉਂਦਾ ਬੋਲਿਆ, “ਤੁਸੀਂ ਆਪਣੇ ਕੋਲੋਂ ਦੇ ਦਿਓ, ਮੈਂ ਤੁਹਾਨੂੰ ਅੱਜ ਹੀ ਮੋੜ ਦੇਵਾਂਗਾ।”

ਮੁਨਸੀ ਦੇ ਹੱਥ ਵਿਚ ਪੰਜਾਹ ਦਾ ਨੋਟ ਫੜਾਉਂਦਾ ਲਾਲਾ ਬੋਲਿਆ, “ਵਿਚਾਰਾ ਗਰੀਬ ਆਦਮੀ ਹੈ। ਇਹ ਰਕਮ ਵੀ ਉਸ ਦੇ ਵੱਸੋਂ ਬਾਹਰ ਦੀ ਗੱਲ ਹੈ।”

ਮੁਨਸੀ ਨੇ ਨੋਟ ਨੂੰ ਧਿਆਨ ਨਾਲ ਦੇਖਿਆ ਅਤੇ ਇਹ ਤਸੱਲੀ ਕਰਕੇ ਕਿ ਉਸ 'ਤੇ ਕੋਈ ਦਸਤਖੱਤ ਜਾਂ ਕੋਈ ਨਿਸ਼ਾਨ ਨਹੀਂ ਹੈ, ਉਸ ਨੇ ਕਿਹਾ, ਮੈਂ ਕੱਲ ਕੱਪੜਾ ਲੈਣ ਆਵਾਂਗਾ।”

“ਜ਼ਰੂਰ, ਮੈਂ ਉਡੀਕ ਕਰਾਂਗਾ।”

ਲਾਲਾ ਤਗੀਦ ਕਰਕੇ ਸੁੰਦਰ ਦੇ ਕੋਲ ਆ ਗਿਆ ਅਤੇ ਉਸ ਨੂੰ ਕਮਰੇ ਤੋਂ ਬਾਹਰ ਸੱਦ ਕੇ ਮੋਹਰੇ-ਮੋਹਰੇ ਤੁਰ ਪਿਆ। ਜਦ ਉਹ ਦੌਨੋ, ਦਿਲਦਾਰ, ਬੰਡਾ ਸਿੰਘ ਤੇ ਹੋਰਾਂ ਦੇ ਕੋਲ ਦੀ ਲੰਘੇ ਤਾਂ ਬੰਡਾ ਸਿੰਘ ਉੱਠ ਕੇ ਖੜ੍ਹਾ ਹੋ ਗਿਆ। ਉਹ ਸੁੰਦਰ ਵੱਲ ਆਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ। ਪਰ ਸੁੰਦਰ ਉਹਨਾਂ ਨਾਲ ਅੱਖ ਮਿਲਾਏ ਬਿਨਾਂ ਕਾਹਲੀ-ਕਾਹਲੀ ਬਾਣੇ ਦੇ ਫਾਟਕ ਤੋਂ ਬਾਹਰ ਚਲੇ ਗਿਆ। ਉਹ ਹੈਰਾਨ ਸਨ ਕਿ ਸੁੰਦਰ ਹੁਣੇ ਆਇਆ ਸੀ ਅਤੇ ਵਾਪਸ ਵੀ ਚਲੇ ਗਿਆ।

ਲਾਲਾ ਅਤੇ ਸੁੰਦਰ ਫਾਟਕ ਤੋਂ ਬਾਹਰ ਨਿਕਲੇ ਤਾਂ ਹਵਾਲਦਾਰ ਪਿੱਪਲ ਦੇ ਥੱਲੇ ਕੋਲ ਖੜ੍ਹਾ ਸੀ। ਲਾਲਾ ਉਹਦੇ ਕੋਲ ਚਲੇ ਗਿਆ ਅਤੇ ਧੰਨਵਾਦ ਕਰਦਾ ਬੋਲਿਆ, “ਹਵਾਲਦਾਰ ਸਾਹਬ, ਤੁਹਾਡੇ ਸਹਾਰੇ ਸੈਂਸ ਬਾਣੇ ਆ ਜਾਂਦਾ ਹੈ। ਤੁਸੀਂ ਤਾਂ ਮੇਰੇ ਲਈ.....” ਲਾਲੇ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਹਵਾਲਦਾਰ ਬੋਲ ਉਠਿਆ, “ਸੋਠ ਜੀ, ਅਸੀਂ ਤੁਹਾਡੇ ਤਾਬੇਦਾਰ ਹਾਂ। ਆਪਣੇ ਅਖਤਿਆਰ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ। ਤੁਹਾਡਾ ਕੰਮ ਹੋਵੇਂ ਤਾਂ ਅਸੀਂ ਨੌਕਰੀ ਦੀ ਵੀ ਪ੍ਰਵਾਹ ਨਹੀਂ ਕਰਦੇ। ਇਹ ਸੋਚ ਲੈਂਦੇ ਹਾਂ ਕਿ ਸੇਠ ਜੀ ਦੀ ਦੁਕਾਨ 'ਤੇ ਨੌਕਰੀ ਕਰ ਲਵਾਂਗੇ।”

“ਰਾਮ-ਰਾਮ! ਇਹ ਤੁਸੀਂ ਕੀ ਕਹਿ ਰਹੇ ਹੈ। ਤੁਸੀਂ ਮਾਲਕ ਹੈ।” ਲਾਲੇ ਨੇ ਹੱਥ ਜੋੜਿਆਂ ਕਿਹਾ।

“ਤੁਸੀਂ ਇਸ ਨੂੰ ਕਹਿ ਦੇਵੇ ਕਿ ਕਿਸੇ ਨੂੰ ਦੱਸੇ ਨਾ। ਮੂੰਹ ਚੋਂ ਨਿਕਲੀ ਗੱਲ ਹਵਾ ਦੇ ਬੁੱਲੇ ਵਾਂਗ ਹੁੰਦੀ ਹੈ, ਆਹ ਗਈ, ਉਹ ਗਈ। ਹਵਾਲਦਾਰ ਨੇ ਗੰਭੀਰ ਹੁੰਦਿਆਂ ਕਿਹਾ।

“ਤੁਸੀਂ ਫਿਕਰ ਨਾ ਕਰੋ। ਮੈਂ ਇਸ ਨੂੰ ਸਮਝਾ ਦੇਵਾਂਗਾ। ਲਾਲੇ ਨੇ ਹਵਾਲਦਾਰ ਦਾ ਇਕ ਵਾਰ ਫਿਰ ਧੰਨਵਾਦ ਕੀਤਾ ਅਤੇ ਸੁੰਦਰ ਨਾਲ ਸ਼ਹਿਰ ਵੱਲ ਨੂੰ ਤੁਰ ਪਿਆ।

ਹਵਾਲਦਾਰ, ਮੁਨਸੀ ਦੇ ਕਮਰੇ ਵਿਚ ਆਇਆ ਤਾਂ ਉਸ ਨੇ ਪੰਜਾਹ ਰੁਪਏ ਦਾ ਨੋਟ ਉਸ ਨੂੰ ਡੜਾਉਂਦਿਆਂ ਕਿਹਾ, “ਆਹ ਲਉ, ਰਾਤ ਦੀ ਬੋਤਲ ਆ ਜਾਵੇਗੀ, ਅੰਗਰੇਜ਼ੀ ਸ਼ਰਾਬ ਦੀ, ਮੁਰਗੇ ਦਾ ਬੰਦੋਬਸਤ ਮੈਂ ਕਰ ਲਿਆ ਹੈ।”

“ਆਪਣੇ ਕੋਲ ਹੀ ਰੱਖ। ਸ਼ਾਮ ਨੂੰ ਆਪੇ ਮੰਗਵਾ ਲਈਂ। ਦੋ ਬੋਤਲਾਂ ਮੰਗਵਾਈਂ। ਚੰਨਾ ਸਾਲਾ ਵੀ ਕਈ ਦਿਨਾਂ ਦਾ ਪਿੱਛੇ ਪਿਆ ਹੋਇਆ ਹੈ। ਅੱਜ ਉਹਦਾ ਮੂੰਹ ਵੀ ਕੌੜਾ ਕਰਵਾ ਦੇਵਾਂਗੇ।”

ਸੁੰਦਰ ਦੇ ਜਾਣ ਬਾਅਦ ਦਿਲਦਾਰ, ਬੰਤਾ ਸਿੰਘ, ਨਿਰਮਲ ਅਤੇ ਸੰਕਰ ਦੇ ਮਨ ਵਿਚ ਉਦਾਸੀ ਅਤੇ ਡਰ ਦਾ ਅਹਿਸਾਸ ਵੱਧਣ ਲੱਗਾ। ਬੰਤਾ ਸਿੰਘ ਬਹੁਤ ਬੇਚੈਨੀ ਨਾਲ ਵਾਰ-ਵਾਰ ਫਾਟਕ ਵੱਲ ਦੇਖ ਰਿਹਾ ਸੀ। ਉਸ ਨੇ ਹੈਰਾਨ ਅਤੇ ਭੈ-ਭੀਤ ਅਵਾਜ਼ ਵਿਚ ਕਿਹਾ, “ਸੁੰਦਰ ਨੇ ਤਾਂ ਥਾਣੇ ਵਿਚ (ਕਬੱਡੀ) ਕੌੜੀ-ਫੇਰਾ ਹੀ ਪਾਇਆ ਹੈ। ਜਿਹੜਾ ਗੋਲ ਟੋਪੀ ਵਾਲਾ ਲਾਲਾ ਉਸ ਦੇ ਨਾਲ ਆਇਆ ਸੀ, ਉਹ ਕੁੱਝ ਦਾਲ-ਦਲੀਆ ਕਰ ਗਿਆ ਹੈ।”

ਦਿਲਦਾਰ ਥਾਣੇ ਅੰਦਰ ਇਧਰ-ਉਧਰ ਬੁੰਮਣ ਲੱਗਾ। ਉਸ ਨੂੰ ਇਕ ਸਿਪਾਹੀ ਨੇ ਧਿਆਨ ਨਾਲ ਦੇਖਦਿਆਂ ਪੁੱਛਿਆ, “ਤੂੰ ਮੂੰਹ ਚੁੱਕੀ ਕਿਧਰ ਬੁੰਮ ਰਿਹਾ ਹੈ?” ਅਤੇ ਫਿਰ ਉਸ ਨੂੰ ਗੁੰਸੇ ਨਾਲ ਕਿਹਾ, ਚੱਲ ਉਧਰ ਬੈਠ, ਕਿਵੇਂ ਜਨੇਤੀਆਂ ਵਾਂਗ ਮਟਰ-ਗਸ਼ਤੀ ਕਰ ਰਿਹਾ।”

ਦਿਲਦਾਰ ਆਪਣੇ ਸਾਥੀਆਂ ਕੋਲ ਆ ਬੈਠਾ ਅਤੇ ਖਿੱਝ ਕੇ ਬੋਲਿਆ, ਪੁਲੀਸ ਵਾਲਿਆਂ ਦੀ ਜਬਾਨ ਵਿਚ ਹਲੀਮੀ ਤਾਂ ਹੈ ਹੀ ਨਹੀਂ। ਕੁਝਿਆਂ ਵਾਂਗ ਖਾਉ-ਵੱਡੂ ਕਰਦੇ ਹਨ।”

“ਹੌਲੀ ਬੋਲ! ਜੇ ਉਹਨਾਂ ਨੇ ਸੁਣ ਲਿਆ ਤਾਂ ਇਸੇ ਪਿੱਪਲ ਨਾਲ ਉਲਟਾ ਲਟਕਾ ਦੇਣਗੇ।” ਬੰਤਾ ਸਿੰਘ ਨੇ ਕਿਹਾ ਜਦ ਇਕ ਵਜੇ ਦੀ ਘੰਟੀ ਵੱਜੀ ਤਾਂ ਥਾਣੇ ਵਿਚ ਦੁਬਾਰਾ ਗਹਿਮਾ-ਗਹਿਮੀ ਸੁਰੂ ਹੋ ਗਈ। ਕਈ ਸਿਪਾਹੀ ਇਕੱਠੇ ਹੀ ਨਲਕੇ ’ਤੇ ਨਹਾਉਣ ਆ ਗਏ। ਇਕ ਸਿਪਾਹੀ ਨੇ ਬੰਤਾ ਸਿੰਘ ਨੂੰ ਅਵਾਜ਼ ਮਾਰ ਕੇ ਕਿਹਾ, “ਓ ਮੁੰਡਿਓ, ਇਧਰ ਆ ਕੇ ਨਲਕਾ ਗੇਤੇ।”

ਬੰਤਾ ਸਿੰਘ ਕਾਹਲੀ-ਕਾਹਲੀ ਨਲਕਾ ਗੇਡਨ ਲੱਗਾ। ਦੋ ਸਿਪਾਹੀ ਵਾਰੀ-ਵਾਰੀ ਨਹਾ ਰਹੇ ਸਨ। ਬਾਕੀ ਇਕ ਪਾਸੇ ਖੜ੍ਹੇ ਗੱਪਾਂ ਮਾਰ ਰਹੇ ਸਨ। ਇਕ ਲੰਮਾ-ਤਕਤਾ ਸਿਪਾਹੀ, ਜਿਹਤਾ ਉਹਨਾਂ ਨੂੰ ਥਾਣੇ ਦੇ ਬਾਹਰ ਮਿਲਿਆ ਸੀ, ਹੱਥ ਵਿਚ ਘਿਉ ਦੀ ਪੀਪੀ ਫੜੀ ਲੰਗਰ ਵੱਲ ਨੂੰ ਜਾ ਰਿਹਾ ਸੀ। ਉਥੇ ਖੜ੍ਹੇ ਸਿਪਾਹੀਆਂ ਵਿਚੋਂ ਇਕ ਨੇ ਉੱਚੀ ਅਵਾਜ਼ ਵਿਚ ਕਿਹਾ, “ਚੰਨਿਆਂ, ਕੱਲਾ ਕੱਲਾ ਹੀ ਬੂਰੀ ਮੱਝ ਦਾ ਘਿਉ ਖਾਈ ਜਾਂਦਾ। ਕਦੇ ਸਾਨੂੰ ਵੀ ਪੁੱਛ ਲਿਆ ਕਰਾ।”

ਚੰਨਾ ਮੁੰਢਾਂ ਨੂੰ ਤਾਅ ਦਿੰਦਾ ਅਤੇ ਹੋਠਾਂ ’ਤੇ ਜੀਭ ਫੇਰਦਾ ਬੋਲਿਆ, “ਤੂੰ ਰੋਜ਼ ਰਾਤ ਨੂੰ ਰੇਲਵੇ-ਲਾਈਨ ਦੇ ਪਾਰ ਬਾਜ਼ੀਗਰਨੀਆਂ ਨਾਲ ਵੱਖੀਆਂ ਗਰਮ ਕਰਵਾਉਂਦਾ ਹੈ, ਕਦੇ ਮੈਨੂੰ ਵੀ ਪੁੱਛ ਲਿਆ ਕਰ!” ਕਾਂਹੀ ਕੇ ਚੰਨਾ ਖਿੜ-ਖਿੜਾ ਕੇ ਹੱਸਦਾ ਹੋਇਆ ਅੱਗੇ ਲੰਘ ਗਿਆ। ਜਦੋਂ ਅਖੀਰਲਾ ਸਿਪਾਹੀ ਨਹਾ ਕੇ ਜਾਣ ਲੱਗਾ ਤਾਂ ਬੰਤਾ ਸਿੰਘ ਨੇ ਬਹੁਤ ਹੀ ਨਿਮਰਤਾ ਨਾਲ ਪੁੱਛਿਆ, “ਸੰਤਰੀ ਜੀ, ਅਸੀਂ ਵੀ ਖਾਣਾ ਖਾ ਆਈਏ?”

“ਹੌਲਦਾਰ ਸਾਹਬ ਨੂੰ ਪੁੱਛੋ, ਉਹੀ ਦੱਸੇਗਾ।” ਸਿਪਾਹੀ ਨੇ ਰੁੱਖਾ ਜਿਹਾ ਜਵਾਬ ਦਿੱਤਾ ਅਤੇ ਆਪਣੀ ਬੈਰਕ ਵੱਲ ਚਲਾ ਗਿਆ। ਬੰਤਾ ਸਿੰਘ ਮੁਰਝਾਇਆ ਜਿਹਾ ਆਪਣੇ ਸਾਥੀਆਂ ਕੋਲ ਜਾ ਕੇ ਬੈਠ ਗਿਆ। ਨਿਰਮਲ ਪਾਸਾ ਘੁਮਾ ਕੇ ਮੁਨਸੀ ਦੇ ਕਮਰੇ ਵੱਲ ਇਸ਼ਾਰਾ ਕਰਦਾ ਬੋਲਿਆ, “ਇਹ ਸਾਰੇ ਤਾਂ ਖਾਣਾ ਖਾਣ ਚਲੇ ਗਏ, ਸਾਨੂੰ ਕੁੱਝ ਦੱਸਿਆ ਹੀ ਨਹੀਂ।”

“ਮੁਨਸੀ ਤੋਂ ਪੁੱਛ ਲਉ।” ਦਿਲਦਾਰ ਨੇ ਸੁਝਾਅ ਦਿੱਤਾ।

“ਮੁਨਸੀ ਤੋਂ ਨਹੀਂ, ਹੌਲਦਾਰ ਨੂੰ ਪੁੱਛਣਾ ਪਉਗਾ।” ਬੰਤਾ ਸਿੰਘ ਨੇ ਬੂਝੀ ਜਿਹੀ ਅਵਾਜ਼ ’ਚ ਕਿਹਾ, “ਮੈਂ ਇਕ ਸਿਪਾਹੀ ਤੋਂ ਪੁੱਛਿਆ ਸੀ।”

ਉਹ ਹੌਲਦਾਰ ਨੂੰ ਇਧਰ-ਉਧਰ ਦੇਖਣ ਲੱਗੇ।

“ਕਿਧਰ ਝਾਕ ਰਹੇ ਹੋ? ਉਹ ਰੋਟੀ ਖਾਣ ਗਿਆ ਹੋਇਆ ਹੈ।” ਬੰਤਾ ਸਿੰਘ ਨੇ ਦੱਸਿਆ।

ਥਾਣੇ ਅੰਦਰ ਸੰਨਾਟਾ ਛਾਇਆ ਹੋਇਆ ਸੀ। ਸਿਰਫ ਲੰਗਰ ਵਾਲੇ ਕਮਰੇ ਤੋਂ ਕੁੱਝ ਆਦਮੀਆਂ, ਅਤੇ ਟ੍ਰੈਖਟਾਂ ਤੋਂ ਪੰਛੀਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ। ਆਪਣੀ ਭੁੱਖ ’ਤੇ ਕਾਬੂ ਰੱਖਣ ਲਈ ਉਹ ਕਦੀ ਪੇਟ ਨੂੰ ਗੋਡਿਆਂ ਵਿਚ ਪੁੱਟਦੇ ਅਤੇ ਕਦੀ ਮੁੱਠਾਂ ਨਾਲ।

ਦੇਰ ਤੱਕ ਬੈਠਣ ਕਰਕੇ ਉਕਤਾਹਟ ਅਤੇ ਅਲਸਾਹਟ ਕਾਰਨ ਉਹਨਾਂ ਨੂੰ ਨੀਂਦ ਆਉਣ ਲੱਗੀ। ਉਹ ਕੰਧ ਨਾਲ ਪਿੱਠ ਲਾ ਕੇ ਅਤੇ ਲੱਤਾਂ ਪਸਾਰ ਕੇ ਉੱਘਣ ਲੱਗੇ। ਜਦ ਦੋ ਵਜੇ ਦੀਆਂ ਘੰਟੀਆਂ ਵੱਜੀਆਂ ਤਾਂ ਉਹ ਗਹਿਰੀ ਨੀਂਦੇ ਸੁੱਤੇ ਪਏ ਸਨ। ਉਹਨਾਂ ਦੇ ਸਿਰ ਇਕ ਪਾਸੇ ਨੂੰ ਲੁਟਕੇ ਹੋਏ ਸਨ ਅਤੇ ਨਿਰਮਲ ਹੌਲੀ-ਹੌਲੀ ਘੁਰਾਡੇ ਵੀ ਮਾਰ ਰਿਹਾ ਸੀ। ਅਚਾਨਕ ਉਸ ਦੀਆਂ ਲੱਤਾਂ ਤੇ ਜੋਰ ਦੀ ਠੋਕਰ ਵੱਜੀ। ਲੱਤਾਂ ਇਕੱਠੀਆਂ ਕਰਨ ਦੇ ਨਾਲ ਹੀ ਉਹਦੀ ਅੱਖ ਵੀ ਖੁੱਲ ਗਈ। ਹੌਲਦਾਰ ਨੇ ਕਤਕਦੀ ਅਵਾਜ਼ ਵਿਚ ਕਿਹਾ, “ਨਨਕੀਂ ਆਏ ਹੋਏ ਆਂ ਜਿਹੜੇ ਲੱਤਾਂ ਪਸਾਰ ਕੇ ਪਏ ਦਿੱਤੇ?”

ਹੋਰ ਲੋਕਾਂ ਨੇ ਵੀ ਘਬਰਾ ਕੇ ਲੱਤਾਂ ਕੱਠੀਆਂ ਕਰਕੇ ਛਿੱਡ ਨਾਲ ਲਾ ਲਈਆਂ। ਹੌਲਦਾਰ ਉਹਨਾਂ ਨੂੰ ਡਾਂਟ ਹੀ ਰਿਹਾ ਸੀ ਕਿ ਗੇਟ ਦੇ ਬਾਹਰ ਕੁੱਝ ਅਵਾਜ਼ਾਂ ਸੁਣ ਕੇ ਉਹ ਉਧਰ ਨੂੰ ਚਲੇ ਗਿਆ। ਉਨ੍ਹਾਂ ਪੈਰੀਂ ਵਾਪਸ ਆ ਕੇ ਉਸ ਨੇ ਚਾਰ-ਪੰਜ ਸਿਪਾਹੀਆਂ ਦੇ ਨਾਂ ਲਏ। ਉਹ ਅੱਖਾਂ ਮਲਦੇ ਉਸ ਦੇ ਕੋਲ ਆ ਗਏ। ਮੁਨਸੀ ਵੀ ਹੜਬਤਾ ਕੇ ਬਾਹਰ ਆ ਗਿਆ। ਹੌਲਦਾਰ ਨੇ ਸਾਰਿਆਂ ਨੂੰ ਆਪਣੇ ਸਾਹਮਣੇ ਆਇਆਂ ਦੇਖ ਕੇ ਕਿਹਾ, “ਥਾਣੇਦਾਰ ਸਾਹਬ ਆ ਗਏ ਹਨ। ਉਹਨਾਂ ਨੇ ਨੂਰਪੁਰ ਵਿਚ ਚਾਰ-ਪੰਜ ਗਰਿਫਤਾਰੀਆਂ ਕੀਤੀਆਂ ਹਨ।” ਅਤੇ ਫਿਰ ਉਹ ਸਿਪਾਹੀਆਂ ਵੱਲ ਦੇਖਦਾ ਬੋਲਿਆ, “ਤੁਸੀਂ ਕੈਦੀਆਂ ਨੂੰ ਹਵਾਲਾਤ ਵਿਚ ਬੰਦ ਕਰਕੇ ਬਰਾਮਦ ਕੀਤਾ ਸਮਾਨ ਸੰਭਾਲੋ।”

ਬੇਤ੍ਤੀ ਦੇਰ ਬਾਅਦ ਹੀ ਬਾਣੇਦਾਰ ਵਰਾਂਡੇ ਵਿਚ ਆ ਗਿਆ। ਉਹ ਸਹਿਮ ਕੇ ਉਠ ਖੜ੍ਹੇ ਹੋਏ ਅਤੇ ਮੱਬੇ ਨੂੰ ਹੱਥ ਲਾ ਕੇ ਨਮਸਕਾਰ ਕੀਤੀ। ਬਾਣੇਦਾਰ ਜਵਾਬ ਦਿੱਤੇ ਬਿਨਾਂ ਹੀ ਆਪਣੇ ਕਮਰੇ ਵਿਚ ਵੜ੍ਹ ਗਿਆ। ਉਸ ਦੀ ਖਾਕੀ ਵਰਦੀ ਨੂੰ ਬਹੁਤ ਹੀ ਵਲ ਪਏ ਹੋਏ ਸਨ। ਸਾਰਾ ਸਰੀਰ ਪਸੀਨੇ ਅਤੇ ਮਿੱਟੀ ਨਾਲ ਭਰਿਆ ਪਿਆ ਸੀ। ਖਾਕੀ ਬੁਸ਼ਰਟ ਪਸੀਨੇ ਨਾਲ ਤਰ ਹੋਈ ਪਈ ਸੀ। ਧੁੱਪ ਨਾਲ ਚੇਹਰਾ ਝੁਲਸਿਆ ਪਿਆ ਸੀ। ਇਕ ਸਿਪਾਹੀ, ਬਾਣੇਦਾਰ ਦੇ ਕਮਰੇ ਮੋਹਰੇ ਖੜ੍ਹਾ ਹੋ ਗਿਆ। ਜਦ ਵੀ ਬਾਣੇਦਾਰ ਉਸ ਨੂੰ ਅਵਾਜ਼ ਮਾਰਦਾ ਤਾਂ ਉਹ ਸਲੂਟ ਮਾਰ ਕੇ 'ਜਨਾਬ' ਕਹਿੰਦਾ। ਹੌਲਦਾਰ ਅਤੇ ਮੁਨਸੀ ਵੀ ਹਰ ਗੱਲ 'ਤੇ ਅੱਡੀਆਂ ਜੋਤ ਅਤੇ ਸਿੱਧੇ ਖੜ੍ਹੇ ਹੋ ਕੇ 'ਜਨਾਬ' ਕਹਿ ਕੇ ਉੱਤਰ ਦਿੱਤੇ।

ਅਚਾਨਕ ਬਾਣੇ ਦੇ ਫਾਟਕ 'ਤੇ ਕਈ ਅਵਾਜ਼ਾਂ ਆਉਣ ਲੱਗੀਆਂ। ਕੁੱਝ ਗਾਲਾਂ, ਅਤੇ ਉਨ੍ਹਾਂ ਦੇ ਜਵਾਬ ਵਿਚ ਮਿੰਨਤਾਂ ਤਰਲੇ ਸੁਣਾਈ ਦੇ ਰਹੇ ਸਨ। ਕੁੱਝ ਮਿੰਟਾਂ ਬਾਅਦ ਦੋ ਸਿਪਾਹੀ ਅਤੇ ਉਹਨਾਂ ਦੇ ਪਿੱਛੇ ਹੱਥਕੜ੍ਹੀਆਂ ਵਿਚ ਜਕੜੇ ਚਾਰ ਆਦਮੀ ਅੰਦਰ ਦਾਖਲ ਹੋਏ। ਉਹਨਾਂ ਦੇ ਪਿੱਛੇ ਦੋ ਹੋਰ ਸਿਪਾਹੀ ਸਨ। ਸਿਪਾਹੀ ਅਤੇ ਕੈਕੀ ਧੂੜ ਨਾਲ ਭਰੇ ਹੋਏ ਸਨ। ਉਹਨਾਂ ਦੇ ਪਿੱਛੇ ਮੈਲੇ ਕੱਪੜਿਆਂ ਵਾਲੇ ਅੱਠ-ਦਸ ਆਦਮੀ ਸਿਰਾਂ ਦੇ ਪੀਪੇ ਅਤੇ ਘੜੇ ਚੁੱਕੀ ਅੰਦਰ ਆਏ। ਇਹਨਾਂ ਆਦਮੀਆਂ ਵਿਚੋਂ ਕਈਆਂ ਦੇ ਪੈਰ ਨੰਗੇ ਸਨ 'ਤੇ ਕਈਆਂ ਨੇ ਪਰਾਲੀ ਦੀਆਂ ਜੁੱਤੀਆਂ ਪਾਈਆਂ ਹੋਈਆਂ ਸਨ। ਹੌਲਦਾਰ ਨੇ ਸ਼ਰਾਬ ਦੇ ਪੀਪੇ ਅਤੇ ਘੜੇ ਇਕ ਖੂੰਜੇ ਰਖਵਾ ਦਿੱਤੇ। ਇਕ ਸਿਪਾਹੀ ਨੂੰ ਉਨ੍ਹਾਂ ਦੀ ਰਖਵਾਲੀ ਲਈ ਖੜ੍ਹਾ ਕਰ ਦਿੱਤਾ। ਦੋਹਾਂ ਸਿਪਾਹੀਆਂ ਨੇ ਹੱਥਕੜ੍ਹੀਆਂ ਦੇ ਕੁੰਡੇ ਆਪਣੀਆਂ ਪੋਟੀਆਂ ਨਾਲੋਂ ਖੋਲ੍ਹ ਦਿੱਤੇ। ਦੋ ਸਿਪਾਹੀ ਮੋਟੀਆਂ-ਮੋਟੀਆਂ ਸੂਮਾਂ ਵਾਲੀਆਂ ਡਾਂਗਾਂ ਚੁੱਕੀ ਕੈਦੀਆਂ ਤੇ ਪਹਿਰਾ ਦੇਣ ਲੱਗੇ।

ਹੌਲਦਾਰ ਅਤੇ ਮੁਨਸੀ ਦੋਨੋਂ ਬਹੁਤ ਮਸਰੂਫ ਸਨ। ਉਹ ਕਦੀ ਆਪਣੇ ਕਮਰੇ ਵਿਚ ਆਉਂਦੇ ਅਤੇ ਕਦੀ ਬਾਣੇਦਾਰ ਦੇ ਕਮਰੇ ਵਿਚ ਜਾਂਦੇ। ਹੌਲਦਾਰ ਮੁਨਸੀ ਦੇ ਕੋਲ ਖੜ੍ਹਾ ਦੇਖ ਰਿਹਾ ਸੀ ਕਿ ਕੰਮ ਕਿੰਨਾ ਕੁ ਖਤਮ ਹੋ ਗਿਆ ਸੀ।

ਛਾਪਾ ਮਾਰਨ ਵਾਲੀ ਟੀਮ ਦਾ ਇਕ ਸਿਪਾਹੀ, ਜਰਨੈਲ ਸਿੰਘ ਅੰਦਰ ਆਇਆ ਤਾਂ ਹੌਲਦਾਰ ਪ੍ਰਸੰਨ ਹੋ ਕੇ ਬੋਲਿਆ, “ਸੁਣਾ ਬਈ ਜਰਨੈਲ ਸਿੰਘਾ, ਅੱਜ ਤਾਂ ਖੂਬ ਮੋਰਚਾ ਮਾਰ ਕੇ ਆਇਆਂ।”

“ਉਹ ਕਰਨ ਵੀ ਕੀ? ਹਰ ਸਾਲ ਉਹਨਾਂ ਦੀ ਜਮੀਨ ਦਰਿਆ ਦੇ ਪਾਣੀ ਦੀ ਮਾਰ ਬੱਲੇ ਆ ਜਾਂਦੀ ਹੈ।” ਫਿਰ ਹੌਲਦਾਰ ਨੇ ਪੁੱਛਿਆ, “ਤੁਸੀਂ ਇਥੋਂ ਕਦੋਂ ਗਏ ਸੀ ਤੇ ਕਦੋਂ ਛਾਪਾ ਮਾਰਿਆ?”

“ਇਥੋਂ ਠੀਕ ਦੋ ਵਜੇ ਨਿਕਲ ਗਏ ਸੀ। ਚਾਰ-ਪੌਣੇ ਚਾਰ ਅਸੀਂ ਨੁਰਪੁਰ ਦੇ ਬਾਹਰ ਪਹੁੰਚ ਗਏ ਸੀ।ਇਕ ਗੱਲ ਮੰਨ ਗਏ.....ਨੁਰਪੁਰ ਦੇ ਲੋਕਾਂ ਵਿਚ ਇਕੱਠ ਬਹੁਤ ਹੈ....ਅੱਖ ਝਮਕਿਆਂ ਹੀ ਸਾਰੇ ਪਿੱਠ ਵਿਚ ਬਬਰ ਹੋ ਗਈ। ਝਾਤੀਆਂ ਵਿਚ ਦਹਿਕੀਆਂ ਭੱਠੀਆਂ ਹੋ ਗਈਆਂ। ਲੋਕ ਇਧਰ-ਉਧਰ ਖਿਸਕ ਗਏ। ਬੜੀ ਮੁਸ਼ਕਲ ਨਾਲ ਇਹ ਚਾਰ ਗਰਿੜਤਾਰੀਆਂ ਕੀਤੀਆਂ ਹਨ। ਅਜਿਹੇ ਪਿੱਠ ਜਾਣ ਤੋਂ ਵੈਸੇ ਵੀ ਫਰ ਹੀ ਰਹਿੰਦਾ ਹੈ। ਇਨਾਂ ਲੋਕਾਂ ਕੋਲ ਨਜ਼ਾਇਜ਼ ਹਥਿਆਰ ਵੀ ਆਮ ਹੀ ਹੁੰਦੇ ਹਨ।....ਬਾਣੇਦਾਰ ਸਾਹਬ ਕਹਿ ਰਹੇ ਸਨ ਕਿ ਅਗਲੀ ਵਾਰ ਘੜ-ਸਵਾਰ ਪੁਲੀਸ ਮੰਗਦਾ ਕੇ ਛਾਪਾ ਮਾਰਂਗਾ।” ਜਰਨੈਲ ਸਿੰਘ ਨੇ ਕਿਹਾ।

“ਪੁੱਤਰਾ, ਫੌਜ ਲੈ ਕੇ ਵੀ ਛਾਪਾ ਮਾਰੋ, ਕਾਬੂ ਨਹੀਂ ਆਉਣਗੇ.....ਉਹ ਸਾਡੇ ਵੀ ਪਿਉ ਹਨ। ਉਹਨਾਂ ਨਾਲ ਹਿੱਸੇ-ਪੱਤੀ ਦੀ ਗੱਲ ਕਰਕੇ ਮਾਮਲਾ ਤਹਿਕ ਕਰਨਾ ਚਾਹੀਦਾ।” ਛੋਟੇ ਹੌਲਦਾਰ ਤਰਸੈਮ ਸਿੰਘ ਨੇ ਕਿਹਾ।

“ਇਸ ਕਰਕੇ ਹੀ ਛਾਪਾ ਮਾਰਿਆ ਹੈ। ਇਹਨਾਂ ਦੇ ਵਾਰਸ ਆਉਣਗੇ ਤਾਂ ਮਾਮਲਾ ਤਹਿਕ ਹੋ ਜਾਵੇਗਾ।” ਪ੍ਰਲਾਦ ਸਿੰਘ ਨੇ ਪੁਰੇ ਵਿਸ਼ਵਾਸ ਨਾਲ ਕਿਹਾ। “ਅੱਛਾ ਯਾਰ, ਇਕ ਗੱਲ ਦੱਸ, ਬਾਣੇਦਾਰ ਸਾਹਬ ਹਰ ਵਾਰਦਾਤ ਜਾਂ ਛਾਪੇ ਤੇ ਆਪ ਕਿਉਂ ਜਾਂਦਾ ਹੈ?” ਤਰਸੈਮ ਸਿੰਘ ਨੈੰ ਪੁੱਛਿਆ, ਤੇ ਫਿਰ ਬਹੁਤ ਹੀ ਮਾਯੂਸ ਅਵਾਜ਼ ਵਿਚ ਬੋਲਿਆ, “ਇਹਦਾ ਇਹੀ ਹਾਲ ਰਿਹਾ ਤਾਂ ਆਪਾਂ ਭੁਖੇ ਮਰਾਂਗੇ। ਤਨਖਾਹ ਨਾਲ ਤਾਂ ਉੱਪਰ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ।”

“ਫਿਕਰ ਨਾ ਕਰ। ਇਹ ਵਤੀਰਾ ਬਹੁਤੇ ਦਿਨ ਨਹੀਂ ਚੱਲਣਾ।” ਪ੍ਰਲਾਦ ਸਿੰਘ ਨੇ ਤਰਸੈਮ ਸਿੰਘ ਨੂੰ ਹੌਸਲਾ ਦਿੰਦਿਆਂ ਕਿਹਾ। ਨਵਾਂ-ਨਵਾਂ ਆਇਆ ਹੈ, ਕੁੱਝ ਦਿਨ ਤਾਂ ਆਪਣੇ ਹੱਥ ਦਿਖਾਵੇਗਾ। ਹੌਲੀ-ਹੌਲੀ ਇਹ ਵੀ ਆਉਣ ਵਾਲੀ ਥਾਂ ਤੇ.....”

ਪ੍ਰਲਾਦ ਸਿੰਘ ਨੂੰ ਬਾਣੇਦਾਰ ਦੇ ਕਮਰੇ 'ਚੋਂ ਅਵਾਜ਼ ਪੈ ਗਈ ਤਾਂ ਉਹ ਆਪਣੀ ਗੱਲ ਅਧੂਰੀ ਛੱਡ ਕੇ ਹੀ ਉਧਰ ਨੂੰ ਦੌੜ ਗਿਆ। ਕੁੱਝ ਪਲਾਂ ਬਾਅਦ ਉਹ ਮੁੜ ਆਇਆ। ਉਹ ਮੇਜ਼ 'ਤੇ ਦੋਨੋਂ ਹੱਥ ਰੱਖਦਾ ਹੋਇਆ ਮੁਨਸੀ ਵੱਲ ਨੂੰ ਝੁੱਕ ਗਿਆ ਅਤੇ ਖੁਸ਼ ਹੁੰਦਾ ਬੋਲਿਆ, “ਸਾਹਬ ਕਹਿੰਦੇ ਹਨ ਕਿ ਇਸ ਛਾਪੇ ਦੇ ਸਾਰੇ ਕਾਗਜ਼ਾਤ ਕੱਚੇ ਰੱਖੀਆਂ।”

“ਮੈਂ ਤਾਂ ਪਹਿਲਾਂ ਹੀ ਕੱਚੇ ਰੱਖੇ ਹਨ। ਰੋਜ਼ਨਾਮੇ (ਰਜਿਸਟਰ) 'ਤੇ ਕੁੱਝ ਵੀ ਦਰਜ ਨਹੀਂ ਕੀਤਾ। “ ਮੁਨਸੀ ਨੇ ਰਜਿਸਟਰ ਉਹਦੀ ਵੱਲ ਵਧਾਉਂਦਿਆਂ ਕਿਹਾ।

ਦਿਨ ਢਲਣ ਤੱਕ ਇਸ ਛਾਪੇ ਬਾਰੇ ਕਾਗਜ਼ੀ ਕਾਰਵਾਈ ਪੂਰੀ ਹੋ ਗਈ। ਕੈਦੀਆਂ ਦੀਆਂ ਹੱਥਕੜ੍ਹੀਆਂ ਖੋਲ੍ਹ ਕੇ ਉਹਨਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਬਾਣੇਦਾਰ ਆਪਣੇ ਘਰ ਚਲਾ ਗਿਆ। ਧੁੱਪ ਕਮਰੇ ਦੀਆਂ ਛੱਡਾਂ ਤੋਂ ਉੱਡ ਕੇ ਪਹਿਲਾਂ ਛੋਟੇ ਪਿੱਪਲ ਅਤੇ ਫਿਰ ਬੜੇ ਪਿੱਪਲ ਦੇ ਉੱਪਰ ਚਲੇ ਗਈ। ਅਖੀਰ ਵਿਚ ਅਕਾਸ਼ 'ਤੇ ਬੱਡੇ-ਬੱਡੇ ਸੁਨਹਿਰੀ ਬੱਦਲ ਰਹਿ ਗਏ ਅਤੇ ਉਹਨਾਂ ਦਾ ਨੀਲਾਪਨ ਸਾਫ਼ ਦਿਖਾਈ ਦੇਣ ਲੱਗਾ। ਨਿਰਮਲ, ਵਿਹੜੇ ਵਿਚ ਹਨੇਰਾ ਪਸਰਦਾ ਦੇਖ ਕੇ ਬੋਲਿਆ, “ਅੱਜ ਤਾਂ ਦਿਨ ਭਰ ਕਿਸੇ ਨੇ ਕੁੱਝ ਨਹੀਂ ਪੁੱਛਿਆ। ਛਿਟੇ ਮੂੰਹ ਤੱਕ ਨਹੀਂ ਕਿਹਾ।”

“ਬਾਣੇਦਾਰ ਸਾਹਬ ਤਾਂ ਆ ਕੇ ਚਲੇ ਵੀ ਗਏ। ਹਣ ਕੀ ਰਾਤ ਨੂੰ ਵੀ ਇਥੇ ਹੀ ਰਹਿਣਾ ਹੈ?” ਬੰਤਾ ਸਿੰਘ ਨੇ ਫਿਕਰਮੰਦ ਹੁੰਦਿਆਂ ਪੁੱਛਿਆ। ਦਿਲਦਾਰ ਉਸ ਦੀ ਚਿੰਤਾ ਨਾਲ ਬੇਪਰਵਾਹ ਨਾਸਾਂ ਫੁਲਾਊਂਦਾ ਬੋਲਿਆ, “ਲੂਣ ਵਿਚੋਂ ਇਲਾਚੀਆਂ ਅਤੇ ਕਿਸਮਿਸ ਦੀ ਖੁਸ਼ਬੂ ਆ ਰਹੀ ਹੈ।”

ਉਹ ਸਵੇਰ ਦੇ ਬੈਠੇ-ਬੈਠੇ ਅੱਕੇ ਪਏ ਸਨ। ਹੌਲਦਾਰ ਉਹਨਾਂ ਦੇ ਕੋਲ ਆਇਆ ਅਤੇ ਰੋਹਬ ਨਾਲ ਬੋਲਿਆ, “ਕੱਲ ਸਵੇਰੇ ਫਿਰ ਆਇਓ। ਜੇ ਕੋਈ ਨਾ ਆਇਆ ਤਾਂ ਫੜ ਕੇ ਅੰਦਰ ਕਰ ਦੇਵਾਂਗੇ।”

ਉਹ ਛੇਤੀ-ਛੇਤੀ ਥਾਣੇ ਤੋਂ ਬਾਹਰ ਨਿਕਲ ਆਏ। ਭੁੱਖ ਨਾਲ ਉਹਨਾਂ ਦੇ ਸਰੀਰ ਸੁੰਗੜੇ ਪਏ ਸਨ। ਅੱਡੇ ’ਤੇ ਆ ਕੇ ਉਹਨਾਂ ਨੇ ਰੋਟੀ ਖਾਧੀ ਅਤੇ ਸ਼ਾਮ ਦੇ ਘੁਸਮੁਸੇ ਵਿਚ ਪਿੰਡ ਵੱਲ ਨੂੰ ਤੁਰ ਪਏ।

ਅੱਠ

ਅਗਲੇ ਦਿਨ ਥਾਣੇ ਜਾਂਦਿਆਂ ਉਹਨਾਂ ਨੂੰ ਕੋਈ ਹਿਜਕਚਾਹਟ ਨਾ ਹੋਈ। ਉਹ ਗੇਟ ਦੇ ਬਾਹਰ ਪਹਿਰਾ ਦੇ ਰਹੇ ਸੰਤਰੀ ਨੂੰ ਸੱਤ ਸ੍ਰੀ ਅਕਾਲ ਕਹਿ ਕੇ ਅੰਦਰ ਜਾ ਵੜੇ। ਮੁਨਸੀ ਨੇ ਉਹਨਾਂ ਨੂੰ ਵਰਾਂਡੇ ਵਿਚ ਬੈਠਣ ਦਾ ਇਸ਼ਾਰਾ ਕੀਤਾ।

ਉਸ ਸਮੇਂ ਥਾਣੇ ਵਿਚ ਕੋਈ ਖਾਸ ਰੋਣਕ ਨਹੀਂ ਸੀ। ਕੇਵਲ ਲੰਗਰ ਦੇ ਨੇਤੇ ਕੁੱਝ ਸਿਪਾਹੀ ਖੜ੍ਹੇ ਆਪਸ ਵਿਚ ਠੱਠਾ-ਮਜ਼ਾਕ ਕਰ ਰਹੇ ਸਨ। ਉਹ ਉਹਨਾਂ ਕੈਦੀਆਂ ਵੱਲ ਦੇਖਣ ਲੱਗੇ ਜਿਨ੍ਹਾਂ ਨੂੰ ਕੱਲ ਫੜ ਕੇ ਲਿਆਂਦਾ ਸੀ। ਉਹ ਹਵਾਲਾਤ ਵਿਚ ਬੰਦ ਸਨ। ਉਹਨਾਂ ਦੇ ਰਿਸਤੇਦਾਰ ਖਾਣਾ ਲੈ ਕੇ ਬਹੁਤ ਸਵਖਤੇ ਹੀ ਪਹੁੰਚ ਗਏ ਸਨ ਅਤੇ ਮਿਲਣ ਲਈ ਇਜਾਜ਼ਤ ਦੀ ਉਡੀਕ ਕਰ ਰਹੇ ਸਨ। ਉਹਨਾਂ ਦੇ ਨਾਲ ਦੋ ਜ਼ਾਨ ਔਰਤਾਂ ਵੀ ਸਨ। ਔਰਤਾਂ ਨੇ ਕਾਲੇ ਚਮਕੀਲੀ ਸੂਫ਼ ਦੇ ਘੱਗਰੇ ਪਾਏ ਹੋਏ ਸਨ। ਉਹ ਛੋਟੇ ਜਿਹੇ ਘੁੰਡ ਕੱਢੀ, ਹਵਾਲਾਤ ਵੱਲ ਝਾਕ ਰਹੀਆਂ ਸਨ। ਦੋ ਹਵਾਲਾਤੀ ਵੀ ਉਹਨਾਂ ਵੱਲ ਦੇਖ ਕੇ ਬੁੱਲਾਂ ਵਿਚ ਮੁਸਕਰਾ ਰਹੇ ਸਨ।

ਹੌਲਦਾਰ ਪ੍ਰਲਾਦ ਸਿੰਘ ਨੇ ਖਾਣਾ ਚੈਕ ਕੀਤਾ। ਕਰਮੰਡਲ ਵਿਚ ਲੱਸੀ ਦੇ ਉੱਪਰ ਪਏ ਮੱਖਣ ਨੂੰ ਉਂਗਲੀ ਨਾਲ ਖਾਂਦਾ ਹੋਇਆ ਬੋਲਿਆ, “ਮੱਖਣ, ਲੱਸੀ ਅਤੇ ਪਰੋਠੇ ਤਾਂ ਇਸ ਤਰ੍ਹਾਂ ਲੈ ਕੇ ਆਈਆਂ ਜਿਵੇਂ ਉਹ ਇਥੇ ਕਮਾਈ ਕਰ ਰਹੇ ਹਨ। ਜਾਉ, ਖਾਣਾ ਦੇ ਦਿਉ।”

ਹੌਲਦਾਰ ਪ੍ਰਲਾਦ ਸਿੰਘ ਪਰੇ ਜਾਣ ਲੱਗਾ ਤਾਂ ਇਕ ਔਰਤ ਘੁੰਡ ਵਿਚੋਂ ਬੋਲੀ, “ਹੌਲਦਾਰ ਸਾਹਬ, ਹਵਾਲਾਤ ਦਾ ਦਰਵਾਜ਼ਾ ਖੋਲ੍ਹ ਦੇਵੋਂ ਤਾਂ ਉਹ ਅਰਾਮ ਨਾਲ ਖਾਣਾ ਖਾ ਲੈਣਗੇ।”

“ਨਹੀਂ, ਨਹੀਂ। ਬਾਹਰ ਕੱਢਣ ਲਈ ਉਹਨਾਂ ਨੂੰ ਹੱਥਕੜੀ ਲਾਉਣੀ ਪਵੇਗੀ। ਹਵਾਲਾਤੀ ਨੂੰ ਖੁੱਲ੍ਹਾ ਛੱਡਣਾ ਜੁਰਮ ਹੈ।” ਕਹਿ ਕੇ ਹੌਲਦਾਰ ਅਗਾਂਹ ਚਲੇ ਗਿਆ। ਦੋਨੋਂ ਔਰਤਾਂ ਥਾਣੇ ਦੀਆਂ ਟੋਕਰੀਆਂ ਚੁੱਕ ਕੇ ਹਵਾਲਾਤ ਦੀਆਂ ਸਲਾਖਾਂ ਦੇ ਸਾਹਮਣੇ ਜਾ ਬੈਠੀਆਂ।

ਹਵਾਲਾਤ ਦੇ ਦੂਜੇ ਕਮਰੇ ਵਿਚ ਬੰਦ ਆਦਮੀ ਨੂੰ ਬਾਹਰ ਨਿਕਲਦਾ ਦੇਖ ਕੇ ਹੌਲਦਾਰ ਨੇ ਪੁੱਛਿਆ, “ਉਏ ਪਾਖਰਾ, ਇਹਨੂੰ ਕਿੱਥੇ ਲੈ ਜਾ ਰਿਹਾ?”

“ਰੰਗਰੂਟ ਛੋਟਾ ਥਾਣੇਦਾਰ, ਇਥੇ ਆਇਆ ਹੋਇਆ ਹੈ ਨਾ.....ਟਰੇਨਿੰਗ ਲਈ। ਸਾਹਬ ਨੇ ਉਹਨੂੰ ਚੋਰੀ ਬਰਾਮਦ ਕਰਨ ਲਈ ਕਿਹਾ ਹੈ। ਇਹਨੂੰ ਉਹਦੇ ਕੋਲ ਲੈ ਕੇ ਜਾ ਰਿਹਾ ਹਾਂ।” ਪਾਖਰ ਸਿੰਘ ਨੇ ਅੱਖ ਦਬਾਉਂਦਿਆਂ ਕਿਹਾ।

“ਸੁਣਿਆ ਹੈ, ਰੰਗਰੂਟ ਥਾਣੇਦਾਰ ਸੋਲ੍ਹਾਂ ਜਮਾਤਾਂ ਪਤਿਆ ਹੋਇਆ ਹੈ? ਉਹਦਾ ਅਰਦਲੀ, ਪਹਾੜੀਆ ਦੱਸ ਰਿਹਾ ਸੀ।” ਹੌਲਦਾਰ ਪ੍ਰਲਾਦ ਸਿੰਘ ਨੇ ਕਿਹਾ।

“ਜ਼ਰੂਰ ਹੋਵੇਗਾ....ਮਲ੍ਹਕ ਜਿਹਾ ਛੋਕਰਾ ਹੈ।ਪਤਾ ਨਹੀਂ, ਜ਼ਿਆਦਾ ਪੜ੍ਹੇ-ਲਿਖੇ ਲੜਕੇ ਪੁਲੀਸ ਵਿਚ ਕਿਉਂ ਭਰਤੀ ਕੀਤੇ ਜਾਂਦੇ ਹਨ। ਪੁਲੀਸ ਵਿਚ ਜਮਾਤਾਂ ਦੀ ਨਹੀਂ, ਜੁੱਤੀਆਂ ਦੀ ਜ਼ਰੂਰਤ ਹੈ; ਮੇਰਾ ਤਜਰਬਾ ਤਾਂ ਇਹੀ ਕਹਿੰਦਾ ਹੈ।” ਕਹਿ ਕੇ ਪਾਖਰ ਸਿੰਘ, ਹਵਾਲਾਤੀ ਨੂੰ ਥਾਣੇ ਦੇ ਪਿੱਛੇ, ਇਮਾਰਤ ਦੇ ਨੇੜੇ ਇਕ ਦ੍ਰੱਖਤ ਦੇ ਥੱਲੇ ਲੈ ਗਿਆ।

ਰੰਗਰੂਟ ਥਾਣੇਦਾਰ ਹਰਪਾਲ ਸਿੰਘ, ਦ੍ਰੱਖਤ ਥੱਲੇ ਖੜ੍ਹਾ ਕੋਈ ਕਿਤਾਬ ਪੜ੍ਹ ਰਿਹਾ ਸੀ। ਉਹਨਾਂ ਨੂੰ ਦੇਖ ਕੇ ਉਸ ਨੇ ਕਿਤਾਬ ਬੰਦ ਕਰ ਦਿੱਤੀ ਅਤੇ ਪਾਖਰ ਸਿੰਘ ਨੂੰ ਕੁਰਸੀ ਅਤੇ ਸਟੂਲ ਲਿਆਉਣ ਲਈ ਕਿਹਾ। ਪਾਖਰ ਸਿੰਘ ਨੇ ਕੁਰਸੀ ਅਤੇ ਸਟੂਲ ਲਿਆ ਕੇ ਦ੍ਰੱਖਤ ਦੇ ਥੱਲੇ ਰੱਖ ਦਿੱਤਾ। ਹਰਪਾਲ ਸਿੰਘ ਨੇ ਕੁਰਸੀ ’ਤੇ ਬੈਠਿਆਂ ਸਟੂਲ ਵੱਲ ਇਸ਼ਾਰਾ ਕਰਿਆਂ ਹਵਾਲਾਤੀ ਨੂੰ ਕਿਹਾ, “ਬੈਠੋ।”

ਹਵਾਲਾਤੀ ਹੈਰਾਨੀ ਨਾਲ ਹਰਪਾਲ ਸਿੰਘ ਵੱਲ ਦੇਖਦਾ ਹੋਇਆ ਸਟੂਲ ’ਤੇ ਬੈਠ ਗਿਆ। ਗੁੱਸੇ ਨਾਲ ਪਾਖਰ ਸਿੰਘ ਦੀਆਂ ਨਾਸਾਂ, ਹੋਂਕਦੇ ਖੋਡੇ ਦੀ ਤਰ੍ਹਾਂ ਫਰਕਣ ਲੱਗੀਆਂ ਕਿ ਥਾਣੇਦਾਰ ਨੇ ਮੁਲਜ਼ਮ ਨੂੰ ਕੁਰਸੀ ਪੇਸ਼ ਕੀਤੀ ਹੈ। ਉਸ ਨੇ ਤਿੱਖੀਆਂ ਨਜ਼ਰਾਂ ਨਾਲ ਹਰਪਾਲ ਸਿੰਘ ਵੱਲ ਦੇਖਿਆ, ਪਰ ਚੁੱਪ ਰਿਹਾ, ਕਿਉਂਕਿ ਉਹ ਉਸ ਦਾ ਸੀਨੀਅਰ ਅਫਸਰ ਸੀ। ਉਹ ਦੰਦ ਪੀਂਹਦਾ ਇਕ ਪਾਸੇ ਖੜ੍ਹਾ ਹੋ ਗਿਆ।

ਹਰਪਾਲ ਸਿੰਘ ਨੇ ਦਾਰਾਪੁਰ ਵਿਚ ਚੋਰੀ ਦੀ ਵਾਰਦਾਤ ਬਾਰੇ ਰਿਪੋਰਟ ਨੂੰ ਧਿਆਨ ਨਾਲ ਪਤਿਆ। ਫਿਰ ਹਵਾਲਾਤੀ ਵੱਲ ਦੇਖਦਾ ਹੋਇਆ ਬੋਲਿਆ, “ਤੇਰਾ ਨਾਂ ਕੀ ਹੈ?”

“ਰਾਮਦੁਲਾਰਾ।”

“ਬਾਪ ਦਾ ਨਾਂ?”

“ਦੀਨ ਦਿਆਲਾ।”

“ਪਿੰਡ?”

“ਸੇਰਪੁਰਾ।”

“ਹੁੰ.....ਸ਼ਾਬਾਸ.....ਬਿਲਕੁਲ ਠੀਕ ਦੱਸਿਆ ਹੈ.....ਅੱਗੇ ਵੀ ਇਸੇ ਤਰ੍ਹਾਂ ਠੀਕ-ਠੀਕ ਦੱਸੀਂ।.....ਚੰਗਾ, ਇਹ ਦੱਸ.....ਇਹ ਚੋਰੀ ਤੂੰ ਕੀਤੀ ਸੀ।”
ਰਾਮਦੁਲਾਰੇ ਨੇ ਅੱਖਾਂ ਵਿਚ ਅੱਖਾਂ ਪਾ ਕੇ ਹਰਪਾਲ ਸਿੰਘ ਵੱਲ ਦੇਖਿਆ। ਫਿਰ ਨੀਵਾਂ ਪਾ ਕੇ ਮੁੱਛਾਂ ਵਿਚ ਮੁਸਕਰਾਉਣ ਲੱਗਾ।

“ਤੂੰ ਸੱਚ-ਸੱਚ ਦੱਸ ਦੇ। ਜੁਰਮ ਕਰਕੇ ਉਸ ਨੂੰ ਛੁਪਾਉਣਾ ਦੁਹਰਾ ਜੁਰਮ ਹੈ।” ਹਰਪਾਲ ਸਿੰਘ ਨੇ ਰਾਮਦੁਲਾਰੇ ਨੂੰ ਸਮਝਾਉਂਦਿਆਂ ਕਿਹਾ।

ਰਾਮਦੁਲਾਰੇ ਨੇ ਇਕ ਵਾਰ ਫਿਰ ਹਰਪਾਲ ਸਿੰਘ ਵੱਲ ਦੇਖਿਆ। ਉਹ ਗਰਦਣ ਝੁਕਾ ਕੇ ਹੱਸਣ ਲੱਗਾ ਪਰ ਕੋਈ ਜਵਾਬ ਨਹੀਂ ਦਿੱਤਾ।

“ਦੇਖ, ਜੇ ਤੂੰ ਸੱਚ-ਸੱਚ ਦੱਸ ਦੇਵੇਂਗਾ ਤਾਂ ਮੈਂ ਕੁੱਝ ਨਹੀਂ ਕਹੁੰਗਾ, ਸਖਤੀ ਨਹੀਂ ਕਰਾਂਗਾ....ਕਨੂੰਨ ਦੀ ਮਦਦ ਕਰਨਾ ਹਰ ਸ਼ਹਿਰੀ ਦਾ ਫਰਜ਼ ਹੈ।”
ਹਰਪਾਲ ਸਿੰਘ ਨੇ ਇਕ-ਇਕ ਸ਼ਬਦ 'ਤੇ ਜ਼ੋਰ ਦਿੰਦਿਆਂ ਕਿਹਾ।

ਰਾਮਦੁਲਾਰੇ ਨੇ ਫਿਰ ਵੀ ਕੋਈ ਉਤੋਤ ਨਹੀਂ ਦਿੱਤਾ। ਪਾਖਰ ਸਿੰਘ ਇਹ ਸਭ ਦੇਖ ਕੇ ਗੁੱਸੇ ਨਾਲ ਅੰਦਰੋ-ਅੰਦਰੀ ਖੌਲ ਰਿਹਾ ਸੀ। ਜਦ ਰਾਮਦੁਲਾਰਾ ਹਰਪਾਲ ਸਿੰਘ ਦੀ ਗੱਲ ਦਾ ਉਤੋਤ ਦੇਣ ਦੀ ਬਜਾਏ ਹੱਸਣ ਲੱਗਾ, ਤਾਂ ਪਾਖਰ ਸਿੰਘ ਤੋਂ ਰਿਹਾ ਨਾ ਗਿਆ। ਉਹ ਗੁੱਸੇ ਨਾਲ ਬੋਲਿਆ, “ਸਾਹਬ ਜੀ, ਇਹ ਤਾਂ ਬਦਾਸ਼ ਅਤੇ ਪੇਸ਼ਾਵਰ ਮੁਜਰਮ ਹੈ। ਤਿੰਨ ਵਾਰ ਸਜਾ ਪਾ ਚੁੱਕਿਆ ਹੈ ਅਤੇ ਤੁਸੀਂ ਇਸ ਨੂੰ ਕੁਰਸੀ ਪੇਸ਼ ਕੀਤੀ ਹੈ ਅਤੇ “ਆਪ” ਕਹਿ ਕੇ ਬੁਲਾ ਰਹੇ ਹੋ। ਇਹ ਇਸ ਤਰ੍ਹਾਂ ਨਹੀਂ ਬਕੇਗਾ। ਇਹਨੂੰ ਮੈਂ ਬਕਾਉਂਦਾ ਹਾਂ।”

ਪਾਖਰ ਸਿੰਘ ਨੇ ਅੱਗੇ ਹੋ ਕੇ ਰਾਮਦੁਲਾਰੇ ਦੀਆਂ ਮੁੱਛਾਂ ਦੋਹਾਂ ਪਾਸਿਆਂ ਤੋਂ ਫੜੀਆਂ ਅਤੇ ਉਸ ਨੂੰ ਸਟੂਲ 'ਤੇ ਬੈਠੇ ਨੂੰ ਖੜ੍ਹਾ ਕਰ ਦਿੱਤਾ। ਉਸ ਨੂੰ ਜਮੀਨ 'ਤੇ ਸਿੱਟ ਕੇ ਪਾਖਰ ਸਿੰਘ ਨੇ ਮੁੱਕਿਆਂ ਅਤੇ ਨੁੱਡਾਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਚੀਕਦਾ ਹੋਇਆ ਬੋਲਿਆ, “ਉਥੇ ਰਾਮਦੁਲਾਰਿਆ, ਤੇਰੀ ਮਾਂ ਦੇ ਛਿੱਡ ਵਿਚ ਘੋੜੇ ਦੁੜਾਵਾਂ.....ਤੇਰੀ ਇਹ ਹਿੰਸਤ?ਅਫਸਰ ਦੇ ਬਰਾਬਰ ਬਹਿੰਦਾ ਏਂ.....ਕੁਰਸੀ ਲੈਂਦਾ ਏਂ?” ਪਾਖਰ ਸਿੰਘ ਨੇ ਰਾਮਦੁਲਾਰੇ ਨੂੰ ਸਿਰ ਦੇ ਵਾਲਾਂ ਤੋਂ ਫੜ੍ਹ ਕੇ ਖੜ੍ਹਾ ਕੀਤਾ। ਉਸ ਨੂੰ ਧੱਕੇ ਮਾਰਦਾ, ਗਾਲਾਂ ਕੱਢਦਾ ਉਸ ਕਮਰੇ ਵੱਲ ਲੈ ਆਇਆ ਜਿਸ ਦੀਆਂ ਬਾਰੀਆਂ ਦੇ ਸੀਸ਼ਿਆਂ 'ਤੇ ਕਾਗਜ਼ ਚੜ੍ਹੇ ਹੋਏ ਸਨ। ਉਸ ਨੇ ਰਾਮਦੁਲਾਰੇ ਨੂੰ ਧੱਕਾ ਦੇ ਕੇ ਕਮਰੇ ਵਿਚ ਸਿੱਟ ਦਿੱਤਾ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਥੋੜੇ ਚਿਰ ਬਾਅਦ ਉਸ ਕਮਰੇ ਵਿਚੋਂ ਹਾਈ-ਹਾਈ ਦੀਆਂ ਅਵਾਜ਼ਾਂ ਆਉਣ ਲੱਗੀਆਂ। ਨਾਲ ਹੀ ਗਾਲਾਂ ਦੀ ਵਛਾੜ ਅਤੇ ਮਾਰ-ਕੁਟਾਈ ਦੀ ਅਵਾਜ਼ ਵੀ ਸੁਣਾਈ ਦੇਣ ਲੱਗੀ। ਕੁੱਝ ਦੇਰ ਇਹ ਸਿਲਸਿਲਾ ਜਾਰੀ ਰਿਹਾ। ਦਿਲਦਾਰ, ਬੰਤਾ ਸਿੰਘ ਅਤੇ ਉਹਨਾਂ ਦੇ ਸਾਥੀ ਸਹਿਮ ਗਏ। ਉਹ ਚੁੱਪ-ਚਪ ਇਕ ਦੂਸਰੇ ਵੱਲ ਦੇਖਦੇ ਅਤੇ ਫਿਰ ਉਸ ਕਮਰੇ 'ਚੋਂ ਆਉਂਦੀਆਂ ਅਵਾਜ਼ਾਂ ਨੂੰ ਸੁਣਨ ਲਗਦੇ।

ਕੁੱਝ ਦੇਰ ਬਾਅਦ ਪਾਖਰ ਸਿੰਘ ਬਾਹਰ ਆ ਗਿਆ ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ। ਉਹ ਮੁੜ੍ਹਕੇ ਨਾਲ ਭਿਜਿਆ ਪਿਆ ਸੀ। ਉਸ ਨੇ ਉਂਗਲੀ ਨਾਲ ਮੁੜ੍ਹਕਾ ਪੂੰਜਿਆ ਅਤੇ ਥੱਕਿਆ ਜਿਹਾ ਮੁਨਸ਼ੀ ਦੇ ਕਮਰੇ ਵੱਲ ਆ ਗਿਆ। ਬਹੁਤ ਤਕਤੇ, ਲੰਮੇ-ਚੌਂਡੇ ਸਿਪਾਹੀ ਜਰਨੈਲ ਸਿੰਘ ਨੇ ਪੁੱਛਿਆ, ਪਾਖਰ ਸਿੰਘਾਂ, ਕੁੱਝ ਬਕਿਆ ਦੁਲਾਰਾ?”

“ਬਹੁਤ ਕੁੱਟਿਆ, ਪਰ ਉਹ ਇਹੀ ਕਹੀ ਗਿਆ ਕਿ ਉਸ ਨੂੰ ਕੁੱਝ ਪਤਾ ਨਹੀਂ।” ਪਾਖਰ ਸਿੰਘ ਨੇ ਇਕ ਵਾਰ ਫਿਰ ਮੱਥੇ ਤੋਂ ਮੁੜ੍ਹਕਾ ਪੂੰਜਿਆਂ ਕਿਹਾ।

“ਉਣੇ ਤੂੰ ਕੱਲ ਦਾ ਛੋਕਰਾ, ਅਜੇਹੇ ਮੁਜਰਮ ਤੋਂ ਕੀ ਬਕਾਏਂਗਾ? ਉਸ ਨੂੰ ਅਜੇ ਜਰਨੈਲ ਸਿੰਘ ਦੇ ਹੱਥ ਨਹੀਂ ਲੱਗੇ। ਤੂੰ ਸੈਨੂੰ ਇਕ ਵਾਰ ਉਹਨੂੰ ਛੂਹ ਲੈਣ ਦੇ, ਉਹਦਾ ਤਾਂ ਬਾਪ ਵੀ ਬਕੇਗਾ।” ਜਰਨੈਲ ਸਿੰਘ ਨੇ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ। ਉਹ ਬੈਰਕ ਵਿਚ ਜਾ ਕੇ ਸਰੋਂ ਦੇ ਤੇਲ ਨਾਲ ਲਿਬਤਿਆ ਬੈਂਤ ਦਾ ਡੰਡਾ ਲੈ ਆਇਆ ਅਤੇ ਉਸ ਨੂੰ ਆਪਣੇ ਥੱਬੇ ਹੱਥ ਤੇ ਮਾਰਦਾ ਬੋਲਿਆ, “ਹੁਣ ਜਰਨੈਲ ਸਿੰਘ ਦੇ ਹੱਥ ਦੇਖੀ। ਦੁਲਾਰੇ ਦਾ ਬਾਪ ਨਾ ਬਕਿਆ ਤਾਂ ਮੇਰਾ ਨਾਂ ਬਦਲ ਦੇਣਾ।”

ਉਸ ਨੇ ਇਕ ਵਾਰ ਫਿਰ ਮੁੱਛਾਂ ਨੂੰ ਤਾਅ ਦਿੱਤਾ ਅਤੇ ਉਸ ਕਮਰੇ ਵਿਚ ਵੜ੍ਹ ਗਿਆ ਜਿਥੇ ਰਾਮਦੁਲਾਰਾ ਫਰਸ਼ 'ਤੇ ਪਿਆ ਤਤ੍ਤਵ ਰਿਹਾ ਸੀ। ਜਰਨੈਲ ਸਿੰਘ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਖੜ੍ਹਾ ਕੀਤਾ ਅਤੇ ਚਿਤੜਾਂ ਤੇ ਜ਼ੋਰ ਨਾਲ ਨੁੱਡ ਮਾਰ ਕੇ ਮੰਹ ਭਾਰ ਸੁੱਟ ਦਿੱਤਾ। ਰਾਮਦੁਲਾਰੇ ਨੇ ਜ਼ੋਰ ਨਾਲ ਚੀਕ ਮਾਰੀ ਤਾਂ ਜਰਨੈਲ ਸਿੰਘ ਬੋਲਿਆ, “ਸਾਲਾ ਚਲਿੱਤਰ ਕਿਵੇਂ ਕਰਦਾ। ਅਜੇ ਹੱਥ ਲਾਇਆ ਨਹੀਂ ਅਡਿੰਗਣ ਪਹਿਲਾਂ ਹੀ ਲੱਗ ਪਿਆ।”

ਜਰਨੈਲ ਸਿੰਘ ਨੇ ਉਸ ਦੀ ਗਰਦਣ 'ਤੇ ਬਹੁਤ ਜ਼ੋਰ ਨਾਲ ਧੋਲ ਮਾਰੀ। ਜਦ ਉਹ ਚੀਕਿਆ ਤਾਂ ਜਰਨੈਲ ਸਿੰਘ ਉਸ ਨੂੰ ਮੋਟੀਆਂ ਮੋਟੀਆਂ ਗਾਲਾਂ ਕੱਢਦਾ ਬੋਲਿਆ, “ਸੱਚ-ਸੱਚ ਦੱਸ। ਚੋਰੀ ਕਰਨ ਲਈ ਤੇਰੇ ਨਾਲ ਕੌਣ-ਕੌਣ ਸਨ? ਵਰਨਾ ਤੇਰੀ ਮਾਂ ਦਾ.....।”

ਰਾਮਦੁਲਾਰਾ ਕੁੱਝ ਨਹੀਂ ਬੋਲਿਆ, ਸਿਰਫ਼ ਰੋਂਦਾ ਰਿਹਾ। ਜਰਨੈਲ ਸਿੰਘ ਨੇ ਉਸ ਨੂੰ ਮੂੰਹ ਭਾਰ ਲੰਮਾ ਪਾ ਲਿਆ। ਥੱਬੇ ਗੋਡੇ ਤੇ ਪੈਰ ਰੱਖ ਕੇ ਉਸ ਦਾ ਪੈਰ ਫੇਰ ਉੱਪਰ ਖਿੱਚ ਲਿਆ ਅਤੇ ਉਸ ਦੀਆਂ ਤਲੀਆਂ ਤੇ ਜ਼ੋਰ-ਜ਼ੋਰ ਨਾਲ ਬੈਂਤ ਮਾਰਨ ਲੱਗਾ। ਜਦ ਦੋ-ਤਿੰਨ ਫੰਡੇ ਪਏ ਤਾਂ ਰਾਮਦੁਲਾਰਾ ਉੱਚੀ ਅਤੇ ਟੁੱਟਦੀ ਹੋਈ ਅਵਾਜ਼ ਵਿਚ ਵਿਲਕ ਉੱਠਿਆ, “ਹਾਏ ਮੈਂ ਮਰ ਗਿਆ!”

ਜਰਨੈਲ ਸਿੰਘ ਗਰਜਿਆ, “ਦੱਸ ਤੇਰੇ ਨਾਲ ਕੌਣ-ਕੌਣ ਸਨ?”

ਜਦ ਰਾਮਦੁਲਾਰੇ ਨੇ ਕੋਈ ਉੱਤਰ ਨਾ ਦਿੱਤਾ ਤਾਂ ਉਸ ਨੇ ਆਪਣੀ ਗੱਲ ਫਿਰ ਦੁਹਰਾਈ। ਰਾਮਦੁਲਾਰਾ ਫਿਰ ਵੀ ਚੁੱਪ ਰਿਹਾ ਤਾਂ ਜਰਨੈਲ ਸਿੰਘ ਉਸ ਨੂੰ ਸਮਝਾਉਂਦਾ ਹੋਇਆ ਬੋਲਿਆ, “ਦੇਖ ਉਦੇ ਮਾਂ ਦੇ ਦੁਲਾਰਿਆ, ਸਿੱਧੀ ਤਰ੍ਹਾਂ ਬਕ ਦੇ, ਵਰਨਾ?.....ਤੂੰ ਜਾਣਦਾ ਹੈ ਮੇਰੇ ਧੋਬੀ ਪਟੜੇ ਨੂੰ। ਅੱਜ ਤੱਕ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਮੁਜਰਮ ਵੀ ਉਸ ਨੂੰ ਬਰਦਾਸ਼ਤ ਨਹੀਂ ਕਰ ਸਕੇ।”

ਰਾਮਦੁਲਾਰਾ ਫਰਸ ਤੇ ਪਿਆ ਤੱਤਫਲਦਾ ਰਿਹਾ। ਜਰਨੈਲ ਸਿੰਘ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਫਿਰ ਖੜ੍ਹਾ ਕੀਤਾ ਅਤੇ ਦੰਦ ਪੀਂਹਦਾ ਬੋਲਿਆ, “ਅਜੇ ਵੀ ਵਕਤ ਹੈ, ਦੱਸ ਦੇ, ਨਹੀਂ ਤਾਂ ਐਸੀ ਡੰਡਾ ਪਰੇਡ ਕਰ੍ਹੁਂਗਾ ਕਿ ਉਮਰ ਭਰ ਲਈ ਤੇਰੀ ਜਬਾਨ ਬੰਦ ਹੋ ਜਾਵੇਗੀ।”

ਰਾਮਦੁਲਾਰੇ ਨੇ ਕੋਈ ਉੱਤਰ ਨਾ ਦਿੱਤਾ ਤਾਂ ਜਰਨੈਲ ਸਿੰਘ ਨੇ ਉਸ ਨੂੰ ਫਿਰ ਫਰਸ ਤੇ ਮੂਧਾ ਪਾ ਲਿਆ ਅਤੇ ਉਸ ਦੇ ਦੋਨੋਂ ਗਿੱਟੇ ਰੱਸੀ ਨਾਲ ਬੰਨ੍ਹ ਕੇ, ਤਲੀਆਂ ’ਤੇ ਜ਼ੋਰ-ਜ਼ੋਰ ਨਾਲ ਡੰਡੇ ਮਾਰਨ ਲੱਗਾ।

“ਹਾਏ ਮੈਂ ਮਰ ਗਿਆ!” ਰਾਮਦੁਲਾਰੇ ਨੇ ਚੀਕ ਮਾਰੀ।

“ਅਜੇ ਤਾਂ ਤੂੰ ਜੀਦਾ ਹੈ। ਜਦ ਮਰ ਗਿਆ ਤਾਂ ਤੇਰੀਆਂ ਚੀਕਾਂ ਨਹੀਂ ਸੁਣਨੀਆਂ।” ਜਰਨੈਲ ਸਿੰਘ ਨੇ ਉਸ ਦੇ ਗੋਡਿਆਂ ਵਿਚ ਡੰਡਾ ਫਸਾ ਕੇ, ਝਟਕੇ ਨਾਲ ਘੁਮਾ ਦਿੱਤਾ ਤਾਂ ਰਾਮਦੁਲਾਰਾ ਜ਼ੋਰ ਨਾਲ ਚੀਕਿਆ ਅਤੇ ਫਿਰ ਇਕਦਮ ਚੁੱਪ ਹੋ ਗਿਆ।

ਜਰਨੈਲ ਸਿੰਘ ਨੇ ਜਦ ਦੇਖਿਆ ਕਿ ਉਸ ਦੀਆਂ ਅੱਖਾਂ ਪੱਥਰਾ ਗਈਆਂ ਹਨ ਤਾਂ ਉਸ ਨੇ ਡੰਡਾ ਸੁੱਟ ਦਿੱਤਾ ਅਤੇ ਗਿੱਟਿਆਂ ਨਾਲੋਂ ਰੱਸੀ ਖੋਲਦਿਆਂ ਕਿਹਾ, “ਮੇਰੇ ਨਾਲ ਸੈਤਾਨੀਆਂ ਕਰਦਾ ਹੈਂ। ਮੈਂ ਤਾਂ ਅਜੇ ਤੇਰੇ ਨਾਲ ਨਰਮਾਈ ਵਰਤ ਰਿਹਾਂ।”

ਰਾਮਦੁਲਾਰੇ ਦੇ ਚੇਹਰੇ ਨੂੰ ਉਸ ਨੇ ਘੁਮਾ ਕੇ ਦੇਖਿਆ। ਉਹ ਸੱਚੀ ਬੋਹੋਸ ਸੀ। ਜਰਨੈਲ ਸਿੰਘ ਪਸੀਨੋ-ਪਸੀਨੀ ਹੋਇਆ ਬਾਹਰ ਨਿਕਲਿਆ ਅਤੇ ਨਲਕੇ ਤੋਂ ਪਾਣੀ ਦੀ ਗੜਵੀ ਭਰ ਲਿਆਇਆ। ਉਸ ਨੇ ਰਾਮਦੁਲਾਰੇ ਦੇ ਚੇਹਰੇ ’ਤੇ ਪਾਣੀ ਦੇ ਛਿੱਟੇ ਮਾਰੇ ਅਤੇ ਜਬਾਤ੍ਹਾ ਖੋਲ੍ਹ ਕੇ ਮੂੰਹ ਵਿਚ ਪਾਣੀ ਪਾਇਆ। ਬੋਡੇ ਚਿਰ ਬਾਅਦ ਉਸ ਨੂੰ ਹੋਸ ਆ ਗਿਆ ਅਤੇ ਉਹ ਫਰਸ ’ਤੇ ਘੁਮੇਟਣੀਆਂ ਖਾਂਦਾ ਤੱਤਫਲਦਾ ਲੱਗਾ।

ਜਰਨੈਲ ਸਿੰਘ ਨੇ ਨਫਰਤ ਨਾਲ ਉਸ ਵੱਲ ਦੇਖਿਆ। ਉਹ ਸੋਚ ਰਿਹਾ ਸੀ ਕਿ ਜੇ ਉਹ ਚੌਰੀ ਬਰਾਮਦ ਕਰ ਲਵੇ ਤਾਂ ਬਾਣੇਦਾਰ ਦੀਆਂ ਨਜ਼ਰਾਂ ’ਚ ਉਸ ਦੀ ਇੱਜ਼ਤ ਵੱਧ ਜਾਵੇਗੀ। ਇਹ ਸੋਚ ਕੇ ਉਹ ਹਿਸਾਬ ਲਾਉਣ ਲੱਗਾ ਕਿ ਪਹਿਲੇ ਰਿਮਾਂਡ ਦਾ ਕੇਵਲ ਇਕ ਦਿਨ ਬਾਕੀ ਹੈ। ਤੀਹ ਹਜ਼ਾਰ ਦੀ ਚੌਰੀ, ਜਿਸ ਵਿਚ ਸੌ ਤੋਲੇ ਸੋਨਾ ਵੀ ਸ਼ਾਮਲ ਹੈ।

ਉਸ ਨੇ ਇਕ ਵਾਰ ਫਿਰ ਰਾਮਦੁਲਾਰੇ ਵੱਲ ਦੇਖਿਆ ਅਤੇ ਬਾਹਰ ਜਾ ਕੇ ਇਕ ਛਿੱਲੀ ਜਿਹੀ ਮੰਜੀ ਚੱਕ ਲਿਆਇਆ। ਉਸ ਨੇ ਰਾਮਦੁਲਾਰੇ ਨੂੰ ਮੰਜੀ ’ਤੇ ਸਿੱਧਾ ਪਾ ਦਿੱਤਾ। ਉਸ ਦੇ ਦੋਨੋਂ ਹੱਥ ਮੰਜੀ ਦੇ ਬੱਲੇ ਰੱਸੀ ਨਾਲ ਬੰਨ੍ਹ ਇੰਦੇ। ਇਕ ਰੱਸੀ ਨਾਲ ਉਸ ਦਾ ਛਿੱਡ ਕੱਸ ਦਿੱਤਾ ਅਤੇ ਦੋ ਰੱਸੀਆਂ ਨਾਲ ਗਿੱਟੇ ਬੰਨ੍ਹ ਕੇ ਰੱਸੀਆਂ ਦੇ ਸਿਰੇ ਮੰਜੀ ਦੇ ਬੱਲੇ ਲਾਕਾ ਇੰਦੇ। ਇਕ ਕਪੜਾ ਉਸ ਦੇ ਮੂੰਹ ਵਿਚ ਤੁਨ ਦਿੱਤਾ। ਉਹਦੀਆਂ ਲੱਤਾਂ ਬੱਲੇ ਲਟਕਾ ਇੰਤੀਆਂ ਅਤੇ ਫਰਸ ’ਤੇ ਬੈਠਕੇ, ਗਿੱਟਿਆਂ ਨਾਲ ਬੰਨੀਆਂ ਰੱਸੀਆਂ ਨੂੰ ਸੱਜੇ ਅਤੇ ਖੱਬੇ ਪਸੇ ਨੂੰ ਖਿੱਚਣ ਲੱਗਾ। ਰਾਮਦੁਲਾਰੇ ਦੀਆਂ ਬਾਹਾਂ, ਮੱਥੇ ਅਤੇ ਗਲ ਦੀਆਂ ਨਸਾਂ ਤਣ ਗਈਆਂ। ਉਸ ਨੇ ਦੋ ਮੰਟ ਤੱਕ ਉਹਦੀਆਂ ਦੋਹਾਂ ਲੱਤਾਂ ਨੂੰ ਖਿੱਚੀ ਰੱਖਿਆ ਅਤੇ ਫਿਰ ਛਿੱਲਾ ਛੱਡ ਕੇ ਉਹਦੇ ਮੂੰਹ ਵਿਚੋਂ ਕਪੜਾ ਖਿੱਚ ਲਿਆ। ਉਹਦੇ ਮੰਹ ਵਿਚੋਂ ’ਹਾਏ’ ਵੀ ਚੰਗੀ ਤਰ੍ਹਾਂ ਨਹੀਂ ਨਿਕਲ ਰਹੀ ਸੀ। ਇੰਝ ਲਗਦਾ ਸੀ ਜਿਵੇਂ ਉਸ ਦਾ ਸਾਰਾ ਖੂਨ ਨਚੜ ਲਿਆ ਗਿਆ ਹੋਵੇ। ਜਰਨੈਲ ਸਿੰਘ ਨੇ ਉਹਨੂੰ ਚੌਰੀ ਬਾਰੇ ਪੁੱਛਿਆ। ਜਦ ਰਾਮਦੁਲਾਰੇ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਨੇ ਰੱਸੀਆਂ ਨੂੰ ਇਕ ਵਾਰ ਫਿਰ ਖਿੱਚਿਆ। ਰਾਮਦੁਲਾਰੇ ਦਾ ਸਿਰ ਪੱਤੇ ਵਾਂਗ ਕੰਬਣ ਲੱਗ ਪਿਆ। ਉਸ ਨੇ ਬਹੁਤ ਹੀ ਕਮਜ਼ੋਰ ਅਵਾਜ਼ ਵਿਚ ਕਿਹਾ, “ਮੈਨੂੰ ਛੱਡ ਦਿਉ, ਸਭ-ਕੁਝ ਦੱਸ ਦੇਵਾਂਗਾ।”

ਇਹ ਸੁਣ ਕੇ ਜਰਨੈਲ ਸਿੰਘ ਦੇ ਚਿਹਰੇ ’ਤੇ ਮੁਸਕਾਣ ਆ ਗਈ। ਉਹ ਜੇਤੂਆਂ ਵਾਂਗ ਬੋਲਿਆ, “ਹੁਣ ਆਇਆ ਨਾ ਸਿੱਧੇ ਰਾਹ ’ਤੇ। ਸਾਡੇ ਅਫਸਰ ਨੇ ਸ਼ਰਾਫਤ ਨਾਲ ਪੁੱਛਿਆ ਤਾਂ ਦੰਦ ਕੱਢਦਾ ਰਿਹਾ; ਹੁਣ ਜੁੱਤੀ ਨਾਲ ਕੰਮ ਲਿਆ ਤਾਂ ਬਕ ਪਿਆ।” ਰਾਮਦੁਲਾਰੇ ਦੀਆਂ ਰੱਸੀਆਂ ਛਿੱਲੀਆਂ ਕਰਦਿਆਂ ਜਰਨੈਲ ਸਿੰਘ ਨੇ ਪੁੱਛਿਆ, “ਹੋਰ ਕੌਣ-ਕੌਣ ਸਨ ਤੇਰੇ ਨਾਲ?”

ਰਾਮਦੁਲਾਰੇ ਨੇ ਪਾਣੀ ਦੀ ਗੜਵੀ ਵੱਲ ਦੇਖਿਆ। ਜਰਨੈਲ ਸਿੰਘ ਨੇ ਰੱਸੀਆਂ ਖੋਲ੍ਹ ਕੇ ਉਸ ਨੂੰ ਪਾਣੀ ਪਿਲਾਇਆ ਅਤੇ ਫਿਰ ਆਪਣਾ ਸਵਾਲ ਦੁਹਰਾਇਆ।

“ਮੇਰੇ ਨਾਲ ਤਿੰਨ ਆਦਮੀ ਸਨ.....ਇਕ ਪਾਰ ਵਾਲਾ ਮਾਨ ਸਿੰਘ, ਦੂਜਾ ਸੋਹੀਆਂ ਦਾ ਹਰੀਰਾਮ, ਤੀਜਾ ਸੀਕਰੀ ਦਾ ਫਕੀਰੀਆ। ਮਾਲ ਮਾਨ ਸਿੰਘ ਦੇ ਖੇਤ ਵਿਚ ਦੱਬਿਆ ਹੋਇਆ ਹੈ।” ਰਾਮਦੁਲਾਰੇ ਨੇ ਬਹੁਤ ਹੀ ਕਮਜ਼ੋਰ ਅਵਾਜ਼ ਵਿਚ ਕਿਹਾ।

ਜਰਨੈਲ ਸਿੰਘ ਦਾ ਲਹਿਜਾ ਇਕਦਮ ਨਰਮ ਹੋ ਗਿਆ। “ਇੰਨੀ ਕੱਟ ਖਾ ਕੇ ਦੱਸਿਆ। ਪਹਿਲਾਂ ਦੱਸ ਦਿੰਦਾ ਤਾਂ ਕੱਟ ਤੋਂ ਬੱਚ ਜਾਂਦਾ।” ਫਿਰ ਉਹਨੂੰ ਪੱਥਰਾ ਫਤਾਉਂਦਾ ਬੋਲਿਆ, “ਆਪਣੇ ਹੋਸ ਠੀਕ ਕਰ ਲੈ। ਅੱਜ ਤੈਨੂੰ ਘਿਉ ਦੇ ਤੁੜਕੇ ਵਾਲਾ ਖਾਣਾ ਅਤੇ ਦਿਨ ਢਲੇ ਚਾਹ ਨਾਲ ਜਲੇਬੀਆਂ ਮਿਲਣਗੀਆਂ।”

ਜਰਨੈਲ ਸਿੰਘ ਆਪਣੇ ਮੱਥੇ, ਚਿਹਰੇ ਅਤੇ ਬਾਹਾਂ ਤੋਂ ਮੁੜ੍ਹਕਾ ਪੂੰਝ ਕੇ ਬਾਹਰ ਆ ਗਿਆ। ਹੌਲਦਾਰ ਉਸ ਨੂੰ ਦੇਖਦਿਆਂ ਹੀ ਬੋਲਿਆ, “ਕੁੱਝ ਬਕਿਆ ਉਹ?”

“ਬਕਗਾ ਕਿਉਂ ਨਹੀਂ? ਜਰਨੈਲ ਸਿੰਘ ਦੇ ਮੋਹਰੇ ਤਾਂ ਪੱਕੇ ਤੋਂ ਪੱਕੇ ਮੁਜਰਮ ਦਾ ਪਿੱਤਾ ਵੀ ਪਾਣੀ ਹੋ ਜਾਂਦਾ ਹੈ। ਇਹ ਤਾਂ ਮਮੂਲੀ ਚੋਰ ਹੈ। ਅੱਜ ਤਾਂ ਮੈਂ ਉਸ ਦੀ ਮਾਲਸ਼ ਹੀ ਕੀਤੀ ਸੀ,” ਜਰਨੈਲ ਸਿੰਘ ਨੇ ਮਾਣ ਨਾਲ ਕਿਹਾ। ਫਿਰ ਮੁਨਸ਼ੀ ਦੇ ਕਮਰੇ ਵਿਚ ਵੜ੍ਹਦਾ ਬੋਲਿਆ, “ਰਾਮਦੁਲਾਰੇ ਨਾਲ ਪਾਰ ਵਾਲਾ ਮਾਨ ਸਿੰਘ, ਸੋਹੀਆਂ ਵਾਲਾ ਹਰੀਰਾਮ ਅਤੇ ਸੀਕਰੀ ਵਾਲਾ ਫਕੀਰੀਆ ਸਨ। ਮਾਲ ਮਾਨ ਸਿੰਘ ਦੇ ਖੇਤ ਵਿਚ ਦੱਬਿਆ ਹੋਇਆ ਹੈ। ਹੁਣ ਉਸ ਦਾ ਬਿਆਨ ਕਲਮਬੰਦ ਕਰ ਲਉ।”

ਬੰਤਾ ਸਿੰਘ ਹੋਰੀਂ ਸਹਿਮੇ ਬੈਠੇ ਸਨ। ਨਿਰਮਲ ਦੇ ਚਿਹਰੇ 'ਤੇ ਹਵਾਈਆਂ ਉੱਡ ਰਹੀਆਂ ਸਨ। ਉਹ ਡਰਿਆ ਹੋਇਆ ਬੋਲਿਆ, “ਇਹ ਤਾਂ ਬਹੁਤ ਬੁਰੀ ਤਰ੍ਹਾਂ ਕੁੱਟਦੇ ਹਨ।”

“ਅਜੇ ਤਾਂ ਉਹਨਾਂ ਨੇ ਉਸ ਦੀ ਮਾਲਸ਼ ਹੀ ਕੀਤੀ ਹੈ।” ਬੰਤਾ ਸਿੰਘ ਨਫਰਤ ਨਾਲ ਹੱਸਿਆ ਅਤੇ ਸੋਚਣ ਲੱਗਾ ਕਿ ਜੇ ਸਾਡੇ ਨਾਲ ਵੀ ਇਹੀ ਕੁੱਝ ਕੀਤਾ ਗਿਆ ਤਾਂ ਆਪਾਂ ਕੀ ਕਰਾਂਗੇ। ਇਹ ਸੋਚ ਕੇ ਉਸ ਦੇ ਰੋਂਗਟੇ ਖੜ੍ਹੇ ਹੋ ਗਏ।

ਮੁਨਸ਼ੀ ਅਤੇ ਹੌਲਦਾਰ, ਜਰਨੈਲ ਸਿੰਘ ਨਾਲ ਬੰਦ ਕਮਰੇ ਵਿਚ ਚਲੇ ਗਏ। ਮੁਨਸ਼ੀ ਦੇ ਹੱਥ ਵਿਚ ਇਕ ਰਜਿਸਟਰ ਸੀ। ਅੱਧੇ ਘੰਟੇ ਬਾਅਦ ਜਦ ਉਹ ਬਾਹਰ ਨਿਕਲੇ ਤਾਂ ਤਿੰਨੇ ਬਹੁਤ ਖੁਸ਼ ਸਨ। ਜਰਨੈਲ ਸਿੰਘ ਚਹਿਰਕਾ ਹੋਇਆ ਬੋਲਿਆ, “ਹੌਲਦਾਰ ਸਾਹਬ, ਜਰਨੈਲ ਸਿੰਘ ਨੇ ਜਿਸ ਮੁਜਰਮ ਨੂੰ ਵੀ ਹੱਥ ਲਾ ਦਿੱਤਾ, ਉਹੀ ਪੱਥਰ ਤੋਂ ਮੌਮ ਬਣ ਗਿਆ।

“ਜਰਨੈਲ ਸਿੰਘ ਤੇਰੀ ਕਿਹੜੀ ਗੱਲ ਹੈ। ਤੇਰੇ ਸਿਰ ’ਤੇ ਹੀ ਥਾਣਾ ਚੱਲ ਰਿਹਾ ਹੈ।” ਹੌਲਦਾਰ ਨੇ ਉਸ ਦੀ ਪਿੱਠ ਥਾਪਤਦਿਆਂ ਕਿਹਾ।

“ਇਹ ਗੱਲ ਥਾਣੇਦਾਰ ਸਾਹਬ ਨੂੰ ਵੀ ਦੱਸ ਦੇਣਾ। ਮੇਰੀ ਬਾਂਹ ’ਤੇ ਵੀ ਇਕ ਛੀਤੀ ਲੱਗ ਜਾਵੇ ਤਾਂ ਮੰਨੂ ਕਿ ਮੇਰੀ ਸਚਮੁਚ ਕਦਰ ਹੋ ਰਹੀ ਹੈ।” ਜਰਨੈਲ ਸਿੰਘ ਨੇ ਕਿਹਾ।

“ਫਿਕਰ ਕਿਉਂ ਕਰਦਾ ਹੈ। ਤੂੰ ਸਿੱਧਾ ਸਿਲੈਕਸ਼ਨ-ਗਰੇਡ ਵਿਚ ਜਾਵੇਗਾ,” ਹੌਲਦਾਰ ਨੇ ਕਿਹਾ। ਜਰਨੈਲ ਸਿੰਘ ਮੁੜਾਂ ਨੂੰ ਤਾਅ ਦੇਣ ਲੱਗਾ। ਹੌਲਦਾਰ ਕਾਗਜ਼ ਲੈ ਕੇ ਥਾਣੇਦਾਰ ਦੇ ਕਮਰੇ ਵਿਚ ਚਲੇ ਗਿਆ। ਜਰਨੈਲ ਸਿੰਘ ਰਾਮਦੁਲਾਰੇ ਨੂੰ ਸਹਾਰਾ ਦੇ ਕੇ ਫਿਰ ਹਵਾਲਾਤ ਵਿਚ ਬੰਦ ਕਰ ਆਇਆ।

ਜਦ ਹੌਲਦਾਰ, ਥਾਣੇਦਾਰ ਦੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਜਰਨੈਲ ਸਿੰਘ ਦੌੜ ਕੇ ਉਸ ਦੇ ਕੋਲ ਗਿਆ ਅਤੇ ਉਸ ਦੇ ਬਰਾਬਰ ਤੁਰਦਾ ਹੋਇਆ ਬੋਲਿਆ, “ਕੁੱਝ ਕਿਹਾ ਸਾਹਬ ਨੇ?”

“ਹਾਂ, ਤੇਰੇ ਤੇ ਬਹੁਤ ਖੁਸ਼ ਹਨ।” ਹੌਲਦਾਰ ਨੇ ਮੁਸਕਰਾਉਂਦਿਆਂ ਕਿਹਾ। ਫਿਰ ਉਹ ਗੰਭੀਰ ਹੁੰਦਾ ਬੋਲਿਆ, “ਪਰ ਗੱਲ ਤਦ ਬਣਨੀ ਹੈ ਜਦ ਬਾਕੀ ਦੇ ਮੁਜਰਮ ਵੀ ਫੜ੍ਹੇ ਜਾਣਗੇ ਅਤੇ ਮਾਲ ਵੀ ਬਰਾਮਦ ਹੋ ਜਾਵੇਗਾ।”

“ਹੌਲਦਾਰ ਸਾਹਬ, ਤੁਸੀਂ ਜਰਨੈਲ ਸਿੰਘ ਨੂੰ ਨਹੀਂ ਜਾਣਦੇ। ਜੇ ਕੋਈ ਮੁਜਰਮ ਮਾਂ ਦੇ ਪੇਟ ਵਿਚ ਹੋਵੇਗਾ ਤਾਂ ਮੈਂ ਉਸ ਨੂੰ ਉਥੋਂ ਵੀ ਲੈ ਆਵਾਂਗਾ।” ਜਰਨੈਲ ਸਿੰਘ ਨੇ ਪੂਰੇ ਵਿਸ਼ਵਾਸ ਨਾਲ ਕਿਹਾ।

“ਸੀਕਰੀ ਅਤੇ ਸੋਹੀਆਂ ਤਾਂ ਆਪਣੇ ਥਾਣੇ ਵਿਚ ਹੀ ਪੈਂਦੇ ਹਨ। ਪਾਰ ਦਾ ਇਲਾਕਾ ਮਆਨੀ ਇਲਾਕੇ ਵਿਚ ਹੈ। ਉਥੇ ਆਦਮੀ ਭੇਜਣਾ ਪਵੇਗਾ।”

ਕਹਿੰਦਾ ਹੋਇਆ ਹੌਲਦਾਰ ਮੁਨਸ਼ੀਖਾਨੇ ਵੱਲ ਆ ਗਿਆ। ਜਰਨੈਲ ਸਿੰਘ ਵੀ ਉਸ ਦੇ ਨਾਲ ਸੀ।”

ਬੰਤਾ ਸਿੰਘ, ਨਿਰਮਲ, ਦਿਲਦਾਰ ਅਤੇ ਸੰਕਰ ਵੱਲ ਇਸ਼ਾਰਾ ਕਰਦਿਆਂ ਉਸ ਨੇ ਪੁੱਛਿਆ, “ਇਹ ਕੌਣ ਹਨ? ਮੈਂ ਇਹਨਾਂ ਨੂੰ ਦੋ ਦਿਨਾਂ ਦਾ ਇਥੇ ਦੇਖ ਰਿਹਾ ਹਾਂ।”

“ਇਹ ਕੰਧਾਲਾ ਤੋਂ ਹਨ.....ਉਥੇ ਅਸੀਂ ਫੌਜਦਾਰੀ ਦੇ ਕੇਸ ਦੀ ਤਫ਼ਤੀਸ ਲਈ ਗਏ ਸੀ। ਇਹਨਾਂ ਦੇ ਦਿਲ ਵਿਚ ਬੋਡੀ ਪੁਲੀਸ ਦੀ ਦਹਿਸਤ ਪੈਦਾ ਕਰਨੀ ਹੈ।” ਹੌਲਦਾਰ ਨੇ ਸਮਝਾਇਆ।

ਇਹ ਤਾਂ ਮੂੰਲੀ ਜਿਹੀ ਗੱਲ ਹੈ.....ਆਦਮੀ ਥਾਣੇ ਆਵੇ ਤੇ ਪ੍ਰਸਾਦ ਨਾ ਲਵੇ, ਇਹ ਕਿਵੇਂ ਹੋ ਸਕਦਾ ਹੈ।” ਜਰਨੈਲ ਸਿੰਘ ਨੇ ਹੱਸਦਿਆਂ ਕਿਹਾ। ਬੰਤਾ ਸਿੰਘ ਦਾ ਫੌਟੋਦਾਰ ਤਹਿਮਤ ਅਤੇ ਸੋਖ ਰੰਗ ਦੀ ਪੱਗ ਨੂੰ ਧਿਆਨ ਨਾਲ ਦੇਖਦਿਆਂ, ਜੋਰ ਨਾਲ ਬੁਟ ਦੀ ਠੋਕਰ ਮਾਰਦਾ ਬੋਲਿਆ, “ਬਣ-ਠਣ ਕੇ ਤਾਂ ਇਦਾਂ ਆਇਆ ਹੈ ਜਿਵੇਂ ਇਥੇ ਇਹਨੂੰ ਛੂਆਰਾ ਪੈਣਾ ਹੋਵੇ। ਉੱਠੋ, ਉਧਰ ਚਲੋ।” ਜਰਨੈਲ ਸਿੰਘ ਨੇ ਨਲਕੇ ਦੇ ਪਿੱਛੇ ਮੈਦਾਨ ਵੱਲ ਇਸ਼ਾਰਾ ਕਰਦਿਆਂ ਕਿਹਾ।

ਉਹ ਡਰੀਆਂ ਭੇਡਾਂ ਵਾਂਗ ਜਰਨੈਲ ਸਿੰਘ ਦੇ ਪਿੱਛੇ-ਪਿੱਛੇ ਚਲੇ ਗਏ। ਉਸ ਨੇ ਉਹਨਾਂ ਨੂੰ ਗੋਲ-ਦਾਇਰੇ ਵਿਚ ਬੈਠਣ ਲਈ ਕਿਹਾ ਅਤੇ ਕੰਸਟੇਬਲ ਸਦਾਰਾਮ ਨੂੰ ਸੰਦ ਕੇ ਬੋਲਿਆ, “ਸਦਿਆ, ਜ਼ਰਾ ਸ਼ਾਹੀ ਛਿੱਤਰ ਲੈ ਕੇ ਆਈਂ। ਉਧਰ ਬੇਰੀ ਦੇ ਬੱਲ ਪਿਆ ਹੈ।”

ਜਰਨੈਲ ਸਿੰਘ ਨੇ ਉਹਨਾਂ ਨੂੰ ਛਿੱਤਰ ਭਾਰ ਹੋ ਕੇ ਰੀਧਣ ਦਾ ਹੁਕਮ ਦਿੱਤਾ। ਉਹ ਡੋਰ-ਭੌਰ, ਸਹਿਮੇ ਹੋਏ ਉਹਦੀ ਵੱਲ ਦੇਖਦੇ ਹੋਏ ਜਾਮੀਨ 'ਤੇ ਮੂਧੇ ਪੈ ਗਏ ਅਤੇ ਇਕ-ਦੂਸਰੇ ਦੇ ਪਿੱਛੇ ਗੋਲ-ਦਾਇਰੇ ਵਿਚ ਕੱਢ੍ਹ ਵਾਂਗ ਰੀਧਣ ਲੱਗੇ।

ਸਦਾਰਾਮ ਕਾਲਾ ਪੁਰਾਣੇ ਚਮੜੇ ਦਾ ਮੋਟਾ ਸਾਰਾ ਟੁਕੜਾ ਲੈ ਆਇਆ। ਜਰਨੈਲ ਸਿੰਘ ਨੇ ਉਸ ਨੂੰ ਹੱਥ ਵਿਚ ਲਹਿਰਾਇਆ ਅਤੇ ਫਿਰ ਸਦਾਰਾਮ ਨੂੰ ਵਾਪਸ ਛਡਾਉਂਦਾ ਬੋਲਿਆ, “ਇਹ ਕੰਧਾਲੇ ਦੇ ਨਵੇਂ ਬਦਮਾਸ ਹਨ। ਇਹਨਾਂ ਨੂੰ ਨਮੂਨੇ ਦੇ ਤੌਰ 'ਤੇ ਬੋਤਾ ਬੋਤਾ ਪ੍ਰਸ਼ਾਸਦ ਦੇ ਦੇ।”

ਸਦਾਰਾਮ ਨੇ ਵਾਰੀ-ਵਾਰੀ ਉਹਨਾਂ ਦੇ ਚਿਤੜਾਂ ਤੇ ਛਿੱਤਰ ਮਾਰੇ। ਜਰਨੈਲ ਸਿੰਘ ਇਕ ਪਾਸੇ ਖੜ੍ਹਾ ਦੇਖ ਰਿਹਾ ਸੀ। ਉਹ ਕਾਹਲੀ ਨਾਲ ਆਇਆ ਅਤੇ ਸਦਾਰਾਮ ਦੇ ਹੱਥੋਂ ਛਿੱਤਰ ਲੈਂਦਾ ਬੋਲਿਆ, “ਬਰਖੁਰਦਾਰ, ਇਸ ਤਰ੍ਹਾਂ ਨਹੀਂ। ਛਿੱਤਰ ਵੱਜਦਿਆਂ ਹੀ ਆਦਮੀ ਇਕ ਗਜ ਉੱਪਰ ਨੂੰ ਨਾ ਉਛਲੇ ਤਾਂ ਸਮਝੋ, ਸੱਟ ਕਰਾਰੀ ਨਹੀਂ ਵੱਜੀ। ਇਹ ਪਿੱਡ ਜਾ ਕੇ ਇਹ ਨਾ ਕਹਿਣ ਕਿ ਦਾਰੂ ਪੀ-ਪੀ ਕੇ ਪੁਲੀਸ ਵਾਲਿਆਂ ਨੂੰ ਕਾਂਬਾ ਛਿੜਿਆ ਰਹੀਂਦਾ ਹੈ।”

ਜਰਨੈਲ ਸਿੰਘ ਨੇ ਵਾਰੀ-ਵਾਰੀ ਸਾਰਿਆਂ ਨੂੰ ਦੋ-ਦੋ ਛਿੱਤਰ ਮਾਰੇ ਅਤੇ ਉਹ ਵਿਲਕਣ ਲੱਗ ਪਏ।

“ਹੌਲਦਾਰ ਸਾਹਬ, ਸਾਡਾ ਕਸੂਰ ਕੀ ਹੈ?” ਬੰਤਾ ਸਿੰਘ ਨੇ ਰੋਂਦਿਆਂ ਪੁੱਛਿਆ।

“ਕਸੂਰ ਪੁੱਛਦਾ ਹੈ?” ਜਰਨੈਲ ਸਿੰਘ ਨੇ ਦੋ ਛਿੱਤਰ ਹੋਰ ਮਾਰ ਦਿੱਤੇ ਅਤੇ ਬਹੁਤ ਰੋਹਬਦਾਰ ਅਵਾਜ਼ ਵਿਚ ਬੋਲਿਆ, ਕਸੂਰ ਬਣਾਉਂਦਿਆਂ ਦੇਰ ਲਗਦੀ ਹੈ? ਹੁਣੇ ਤੇਰੇ ਝੱਲੇ ਵਿਚ ਅਫ਼ੀਮ ਜਾਂ ਹਥਿਆਰ ਰੱਖ ਕੇ ਤੇਰਾ ਕਸੂਰ ਬਣਾ ਦਿੰਦੇ ਹਾਂ।”

ਦਿਨ ਚਲਦਿਆਂ ਤੱਕ ਉਹਨਾਂ ਸਾਰਿਆਂ ਦੇ ਚਿੱਤੜ ਕੱਚੇ ਛੋੜੇ ਵਾਂਗ ਦਰਦ ਕਰਨ ਲੱਗ ਪਏ। ਹੌਲਦਾਰ ਆਇਆ ਅਤੇ ਰੋਹਬ ਨਾਲ ਬੋਲਿਆ, “ਹੁਣ ਜਾਓ.....ਕੱਲ ਸਵੇਰੇ ਫੇਰ ਆਇਓ।”

ਨੋ:

ਬੰਤਾ ਸਿੰਘ ਨੇ ਥਾਣੇ ਵਿਚ ਦੋ ਦਿਨ ਹਾਜ਼ਰੀ ਦੇਣ ਬਾਅਦ ਕੁੱਝ ਦੇ ਦੁਆ ਕੇ ਛੁਟਕਾਰਾ ਪਾ ਲਿਆ। ਨਿਰਮਲ ਨੇ ਹੌਲਦਾਰ ਦੇ ਘਰ ਕਣਕ ਦੀਆਂ ਦੋ ਬੋਰੀਆਂ ਭਿਜਵਾ ਦਿੱਤੀਆਂ ਅਤੇ ਉਸ ਨੂੰ ਵੀ ਛੁੱਟੀ ਮਿਲ ਗਈ। ਦਿਲਦਾਰ ਨੂੰ ਵੀ ਮੁਕਤ ਕਰ ਦਿੱਤਾ ਗਿਆ ਸੀ, ਪਰ ਉਹ ਥਾਣੇ ਹਰ ਰੋਜ਼ ਇਸ ਆਸ ਨਾਲ ਆ ਜਾਂਦਾ ਕਿ ਸਾਇਦ ਨਜ਼ਾਇਜ਼ ਸਰਾਬ ਕੱਢਣ ਵਾਲੇ ਹਵਾਲਾਤੀਆਂ ਨਾਲ ਮੁਲਾਕਾਤ ਤੇ ਗੱਲ ਬਾਤ ਦਾ ਮੌਕਾ ਮਿਲ ਜਾਵੇ ਅਤੇ ਉਹਨਾਂ ਕੋਲੋਂ ਲਾਨੂ ਤਿਆਰ ਕਰਨ ਦਾ ਤਰੀਕਾ ਪਤਾ ਕਰ ਸਕੇ। ਸੰਕਰ ਹਰ ਰੋਜ਼ ਸਵੇਰੇ ਤੋਂ ਆ ਕੇ ਥਾਣੇ ਬੈਠਾ ਰਹਿੰਦਾ ਅਤੇ ਸ਼ਾਮ ਨੂੰ ਅਗਲੇ ਦਿਨ ਹਾਜ਼ਰੀ ਦੇਣ ਲਈ ਕਹਿ ਕੇ ਛੁੱਟੀ ਦੇ ਦਿੱਤੀ ਜਾਂਦੀ।

ਛੇਵੇਂ ਦਿਨ ਸੰਕਰ ਹਰ ਰੋਜ਼ ਵਾਂਗ ਸਵੇਰੇ ਹੀ ਆ ਕੇ ਮੁਨਸੀ ਦੇ ਕਮਰੇ ਦੇ ਸਾਹਮਣੇ ਵਰਾਂਡੇ ਵਿਚ ਬੈਠ ਗਿਆ। ਥਾਣੇਦਾਰ ਅਤੇ ਹੌਲਦਾਰ ਵੀ ਛੇਤੀ ਆ ਗਏ ਅਤੇ ਮੁਨਸੀ ਤੋਂ ਰਜਿਸਟਰ ਲੈ ਕੇ ਕਮਰਾ ਅੰਦਰੋਂ ਬੰਦ ਕਰ ਲਿਆ।

ਸਰਜ ਇਮਾਰਤ ਦੇ ਉੱਪਰ ਆ ਗਿਆ ਤਾਂ ਬਚਿੰਤ ਸਿੰਘ ਅਤੇ ਉਸ ਦੇ ਮੁਹੱਲੇ ਦੇ ਆਦਮੀ ਸਰਦਾਰਾ ਸਿੰਘ, ਬਲਵੰਤ, ਬੈਲਾ ਸਿੰਘ, ਰੱਖਾ, ਪ੍ਰਕਾਸ਼, ਘੱਵਰ ਅਤੇ ਛਿੱਬੂ ਥਾਣੇ ਆ ਗਏ। ਸੰਕਰ ਵੱਲ ਦੇਖ ਕੇ ਛਿੱਬੂ ਮੁਸਕਰਾਇਆ ਅਤੇ ਬਾਕੀ ਲੋਕਾਂ ਦੇ ਨਾਲ ਮੁਨਸੀ ਦੇ ਕਮਰੇ ਵਿਚ ਚਲਾ ਗਿਆ। ਥੋੜੇ ਚਿਰ ਬਾਅਦ ਸਾਰੇ ਮੁੜ ਕੇ ਆ ਗਏ ਅਤੇ ਪਿੱਪਲ ਦੇ ਥੱਲੇ ਜਾ ਬੈਠੇ।

ਕੁੱਝ ਦੇਰ ਬਾਅਦ ਦਿਲਦਾਰ ਆਇਆ ਅਤੇ ਮੁਨਸੀ ਦੇ ਕਮਰੇ ਵਿਚ ਝਾਕ ਕੇ ਉਹ ਵੀ ਪਿੱਪਲ ਵੱਲ ਨੂੰ ਚਲੇ ਗਿਆ। ਪਰ ਉਥੇ ਬਚਿੰਤ ਸਿੰਘ ਦੇ ਹਿਮਾਇਤੀਆਂ ਨੂੰ ਦੇਖ ਕੇ ਮੁੜ ਆਇਆ। ਉਹ ਵਰਾਂਡੇ ਦੇ ਇਕ ਕੋਨੇ ਵਿਚ ਆ ਬੈਠਾ ਅਤੇ ਸੰਕਰ ਵੱਲ ਦੇਖਦਾ ਬੋਲਿਆ, “ਅੱਜ ਤਾਂ ਸਾਰਾ ਪਿੰਡ ਥਾਣੇ ਆਇਆ ਹੋਇਆ ਹੈ।”

ਸੰਕਰ ਚੁੱਪ ਰਿਹਾ ਅਤੇ ਫਾਟਕ ਵੱਲ ਦੇਖਣ ਲੱਗਾ ਜਿਥੇ ਕੁੱਝ ਲੋਕ ਉੱਚੀ-ਉੱਚੀ ਗੱਲਾਂ ਕਰ ਰਹੇ ਸਨ। ਸੰਕਰ ਨੇ ਇਕ ਪਾਸੇ ਨੂੰ ਮੁੜਾ ਹੋ ਕੇ ਦੇਖਿਆ ਤਾਂ ਸਭ ਤੋਂ ਪਹਿਲਾਂ ਉਸ ਨੂੰ ਮਿਲਖਾ ਸਿੰਘ ਦਿਖਾਈ ਦਿੱਤਾ। ਉਹਦੇ ਪਿਛੇ ਭਗਵਾਨ ਸਿੰਘ, ਨੱਥਾ ਸਿੰਘ, ਰਾਜੂ, ਦਰਸਨ, ਚੇਤੂ ਅਤੇ ਫੀਰੂ ਬਾਜ਼ੀਗਰ ਸਨ। ਦਿਲਦਾਰ ਉਹਨਾਂ ਨੂੰ ਦੇਖਿਆਂ ਹੀ ਦੱਤ ਕੇ ਉਨ੍ਹਾਂ ਦੇ ਕੋਲ ਚਲੇ ਗਿਆ। ਉਹ ਸਾਰੇ ਮੁਨਸੀ ਦੇ ਕਮਰੇ ਵਿਚ ਚਲੇ ਗਏ ਅਤੇ ਕੁੱਝ ਪਲਾਂ ਬਾਅਦ ਹੀ ਵਾਪਸ ਆ ਕੇ ਪਿੱਪਲ ਤੋਂ ਪਰੇ ਇਮਾਰਤ ਦੀ ਛਾਂਵੇਂ ਜਾ ਬੈਠੇ। ਉਹ ਇਕ ਦੂਸਰੇ ਨਾਲ ਉੱਚੀ-ਉੱਚੀ ਗੱਲਾਂ ਕਰ ਰਹੇ ਸਨ ਜਿਸ ਕਰਕੇ ਬਹੁਤ ਰੌਲਾ ਪੈ ਰਿਹਾ ਸੀ। ਥੋੜੀ ਦੇਰ ਬਾਅਦ ਮੁਨਸੀ ਨੇ ਬਾਹਰ ਆ ਕੇ ਕਿਹਾ, “ਇਹ ਥਾਣਾ ਹੈ, ਮੰਡੀ ਨਹੀਂ ਜਿਹੜਾ ਇੰਨਾਂ ਰੌਲਾ ਪਾ ਰਹੇ ਹੋ?”

ਸਾਰੇ ਜਣੇ ਇਕਦਮ ਚੁੱਪ ਹੋ ਗਏ ਅਤੇ ਉੱਠ ਕੇ ਢੱਬੇ ਪੈਰੀ ਮਿਲਖਾ ਸਿੰਘ ਦੇ ਪਿੱਛੇ-ਪਿੱਛੇ ਥਾਣੇ ਦੇ ਬਾਹਰ ਬੜੇ ਪਿੱਪਲ ਦੇ ਥੱਲੇ ਜਾ ਬੈਠੇ।

ਜਦ ਸਰਜ ਸਿਰ ’ਤੇ ਆ ਗਿਆ ਤਾਂ ਥਾਣੇਦਾਰ ਆਪਣੇ ਕਮਰੇ ਚੋਂ ਬਾਹਰ ਨਿਕਲਿਆ। ਸਾਰੇ ਜਣੇ ਸਾਹ ਰੋਕ ਕੇ ਖੜ੍ਹੇ ਹੋ ਗਏ ਅਤੇ ਹੱਥ ਜੋੜ ਕੇ ਬੰਦਗੀ ਕੀਤੀ। ਪਰ ਉਹ ਉਹਨਾਂ ਵੱਲ ਸਰਸਰੀ ਜਿਹੀ ਨਜ਼ਰ ਮਾਰ ਕੇ ਅੰਗੇ ਚਲੇ ਗਿਆ। ਉਹਦੇ ਜਾਣ ਬਾਅਦ ਮੁਨਸੀ ਨੇ ਵਰਾਂਡੇ ਵਿਚ ਆ ਕੇ ਅਵਾਜ਼ ਮਾਰੀ, “ਜਿਹੜੇ ਬੰਦੇ ਕੰਧਾਲਾ ਤੋਂ ਆਏ ਹਨ, ਮੇਰੇ ਕੋਲ ਆ ਜਾਣਾ”

ਜਦ ਸਾਰੇ ਬੰਦੇ ਹੀ ਮੁਨਸੀ ਦੇ ਕਮਰੇ ਵਿਚ ਵੜ੍ਹਨ ਲੱਗੇ ਤਾਂ ਉਹ ਉਹਨਾਂ ਨੂੰ ਝਿਤਕਦਾ ਹੋਇਆ ਬੋਲਿਆ, “ਧਾਵਾ ਕਿਉਂ ਬੋਲ ਰਹੇ ਹੋ? ਇਥੇ ਕੋਈ ਪ੍ਰਸ਼ਾਸਨ ਨਹੀਂ ਵੰਡ ਰਹੇ।”

ਉਸ ਨੇ ਬਚਿੰਤ ਸਿੰਘ ਦੇ ਬਿਨਾਂ ਸਾਰਿਆਂ ਨੂੰ ਕਮਰੇ ਤੋਂ ਬਾਹਰ ਕੱਚ ਦਿੱਤਾ ਅਤੇ ਉਸ ਨੂੰ ਕਿਹਾ, “ਆਪਣੇ ਗਵਾਹਾਂ ਦੇ ਬਿਆਨ ਦਰਜ ਕਰਵਾਉਣੇ ਹਨ ਤਾਂ ਕਾਗਜ਼, ਕਲਮ, ਦਵਾਤ, ਸਿਆਹੀ, ਪੈਨਸਲ ਅਤੇ ਰਬੜ ਵਗੈਰਾ ਲੈ ਕੇ ਆਓ।” ਕਹਿ ਕੇ ਉਹ ਬੋਲਿਆ, “ਦਸ ਦਸਤੇ ਕਾਗਜ਼, ਇਕ ਕਲਮ, ਇਕ ਦਵਾਤ, ਸਿਆਹੀ ਦੀ ਬਤੀ ਬੋਤਲਾਂ।” ਉਹ ਅਜੇ ਦੱਸ ਹੀ ਰਿਹਾ ਸੀ ਕਿ ਹੌਲਦਾਰ ਕਮਰੇ ਵਿਚ ਆ ਵਿਤ੍ਤਿਆ ਅਤੇ ਉਹ ਮੁਨਸੀ ਦਾ ਬਿਆਨ ਸੂਣ ਕੇ ਉਹਦੀ ਗੱਲ ਵਿਚੋਂ ਕੱਟਦਾ ਹੋਇਆ ਬੋਲਿਆ, “ਕਿਉਂ ਕਿਸੇ ਹਕੀਮ ਦੇ ਨੁਸਖੇ ਦੀ ਤਰ੍ਹਾਂ ਚੀਜ਼ਾਂ ਗਿਣਵਾ ਰਿਹਾ ਹੈ?” ਫਿਰ ਉਸ ਨੇ ਬਚਿੰਤ ਸਿੰਘ ਨੂੰ ਕਿਹਾ, “ਸਰਦਾਰ, ਓਤਮਤ ਦੇ ਬਜ਼ਾਰ ਵਿਚ ਚਲਾ ਜਾ। ਉਥੇ ਤਾਰਚੰਦ ਰਾਮਨਾਥ ਦੀ ਦੁਕਾਨ ਪੁੱਛ ਲਈ। ਉਹਨੂੰ ਦੱਸ ਦੇਵੀਂ ਕਿ ਫੌਜਦਾਰੀ ਦੇ ਕੌਸ ਲਈ ਗਵਾਹਾਂ ਦੇ ਬਿਆਨ ਦਰਜ ਕਰਾਉਣ ਲਈ ਕਾਗਜ਼-ਪੱਤਰ ਚਾਹੀਦੇ ਹਨ। ਉਹ ਆਪੇ ਸਾਰਾ ਕੁੱਝ ਬੰਨ੍ਹ ਕੇ ਦੇ ਦੇਵੇਗਾ।” ਫਿਰ ਉਹ ਬਿੱਤ ਕੇ ਬੋਲਿਆ, “ਇਹ ਗੌਰਮੰਟ ਵੀ ਅੰਨੀ ਹੈ। ਉਹਨਾਂ ਨੂੰ ਦਿਸਦਾ ਨਹੀਂ ਕਿ ਪੰਜ ਰੂਪਾਂ ਮਹੀਨੇ ਵਿਚ ਥਾਣੇ ਦੇ ਕਾਗਜ਼, ਕਲਮ-ਦਵਾਤ ਦਾ ਕੰਮ ਪਰਾ ਨਹੀਂ ਹੋ ਸਕਦਾ। ਮਲਕਾ ਵਿਕਟੋਰੀਆ ਦੇ ਰਾਜ ਵਿਚ ਇਸ ਕੰਮ ਲਈ ਜੋ ਪੈਸਾ ਮਿਲਦਾ ਸੀ, ਹੁਣ ਵੀ ਉਹ ਮਿਲਦਾ ਹੈ ਜਦੋਂ ਕਿ ਇਕ ਆਨੇ ਦੀ ਚੀਜ਼ ਹੁਣ ਚਾਰ ਆਨੇ ਦੀ ਹੋ ਗਈ ਹੈ। ਗੌਰਮੰਟ ਬੇਈਮਾਨੀ ਤਾਂ ਆਪ ਸਿਖਾਉਂਦੀ ਹੈ।” ਹੌਲਦਾਰ ਨੇ ਸਿਰ ਝਟਕਦਿਆਂ ਕਿਹਾ।

ਬਚਿੰਤ ਸਿੰਘ ਦੇ ਜਾਣ ਬਾਅਦ ਮੁਨਸੀ ਨੇ ਨੱਥਾ ਸਿੰਘ ਨੂੰ ਬੁਲਾਇਆ ਅਤੇ ਉਸ ਨੂੰ ਵੀ ਸਮਾਨ ਲਿਆਉਣ ਦਾ ਹੁਕਮ ਦੇ ਕੇ ਹੌਲਦਾਰ ਦੇ ਨਾਲ ਹੀ ਕਮਰੇ ਤੋਂ ਬਾਹਰ ਭੇਜ ਦਿੱਤਾ। ਵਰਾਂਡੇ ਵਿਚ ਬੈਠੇ ਲੋਕਾਂ ਨੂੰ ਦੇਖ ਕੇ ਹੌਲਦਾਰ ਬੋਲਿਆ, “ਤੁਸੀਂ ਜਾ ਕੇ ਖਾਣਾ ਖਾ ਆਵੋ। ਦੋ ਦਾ ਘੰਟਾ ਵਜਦਿਆਂ ਹੀ ਇਥੇ ਆ ਜਾਇਓ।”

ਸਾਰੇ ਬੰਦੇ ਉਠੇ ਅਤੇ ਫਾਟਕ ਵੱਲ ਨੂੰ ਤੁਰ ਪਏ। ਸੰਕਰ ਵੀ ਜਾਣ ਲਈ ਉਠਿਆ, ਪਰ ਹੌਲਦਾਰ ਨੇ ਉਸ ਨੂੰ ਰੋਕ ਲਿਆ, “ਤੂੰ ਠਹਿਰ! ਬੋੜੀ ਦੇਰ ਬਾਅਦ ਤੇਰੇ ਨਾਲ ਗੱਲ ਕਰਾਂਗੇ।”

ਸੰਕਰ ਹੈਰਾਨ-ਪਰੇਸ਼ਾਨ ਹੋਇਆ ਉਥੇ ਬੈਠਾ ਰਿਹਾ। ਉਸ ਨੂੰ ਗਰਮੀ ਅਤੇ ਭੁੱਖ ਸਤਾ ਰਹੀਆਂ ਸਨ। ਉਹਦੇ ਮਨ ਵਿਚ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਸਨ। ਕਦੀ ਉਸ ਨੂੰ ਡਰ ਮਹਿਸੂਸ ਹੁੰਦਾ ਅਤੇ ਕਦੇ ਆਪਣੇ-ਆਪ ਨੂੰ ਹੌਸਲਾ ਦੇ ਕੇ ਫਿਰ ਅਰਾਮ ਨਾਲ ਬੈਠ ਜਾਂਦਾ। ਬੋੜੀ ਦੇਰ ਬਾਅਦ ਹੌਲਦਾਰ ਮੁਨਸੀ ਦੇ ਕਮਰੇ ਵੱਲ ਆਇਆ ਅਤੇ ਸੰਕਰ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਸੰਕਰ ਅੰਦਰ ਆਇਆ ਤਾਂ ਹੌਲਦਾਰ ਨੇ ਸਖ਼ਤ ਲਹਿਜੇ ਵਿਚ ਪੁੱਛਿਆ, “ਤੂੰ ਕੀ ਸੋਚਿਆ ਹੈ? ਸਰਕਾਰੀ ਗਵਾਹ ਬਣੇਗਾ? ਕਚਹਿਰੀ ਆਉਣ-ਜਾਣ ਲਈ ਬੱਸ ਦਾ ਭਾੜਾ ਅਤੇ ਜਿੰਨੇ ਦਿਨ ਆਵੇਂਗਾ, ਉਹਨਾਂ ਦਿਨਾਂ ਦਾ ਭੱਤਾ ਸਰਕਾਰੀ ਖਜ਼ਾਨੇ ਵਿਚੋਂ ਮਿਲੇਗਾ।”

ਸੰਕਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਹੌਲਦਾਰ ਨੇ ਝਿੜਕਦਿਆਂ ਕਿਹਾ, “ਬੋਲਦਾ ਕਿਉਂ ਨਹੀਂ?”

“ਮੈਂ ਗਵਾਹੀ ਨਹੀਂ ਦੇਵਾਂਗਾ.....ਮੈਂ ਗਵਾਹੀ ਨਹੀਂ ਦੇਵਾਂਗਾ।” ਸੰਕਰ ਨੇ ਪਹਿਲਾਂ ਡਰਦੇ-ਡਰਦੇ ਅਤੇ ਬਾਅਦ ਵਿਚ ਪੂਰੇ ਯਕੀਨ ਨਾਲ ਕਿਹਾ। ਹੌਲਦਾਰ ਨੇ ਉਸ ਨੂੰ ਘੂੰਘ ਕੇ ਦੇਖਿਆ ਅਤੇ ਉਸ ਦਾ ਮੂੰਹ ਚਿੜਾਉਂਦਾ ਬੋਲਿਆ, “ਚਲਾ ਜਾ ਬਾਹਰ, ਕੁਝ ਦੀ ਐਲਾਦਾ! ਕੰਹਿੰਦਾ ਹੈ, ਗਵਾਹੀ ਨਹੀਂ ਦੇਵਾਂਗਾ।”

ਸੰਕਰ ਜਦੋਂ ਬਾਹਰ ਜਾਣ ਲਈ ਮੁੜਿਆ ਤਾਂ ਹੌਲਦਾਰ ਨੇ ਮੁਨਸੀ ਨੂੰ ਹਾਕ ਮਾਰ ਕੇ ਕਿਹਾ, “ਇਹਦਾ ਨਾਂ ਵੀ ਫਸਾਈਆਂ ਵਿਚ ਲਿਖ ਦਿਉ। ਦਸ-ਪੰਦਰਾਂ ਦਿਨ ਹਵਾਲਾਤ ਵਿਚ ਰਹਿਣ ਬਾਅਦ, ਇਹ ਗਵਾਹ ਬਣਨ ਲਈ ਮਿਨਤਾਂ ਕਰੁਗਾ। ਸਾਲਾ ਜਾਤ ਦਾ ਕਮੀਨ ਹੈ ਪਰ ਆਕਤ ਪਠਾਣਾਂ ਵਰਗੀ ਹੈ।”

ਸੰਕਰ ਫੇਰ ਵਰਾਂਡੇ ਵਿਚ ਆ ਕੇ ਬੈਠ ਗਿਆ। ਕੁੱਝ ਚਿਰ ਬਾਅਦ ਮੁਨਸੀ ਆਪਣੇ ਕਮਰੇ ਵਿਚੋਂ ਬਾਹਰ ਨਿਕਲਿਆ ਅਤੇ ਪਿੱਪਲ ਥੱਲੇ ਖੜ੍ਹੇ ਇਕ ਸਿਪਾਹੀ ਨੂੰ ਕਿਹਾ, “ਮਨਸ਼ਾ ਰਾਮ, ਇਹਨੂੰ ਜ਼ਰਾ ਫੁਲਵਾੜੀ ਵਿਚ ਬਿਠਾ ਦੇ। ਇਹਦੇ 'ਤੇ ਨਿਗਾਹ ਰੱਖੋ, ਇਧਰ-ਉਧਰ ਜਾਣ ਨਾ ਦੇਣਾ।”

ਸੰਕਰ, ਮਨਸ਼ਾ ਰਾਮ ਦੇ ਕੋਲ ਪਹੁੰਚਾ ਤਾਂ ਉਹ ਉਸ ਨੂੰ ਕਮਰਿਆਂ ਦੇ ਪਿੱਛੇ ਇਮਾਰਤ ਦੇ ਕੋਲ ਦੋ ਛੋਟੀਆਂ ਜਿਹੀਆਂ ਕੰਧਾਂ ਦੇ ਪਿੱਛੇ ਲੈ ਗਿਆ। ਉਹ ਆਪਣੇ ਨੱਕ 'ਤੇ ਹੱਥ ਰੱਖਦਾ ਹੋਇਆ ਬੋਲਿਆ, “ਇਥੇ ਬੈਠ ਜਾ ਤੇ ਸਾਹਮਣੇ ਦੇਖਾ ਜੋ ਇਧਰ-ਉਧਰ ਦੇਖਿਆ ਤਾਂ ਗਰਦਣ ਭੰਨ ਦੇਉਗਾ।”

ਸੰਕਰ ਕੁੱਝ ਪੱਲ ਉਥੇ ਖੜਾ ਰਿਹਾ, ਪਰ ਸਿਪਾਹੀ ਨੇ ਕੜਕਦੀ ਅਵਾਜ਼ ਵਿਚ ਉਸ ਨੂੰ ਬੈਠਣ ਦਾ ਹੁਕਮ ਦਿੱਤਾ ਤਾਂ ਉਹ ਧੱਤਮ ਕਰਕੇ ਬਹਿ ਗਿਆ। ਪਿਸ਼ਾਬ ਦੀ ਬਹੁਤ ਤੇਜ਼ ਦੁਰਗੰਧ ਆ ਰਹੀ ਸੀ ਅਤੇ ਉਸ ਜਗ੍ਹਾ ਦਾ ਰੰਗ ਬਿਲਕੁਲ ਬਦਲ ਗਿਆ ਸੀ। ਆਸ-ਪਾਸ ਬਹੁਤ ਕੀਡੇ-ਮਕੌੜੇ ਤੁਰੇ ਫਿਰਦੇ ਸਨ। ਜਮੀਨ 'ਤੇ ਕੰਢਿਆਲਾ ਘਾਹ-ਛੂਸ ਉੱਗਿਆ ਹੋਇਆ ਸੀ ਅਤੇ ਉੱਪਰੋਂ ਸੂਰਜ ਤਪ ਰਿਹਾ ਸੀ।

ਸੰਕਰ ਦੀ ਕੁੱਖ ਬਹੁਤ ਛੋਟੀ ਹੀ ਮਿਟ ਗਈ। ਧੋਪ ਨਾਲ ਉਸ ਦਾ ਸਿਰ ਜਲ ਰਿਹਾ ਸੀ, ਥੱਲੇ ਜਮੀਨ ਤਪ ਰਹੀ ਸੀ, ਕੰਡੇ ਚੁੱਭਦੇ ਸਨ ਅਤੇ ਕੀਡੇ-ਮਕੌੜੇ ਸਤਾਉਂਦੇ ਸਨ। ਪੰਦਰਾਂ-ਵੀਹ ਮਿੰਟਾਂ ਬਾਅਦ ਹੀ ਵਾਰ-ਵਾਰ ਪਾਸੇ ਮਾਰਨ ਨਾਲ ਉਸ ਦੇ ਕੂੱਲ੍ਹੇ ਅਤੇ ਪਸਲੀਆਂ ਵਿਚ ਦਰਦ ਹੋਣ ਲੱਗਾ।

ਸਿਪਾਹੀ ਖਾਣਾ ਖਾ ਕੇ ਵਾਪਸ ਆ ਰਹੇ ਸਨ। ਉਹਨਾਂ ਵਿਚੋਂ ਤਿੰਨ ਪਿਸ਼ਾਬ ਕਰਨ ਚਲੇ ਗਏ। ਦੋ ਆਪਣੀ ਬਾਰੀ ਦੀ ਉਡੀਕ ਕਰਨ ਲਈ ਪਿੱਛੇ ਖੜ੍ਹੇ ਗਏ, ਇਕ ਸੰਕਰ ਦੇ ਬਿਲਕੁਲ ਸਾਹਮਣੇ ਆ ਖੜਾ ਹੋਇਆ ਅਤੇ ਆਪਣੀ ਧੋਤੀ ਚੁੱਕ ਕੇ ਪਿਸ਼ਾਬ ਕਰਨ ਲੱਗਾ। ਪਿਸ਼ਾਬ ਦੇ ਛੱਟੇ ਸੰਕਰ ਦੇ ਮੂੰਹ ਅਤੇ ਬਾਕੀ ਸਰੀਰ ਤੇ ਪੈ ਰਹੇ ਸਨ। ਸੰਕਰ ਨੇ ਅੱਖਾਂ ਨੀਵੀਆਂ ਕਰ ਲਈਆਂ ਤਾਂ ਉਹ ਉਸ ਨੂੰ ਗਾਲਾਂ ਕੱਢਦਾ ਬੋਲਿਆ, “ਸਰਮਾ ਤਾਂ ਇਸ ਤਰ੍ਹਾਂ ਰਿਹਾ ਸਿਵੇਂ ਅੱਜ ਤੱਕ ਭੋਰੇ ਵਿਚ ਰਿਹਾ ਹੋਵੇ।”

ਉਹ ਪਿਸ਼ਾਬ ਕਰਕੇ ਚਲਾ ਗਿਆ ਤਾਂ ਦੂਜੇ ਸਿਪਾਹੀ ਵੀ ਵਾਰੀ-ਵਾਰੀ ਆਏ ਅਤੇ ਸੰਕਰ ਦੇ ਸਾਹਮਣੇ ਪਿਸ਼ਾਬ ਕਰਕੇ ਚਲੇ ਰਏ। ਸੰਕਰ ਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਅਤੇ ਉਸ ਦਾ ਦਿਲ ਘਬਰਾਉਣ ਲੱਗ ਪਿਆ।

ਦੋ ਦਾ ਘੰਟਾ ਵੱਜਿਆਂ ਤਾਂ ਬਾਣੇ ਵਿਚ ਇਕ ਵਾਰ ਫਿਰ ਬਹੁਤ ਸਾਰੇ ਲੋਕਾਂ ਦੀਆਂ ਅਵਾਜ਼ਾਂ ਆਉਣ ਲੱਗੀਆਂ। ਸੰਕਰ ਦਾ ਦਿਲ ਕਰਦਾ ਸੀ ਕਿ ਉਹ ਉਥੋਂ ਦੌੜ ਜਾਵੇ। ਉਸ ਨੂੰ ਡਰ ਲਗਦਾ ਸੀ ਅਤੇ ਉਸ ਦਾ ਹੌਸਲਾ ਟੁੱਟ ਚੁੱਕਾ ਸੀ। ਉਹ ਸੋਚ ਰਿਹਾ ਸੀ ਕਿ ਉਹ ਹੌਲਦਾਰ ਦੀ ਗੱਲ ਮੰਨ ਲਵੇ, ਪਰ ਦੁਸਰੇ ਹੀ ਪੱਲ ਉਹ ਆਪਣੀ ਗੱਲ ਰੱਖਣ ਲਈ ਬੜੇ ਤੋਂ ਬਚਾ ਦੁੱਖ ਸਹਿਣ ਦਾ ਪੱਕਾ ਇਰਾਦਾ ਬਣਾ ਲੈਂਦਾ। ਜਦੋਂ ਗਵਾਹੀ ਦੇਣ ਦੀ ਉਸ ਦੀ ਮਰਜ਼ੀ ਨਹੀਂ ਹੈ ਤਾਂ ਉਸ ਨੂੰ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ।

ਜਦੋਂ ਪਿੱਪਲ ਦੇ ਪ੍ਰਛਾਵੇਂ, ਇਮਾਰਤ ਵੱਲ ਨੂੰ ਢੱਲਣ ਲੱਗੇ ਤਾਂ ਸੰਕਰ ਨੂੰ ਇਕ ਸਿਪਾਹੀ ਸੱਦ ਕੇ ਲੈ ਗਿਆ। ਪਿੱਡ ਦੇ ਲੋਕ ਵਰਾਂਡੇ ਵਿਚ ਬੈਠੇ ਸਨ। ਸਿਪਾਹੀ ਨੇ ਸੰਕਰ ਨੂੰ ਬਾਣੇਦਾਰ ਦੇ ਕਮਰੇ ਦੇ ਸਾਹਮਣੇ ਖੜਾ ਹੋਣ ਲਈ ਕਿਹਾ ਅਤੇ ਆਪ ਚਿਕ ਚੁੱਕ ਕੇ ਅੰਦਰ ਚਲੇ ਗਿਆ। ਬੋੜ੍ਹੇ ਸਮੇਂ ਬਾਅਦ ਉਸ ਨੇ ਸੰਕਰ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ ਅਤੇ ਆਪ ਬਾਹਰ ਆ ਗਿਆ।

ਬਾਣੇਦਾਰ ਨੇ ਘੂੰਘ ਕੇ ਸੰਕਰ ਵੱਲ ਦੇਖਿਆ ਅਤੇ ਹੌਲਦਾਰ ਨੂੰ ਪੁੱਛਿਆ, “ਕੀ ਕੰਹਿੰਦਾ ਹੈ ਇਹ?”

“ਜਨਾਬ, ਗਵਾਹੀ ਦੇਣ ਤੋਂ ਮੁਨਕਰ ਹੈ।”

“ਤੂੰ ਸਰਕਾਰੀ ਗਵਾਹ ਬਣਨ ਤੋਂ ਕਿਉਂ ਮੁਨਕਰ ਹੈ?” ਬਾਣੇਦਾਰ ਨੇ ਪੁੱਛਿਆ।

ਸੰਕਰ ਨੇ ਆਪਣਾ ਧੀਰਜ ਬਣਾਈ ਰੱਖਦਿਆਂ ਕਿਹਾ, “ਜਨਾਬ, ਪਿੰਡ ਵਿਚ ਜੱਟ ਤਾਂ ਸਾਨੂੰ ਉਦਾਂ ਹੀ ਜੀਣ ਨਹੀਂ ਦਿੰਦੇ। ਜੇ ਮੈਂ ਉਹਨਾਂ ਦੇ ਖਿਲਾਫ਼ ਗਵਾਹ ਬਣ ਗਿਆ ਤਾਂ.....”

ਬਾਣੇਦਾਰ ਨੇ ਸੰਕਰ ਦੀ ਗੱਲ ਵਿਚੇ ਕੱਟਦਿਆਂ ਕਿਹਾ, “ਤੇਰੇ ਨਾਲ ਜੇ ਪਿੰਡ ਦਾ ਕੋਈ ਜੱਟ ਜ਼ਬਰਦਸਤੀ ਕਰੇਗਾ ਤਾਂ ਉਸ ਦੀ ਖਬਰ ਅਸੀਂ ਲਵਾਂਗੇ।”

ਬਾਣੇਦਾਰ ਦੀ ਗੱਲ ਸੁਣ ਕੇ ਸੰਕਰ ਚੁੱਪ ਹੋ ਗਿਆ। ਉਹਨੂੰ ਬਚਪਨ ਦੀ ਸੁਣੀ ਇਹ ਗੱਲ ਯਾਦ ਆ ਗਈ ਕਿ ਹਾਕਮ ਦੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਨਾ ਹੀ ਹਾਕਮ ਅਤੇ ਘੋੜੇ ਦੇ ਬਿਲਕੁਲ ਪਿੱਛੇ ਅਤੇ ਨਾ ਹੀ ਬਿਲਕੁਲ ਮੌਹਰੇ ਤੁਰਨਾ ਚਾਹੀਦਾ। ਉਸ ਨੇ ਗੱਲ ਖਤਮ ਕਰਨ ਲਈ ਕਿਹਾ, “ਅਸਲ ਗੱਲ ਇਹ ਹੈ, ਜਨਾਬ, ਕਿ ਮੈਂ ਗਵਾਹੀ ਦੇਣੀ ਨਹੀਂ ਚਾਹੁੰਦਾ। ਮੇਰਾ ਮਨ ਨਹੀਂ ਮੰਨਦਾ।”

ਬਾਣੇਦਾਰ, ਸੰਕਰ ਦੇ ਮੂੰਹ ਵੱਲ ਦੇਖਣ ਲੱਗਾ ਅਤੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਜਦ ਉਹ ਚਲੇ ਗਿਆ ਤਾਂ ਬਾਣੇਦਾਰ ਨੇ ਹੌਲਦਾਰ ਨੂੰ ਕਿਹਾ, “ਜਿਹੜਾ ਆਦਮੀ ਆਪਣੇ ਮਨ ਦੀ ਗੱਲ ਸੁਣਦਾ ਹੈ ਜਾਂ ਤਾਂ ਉਹ ਬਹੁਤ ਸੰਤ-ਮਹਾਤਮਾ ਹੁੰਦਾ ਹੈ ਜਾਂ ਫਿਰ ਛੱਟਿਆ ਹੋਇਆ ਬਦਮਾਸ਼। ਇਸ ਨੂੰ ਇਮਾਰਤ ਦੇ ਕੋਲ ਪਿਸ਼ਾਬਖਨੇ ਦੇ ਸਾਹਮਣੇ ਬਿਠਾਂਣੇ, ਤਾਂ ਕਿ ਇਸ ਦਾ ਮਨ ਬੋੜ੍ਹਾ-ਬਹੁਤ ਮਰੇ।”

“ਜਨਾਬ, ਮੈਂ ਇਹਨੂੰ ਇਕ ਵਜੇ ਤੋਂ ਉਥੇ ਬੈਠਾਈ ਰੱਖਿਆ ਹਾਂ।” ਕਹਿ ਕੇ ਹੌਲਦਾਰ ਨੇ ਸਿਪਾਹੀ ਨੂੰ ਹਾਕ ਮਾਰੀ ਕਿ ਉਹ ਸੰਕਰ ਨੂੰ ਛੇਰ ਉਥੇ ਬਿਠਾ ਆਵੇ।

ਸਿਪਾਹੀ ਸੰਕਰ ਨੂੰ ਉਥੇ ਛੱਡ ਆਇਆ। ਮੜ੍ਹ ਕੇ ਆਉਣ ਤੋਂ ਪਹਿਲਾਂ ਉਸ ਨੇ ਆਪ ਉਥੇ ਪਿਸ਼ਾਬ ਕੀਤਾ। ਬੋੜ੍ਹੀ ਦੇਰ ਬਾਅਦ ਬਾਣੇ ਦਾ ਸਾਰਾ ਅਮਲਾ ਵਾਰੋ-ਵਾਰੀ ਆ ਕੇ ਉਥੇ ਮੁਤਦਾ ਰਿਹਾ। ਕੁੱਝ ਸਿਪਾਹੀ ਜਾਣ ਤੋਂ ਪਹਿਲਾਂ ਸੰਕਰ ਨੂੰ ਦੋ-ਚਾਰ ਗਲਾਂ ਵੀ ਕੱਚ ਜਾਂਦੇ। ਉਹ ਸੋਚ ਰਿਹਾ ਸੀ ਕਿ ਇਸ ਸਜ਼ਾ ਤੋਂ ਤਾਂ ਬੇਹਤਰ ਹੈ ਕਿ ਉਹਨੂੰ ਹਵਾਲਾਤ ਵਿਚ ਬੰਦ ਕਰ ਦੇਣਾ। ਉਹਨੂੰ ਕੁਟ-ਮਾਰ ਲੈਣ। ਉਸ ਦੇ ਸਰੀਰ ਤੇ ਸੀਸ਼ਾ ਲਾ ਦੇਣ। ਕਦੇ-ਕਦੇ ਉਸ ਨੂੰ ਲਗਦਾ ਕਿ ਪਿਸ਼ਾਬ ਦੀ ਬਦਬੂ ਪਹਿਲਾਂ ਨਾਲੋਂ ਘੱਟ ਗਈ ਹੈ।

ਜਦ ਤਿੰਨ ਦਾ ਘੰਟਾ ਵੱਜਿਆ ਤਾਂ ਸੰਕਰ ਨੂੰ ਛੇਰ ਵਾਪਸ ਸੱਦ ਲਿਆ। ਪਿੰਡ ਤੋਂ ਆਏ ਹੋਏ ਬੰਦੇ ਪਹਿਲਾਂ ਵਾਂਗ ਹੀ ਦੋ ਧਤਿਆਂ ਵਿਚ ਵੰਡੇ ਹੋਏ ਸਨ। ਸੰਕਰ ਨੂੰ ਦੇਖਦਿਆਂ ਹੀ ਮਿਲਖਾ ਸਿੰਘ ਉਹਦੇ ਕੋਲ ਆ ਗਿਆ। ਉਹ ਬਹੁਤ ਖੁਸ਼ ਸੀ। ਸੰਕਰ ਦਾ ਮੌਚਾ ਬਾਪਤਦਿਆਂ ਉਸ ਨੇ ਪੁੱਛਿਆ, “ਉਥੇ ਉਤਮੇ ਦੀਆ ਪੁੱਤਰਾ। ਸਾਰਾ ਪਿੰਡ ਇਥੇ ਬੈਠਾ ਸੀ, ਤੂੰ ਕਿਥੇ ਚਲੇ ਗਿਆ ਸੀ?”

“ਇਥੇ ਹੀ ਸੀ,” ਸੰਕਰ ਨੇ ਉਸ ਤੋਂ ਨਜ਼ਰਾਂ ਚੁਗਾਉਂਦਿਆਂ ਕਿਹਾ।

“ਪੁਲਸ ਨੇ ਕਿਤੇ ਕਾਲ-ਕੋਠੜੀ ਵਿਚ ਬੰਦ ਤਾਂ ਨਹੀਂ ਕਰ ਦਿੱਤਾ ਸੀ?” ਮਿਲਖਾ ਸਿੰਘ ਖਿੜਖਿੜਾ ਕੇ ਹੱਸ ਪਿਆ।

ਭਗਵਾਨ ਸਿੰਘ ਦੇ ਹਾਕ ਮਾਰਨ 'ਤੇ ਮਿਲਖਾ ਸਿੰਘ ਵਰਾਂਡੇ ਵਿਚ ਚਲਾ ਗਿਆ। ਬੋੜ੍ਹੀ ਦੇਰ ਬਾਅਦ ਉਹ ਭਗਵਾਨ ਸਿੰਘ ਅਤੇ ਨੱਥਾ ਸਿੰਘ ਨਾਲ ਪਿੱਪਲ ਬੱਲੇ ਆ ਗਿਆ। ਮਿਲਖਾ ਸਿੰਘ ਬਹੁਤ ਰੁਹਾਂ ਕੇ ਕਹਿ ਰਿਹਾ ਸੀ, “ਇਰਾਦੇ-ਕਤਲ ਦਾ ਕੇਸ ਬਣ ਰਿਹਾ ਹੈ। ਦਫ਼ਾ ਤਿੰਨ-ਸੌ ਸੱਤ ਲੋਗੋਗੀ। ਮੈਂ ਪਹਿਲਾਂ ਹੀ ਤੈਨੂੰ ਦੱਸਿਆ ਸੀ ਕਿ ਇਸ ਤੋਂ ਇਲਾਵਾ ਹੋਰ ਕੋਈ ਕੇਸ ਬਣ ਹੀ ਨਹੀਂ ਸਕਦਾ। ਸਾਰਾ ਤਾਜ਼ੀਰਾਤੇ-ਹਿੰਦ ਮੇਰੀਆਂ ਉਂਗਲੀਆਂ 'ਤੇ ਹੈ। ਬਸ, ਦੇਖਣਾ ਇਹ ਹੈ ਕਿ ਗਰਿਫਤਾਰੀ ਕਿਹਦੀ-ਕਿਹਦੀ ਹੁੰਦੀ ਹੈ।”

ਮਿਲਖਾ ਸਿੰਘ ਦੀ ਗੱਲ ਸੁਣ ਕੇ ਨੱਥਾ ਸਿੰਘ ਸੋਚ ਵਿਚ ਪੈ ਗਿਆ। ਫਿਰ ਡਰਿਆ ਜਿਹਾ ਬੋਲਿਆ, “ਇਸ ਵਿਚ ਕੋਈ ਖਤਰਾ ਤਾਂ ਨਹੀਂ?”

ਖਤਰਾ ਕਿਉਂ ਨਹੀਂ। ਜੁਰਮ ਸਾਬਤ ਹੋਣ 'ਤੇ ਵੀਹ ਸਾਲ ਦੀ ਸਜ਼ਾ ਮਮੂਲੀ ਗੱਲ ਹੈ। ਮੁਕੱਦਮਾ ਅਮਰਵੇਲ ਦੀ ਤਰ੍ਹਾਂ ਹੁੰਦਾ ਹੈ। ਆਦਮੀ ਫਸ ਗਿਆ ਤਾਂ ਉਸ ਨੂੰ ਚੂਸ ਲੈਂਦਾ ਹੈ। ਜਮੀਨ ਦਾ ਝਗੜਾ ਹੋਵੇ ਤਾਂ ਜਮੀਨ ਜਾਂਦੀ ਲਗਦੀ ਹੈ। ਔਰਤ ਬਾਰੇ ਮੁਕੱਦਮਾ ਹੋਵੇ ਤਾਂ ਉਹਨੂੰ ਦੌਨਾਂ ਪਾਸਿਆਂ ਤੋਂ ਗਈ ਸਮਝੋ। ਉਹ ਪੁਲਸ ਦੀ ਜੋਰ ਬਣ ਕੇ ਰਹਿ ਜਾਂਦੀ ਹੈ।” ਮਿਲਖਾ ਸਿੰਘ ਨੂੰ ਜਲਾਲ ਵਿਚ ਆਇਆ ਦੇਖ ਕੇ ਭਗਵਾਨ ਸਿੰਘ ਨੇ ਗੱਲ ਦਾ ਰੁਖ ਬਦਲਦਿਆਂ ਕਿਹਾ, ”ਨੱਥਾ ਸੰਗਾਂ ਤੂੰ ਚਿੰਤਾ ਨਾ ਕਰ। ਜੋ ਵਾਹਿਗੁਰੂ ਨੂੰ ਮਨਜ਼ੂਰ ਹੋਵੇਗਾ ਸੋ ਹੋ ਕੇ ਰਹੇਗਾ।”

ਬੋੜ੍ਹੇ ਚਿਰ ਨੂੰ ਸਾਰੇ ਲੋਕਾਂ ਨੂੰ ਛੁੱਟੀ ਮਿਲ ਗਈ, ਪਰ ਸੰਕਰ ਨੂੰ ਰੋਕ ਲਿਆ ਗਿਆ। ਸਾਰੇ ਬੰਦੇ ਫਾਟਕ ਦੇ ਬਾਹਰ ਚਲੇ ਗਏ। ਕੁੱਝ ਮੰਟਾਂ ਬਾਅਦ ਸੰਕਰ ਨੂੰ ਅਵਾਜ਼ ਪਈ। ਆਪਣਾ ਨਾਂ ਸੁਣ ਕੇ ਉਹਦਾ ਖੂਨ ਖੁਸ਼ਕ ਹੋ ਗਿਆ। ਉਹ ਮੁਨਸ਼ੀ ਦੇ ਕਮਰੇ ਵਿਚ ਪਹੁੰਚਿਆ ਤਾਂ ਹੌਲਦਾਰ ਉਸ ਨੂੰ ਕਿਤਕਦਾ ਹੋਇਆ ਬੋਲਿਆ, “ਦੇਖ, ਤੂੰ ਆਪਣੀ ਜਾਤ ਅਤੇ ਔਕਾਤ ਪਛਾਣ! ਆਪਣੀ ਹੈਸੀਅਤ ਦੇ ਮੁਤਾਬਕ ਗੱਲ ਕਰ। ਪੁਲਸ ਦੇ ਮੌਹਰੇ ਬੜੇ-ਬੜੇ ਜਗੀਰਦਾਰ, ਪਹਿਲਵਾਨ, ਧਨਾਦ, ਸੇਠ, ਮੁਰੱਬਿਆਂ ਦੇ ਮਾਲਕ ਜ਼ਿਮੀਦਾਰ ਸਿਰ ਝੁਕਾਉਂਦੇ ਹਨ, ਤੂੰ ਕਿਹੜੇ ਖੇਤ ਦੀ ਮੂਲੀ ਹੈ। ਪੁਲਸ ਦਾ ਵੈਰ ਮੌਤ ਤੋਂ ਵੀ ਬੁਰਾ ਹੁੰਦਾ ਹੈ।”

ਸੰਕਰ ਚੁੱਪ-ਚਾਪ ਹੌਲਦਾਰ ਦੀਆਂ ਗੱਲਾਂ ਸੁਣਦਾ ਰਿਹਾ ਜਿਵੇਂ ਉਹ ਆਪਣੇ ਹੋਸ਼-ਹਵਾਸ ਖੋਹ ਚੁੱਕਾ ਹੋਵੇ। ਹੌਲਦਾਰ ਨੇ ਜਰਨੈਲ ਸਿੰਘ ਨੂੰ ਬੁਲਾ ਕੇ ਕਿਹਾ, “ਜ਼ਰਾ ਇਸ ਸੂਰਮੇ ਨੂੰ ਦੇਖੋ। ਸਰਕਾਰੀ ਗਵਾਹ ਬਣਨ ਤੋਂ ਮੁਨਕਰ ਹੈ। ਬਾਣੇਦਾਰ ਸਾਹਬ ਨੇ ਪੁੱਛਿਆ ਤਾਂ ਉਹਨਾਂ ਨੂੰ ਵੀ ਇਨ੍ਕਾਰ ਕਰ ਦਿੱਤਾ।”

ਜਰਨੈਲ ਸਿੰਘ ਨੇ ਧਿਆਨ ਨਾਲ ਸੰਕਰ ਵੱਲ ਦੇਖਿਆ ਅਤੇ ਉਸ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਉਹ ਸੰਕਰ ਨੂੰ ਉਸ ਕਮਰੇ ਵਿਚ ਲੈ ਗਿਆ ਜਿਸ ਦੇ ਬੂਹਿਆਂ ਅਤੇ ਬਾਰੀਆਂ ਦੇ ਸੀਸ਼ਿਆਂ ਤੇ ਕਾਗਜ਼ ਲਾਇਆ ਹੋਇਆ ਸੀ। ਉਸ ਨੇ ਸੰਕਰ ਨੂੰ ਇਕ ਖੂਜੇ ਵਿਚ ਖੜ੍ਹਾ ਹੋਣ ਦਾ ਹੁਕਮ ਦਿੱਤਾ ਅਤੇ ਉਸ ਨੂੰ ਸਮਝਾਉਂਦਾ ਹੋਇਆ ਬੋਲਿਆ, “ਦੇਖ ਉਏ, ਹਰ ਆਦਮੀ ਦੇ ਕੋਲ ਦੇਣ ਲਈ ਚਾਰ ਚੀਜ਼ਾਂ ਹੁੰਦੀਆਂ ਹਨ---ਇਜ਼ਤ, ਤਨ, ਮਨ ਅਤੇ ਧਨ। ਇਜ਼ਤ ਤਾਂ ਉਸ ਸਮੇਂ ਹੀ ਚਲੀ ਜਾਂਦੀ ਹੈ ਜਦ ਆਦਮੀ ਨੂੰ ਬਾਣੇ ਬੁਲਾਇਆ ਜਾਂਦਾ ਹੈ। ਪੁਲਸ ਤੋਂ ਛੁਟਕਾਰਾ ਪਾਉਣ ਲਈ ਬਾਕੀ ਤਿੰਨਾਂ ਵਿਚੋਂ ਇਕ ਚੀਜ਼ ਜ਼ਰੂਰ ਦੇਣੀ ਪੈਂਦੀ ਹੈ।” ਜਰਨੈਲ ਸਿੰਘ ਨੇ ਘੂਰ ਕੇ ਸੰਕਰ ਵੱਲ ਦੇਖਿਆ ਤਾਂ ਉਹ ਸਹਿਮ ਗਿਆ। ਜਰਨੈਲ ਸਿੰਘ ਦਿੜ

ਇਰਦੇ ਨਾਲ ਬੋਲਿਆ, “ਧੰਨ ਤੇਰੇ ਕੋਲ ਹੈ ਨਹੀਂ, ਕਿ ਦੇ-ਦੁਆ ਕੇ ਛੁੱਟਕਾਰਾ ਪਾ ਸਕੇ। ਬਾਕੀ ਤਨ ਅਤੇ ਮਨ ਰਹਿ ਗਏ। ਬੋਲ ਇਹਨਾਂ ਚੋਂ ਕੀ ਦੇਣਾ ਚਾਹੁੰਦਾ ਹੈ?”

ਸੰਕਰ ਖਮੋਸ਼ ਰਿਹਾ। ਡਰ ਦੇ ਮਾਰੇ ਉਹ ਕੰਬਣ ਲੱਗਾ ਸੀ। ਜਰਨੈਲ ਨੇ ਉਹਦੇ ਨੇੜੇ ਹੁੰਦਿਆਂ ਪੁੱਛਿਆ, “ਬੋਲ। ਸਰਕਾਰੀ ਗਵਾਹ ਬਣੇਗਾ ਜਾਂ ਨਹੀਂ?”

ਸੰਕਰ ਫਿਰ ਵੀ ਚੁਪ ਰਿਹਾ ਤਾਂ ਜਰਨੈਲ ਸਿੰਘ ਬਿਲਕੁਲ ਉਹਦੇ ਸਾਹਮਣੇ ਆ ਖੜ੍ਹਾ ਹੋਇਆ, “ਇਹਦਾ ਮਤਲਬ ਹੈ ਕਿ ਤੂੰ ਮਨ ਨਹੀਂ ਦੇਣਾ ਚਾਹੁੰਦਾ।”

ਜਰਨੈਲ ਸਿੰਘ ਨੇ ਸੰਕਰ ਨੂੰ ਗੁੱਟ ਤੋਂ ਫੜ ਲਿਆ ਅਤੇ ਮਰੋਡ ਕੇ ਬਾਂਹ ਉਹਦੀ ਪਿੱਠ ਨਾਲ ਲਾ ਦਿੱਤਾ। ਫਿਰ ਧੱਕਾ ਦੇ ਕੇ ਉਸ ਨੂੰ ਫਰਸ਼ ’ਤੇ ਸੁੱਟ ਦਿੱਤਾ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਸੰਕਰ ਅਜੇ ਉਠਿਆ ਵੀ ਨਹੀਂ ਸੀ ਕਿ ਜਰਨੈਲ ਸਿੰਘ ਨੇ ਠੋਕਰ ਮਾਰ ਕੇ ਉਸ ਨੂੰ ਮੁਧਾ ਕਰ ਦਿੱਤਾ। ਉਹਦੇ ਗੋਡਿਆਂ ਵਿਚਾਲੇ ਮੋਟਾ ਸਾਰਾ ਡੰਡਾ ਰੱਖ ਕੇ ਆਧਣਾ ਇਕ ਪੈਰ ਉਹਦੇ ਲੱਕ ਉਪਰ ਰੱਖ ਦਿੱਤਾ ਅਤੇ ਸੰਕਰ ਦੇ ਦੌਨਾਂ ਪੈਰਾਂ ਨੂੰ ਉਹਦੇ ਲੱਕ ਵੱਲ ਨੂੰ ਬਿੱਚਣ ਲੱਗਾ।

ਸੰਕਰ ਦੀਆਂ ਚੀਕਾਂ ਨਿਕਲਣ ਗਈਆਂ ਅਤੇ ਗੋਡਿਆਂ ਦੀਆਂ ਹੱਡੀਆਂ ਦੇ ਪਟਾਕੇ ਵੱਜ ਗਏ ਜਿਵੇਂ ਕਿਸੇ ਪੱਕੇ ਸਿਲਾਈ ਕੀਤੇ ਕੱਪੜੇ ਨੂੰ ਜ਼ੋਰ ਨਾਲ ਉਧੇਤਿਆ ਜਾ ਰਿਹਾ ਹੋਵੇ।

“ਹਾਏ ਮੈਂ ਮਰ ਗਿਆ।” ਸੰਕਰ ਚਿਲਾਇਆ।

ਜਰਨੈਲ ਸਿੰਘ ਨੇ ਭਾਰ ਹੋਰ ਵਧਾ ਦਿੱਤਾ, “ਦੱਸ, ਸਰਕਾਰੀ ਗਵਾਹ ਬਣੇਗਾ ਜਾਂ ਨਹੀਂ?”

“ਬਣੂਗਾ”, ਸੰਕਰ ਨੇ ਰੋਇਆਂ ਕਿਹਾ।

ਜਰਨੈਲ ਸਿੰਘ ਨੇ ਡੰਡਾ ਇਕ ਪਾਸੇ ਸੁੱਟ ਦਿੱਤਾ। ਸੰਕਰ ਨੇ ਉਠਣ ਦੀ ਕੋਸ਼ਿਸ਼ ਕੀਤੀ ਪਰ ਉਹ ਛਿੱਗ ਪਿਆ ਅਤੇ ਚੀਕਾਂ ਮਾਰ ਕੇ ਰੋਂਦਾ ਹੋਇਆ ਬੋਲਿਆ, “ਹਾਏ, ਮੈਂ ਮਰ ਗਿਆ! ਮੇਰੇ ਗੋਡੇ ਨਹੀਂ ਚਲਦੇ।”

ਜਰਨੈਲ ਸਿੰਘ ਨੇ ਉਸ ਨੂੰ ਫੜ ਕੇ ਉਠਾਇਆ ਅਤੇ ਸਹਾਰਾ ਦੇ ਕੇ ਹੌਲੀ-ਹੌਲੀ ਤੁਰਦਾ ਬੋਲਿਆ, “ਬੜ੍ਹਾ ਚਿਰ ਤੁਰ, ਗੋਡੇ ਠੀਕ ਹੋ ਜਾਣਗੇ। ਅਜੇ ਤਾਂ ਤੈਨੂੰ ਸਜ਼ਾ ਦਾ ਅਲਫ਼-ਬੇ-ਪੇ ਹੀ ਦੱਸਿਆ ਹੈ।”

ਕੁੱਝ ਦੇਰ ਬਾਅਦ ਸੰਕਰ ਲੜਖੜ੍ਹਾਉਂਦਾ ਹੋਇਆ ਵਰਾਂਡੇ ਵਿਚ ਆ ਗਿਆ। ਰੋ-ਰੋ ਕੇ ਉਹਦੀਆਂ ਅੱਖਾਂ ਲਾਲ ਹੋ ਗਈਆਂ ਸਨ ਅਤੇ ਚਿਹਰਾ ਭਿੱਜ ਗਿਆ ਸੀ। ਹੌਲਦਾਰ ਨੂੰ ਦੇਖਦਿਆਂ ਹੀ ਉਸ ਨੇ ਹੱਥ ਜੋੜ ਦਿੱਤੇ ਅਤੇ ਬਹੁਤ ਕਮਜ਼ੋਰ ਅਵਾਜ਼ ਵਿਚ ਬੋਲਿਆ, “ਮੈਨੂੰ ਮਾਫ਼ ਕਰ ਦਿਓ ਹਾਕਮ ਸਾਹਬ।”

“ਸ਼ਾਬਾਸ.....” ਹੌਲਦਾਰ ਨੇ ਕਿਹਾ ਅਤੇ ਉਸ ਨੂੰ ਤਿੰਨ ਦਿਨ ਦੇ ਬਾਅਦ ਪੇਸ਼ ਹੋਣ ਦਾ ਹੁਕਮ ਦੇ ਕੇ ਛੁੱਟੀ ਦੇ ਦਿੱਤੀਆਂ।

ਦਸ

ਸੰਕਰ ਬਾਣੇ ਤੋਂ ਬਾਹਰ ਨਿਕਲਿਆ ਤਾਂ ਦਿਨ ਅਜੇ ਕਾਫ਼ੀ ਰਹਿੰਦਾ ਸੀ। ਤੇਜ਼ ਹਵਾ ਦੇ ਕਾਰਨ ਸਤਕ ’ਤੇ ਬੋੜੀ-ਬੋੜੀ ਧੂੜ ਉੱਡ ਰਹੀ ਸੀ। ਸੰਕਰ ਧੁੱਪ ਤੋਂ ਬਚਣ ਲਈ ਦੱਖਤਾਂ ਦੀ ਛਾਂਵੇਂ ਛੋਟੇ-ਛੋਟੇ ਕਦਮ ਪੁੱਟਦਾ ਰੇਲਵੇ ਸਟੇਸ਼ਨ ਦੇ ਨੇੜੇ ਬੱਸ-ਅੱਡੇ ਵੱਲ ਨੂੰ ਜਾ ਰਿਹਾ ਸੀ। ਉਸ ਨੂੰ ਅਪਣੇ ਦੌਨਾਂ ਗੋਡਿਆਂ ’ਤੇ ਮਣਾਂ-ਸੂੰਹੀ ਭਾਰ ਮਹਿਸੂਸ ਹੋ ਰਿਹਾ ਸੀ। ਜਦ ਉਹ ਲੰਮਾ ਜਾਂ ਤੇਜ਼ ਕਦਮ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਦੌਨਾਂ ਗੋਡਿਆਂ ਵਿਚੋਂ ਕੜਕ ਕਰਕੇ ਅਵਾਜ਼ ਆਉਂਦੀ।

ਹੌਲੀ-ਹੌਲੀ ਸੰਕਰ ਬੱਸ ਅੱਡੇ ’ਤੇ ਪਹੁੰਚ ਗਿਆ। ਉਸ ਸਮੇਂ ਉਥੇ ਕੋਈ ਖਾਸ ਰੌਣਕ ਨਹੀਂ ਸੀ। ਜਲੰਧਰ ਰੋਡ ਅਤੇ ਸਟੇਸ਼ਨ ਤੋਂ ਮਿਆਨੀ ਜਾਣ ਵਾਲੀ ਸਤਕ ਦੇ ਚੌਰਸਤੇ ’ਤੇ ਪਿੱਧਲ ਦੇ ਪੁਰਾਣੇ ਅਤੇ ਬਹੁਤ ਬੜੇ ਦੌੜਾਂ ਦੇ ਥੱਲੇ ਕੁੱਝ ਥੋਚੇਵਾਲੇ ਅਲਸਾਈ ਜਿਹੇ ਬੈਠੇ ਸਨ। ਚੌਕ ਦੇ ਚਾਰੇ ਪਾਸੇ ਦੁਕਾਨਾਂ ਦੇ ਪਿੱਛੇ ਅਤੇ ਸਤਕਾਂ ਦੇ ਦੌਨੀਂ ਪਾਸੀਂ ਲੰਮੇ ਅਤੇ ਫੁੱਲੇ ਛੱਪੜ੍ਹਾਂ ਵਿਚ ਖੜ੍ਹੇ ਪਾਣੀ ਤੇ ਸੰਘਣੀ, ਹਰੀ ਕਾਈ ਦੀਆਂ ਤਹਿਆਂ ਜੰਮੀਆਂ ਹੋਈਆਂ ਸਨ। ਛੱਪੜ੍ਹਾਂ ਦੇ ਦੁਆਲੇ ਹਰੇ ਘਾਰ ਉਤੇ ਮੱਛਰਾਂ ਅਤੇ ਮੱਖੀਆਂ ਦੇ ਦਲਾਂ ਦੇ ਦਲ ਬੈਠੇ ਸਨ। ਪਾਣੀ ਵਿਚ ਸੜ ਰਿਹਾ ਘਾਰ ਅਤੇ ਦੌੜਾਂ ਦੇ ਪੱਤਿਆਂ ਦੀ ਅਜੀਬ ਜਿਹੀ ਬਦਬੂ, ਅੱਡੇ ਦੇ ਪੂਰੇ ਵਾਤਾਵਰਣ ਉਤੇ ਛਾਈ ਹੋਈ ਸੀ।

ਅੱਡੇ ਦੀ ਸਤਕ ਕਾਗਜ਼ ਦੇ ਟੁਕੜਿਆਂ, ਗਨੇਰੀਆਂ, ਮੂੰਗਫਲੀ, ਸੰਤਰੇ ਅਤੇ ਕੋਲੇ ਦੇ ਛਿਲਕਾਂ ਨਾਲ ਭਰੀ ਪਈ ਸੀ। ਇਕ-ਦੋ ਅਵਾਰਾ ਗਾਈਆਂ ਅਤੇ ਕੁੱਤੇ ਸਤਕ 'ਤੇ ਖਿਲਰੇ ਕੂੜੇ ਨੂੰ ਸੰਘਦੇ ਤੇ ਖਾਂਦੇ ਘੁੰਮ ਰਹੇ ਸਨ। ਚੌਂਕ ਦੇ ਇਕ ਪਾਸੇ ਪਿੱਪਲ ਦੇ ਥੱਲੇ ਨਲਕੇ ਦਾ ਸਾਰਾ ਪਾਣੀ, ਕੁੱਝ ਨਲਕੇ ਦੇ ਆਲੇ-ਦੁਆਲੇ ਅਤੇ ਕੁੱਝ ਚੌਂਕ ਵਿਚ ਖੜਾ ਸੀ। ਇਸ ਪਾਣੀ ਤੇ ਮੱਖੀਆਂ ਹੀ ਮੱਖੀਆਂ ਬੈਠੀਆਂ ਸਨ।

ਬੱਸ ਦੇ ਆਉਣ ਜਾਂ ਕਿਸੇ ਹੋਰ ਦੇ ਆਉਣ ਕਰਕੇ ਮੱਖੀਆਂ ਭੀਅ-ਭੀਅ ਕਰਕੇ ਉਡੀਆਂ ਅਤੇ ਧੂੜ ਵਾਂਗ ਚਾਰੇ ਪਾਸੇ ਫੈਲ ਜਾਂਦੀਆਂ। ਵਾਤਾਵਰਣ ਸ਼ਾਂਤ ਹੋਣ ਮਗਰੋਂ ਫਿਰ ਪਾਣੀ ਅਤੇ ਕੂੜੇ ਉੱਪਰ ਆ ਬੈਠਦੀਆਂ। ਕਦੀ-ਕਦੀ ਕਿਸੇ ਥੱਚੇਵਾਲੇ ਦੀ ਅਵਾਜ਼ ਗੰਜ ਉੱਠਦੀ ਅਤੇ ਇਕੋ ਸਾਹੇ ਹੋਕਾ ਦੇਣ ਲਗਦਾ, “ਕੇਲਾ....ਟਕੇ ਦਾ ਇਕ....ਪੰਜ ਆਨੇ ਦੇ ਦਰਜਨ....ਚਿਤਰੀ ਵਾਲੇ....ਟਕੇ ਦਾ ਇਕ....ਪੰਜ ਆਨੇ ਦੇ ਦਰਜਨ!”

ਬੋੜ੍ਹੀ ਦੇਰ ਬਾਅਦ ਉਹ ਚੁੱਪ ਹੋ ਜਾਂਦਾ ਤਾਂ ਸੰਤਰੇ ਵੇਚਣ ਵਾਲੇ ਦੀ ਚੀਕਦੀ ਅਵਾਜ਼ ਆਉਂਦੀ ਜਿਵੇਂ ਉਸ ਨੂੰ ਅਚਾਨਕ ਮਿਰਗੀ ਦੌਰਾ ਪੈ ਗਿਆ ਹੋਵੇ। ਮਿਠੇ ਤੇ ਰਸ ਵਾਲੇ ਨਾਗਪੁਰੀ ਸੰਤਰੇ....ਅਨੇ ਦਾ ਇਕ....ਦਸ ਅਨੇ ਦੇ ਬਾਰ੍ਹਾਂ....! ਫਿਰ ਗਨੇਰੀਆਂ ਵੇਚਣ ਵਾਲਾ ਟਟੀਰੀ ਵਾਂਗ ਬੋੜ੍ਹੀ ਦੇਰ ਰਟ ਲਾਉਂਦਾ, “ਠੰਡੀਆਂ ਤੇ ਮਿਠੀਆਂ ਗੰਨੇਰੀਆਂ। ਸਹਾਰਨਪੁਰੀ, ਪੋਨੇ ਗੰਨੇ ਦੀਆਂ ਗੰਨੇਰੀਆਂ। ਚੂਪੋ, ਅਤੇ ਕਲੇਜਾ ਠੰਡਾ ਕਰੋ।” ਅਤੇ ਫਿਰ ਖਮੋਸ਼ ਹੋ ਕੇ ਗੰਨੇਰੀਆਂ ਤੇ ਪਾਣੀ ਛਿਤਕਣ ਲੱਗਦਾ।

ਅੱਡੇ 'ਤੇ ਬੱਸ ਆ ਕੇ ਖੜ੍ਹਦੀ ਤਾਂ ਇਕਦਮ ਭੁਚਾਲ ਜਿਹਾ ਆ ਜਾਂਦਾ। ਲੱਸੀ, ਚਾਹ, ਫਲ, ਮੂੰਗਫਲੀ, ਗੰਨੇਰੀਆਂ ਵੇਚਣ ਵਾਲਿਆਂ ਦੀਆਂ ਅਵਾਜ਼ਾਂ, ਬੱਸ ਦੇ ਚਾਰੇ ਪਾਸੇ ਗੰਜਣ ਲੱਗ ਪੈਂਦੀਆਂ। ਫਲ ਵਗੈਰਾ ਵੇਚਣ ਵਾਲੇ ਮੁੰਡੇ, ਬੱਸ ਵਿਚ ਚੜ੍ਹ ਜਾਂਦੇ। ਫਲ ਵਾਲਿਆਂ ਦਾ ਦੌਰ ਮੁੰਕਦਾ ਤਾਂ ਕੋਈ ਦਾ ਦੁੱਖ ਦਰਦ, ਸਿਰ ਦਰਦ, ਕੰਨ ਦਰਦ, ਅੱਖ ਦਰਦ ਤੋਂ ਲੈ ਕੇ ਕਮਜ਼ੋਰੀ ਨਾਤਾਕਤੀ ਦੀ ਦਵਾਈ ਜਾਂ ਫਾਊਨਟੇਨ ਪੈਨ, ਚਾਕੂ-ਛੂਰੀ ਵਗੈਰਾ ਵੇਚਣ ਵਾਲਾ ਆ ਜਾਂਦਾ ਅਤੇ ਬੱਸ ਦੇ ਮੌਹਰਲੇ ਜਾਂ ਪਿਛਲੇ ਦਰਵਾਜ਼ੇ ਵਿਚ ਖੜਾ ਹੋ ਕੇ ਬੋਲਦਾ, “ਮਿਹਰਬਾਨ, ਮੈਂ ਤੁਹਾਡੇ ਦੋ ਮਿੱਟ ਲਉਂਗਾ।” ਅਤੇ ਫਿਰ ਉਹ ਆਪਣੇ ਮਾਲ ਦੇ ਗੁਣਾਂ ਦਾ ਵਖਿਆਨ ਕਰਕੇ ਕਹਿੰਦਾ, “ਮਿਹਰਬਾਨ.....ਇਥੇ ਇਸ ਚੀਜ਼ ਦਾ ਮੂਲ ਸਿਰਫ ਅਨੁ ਅਨੇ ਹੈ....ਦੁਕਾਨ ਤੋਂ ਲੈਣ ਜਾਉਗੇ ਤਾਂ ਇਕ ਰੁਪਏਇਹ ਰਿਆਇਤ ਸਿਰਫ ਦੁਕਾਨ ਦੀ ਮਸ਼ਹੂਰੀ ਲਈ ਦਿੱਤੀ ਜਾ ਰਹੀ ਹੈ। ਜਿਸ ਮਿਹਰਬਾਨ ਨੂੰ ਜ਼ਰੂਰਤ ਹੈ, ਹਾਕ ਮਾਰ ਕੇ ਮੰਗ ਲਵੋ। ਗੁਣਕਾਰੀ ਸਾਬਤ ਨਾ ਹੋਵੇ ਤਾਂ ਪੂਰੇ ਪੈਸੇ ਵਾਪਸ,” ਕਹਿੰਦਾ ਹੋਇਆ ਉਹ ਹੌਲੀ-ਹੌਲੀ ਤੁਰਦਾ, ਚਾਰੇ ਪਾਸੇ ਦੇਖਦਾ, ਬੱਸ ਦੇ ਦੂਜੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਜਾਂਦਾ।

ਸੰਕਰ ਦੁਕਾਨਾਂ ਅਤੇ ਲੱਕੜੀ ਦੇ ਖੋਖਿਆਂ ਅੰਦਰ ਝਾਕਦਾ ਹੋਇਆ ਪੂਰੇ ਅੱਡੇ ਅਤੇ ਚੌਂਕ ਵਿਚ ਘੁੰਮ ਗਿਆ, ਪਰ ਉਸ ਨੂੰ ਆਪਣੇ ਪਿੰਡ ਦਾ ਇਕ ਵੀ ਆਦਮੀ ਕਿਤੇ ਨਜ਼ਰ ਨਹੀਂ ਆਇਆ। ਉਹ ਚੱਕਰ ਲਾ ਕੇ ਚੌਂਕ ਵਿਚ ਆ ਗਿਆ ਅਤੇ ਨਲਕੇ 'ਤੇ ਪਾਣੀ ਪੀਣ ਲੱਗਾ। ਗੋਡਿਆਂ ਦੇ ਦਰਦ ਕਰਕੇ ਉਸ ਕੋਲੋਂ ਮੂਧਾ ਨਹੀਂ ਹੋ ਹੁੰਦਾ ਸੀ। ਉਹ ਲੱਤਾਂ ਚੱਤੀਆਂ ਕਰਕੇ ਹੌਲੀ-ਹੌਲੀ ਇਕ ਹੱਥ ਨਾਲ ਨਲਕਾ ਗੇਤਦਾ ਪਾਣੀ ਪੀ ਰਿਹਾ ਸੀ। ਇਕ ਲੰਮਾ-ਚੱਤਾ ਅਤੇ ਤਕਤਾ ਸਰਦਾਰ ਉਸ ਦੇ ਕੋਲ ਆ ਖੜਾ ਹੋਇਆ ਜੋ ਉਸ ਵੱਲ ਨਫਰਤ ਨਾਲ ਦੇਖ ਕੇ ਫੀਰੂ ਬਾਜੀਗਰ ਉਸ ਦੇ ਕੋਲ ਆ ਗਿਆ। ਸੰਕਰ ਨੇ ਜਦ ਪਾਣੀ ਪੀਦਿਆਂ ਬਹੁਤ ਚਿਰ ਲਾ ਦਿੱਤਾ ਤਾਂ ਉਹ ਉਸ ਨੂੰ ਛਿਤਕਦਾ ਹੋਇਆ ਬੋਲਿਆ, “ਗੱਭਣ ਮੱਝ ਵਾਂਗ ਚੱਡੇ ਚੱਤੇ ਕਰਕੇ ਕਿਉਂ ਖੜਾ ਹੈ? ਛੇਤੀ-ਛੇਤੀ ਪਾਣੀ ਪੀ ਅਤੇ ਇਕ ਪਾਸੇ ਹੋ। ਤੂੰ ਤਾਂ ਨਲਕੇ ਤੇ ਕਬਜ਼ਾ ਕਰਕੇ ਬੈਠ ਗਿਆ ਹੈ।”

ਸੰਕਰ ਤਿਆਹ ਪੂਰੀ ਤਰ੍ਹਾਂ ਬੁਝਾਏ ਬਿਨਾਂ ਹੀ ਨਲਕੇ ਤੋਂ ਪਰ੍ਹੇ ਹੋ ਗਿਆ ਅਤੇ ਅੱਡੇ ਤੋਂ ਕੁੱਝ ਫਾਸਲੇ 'ਤੇ ਹਸਪਤਾਲ ਵੱਲ ਅੰਬਾਂ ਦੇ ਬਾਗ ਵਿਚ ਆ ਗਿਆ। ਉਥੇ ਇਕ ਸੰਘਣੇ ਦ੍ਰੱਖਤ ਦੇ ਥੱਲੇ ਮਿਲਖਾ ਸਿੰਘ ਅਤੇ ਹੋਰ ਲੋਕ ਅਰਾਮ ਕਰ ਰਹੇ ਸਨ। ਉਹਨੂੰ ਦੇਖ ਕੇ ਫੀਰੂ ਬਾਜੀਗਰ ਉਸ ਦੇ ਕੋਲ ਆ ਗਿਆ। ਸੰਕਰ ਨੇ ਸਿੱਧਾ ਖੜਾ ਹੋਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ, “ਪਿੰਡ ਕਦੋਂ ਚੱਲਣਾ ਹੈ?”

“ਫੀਰੂ, ਤੂੰ ਮੌਕੇ ਦਾ ਗਵਾਹ ਹੈ?....ਤੂੰ ਤਾਂ ਉਸ ਦਿਨ ਪਿੰਡੋਂ ਬਾਹਰ ਗਿਆ ਹੋਇਆ ਸੀ।” ਸੰਕਰ ਨੇ ਉਸ ਵੱਲ ਹੈਰਾਨੀ ਨਾਲ ਦੇਖਦਿਆਂ ਕਿਹਾ। “ਮੈਨੂੰ ਤਾਂ ਪਤਾ ਨਹੀਂ। ਸਰਦਾਰ ਨੱਥਾ ਸਿੰਘ ਨੇ ਜੋ ਸਮਝਾਇਆ, ਉਹੀ ਮੈਂ ਮੁਨਸ਼ੀ ਨੂੰ ਦੱਸ ਦਿੱਤਾ। ਪਾਸਾ ਅਤੇ ਛੱਬੂ ਨੰਬਰਦਾਰਾਂ ਵਲੋਂ ਮੌਕੇ ਦੇ ਗਵਾਹ ਹਨ।”

“ਪਾਸਾ ਕਿੱਥੇ ਹੈ?” ਸੰਕਰ ਨੇ ਬਹੁਤ ਖਾਹਿਸ਼ ਨਾਲ ਪੁੱਛਿਆ।

“ਉਹ ਪਿੰਡ ਚਲਾ ਗਿਆ ਹੈ। ਸੁਣਿਆ ਹੈ, ਉਸ ਨੇ ਦਸ ਰੁਪਏ ਨਕਦ ਹੀ ਲੈ ਲਏ ਹਨ। ਤੂੰ ਕਿਹੜੇ ਪਾਸੇ ਗਵਾਹੀ ਦੇਣੀ ਹੈ?” ਫੀਰੂ ਨੇ ਪੁੱਛਿਆ।

ਇਹ ਸੁਣ ਕੇ ਸੰਕਰ ਦਾ ਚਿਹਰਾ ਉਤਰ ਗਿਆ। ਫੀਰੂ ਨੇ ਆਪਣਾ ਪ੍ਰਸ਼ਨ ਦੁਹਰਾਇਆ ਤਾਂ ਸੰਕਰ ਜਵਾਬ ਦਿੱਤੇ ਬਿਨਾਂ ਹੀ ਅੰਬਾਂ ਦੇ ਦ੍ਰੱਖਤਾਂ ਕੋਲ ਦੀ, ਸਤਕ ਪਾਰ ਸੀਸਮ ਦੇ ਦ੍ਰੱਖਤਾਂ ਦੇ ਝੁੰਡ ਕੋਲ ਆ ਗਿਆ। ਉਥੇ ਇਕ ਦ੍ਰੱਖਤ ਥੱਲੇ ਸਰਦਾਰਾ ਸਿੰਘ ਅਤੇ ਕੁੱਝ ਹੋਰ ਲੋਕ ਆਪਣੇ-ਆਪਣੇ ਸਾਫ਼ੇ ਵਿਛਾ ਕੇ ਲੰਮੇ ਪਏ ਸਨ। ਸੰਕਰ ਨੂੰ ਦੇਖ ਕੇ ਛੱਬੂ ਉਹਦੇ ਕੋਲ ਆ ਗਿਆ ਅਤੇ ਉਸ ਕੋਲ ਝੁੱਕ ਕੇ ਪੁੱਛਿਆ, “ਤੂੰ ਬਾਣੇ ਹੀ ਕਿਉਂ ਬੈਠ ਰਿਹਾ ਸੀ?” ਅਤੇ ਫਿਰ ਬੁੱਲਾਂ ਤੇ ਜੀਭ ਢੱਕਦਾ ਹੋਇਆ ਬੋਲਿਆ, “ਅਜ ਬੜੇ ਸਰਦਾਰ ਨੇ ਸਾਨੂੰ ਬਹੁਤ ਐਸ ਕਰਾਈ ਹੈ। ਇਹੋ ਜਿਹੀ ਰੋਟੀ ਮੈਂ ਪਹਿਲਾਂ ਕਦੇ ਨਹੀਂ ਖਾਧੀ ਸੀ। ਸੁਣਿਆ ਹੈ, ਦਿਨ-ਚਲੇ ਸਾਰਿਆਂ ਨੇ ਠੇਕੇ ਦੀ ਸ਼ਰਾਬ ਪੀਣੀ ਹੈ।”

ਛੱਬੂ ਕੁੱਝ ਪਲਾਂ ਤੱਕ ਸੰਕਰ ਵੱਲ ਦੇਖਦਾ ਰਿਹਾ। ਫਿਰ ਉਹਦੇ ਨੇੜੇ ਹੋ ਕੇ ਪੁੱਛਿਆ, “ਤੂੰ ਕਿਹੜੇ ਪਾਸੇ ਗਵਾਹੀ ਦੇ ਰਿਹਾਂ?”

ਸੰਕਰ ਨੇ ਕੋਈ ਉੱਤਰ ਨਹੀਂ ਦਿੱਤਾ। ਉਸ ਨੂੰ ਭਗਵਾਨ ਸਿੰਘ ਦੇ ਕੋਤੇ ਸ਼ਬਦ, ਬਚਿੰਤ ਸਿੰਘ ਦੀਆਂ ਗਾਲਾਂ ਅਤੇ ਪੁਲਸ ਦੀ ਕੁੱਟ ਯਾਦ ਆ ਗਈ। ਉਸ ਦੀਆਂ ਅੱਖਾਂ ਵਿਚ ਹੰਡੂ ਆ ਗਏ। ਉਹ ਨਿੰਮੋਝੂਣਾ ਜਿਹਾ ਮੁੜ ਕੇ ਅੱਡੇ ਵੱਲ ਆ ਗਿਆ।

ਸੰਕਰ ਨੇ ਨਲਕੇ ਦੇ ਕੋਲ ਇਕ ਦੁੱਖਤ ਦੇ ਬੱਲੇ ਬੈਠ ਕੇ ਖਾਣਾ ਖਾਧਾ ਅਤੇ ਉਥੇ ਹੀ ਸਾਫ਼ਾ ਵਿਛਾ ਕੇ ਲੰਮਾ ਪੈ- ਗਿਆ। ਉਹ ਘੜੀ-ਮੁੜੀ ਇਕ-ਇਕ ਲੱਤ ਉੱਪਰ ਚੁੱਕ ਕੇ ਗੋਡਿਆਂ ਦੀ ਮਾਲਸ਼ ਕਰਦਾ ਰਿਹਾ। ਉਸ ਦੇ ਗੋਡਿਆਂ ਦੇ ਬੱਲੇ ਦਾ ਹਿੱਸਾ ਫੇਰੇ ਵਾਂਗ ਦਰਦ ਕਰ ਰਿਹਾ ਸੀ ਅਤੇ ਬਾਕੀ ਸਰੀਰ ਦੇ ਮੁਕਾਬਲੇ ਉਹ ਹਿੱਸਾ ਜਿਆਦਾ ਗਰਮ ਸੀ।

ਸੰਕਰ ਉੰਘਦਾ ਜਿਹਾ ਲੰਮਾ ਪਿਆ ਸੀ। ਜਦ ਮਿਲਖਾ ਸਿੰਘ ਅਤੇ ਉਸ ਦੇ ਸਾਥੀ ਚਾਹ ਪੀਣ ਲਈ ਅੱਡੇ ਵਿਚ ਹਲਵਾਈ ਦੀ ਦੁਕਾਨ 'ਤੇ ਆ ਬੈਠੇ ਤਾਂ ਸੰਕਰ ਉੰਘੇ ਲੰਮਾ ਪਿਆ ਉਨ੍ਹਾਂ ਨੂੰ ਦੇਖਦਾ ਰਿਹਾ। ਉਹਨਾਂ ਨੇ ਪਹਿਲਾਂ ਮਠਿਆਈ ਮੰਗਾਈ ਅਤੇ ਬਾਅਦ ਵਿਚ ਪਕੋੜੇ।

ਸੰਕਰ ਵੀ ਆਪਣਾ ਸਾਫ਼ਾ ਝਾੜ ਕੇ ਹਲਵਾਈ ਦੀ ਇਕ ਛੋਟੀ ਜਿਹੀ ਦੁਕਾਨ 'ਤੇ ਆ ਬੈਠਾ। ਦੁਕਾਨ ਦੇ ਮੋਹਰੇ ਲਕੜੀ ਦੇ ਟੁੱਟੇ ਜਿਹੇ ਫੱਟਿਆਂ 'ਤੇ ਲੋਹੇ ਦੇ ਕੁੱਝ ਬਾਲ ਪਏ ਸਨ। ਉਹਨਾਂ 'ਤੇ ਬੇਸ਼ਮਾਰ ਮੱਖੀਆਂ ਬੈਠੀਆਂ ਸਨ ਅਤੇ ਹੋਰ ਕੀਤੇ-ਮਕੋੜੇ ਘੁੰਮ ਰਹੇ ਸਨ। ਬਾਲਾਂ ਦੇ ਪਿੱਛੇ ਇਕ ਬਜ਼ੁਰਗ ਆਦਮੀ ਬਹੁਤ ਹੀ ਮੈਲੇ-ਕੁੱਲੇ ਕੱਪੜੇ ਪਾਈ ਬੂਹੇ ਦੀ ਚੌਖਣ ਨਾਲ ਬੈਠਾ ਉੰਘ ਰਿਹਾ ਸੀ। ਮੱਖੀਆਂ ਬਹੁਤ ਅਜਾਦੀ ਨਾਲ ਉਸ ਦੇ ਖੁੱਲ੍ਹੇ ਮੂੰਹ ਵਿਚ ਆ-ਜਾ ਰਹੀਆਂ ਸਨ। ਉਸ ਦੇ ਹੱਥ ਕਾਲਖ ਨਾਲ ਲਿਭੜੇ ਹੋਏ ਸਨ, ਅਤੇ ਸਰੀਰ 'ਤੇ ਵੀ ਕਿਤੇ-ਕਿਤੇ ਕਾਲਖ ਲੱਗੀ ਹੋਈ ਸੀ। ਸੰਕਰ ਖੰਖਿਆ ਤਾਂ ਹਲਵਾਈ ਹੜਵੜ੍ਹਾ ਕੇ ਜਾਗਿਆ ਅਤੇ ਸੰਕਰ ਵੱਲ ਲਾਲ-ਲਾਲ ਅੱਖਾਂ ਨਾਲ ਦੇਖਦਿਆਂ ਪੁੱਛਿਆ, “ਕੀ ਚਾਹੀਦਾ?”

“ਅੱਠ ਆਨਿਆਂ ਦੀ ਬਰਫੀ।” ਸੰਕਰ ਨੇ ਜੇਬ ਵਿਚੋਂ ਕੱਪੜੇ ਦਾ ਪੁਰਾਣਾ ਟੁਕੜਾ ਕੱਢਿਆ ਅਤੇ ਉਸ ਦੀਆਂ ਗੰਢਾਂ ਖੋਲ੍ਹਣ ਲੱਗਾ।

ਹਲਵਾਈ ਨੇ ਕਿਸੇ ਬੈਦੇ ਨੂੰ ਦੋ-ਤਿੰਨ ਹਾਕਾਂ ਮਾਰੀਆਂ। ਜਦ ਅੱਗਿਉਂ ਕੋਈ ਜਵਾਬ ਨਾ ਆਇਆ ਤਾਂ ਉਹ ਮੂੰਹ ਵਿਚ ਬੁਤਬੁਤ ਕਰਨ ਲੱਗਾ, “ਪਤਾ ਨਹੀਂ, ਦੁਪਿਹਰੇ ਹੀ ਕਿਥੇ ਜਾ ਮਰਦੇ ਹਨ।”

ਬੁੱਢੇ ਹਲਵਾਈ ਨੇ ਇਕ ਪਾਸੇ ਨੂੰ ਮੁਧਾ ਹੋ ਕੇ ਲੱਕੜੀ ਦਾ ਇਕ ਛੋਟਾ ਜਿਹਾ ਡੰਡਾ ਚੁੱਕਿਆ ਜਿਸ ਦੇ ਇਕ ਸਿਰੇ ਤੇ ਮੈਲਾ ਜਿਹਾ ਕਪੜਾ ਬੰਨਿਆ ਹੋਇਆ ਸੀ। ਉਸ ਨੇ ਇਕ ਬਾਲ ਤੋਂ ਮੱਖੀਆਂ ਉਡਾ ਕੇ ਮਠਿਆਈ ਦਾ ਇਕ ਟੁਕੜਾ ਚੁੱਕਿਆ ਅਤੇ ਉਸ ਨੂੰ ਦੇਖ ਕੇ ਵਾਪਸ ਰੱਖ ਦਿੱਤਾ। ਉਸ ਨੇ ਵਾਰੋ-ਵਾਰੀ, ਪੰਜਾਂ ਹੀ ਬਾਲਾਂ ਤੋਂ ਮੱਖੀਆਂ ਉਡਾਈਆਂ, ਮਠਿਆਈ ਨੂੰ ਪਰਥਿਆ ਅਤੇ ਫਿਰ ਬਿੱਝ ਕੇ ਬੋਲਿਆ, “ਬਰਫੀ ਹੈ ਨਈ।”

ਕੁੱਝ ਹੀ ਸਕਿੰਟਾਂ ਵਿਚ ਮੱਖੀਆਂ ਫਿਰ ਬਾਲਾਂ ਤੇ ਆ ਬੈਠੀਆਂ। ਹਲਵਾਈ ਦਹਿਲੀਜ਼ ਨਾਲ ਪਿੱਠ ਲਾ ਕੇ ਫੇਰ ਉੰਘਣ ਲੱਗ ਪਿਆ। ਸੰਕਰ ਹਲਵਾਈ ਦੀ ਦੂਜੀ ਦੁਕਾਨ 'ਤੇ ਚਲੇ ਗਿਆ। ਮਿਲਖਾ ਸਿੰਘ ਉਸ ਨੂੰ ਦੇਖਦਿਆਂ ਦੀ ਅੱਧਾ ਪਕੋੜਾ ਸੰਘ ਤੋਂ ਬੱਲੇ ਕਰਕੇ ਅਤੇ ਅੱਧਾ ਮੂੰਹ ਚੋਂ ਬਾਹਰ ਕੱਢ ਕੇ ਹੱਥ ਵਿਚ ਫੜਦਾ ਉੱਚੀ ਅਵਾਜ਼ ਵਿਚ ਬੋਲਿਆ, “ਸੁਣਾ ਉੱਏ ਉਤੇਸੇ ਦਿਆ ਪੁੱਤਰਾ, ਤੇਨੂੰ ਪੁਲਸ ਨੇ ਛੱਡ ਦਿੱਤਾ?”

“ਚੌਧਰੀ, ਮੈਂ ਕਿਹਤਾ ਖਨ ਕੀਤਾ ਹੈ ਜਿਹੜਾ ਮੈਨੂੰ ਉਥੇ ਬੈਠਾਈ ਰੱਖਦੇ?” ਕਹਿੰਦੇ-ਕਹਿੰਦੇ ਸੰਕਰ ਦੀ ਅਵਾਜ਼ ਹੌਲੀ ਹੋ ਗਈ। “ਤੂੰ ਕਦੋਂ ਆਇਆਂ ਉਥੋਂ?”

“ਬਸ, ਤਹਾਡੇ ਪਿੱਛੇ-ਪਿੱਛੇ ਹੀ। ਤੁਸੀਂ ਬੜੇ ਛਾਟਕ ਤੋਂ ਬਾਹਰ ਨਿਕਲ ਰਹੇ ਹੋਵੋਂਗੇ ਜਦ ਮੈਨੂੰ ਛੁੱਟੀ ਮਿਲ ਗਈ।” ਸੰਕਰ ਦੀਆਂ ਅੱਖਾਂ ਭੈਅ ਨਾਲ ਫੈਲ ਗਈਆਂ।

ਮਿਲਖਾ ਸਿੰਘ ਨੇ ਆਪਣੇ ਸਾਥੀਆਂ 'ਤੇ ਨਜ਼ਰ ਮਾਰੀ ਅਤੇ ਫਿਰ ਇਕ ਪਾਸੇ ਬੈਠੇ ਫੀਰੂ ਤੋਂ ਪੁੱਛਿਆ, “ਫੀਰੂ, ਕੁਛ ਹੋਰ ਆਵੇ?”

“ਚੌਧਰੀ ਆਉਣ ਦਿਉ।” ਫੀਰੂ ਨੇ ਕਾਗਜ਼ ਵਿਚ ਪਏ ਪਕੋੜਿਆਂ ਦੇ ਬਚੇ ਖੁਚੇ ਟੁਕੜਿਆਂ ਨੂੰ ਹਥੇਲੀ 'ਤੇ ਇਕੱਠੇ ਕਰਕੇ ਮੂੰਹ ਵਿਚ ਪਾਉਂਦਿਆਂ ਕਿਹਾ।

“ਫੀਰੂ ਬਤਾ ਹੋ ਕੇ ਚੰਗਾ ਗਵਾਹ ਬਣੇਗਾ। ਛਿੱਡ ਭਰ ਕੇ ਖਾਣ ਤੋਂ ਬਾਅਦ ਹੀ ਮੂੰਹ ਚੋਂ ਅਵਾਜ਼ ਨਿਕਲਦੀ ਹੈ।” ਮਿਲਖਾ ਸਿੰਘ ਨੇ ਫੀਰੂ ਨੂੰ ਹੋਰ ਪਕੋੜੇ ਭਿਜਵਾ ਕੇ ਕਿਹਾ।

ਸਾਰੇ ਪਕੋੜੇ ਖਾ ਚੁੱਕੇ ਤਾਂ ਮਿਲਖਾ ਸਿੰਘ ਨੇ ਉਹਨਾਂ ਵੱਲ ਦੇਖਦਿਆਂ ਪੁੱਛਿਆ, “ਪਾਅ ਦੁੱਧ ਦੀ ਚਾਹ ਜਾਂ ਅੱਧੇ ਸੇਰ ਦੀ?”

“ਚੌਧਰੀ, ਅੱਧੇ ਸੇਰ ਦੀ ਆਉਣ ਦਿਉ।.... ਜਦ ਚਾਹ ਪੀਣ ਬੈਠ ਹੀ ਗਏ ਤਾਂ ਕੰਜੂਸੀ ਕਿਉਂ?” ਫੀਰੂ ਨੇ ਕਿਹਾ।

ਮਿਲਖਾ ਸਿੰਘ ਨੇ ਆਪਣੇ ਸਾਥੀਆਂ ਦੀ ਗਿਣਤੀ ਕੀਤੀ ਅਤੇ ਹਲਵਾਈ ਨੂੰ ਬੋਲਿਆ, “ਲਾਲਾ, ਪੰਜ ਚਾਹ.... ਅੱਧਾ-ਅੱਧਾ ਸੇਰ ਦੁੱਧ ਦੀ। ਅੱਧਾ ਪਾਣੀ, ਅੱਧਾ ਦੁੱਧ.... ਉੱਪਰ ਮਲਾਈ ਜ਼ਰੂਰ ਪਾ ਦੇਣੀ।”

ਮਿਲਖਾ ਸਿੰਘ ਨੇ ਸੰਕਰ ਨੂੰ ਪਰੇ ਖੜਾ ਦੇਖ ਕੇ ਪੁੱਛਿਆ, “ਸੰਕਰਾ, ਤੂੰ ਕਿਧਰ ਗਵਾਹੀ ਦੇ ਰਿਹਾਂ?”

“ਕਿਸੇ ਪਾਸੇ ਵੀ ਨਹੀਂ।” ਸੰਕਰ ਨੇ ਡਰਦਿਆਂ-ਡਰਦਿਆਂ ਕਿਹਾ।

“ਲੰਡਾ ਬਲਦ ਕਸਾਈਆਂ ਜੋਗਾ।.... ਤੂੰ ਫਿਰ ਪੁਲਸ ਦਾ ਹੀ ਗਵਾਹ ਬਣੇਗਾ।” ਮਿਲਖਾ ਸਿੰਘ ਨੇ ਗੁੱਸੇ ਨਾਲ ਕਿਹਾ।

ਇਹ ਸੁਣ ਕੇ ਸੰਕਰ ਦਾ ਰੰਗ ਇਕ ਦਮ ਪੀਲਾ ਹੋ ਗਿਆ। ਉਹ ਉਹਨਾਂ ਨੂੰ ਚਾਹ ਪੀਂਦੇ ਛੱਡ ਕੇ ਬੇਇਜ਼ਤ ਅਤੇ ਝੁਠਾ ਜਿਹਾ ਹੋਇਆ ਇਕ ਹੋਰ ਦੁਕਾਨ ਦੇ ਸਾਹਮਣੇ ਪਏ ਲਕੜੀ ਦੇ ਬੈਚ 'ਤੇ ਆ ਬੈਠਾ।

ਸੰਕਰ ਅਜੇ ਕੁੱਝ ਖਾਣ-ਪੀਣ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਦੁਕਾਨ 'ਤੇ ਸਰਦਾਰਾ ਸਿੰਘ ਅਤੇ ਉਸ ਦੇ ਸਾਥੀ ਆ ਗਏ। ਸੰਕਰ ਕਾਹਲੀ ਨਾਲ ਬੈਚ ਤੋਂ ਉਠਿਆ ਅਤੇ ਸਟੇਸ਼ਨ ਵੱਲ ਨੂੰ ਤੁਰ ਪਿਆ। ਉਸ ਨੇ ਸਟੇਸ਼ਨ ਦੇ ਬਾਹਰ ਇਕ ਰੇੜ੍ਹੀ ਵਾਲੇ ਤੋਂ ਭੁੰਨੇ ਹੋਏ ਛੋਲੇ ਲਏ ਅਤੇ ਉਹਨਾਂ ਨੂੰ ਚੱਬਦਾ, ਪਿੰਡ ਵੱਲ ਨੂੰ ਤੁਰ ਪਿਆ।

ਜਦ ਤ੍ਰਿਕਾਲਾਂ ਦੇ ਪ੍ਰਭਾਵੇਂ ਬਹੁਤ ਲੰਮੇ ਹੋ ਗਏ ਤਾਂ ਦਿਲਦਾਰ ਜ਼ੋਰ-ਜ਼ੋਰ ਨਾਲ ਉਬਾਸੀਆਂ ਲੈਣ ਲੱਗਾ।

“ਕਿਉਂ ਹੁਣ ਤੋਂ ਹੀ ਸਰੀਰ ਟੁੱਟ ਰਿਹਾ ਹੈ?” ਮਿਲਖਾ ਸਿੰਘ ਨੇ ਉਹਦੀ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਦਿਆਂ ਪੁੱਛਿਆ। ਫਿਰ ਉਹਦੇ ਮੌਢੇ 'ਤੇ ਹੱਥ ਰੱਖਦਾ ਬੋਲਿਆ, “ਨੱਥਾ ਸਿੰਘ ਨੇ ਰੋਟੀ ਅਤੇ ਚਾਹ-ਪਾਣੀ ਲਈ ਤੀਹ ਰੁਪਏ ਦਿੱਤੇ ਸਨ ਉਹ ਮੁੱਕ ਗਏ ਹਨ। ਮੂੰਹ ਕੌੜਾ ਕਰਨਾ ਹੈ ਤਾਂ ਦੌੜ ਕੇ ਜਾ ਤੇ ਉਹਦੇ ਕੋਲੋਂ ਕੁੱਝ ਰੁਪਏ ਹੋਰ ਫੜ ਲਿਆ। ਪੰਜ ਹੈਂਗੇ.....ਅੱਵਲ ਤਾਂ ਚਾਰ ਬੋਤਲਾਂ ਚਾਹੀਦੀਆਂ, ਪਰ ਤਿੰਨ ਤਾਂ ਬਹੁਤ ਜ਼ਰੂਰੀ ਹਨ।”

“ਤਾਇਆ, ਜੇ ਉਹਨੇ ਨਾ ਦਿੱਤੇ?” ਦਿਲਦਾਰ ਨੇ ਸ਼ੱਕ ਜਾਹਰ ਕੀਤਾ।

“ਦੇਵੇਗਾ ਕਿਉਂ ਨਹੀਂ? ਫੌਜਦਾਰੀ ਦੇ ਮੁਕੱਦਮੇ ਲਈ ਗਵਾਹ ਦੀ ਹੈਸੀਅਤ ਜੁਆਈ ਜਿੰਨੀ ਹੁੰਦੀ ਹੈ। ਜਾਹ ਤਾਂ ਸਹੀ, ਮੇਰੇ ਵਲੋਂ ਮੰਗ ਲਵੀਂ।” ਮਿਲਖਾ ਸਿੰਘ ਨੇ ਜ਼ੋਰ ਦਿੱਤਾ ਕਿਹਾ।

“ਚਾਚਾ, ਇਸ ਵਕਤ ਕਿੱਥੇ ਮਿਲੂਗਾ?”

“ਹਸਪਤਾਲ ਹੋਣਾ ਹੈ। ਛੇਤੀ ਜਾ।” ਮਿਲਖਾ ਸਿੰਘ ਨੇ ਢਲਦੇ ਸੂਰਜ ਵੱਲ ਦੇਖਦਿਆਂ ਕਿਹਾ।

ਬੋੜੀ ਦੇਰ ਬਾਅਦ ਹੀ ਦਿਲਦਾਰ ਮੁੜ ਕੇ ਆ ਗਿਆ। ਜਾਣ ਲੱਗਿਆ ਜਿੰਨੀ ਉਹਦੀ ਚਾਲ ਸੁਸਤ ਸੀ, ਹੁਣ ਉਨੀਂ ਹੀ ਤੇਜ਼ ਸੀ। ਉਨ੍ਹਾਂ ਦੇ ਨੇੜੇ ਆ ਕੇ ਉਸ ਦੀਆਂ ਵਾਛਾਂ ਖਿੜ੍ਹ ਗਈਆਂ। ਮਿਲਖਾ ਸਿੰਘ ਨੇ ਉਹਦੀ ਵੱਲ ਦੇਖਦਿਆਂ ਪੁੱਛਿਆ, “ਕਿਉਂ?”

“ਠੀਕ ਹੈ। ਚਾਚੇ ਨੇ ਤੀਹ ਰੁਪਏ ਦਿੱਤੇ ਹਨ। ਕਹਿੰਦਾ ਸੀ, ਬੋੜੇ ਹੋਏ ਹੋਰ ਮੰਗ ਲਵੀਂ।” ਦਿਲਦਾਰ ਨੇ ਖੁਸ਼ ਹੁੰਦਿਆਂ ਕਿਹਾ। “ਨੱਥਾ ਸਿੰਘ ਪੁਰਾਣਾ ਮੁਕੱਦਮੇਬਜ਼ ਹੈ। ਉਹ ਗਵਾਹ ਦੀ ਅਹਿਮੀਅਤ ਨੂੰ ਸਮਝਦਾ ਹੈ। ਫੌਜਦਾਰੀ ਕੇਸ ਵਿਚ ਗਵਾਹ ਤਾਂ ਮੁਲਜ਼ਮ ਦਾ ਸੁਹਾਗ ਹੁੰਦਾ ਹੈ। ਠੀਕ ਬੋਲ ਗਿਆ ਤਾਂ ਮੁਲਜ਼ਮ ਬਾਇਜ਼ਤ ਬਰੀ। ਗਲਤ ਬੋਲ ਗਿਆ ਤਾਂ ਫਾਂਸੀ ਦਾ ਫੰਦਾ ਤਿਆਰ ਸਮਝੇ।” ਮਿਲਖਾ ਸਿੰਘ ਨੇ ਚਹਿਰਦਿਆਂ ਕਿਹਾ।

ਉਹ ਸਾਰੇ ਮਿਆਨੀ ਨੂੰ ਜਾਣ ਵਾਲੀ ਸੜਕ 'ਤੇ'ਲੇਕਾ ਸ਼ਰਾਬ ਦੇਸੀ' ਵੱਲ ਨੂੰ ਚਲੇ ਗਏ।

“ਲਿਆ, ਪੈਸੇ ਮੈਨੂੰ ਦੇ।” ਮਿਲਖਾ ਸਿੰਘ ਨੇ ਦਿਲਦਾਰ ਵੱਲ ਹੱਥ ਵਧਾਉਂਦਿਆਂ ਕਿਹਾ।

“ਤਾਇਆ, ਮੈਂ ਲੈ ਆਉਦਾ ਹਾਂ।” ਦਿਲਦਾਰ ਨੇ ਕੰਨੀ ਕਤਰਾਉਂਦਿਆਂ ਕਿਹਾ।

“ਉਦੇ, ਤੂੰ ਦੇ ਵੀ। ਕੱਲ ਦਾ ਛੋਕਰਾ.....ਸ਼ਰਾਬ ਕੀ ਖਰੀਦੇਂਗਾ!” ਮਿਲਖਾ ਸਿੰਘ ਨੇ ਦਿਲਦਾਰ ਤੋਂ ਰੁਪਏ ਲੈਂਦਿਆਂ ਕਿਹਾ।

“ਤੁਸੀਂ ਇਥੇ ਠਹਿਰੋ.....ਜ਼ਿਆਦਾ ਭੀੜ ਦੇਖ ਕੇ ਠੇਕੇਦਾਰ ਅਕਸਰ ਮਾੜੀ ਦਾਰੂ ਦੇ ਦਿੰਦੇ ਹਨ।”

ਮਿਲਖਾ ਸਿੰਘ ਨੇ ਤਿੰਨ ਬੋਤਲਾਂ ਲੈ ਲਈਆਂ ਅਤੇ ਆਪਣੇ ਸਾਥੀਆਂ ਕੋਲ ਆ ਗਿਆ। ਦੋ ਬੋਤਲਾਂ ਦਿਲਦਾਰ ਨੂੰ ਛੜਾਉਂਦਾ ਬੋਲਿਆ, “ਲੈ ਤਹਿਮਤ ਦੀ ਡੱਬ ਵਿਚ ਰੱਖ ਲੈ।”

“ਤਾਇਆ, ਕਿੰਨੀਆਂ ਲਈਆਂ ਹਨ?”

“ਤਿੰਨਾ।”

“ਬਸ।.....ਚਾਰ ਤਾਂ ਲੈ ਲਉ.....।” ਦਿਲਦਾਰ ਨੇ ਸਖਤ ਲਹਿਜੇ ਵਿਚ ਕਿਹਾ।

“ਮਰਿਆ ਕਿਉਂ ਜਾ ਰਿਹਾ। ਇਹ ਪੀ ਲਵੋ, ਤਿੰਨ ਹੋਰ ਲੈ ਆਉਂਗਾ।”

ਉਹ ਇਕ ਢਾਬੇ ਵੱਲ ਨੂੰ ਜਾ ਰਹੇ ਸਨ ਜਦ ਰਾਹ ਵਿਚ ਉਹਨਾਂ ਨੂੰ ਸਰਦਾਰਾ ਸਿੰਘ ਅਤੇ ਉਹ ਦੋ ਸਾਥੀ ਠੇਕੇ ਵੱਲ ਨੂੰ ਆਉਂਦੇ ਮਿਲੇ। ਉਹ ਬੁੱਲਾਂ ਵਿਚ ਮੁਸਕਰਾਉਂਦੇ ਇਕ-ਦੂਸਰੇ ਵੱਲ ਦੇਖਦੇ ਲੱਘ ਗਏ।

ਉਹ ਢਾਬੇ ਦੇ ਪਿੱਛੇ ਇਕ ਸਿਲ੍ਹੀ ਕੋਠੜੀ ਵਿਚ ਲਕੜੀ ਦੇ ਬੈਂਚ 'ਤੇ ਜਾ ਬੈਠੇ। ਢਾਬੇ ਦਾ ਮੁੰਡੂ ਅਲੂਮੀਨਿਮ ਦੇ ਗਲਾਸ ਵਿਚ ਪਾਣੀ ਅਤੇ ਕੱਟਿਆ ਹੋਇਆ ਪਿਆਜ ਰੱਖ ਗਿਆ।

“ਤਾਇਆ, ਮੈਂ ਪਾਉਂਦਾ ਹਾਂ ਗਲਾਸਾਂ ਵਿਚ।” ਦਿਲਦਾਰ ਨੇ ਤਹਿਮਤ ਦੇ ਡੱਬ ਵਿਚੋਂ ਬੋਤਲ ਕੱਢਦਿਆਂ ਕਿਹਾ।

ਉਸ ਨੇ ਪੰਜਾਂ ਗਲਾਸਾਂ ਵਿਚ ਇਕ ਬੋਤਲ ਖਾਲੀ ਕਰ ਦਿੱਤੀ। ਅਤੇ ਬੋੜ੍ਹਾ-ਬੋੜ੍ਹਾ ਪਾਣੀ ਪਾ ਕੇ ਆਪਣਾ ਗਲਾਸ ਉੱਪਰ ਚੁੱਕਦਾ ਬੋਲਿਆ, ਅੱਛਾ ਜੀ, ਸੱਤ-ਸ੍ਰੀ-ਅਕਾਲ।”

“ਰੱਬ ਰੋਜ਼ ਅਤੇ ਬਹੁਤੀ ਦੇਵੇ।” ਮਿਲਖਾ ਸਿੰਘ ਨੇ ਕਿਹਾ ਅਤੇ ਸਾਰਿਆਂ ਨੇ ਇਕੋ ਸਾਰੇ ਆਪਣੇ-ਆਪਣੇ ਗਲਾਸ ਖਾਲੀ ਕਰ ਦਿੱਤੇ ਅਤੇ ਇਕ ਦੋ ਵਾਰ ਖੰਘ ਕੇ, ਕੜਵਾਹਟ ਦੂਰ ਕਰਕੇ, ਪਿਆਜ ਦੇ ਟੁੱਕੜੇ ਚੱਬਣ ਲੱਗੇ।

“ਤਾਇਆ, ਚੰਗੀ ਆ।” ਮਿਲਖਾ ਸਿੰਘ ਨੇ ਅਵਾਜ਼ ਲਟਕਾਉਂਦਿਆਂ ਕਿਹਾ, “ਸੰਗਤਰਾ ਮਸਾਲੇਦਾਰ ਪਹਿਲਾਂ ਦੋ ਰੁਪਏ ਦੀ ਆਉਂਦੀ ਸੀ। ਫਿਰ ਢਾਈ ਰੁਪਏ ਦੀ ਕਰ ਦਿੱਤੀ। ਬਿਲਕੁਲ ਨਖਾਲਸ ਸਰਾਬ ਹੁੰਦੀ ਸੀ। ਇਕ ਪਉਆ ਪੀ ਕੇ ਇੰਨਾ ਨਸ਼ਾ ਹੋ ਜਾਂਦਾ ਸੀ ਕਿ ਆਦਮੀ ਟਕੁਏ ਦੇ ਇਕ ਟੱਕ ਨਾਲ ਧੱਤ ਤੋਂ ਗਰਦਣ ਲਾਹ ਦੇਵੇ।” ਮਿਲਖਾ ਸਿੰਘ ਨੇ ਦੋਨਾਂ ਹੱਥਾਂ ਨਾਲ ਧੱਤ ਤੋਂ ਗਰਦਣ ਅਲੱਗ ਕਰਨ ਦੀ ਕ੍ਰਿਆ ਬਿਆਨ ਕਰਦਿਆਂ ਕਿਹਾ।

ਉਹ ਤੀਸਰੀ ਬੋਤਲ ਪੀ ਰਹੇ ਸਨ ਜਦ ਇਕ ਜੁਆਨ ਸਰਦਾਰ ਕੋਠੜੀ ਦੇ ਅੰਦਰ ਆਇਆ ਅਤੇ ਇਕ ਪਾਸੇ ਬੈਠ ਗਿਆ। ਉਹਦੇ ਮੂੰਹ 'ਤੇ ਹਲਕੀ-ਹਲਕੀ ਦਾੜ੍ਹੀ-ਮੁੜਾਂ ਆ ਰਹੀਆਂ ਸਨ। ਉਹ ਆਪਣੇ-ਆਪ ਵਿਚ ਮਸਤ ਬੈਠਾ ਸੀ। ਪਰ ਇਕ ਅਵਾਜ਼ ਸੁਣ ਕੇ ਉਹ ਉਹਨਾਂ ਵੱਲ ਧਿਆਨ ਨਾਲ

ਦੇਖਣ ਲੱਗਾ ਅਤੇ ਦਿਲਚਸਪੀ ਨਾਲ ਗੱਲਾਂ ਸੁਣਨ ਲੱਗਾ। ਫਿਰ ਉਹ ਇਕਦਮ ਦਿਲਦਾਰ ਦੇ ਕੋਲ ਆ ਗਿਆ ਅਤੇ ਹੱਥ ਜੋੜ ਕੇ ਬੋਲਿਆ, “ਮਾਮਾ ਜੀ ਸੱਤ-ਸ੍ਰੀ-ਅਕਾਲ!”

ਆਪਣੇ ਲਈ ਮਾਮਾ ਜੀ ਦਾ ਸੰਬੋਧਨ ਸੁਣ ਕੇ ਦਿਲਦਾਰ ਦੀਆਂ ਅੱਖਾਂ ਦੇ ਡੋਰੇ ਹੋਰ ਵੀ ਜ਼ਿਆਦਾ ਲਾਲ ਹੋ ਗਏ। ਉਸ ਨੇ ਬਹੁਤ ਹੀ ਰੁੱਖੀ ਅਵਾਜ਼ ਵਿਚ ਸੱਤ-ਸ੍ਰੀ-ਅਕਾਲ ਦਾ ਜਵਾਬ ਦਿਦਿਆਂ ਗੁੰਸੇ ਨਾਲ ਪੁੱਛਿਆ, ’ਕੌਣ ਹੈ ਕਾਕਾ ਤੂੰ? ਮੈਂ ਪਛਾਣਿਆ ਨਹੀਂ।’

“ਮਾਮਾ ਜੀ, ਮੈਂ ਕੁਲਵੰਡ ਹਾਂ।”

‘ਮਾਮਾ’ ਦਾ ਸ਼ਬਦ ਦੁਆਰਾ ਸੁਣ ਕੇ ਦਿਲਦਾਰ ਦਾ ਗੁੱਸਾ ਹੋਰ ਵੀ ਜ਼ਿਆਦਾ ਵੱਧ ਗਿਆ ਅਤੇ ਉਸ ਨੇ ਤਲਖ ਲਹਿਜੇ ਵਿਚ ਪੁੱਛਿਆ, “ਕੁਲਵੰਡ ਕੌਣ.... ਪਿੰਡ ਅਤੇ ਬਾਪ-ਦਾਦਾ ਦਾ ਕੋਈ ਨਾਂ ਤਾਂ ਹੋਵੇਗਾ?”

“ਮਾਮਾ ਜੀ....ਮੈਂ ਹਜੂਰੇ ਤੋਂ ਹਾਂ, ਸੁਦਾਰ ਕੁਲਤਾਰ ਸਿੰਘ ਦਾ ਲੜਕਾ।” ਕੁਲਵੰਡ ਨੇ ਸੰਗਦਿਆਂ ਕਿਹਾ। “ਹਜੂਰੇ ਤੋਂ ਕੁਲਤਾਰ ਸਿੰਘ ਦਾ ਲੜਕਾ!” ਦਿਲਦਾਰ ਨੇ ਸੋਚਦਿਆਂ ਦੁਹਰਾਇਆ। ਪਰ ਫੇਰ ਵੀ ਉਹ ਉਸ ਨੂੰ ਪਛਾਣ ਨਾ ਸਕਿਆ ਅਤੇ ਉਸ ਨੂੰ ਟਾਲਣ ਲਈ ਬੋਲਿਆ, “ਅੱਛਾ-ਅੱਛਾ, ਤੂੰ ਹਜੂਰੇ ਤੋਂ ਹੈ।”

“ਮਾਮਾ ਜੀ, ਹੋਰ ਘਰ ਸਾਰੇ ਠੀਕ-ਠਾਕ ਹਨ?” ਕੁਲਵੰਡ ਨੇ ਪੁੱਛਿਆ।

ਦਿਲਦਾਰ ਇਕ ਵਾਰ ਫਿਰ ਚੌਂਕ ਗਿਆ ਅਤੇ ਗੁੱਸੇ ਨਾਲ ਕੁਲਵੰਡ ਨੂੰ ਦੇਖਦਾ ਹੋਇਆ ਬੋਲਿਆ, “ਘਰ ਤਾਂ ਸਾਰੇ ਠੀਕ ਹਨ, ਪਰ ਤੂੰ ਹੈ ਕੌਣ ਜੋ ਮੈਨੂੰ ਜਬਰਦਸਤੀ ਮਾਮਾ ਬਣਾ ਰਿਹਾ ਹੈ। ਮੈਂ ਤੈਨੂੰ ਪਛਾਣਿਆ ਨਹੀਂ।”

“ਮਾਮਾ ਜੀ, ਮੈਂ ਕੰਤਾ ਹਾਂ। ਮੇਰੇ ਨਾਨਕੇ ਬੇਰਫੇ ਪਿੰਡ ਹਨ।” ਕੁਲਵੰਡ ਨੇ ਦੱਸਿਆ।

ਦਿਲਦਾਰ ਦੀਆਂ ਅੱਖਾਂ ਦੇ ਸਾਹਮਣੇ ਇਕ ਛੋਟਾ ਜਿਹਾ ਬੱਚਾ ਘੁੰਮ ਗਿਆ ਜਿਸ ਨੂੰ ਉਹ ਆਪਣੇ ਮੌਦਿਆਂ ‘ਤੇ ਚੁੱਕ ਕੇ ਆਪਣੇ ਨਾਨਕਿਆਂ ਦੀਆਂ ਗਲੀਆਂ ਵਿਚ ਘੁੰਮਿਆ ਕਰਦਾ ਸੀ। ਉਹ ਚਹਿਰਦਾ ਹੋਇਆ ਬੋਲਿਆ, “ਉਏ, ਤੂੰ ਨੰਜੋ ਦਾ ਪੁੱਤ ਹੈਂ?”

“ਹਾਂ, ਮਾਮਾ ਜੀ।”

“ਤਾਂ ਇਦਾਂ ਕਿਹਾ। ਤੂੰ ਮੈਨੂੰ ਕੁਲਵੰਡ ਦੱਸੀ ਜਾ ਰਿਹਾਂ। ਸਿੱਧਾ ਕਿਹਾ, ਕਿ ਮੈਂ ਨੰਜੋ ਦਾ ਪੁੱਤ ਕੰਤਾ ਹਾਂ।” ਕਿਹਾ ਕੇ ਦਿਲਦਾਰ ਨੇ ਉਸ ਨੂੰ ਆਪਣੀ ਜੱਫੀ ਵਿਚ ਲੈ ਲਿਆ ਅਤੇ ਫਿਰ ਉਸ ਨੂੰ ਆਪਣੇ ਕੋਲ ਬਿਠਾਉਂਦਾ, ਮਿਲਖਾ ਸਿੰਘ ਨੂੰ ਬੋਲਿਆ, “ਤਾਇਆ, ਆਪਣਾ ਕਾਕਾ ਬਹੁਤ ਦੇਰ ਬਾਅਦ ਮਿਲਿਆ ਹੈ। ਛੋਟਾ ਜਿਹਾ ਸੀ ਦੋ ਸਾਲ ਦਾ ਜਦ ਮੈਂ ਦੇਖਿਆ ਸੀ ਇਹਨੂੰ। ਹੁਣ ਸੁਹਾਂਗੇ ਜਿੰਨਾ ਵੱਡਾ ਹੋ ਗਿਆ ਹੈ।” ਉਸ ਨੇ ਕੁਲਵੰਡ ਵੱਲ ਖੁਸ਼ੀ ਨਾਲ ਦੇਖਦਿਆਂ ਮਿਲਖਾ ਸਿੰਘ ਨੂੰ ਕਿਹਾ, “ਤਾਇਆ, ਮੁੰਡੇ ਲਈ ਬੋਤਲ ਮੰਗਵਾ।”

“ਮਾਮਾ ਜੀ, ਮੈਨੂੰ ਨਹੀਂ ਚਾਹੀਦੀ। ਮੈਂ ਤਾਂ ਤੁਹਾਡੀ ਅਵਾਜ਼ ਪਛਾਣ ਲਈ ਸੀ, ਇਸ ਲਈ ਬੁਲਾ ਲਿਆ।”

“ਉਏ, ਥੋੜ੍ਹੀ ਜਿਹੀ ਤਾਂ ਪੀ। ਮੈਂ ਤਾਂ ਤੈਨੂੰ ਉਹਨੀ ਦਿਨੀ ਵੀ ਦੋ ਘੁੱਟ ਪਿਲਾ ਦਿੰਦਾ ਹੁੰਦਾ ਸੀ ਜਦ ਤੂੰ ਅਜੇ ਦੁੱਧ ਪੀਂਦਾ ਸੀ।” ਦਿਲਦਾਰ ਨੇ ਆਪਣਾ ਗਲਾਸ ਕੁਲਵੰਡ ਦੇ ਬੁੱਲਾਂ ਨੂੰ ਲਾ ਦਿੱਤਾ।

“ਮਾਮਾ ਜੀ, ਮੈਂ ਨਹੀਂ ਪੀਂਦਾ।” ਕੁਲਵੰਡ ਨੇ ਇਨਕਾਰ ਕਰਦਿਆਂ ਕਿਹਾ। “ਉਏ, ਤੂੰ ਛੋਟਾ ਸੀ ਤਾਂ ਮੈਂ ਤੇਰਾ ਪਿਸਾਬ ਵੀ ਪੀਤਾ ਹੈ। ਤੂੰ ਮੇਰੀ ਜੂਠੀ ਸ਼ਰਾਬ ਵੀ ਨਹੀਂ ਪੀ ਸਕਦਾ! ਲੈ ਪੀ।” ਦਿਲਦਾਰ ਜਿਦ ਕਰਨ ਲੱਗਾ।

“ਨਹੀਂ ਮਾਮਾ ਜੀ, ਮੈਂ ਕਦੀ ਪੀਤੀ ਨਹੀਂ।” ਕੁਲਵੰਡ ਸਿੰਘ ਨੇ ਫਿਰ ਨਾਂਹ ਕਰ ਦਿੱਤੀ।

“ਉਏ, ਰਹਿਣ ਵੀ ਦੇ। ਤੇਰਾ ਬਾਪੁ ਤਾਂ ਸੁਣਿਆ ਹੈ, ਡੀਕ ਲਾ ਕੇ ਪੀਂਦਾ ਹੈ।ਅੱਛਾ, ਜੇ ਪਹਿਲਾਂ ਕਦੀ ਨਹੀਂ ਪੀਤੀ ਤਾਂ ਅੱਜ ਪੀ ਲੈ।” ਦਿਲਦਾਰ ਨੇ ਕਿਹਾ। ਫਿਰ ਮਿਲਖਾ ਸਿੰਘ ਨੂੰ ਕਿਹਿਣ ਲੱਗਾ, “ਤਾਇਆ, ਹੋਰ ਬੋਤਲ ਮੰਗਵਾ। ਮੈਂ ਕੰਤੇ ਨੂੰ ਪਿਲਾ ਕੇ ਬੂਟਾ ਲਾਉਣਾ ਚਾਹੁੰਦਾ ਹਾਂ।”

“ਨਹੀਂ, ਮਾਮਾ ਜੀ।” ਕੁਲਵੰਡ ਨੇ ਦਿਲਦਾਰ ਦੇ ਦੋਨੋਂ ਹੱਥ ਫੜ ਲਏ ਅਤੇ ਉਠਦਾ ਹੋਇਆ ਬੋਲਿਆ, “ਹੁਣ ਮੈਂ ਚੱਲਿਆਂ।”

“ਉਏ, ਤੂੰ ਬੈਠ ਤਾਂ ਸਹੀ। ਤੈਨੂੰ ਤਾਂ ਅਜੇ ਮੈਂ ਦਿਲ ਭਰ ਕੇ ਦੇਖਿਆ ਵੀ ਨਹੀਂ।” ਦਿਲਦਾਰ ਨੇ ਉਸ ਦਾ ਹੱਥ ਛੜਦਿਆਂ ਕਿਹਾ। “ਮਾਮਾ ਜੀ, ਮੈਂ ਕਿਸੇ ਦਿਨ ਪਿੰਡ ਆਉਂਗਾ। ਹੁਣ ਮੈਂ ਜਾਣਾ ਹੈ। ਮੇਰਾ ਦੋਸਤ ਮੈਨੂੰ ਉਡੀਕਦਾ ਹੈ।” ਕੁਲਵੰਡ ਨੇ ਢਾਬੇ ਦੇ ਬਾਹਰ ਇਕ ਸਾਈਕਲ ਵਾਲੇ ਵੱਲ ਇਸ਼ਾਰਾ ਕਰਦਿਆਂ ਕਿਹਾ।

“ਉਹਨੂੰ ਵੀ ਸੱਦ ਲੈ।”

“ਨਹੀਂ ਮਾਮਾ ਜੀ। ਫਿਰ ਆਉਂਗਾ।” ਕੁਲਵੰਡ ਨੇ ਉਠਦਿਆਂ ਕਿਹਾ।

“ਕੰਤਿਆ, ਤੂੰ ਇੰਨੀ ਦੇਰ ਬਾਅਦ ਮਿਲਿਆ ਹੈ ਪਰ ਸੇਵਾ ਕੋਈ ਨਹੀਂ ਕਰਾਈ।” ਦਿਲਦਾਰ ਉਠ ਕੇ ਉਸ ਨੂੰ ਜੋੜ ਨਾਲ ਆਪਣੀ ਵੱਖੀ ਨਾਲ ਲਾਉਂਦਾ ਹੋਇਆ ਬੋਲਿਆ, “ਕੰਤੇ, ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ.....ਇੰਨੀ ਖੁਸ਼ੀ ਹੋਈ ਹੈ ਕਿ ਜੀਅ ਕਰਦਾ ਹੈ ਕਿ ਹੁਣੇ ਖੂਨ ਕਰ ਦਿਆਂ।” ਦਿਲਦਾਰ ਨੇ ਹੱਦੋਂ ਬਾਹਰ ਹੁੰਦਿਆਂ ਕਿਹਾ ਅਤੇ ਪਾਣੀ ਦੀ ਗਰਵੀ ਥੱਲੇ ਸਿੱਟ ਦਿੱਤੀ।

ਕੁਲਵੰਡ ਦੇ ਜਾਣ ਮਗਰੋਂ ਦਿਲਦਾਰ ਫਿਰ ਆਪਣੀ ਜਗ੍ਹਾ ’ਤੇ ਬੈਠ ਗਿਆ। ਉਨ੍ਹਾਂ ਨੇ ਚੌਥੀ ਬੋਤਲ ਮੰਗਾਈ ਅਤੇ ਛੇਤੀ-ਛੇਤੀ ਖਾਲੀ ਕਰ ਦਿੱਤੀ ਅਤੇ ਲੜਖੜ੍ਹਾਂਦੇ ਢਾਬੇ ਦੇ ਬਾਹਰ ਆ ਗਏ। ਦਿਲਦਾਰ ਚੌਕ ਵਿਚ ਆ ਕੇ ਮਿਆਨੀ ਨੂੰ ਜਾਣ ਵਾਲੀ ਸੜਕ ਵੱਲ ਜਾਣ ਲੱਗਾ ਤਾਂ ਮਿਲਖਾ ਸਿੰਘ ਨੇ ਉਸ ਨੂੰ ਮੌਦੇ ਤੋਂ ਫੜਦਿਆਂ ਪੁੱਛਿਆ, “ਕਿੱਥੇ ਜਾ ਰਿਹਾ? ਆਪਣੇ ਪਿੰਡ ਦਾ ਇਹ ਰਾਹ ਨਹੀਂ ਹੈ।”

“ਤਾਇਆ, ਇਕ ਬੋਤਲ ਲੈਣੀ ਹੈ..... ਰਾਹ ਲਈ.....ਜੇ ਤਿਹਾਅ ਲੱਗੀ ਤਾਂ ਕੀ ਪੀਵਾਂਗੇ?” ਦਿਲਦਾਰ ਨੇ ਝੂਮਦਿਆਂ ਕਿਹਾ।

“ਬਸ ਕਰ, ਤੂੰ ਇਕੱਲਾ ਡੇਚ ਬੋਤਲ ਪੀ ਗਿਆ ਹੈ।” ਮਿਲਖਾ ਸਿੰਘ ਉਸ ਨੂੰ ਆਪਣੀ ਵੱਲ ਘੜੀਸਣ ਦੀ ਕੋਸ਼ਿਸ਼ ਕਰਦਿਆਂ ਕਿਹਾ।

“ਨਹੀਂ ਤਾਇਆ। ਮੈਂ ਅਜੇ ਹੋਰ ਪੀਉਂਗਾ। ਮੇਰਾ ਕੰਤਾ, ਅੱਜ ਮੈਨੂੰ ਕਈ ਸਾਲਾਂ ਦੇ ਬਾਅਦ ਮਿਲਿਆ ਹੈ.... ਮੈਨੂੰ ਖੁਸ਼ੀ ਕਰਨ ਦੇ।” ਦਿਲਦਾਰ ਨੇ ਲੜਖੜ੍ਹਾਂਦਿਆ ਕਿਹਾ।

ਜਦ ਦਿਲਦਾਰ ਨੇ ਜ਼ਿਦ ਫੜ ਲਈ ਤਾਂ ਮਿਲਖਾ ਸਿੰਘ ਇਕ ਬੋਤਲ ਹੋਰ ਲੈ ਆਇਆ। ਦਿਲਦਾਰ ਨੇ ਬੋਤਲ ਦੇਖ ਕੇ ਗੁਸੇ ਨਾਲ ਕਿਹਾ, “ਤਾਇਆ, ਮੇਰੇ ਨਾਲ ਧੋਖਾ? ਅਧੀਏ ਨੂੰ ਬੋਤਲ ਕਹਿ ਰਿਹਾ ਹੈ.... ਮੈਂ ਖੁਨ ਕਰ ਦੇਉਂਗਾ।.... ਮੈਨੂੰ ਕਿਰਪਾਨ ਦੇ....” ਦਿਲਦਾਰ ਨੇ ਬਥਲਾਉਂਦੀ ਅਵਾਜ਼ ਵਿਚ ਕਿਹਾ।

ਮਿਲਖਾ ਸਿੰਘ ਨੇ ਉਸ ਨੂੰ ਸੰਭਾਲ ਲਿਆ ਅਤੇ ਸਮਝਾਉਂਦਾ ਹੋਇਆ ਬੋਲਿਆ, “ਇਹ ਅਧੀਆ ਨਹੀਂ, ਪੂਰੀ ਬੋਤਲ ਹੈ। ਤੈਨੂੰ ਭੁਲੇਖਾ ਲੱਗ ਹੈ। ਯਕੀਨ ਨਹੀਂ ਤਾਂ ਮਿਣ ਕੇ ਦੇਖ ਲੈ।”

“ਅੱਛਾ ਤਾਇਆ, ਜੇ ਤੂੰ ਕਹਿੰਦਾ ਹੈ ਤਾਂ ਮੰਨ ਲੈਂਦਾ ਹੈ। ਮੈਨੂੰ ਤਾਂ ਅਧੀਆ ਹੀ ਲਗਦਾ ਹੈ।” ਦਿਲਦਾਰ ਨੇ ਕਿਹਾ ਅਤੇ ਲੜਖਤਾਂਦਾ ਅੱਗੇ ਲੰਘ ਗਿਆ।

ਉਹ ਇਕ ਦੂਜੇ ਨਾਲ ਖਹਿੰਦੇ ਹੋਏ ਸਟੇਸ਼ਨ ਤੋਂ ਨਿਕਲ ਕੇ ਪਿੰਡ ਨੰ ਜਾਣ ਵਾਲੀ ਸੜਕ 'ਤੇ ਆ ਗਏ। ਉਥੇ ਭੀਤ ਬਹੁਤ ਬੋੜੀ ਸੀ। ਜਦ ਕੋਈ ਬਸ ਜਾਂ ਟਰੱਕ ਆਉਂਦਾ ਅਤੇ ਉਸ ਦੀ ਤੇਜ਼ ਰੋਸ਼ਨੀ ਉਹਨਾਂ ਦੀਆਂ ਅੱਖਾਂ 'ਤੇ ਪੈਂਦੀ ਤਾਂ ਉਹ ਚੀਕਾਂ ਮਾਰਦੇ ਗਲਾਂ ਕੱਢਣ ਲੱਗ ਪੈਂਦੇ। ਉਹ ਅੱਧਾ ਕੁ ਰਾਹ ਗਏ ਹੋਣਗੇ ਕਿ ਉਹਨਾਂ ਨੂੰ ਆਪਣੇ ਪਿੱਛੇ ਚਾਂਗਰਾਂ ਦੀਆਂ ਅਵਾਜ਼ਾਂ ਸੁਣੀਆਂ। ਮਿਲਖਾ ਸਿੰਘ ਅਵਾਜ਼ਾਂ ਨੂੰ ਧਿਆਨ ਨਾਲ ਸੁਣਦਾ ਹੋਇਆ ਬੋਲਿਆ, “ਸਰਦਾਰਾ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਅਵਾਜ਼ਾਂ ਹਨ।”

“ਅੱਛਾ?” ਦਿਲਦਾਰ ਨੇ ਕਿਹਾ ਅਤੇ ਉਹਨਾਂ ਵੱਲ ਮੂੰਹ ਕਰਕੇ ਜ਼ੋਰ-ਜ਼ੋਰ ਬੱਕਰੇ ਬੁਲਾਉਣ ਅਤੇ ਚੀਕਾਂ ਮਾਰਨ ਲੱਗਾ। ਹੋਰ ਬੰਦੇ ਵੀ, ਉਸ ਨਾਲ ਮਿਲ ਕੇ ਬੱਕਰੇ ਬੁਲਾਉਂਦੇ ਹੋਏ ਉੱਚੀ ਅਵਾਜ਼ ਵਿਚ ਕਹਿਣ ਲੱਗੇ, “ਅੱਗੇ ਆਉ.... ਤੁਹਾਡੀ ਮਾਂ ਨੂੰ....।”

ਅਗਿਉ, ਜਵਾਬ ਵਿਚ ਹੋਰ ਵੀ ਉੱਚੀ ਅਵਾਜ਼ ਆਈ, “ਖੜ੍ਹੇ ਹੋਵੋ, ਤੁਹਾਡੀ ਭੈਣ ਨੂੰ....।” ਦੋਨੋ ਧੱਤੇ ਆਪਣੇ ਵਿਚਾਲੇ ਫਾਸਲਾ ਰੱਖੀ, ਇਕ ਦੂਜੇ ਨੂੰ ਲਲਕਾਰਦੇ ਅਤੇ ਗਲਾਂ ਕੱਢਦੇ ਪਿੰਡ ਵੱਲ ਨੂੰ ਤੁਰੇ ਜਾ ਰਹੇ ਸਨ। ਪਿੰਡ ਦੇ ਨੇਤੇ ਪਹੁੰਚ ਕੇ ਉਹ ਇਕ ਦੂਜੇ ਨੂੰ ਬਹੁਤ ਉੱਚੀ-ਉੱਚੀ ਗਲਾਂ ਕੱਢਣ ਲੱਗੇ। ਉਹਨਾਂ ਦੀਆਂ ਗਲਾਂ ਸੁਣ ਕੇ ਬਹੁਤ ਸਾਰੇ ਲੋਕਾਂ ਦੀ ਅੱਖ ਖੁੱਲ ਗਈ। ਨਿਆਣੇ ਕੱਚੀ ਨੀਂਦੇ ਜਾਗ ਜਾਣ ਕਰਕੇ ਰੋਣ ਲੱਗ ਪਏ। ਔਰਤਾਂ ਘਬਰਾ ਕੇ ਉਠ ਪਈਆਂ।

ਲੋਕ ਕੋਠਿਆਂ 'ਤੇ ਖੜ੍ਹੇ ਇਸ ਰੌਲੇ-ਰੱਪੇ ਨੂੰ ਸੁਣ ਰਹੇ ਸਨ। ਔਰਤਾਂ ਆਪਸ ਵਿਚ ਪੁਸਰ-ਮੁਸਰ ਕਰ ਰਹੀਆਂ ਸਨ। ਆਦਮੀ, ਚਾਂਗਰਾਂ ਮਾਰਨ ਵਾਲਿਆਂ ਨੂੰ ਬੁਰਾ-ਭਲਾ ਕਹਿ ਰਹੇ ਸਨ।

ਹੋਲੀ-ਹੋਲੀ ਚਾਂਗਰਾਂ ਬੰਦ ਹੋ ਗਈਆਂ, ਪਰ ਉਹਨਾਂ ਦੀ ਜਗ੍ਹਾ ਕੁੱਤਿਆਂ ਨੇ ਲੈ ਲਈ। ਚਾਰੇ ਪਾਸਿਆਂ ਤੋਂ ਕੁੱਤਿਆਂ ਦੇ ਭੌਂਕਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਕਦੀ-ਕਦੀ ਮੁਰਗੇ ਦੀ ਬਾਂਗ ਵੀ ਸੁਣਾਈ ਦੇ ਦਿੰਦੀ ਸੀ।

ਨੀਦ ਉਖਤਨ ਕਰਕੇ ਲੋਕ ਸੁਚੇਤ ਹੋ ਗਏ ਸਨ। ਪਿੰਡ ਦਾ ਸਭ ਤੋਂ ਬੁੱਢਾ ਬਜ਼ੁਰਗ ਭਾਈਆ ਰਾਮ ਸਿੰਘ ਕਿਸੇ ਦਾ ਨਾਂ ਲਏ ਬਿਨਾਂ ਗਲਾਂ ਕੱਢ ਰਿਹਾ ਸੀ, “ਪਿੰਡ ਵਿਚ ਫੌਜਦਾਰੀ ਕੀ ਹੋਈ ਹੈ, ਸਾਰਾ ਪਿੰਡ ਬਦਮਾਸ ਬਣ ਗਿਆ ਹੈ। ਕੱਲ ਦੇ ਛੋਕਰੇ ਵੀ ਕਿਰਪਾਨਾਂ ਫੜੀ ਧਮੱਚਤ ਪਾ ਰਹੇ ਹਨ।”

“ਕੌਣ ਸਨ ਇਹ?” ਇਕ ਆਦਮੀ ਨੇ ਉੱਚੀ ਅਵਾਜ਼ ਵਿਚ ਪੁੱਛਿਆ।

“ਮਿਲਖਾ ਸਿੰਘ ਅਤੇ ਸਰਦਾਰਾ ਸਿੰਘ ਦੀ ਪੱਤੀ ਦੇ ਆਦਮੀ ਸਨ। ਬਾਣੇ, ਬਿਆਨ ਦੇ ਕੇ ਆਏ ਸਨ।” ਕਿਸੇ ਨੇ ਜਵਾਬ ਦਿੱਤਾ।

“ਨਾਲ ਬਾਜ਼ੀਗਰਾਂ ਅਤੇ ਅਧਰਮੀਆਂ ਦੇ ਛੋਕਰੇ ਵੀ ਸਨ।” ਇਕ ਪਾਸੇ ਤੋਂ ਅਵਾਜ਼ ਆਈ।

“ਇਹਦਾ ਮਤਲਬ ਹੈ ਕਿ ਟਿੱਡੀਆਂ ਦੇ ਵੀ ਪਰ ਨਿਕਲ ਆਏ ਹਨ।” ਭਾਈਆ ਰਾਮ ਸਿੰਘ ਨੇ ਗੁਸੇ ਨਾਲ ਕਿਹਾ। ਫਿਰ ਉਸ ਨੇ ਚਿਤਾਵਨੀ ਦਿੰਦਿਆ ਕਿਹਾ, “ਅਗਰ ਇਹੀ ਹਾਲ ਰਿਹਾ ਤਾਂ ਇਕ ਦਿਨ ਜਾਂ ਤਾਂ ਸਾਰਾ ਪਿੰਡ ਹਵਾਲਾਤ ਵਿਚ ਬੰਦ ਹੋਵੇਗਾ ਜਾਂ ਫਿਰ ਇਥੇ ਪੁਲਸ ਦੀ ਚੌਂਕੀ ਹਮੇਸ਼ਾਂ ਲਈ ਬੈਠ ਜਾਵੇਗੀ। ਤੁਹਾਡੀਆਂ ਰੋਟੀਆਂ ਖਾਵੇਗੀ, ਅਤੇ ਤੁਹਾਡੇ ਹੀ ਚਿੱਤੜ੍ਹ ਭੰਨੇਗੀ।”

ਭਾਈਆ ਰਾਮ ਸਿੰਘ ਨੂੰ ਸੇਵਾ ਸਿੰਘ ਦੀ ਗੱਲ ਸੱਪ ਵਾਂਗ ਡਸ ਗਈ। ਉਹ ਚੀਕਦਾ ਹੋਇਆ ਬੋਲਿਆ, “ਤਾਂ ਇਕ ਦੋ ਖੁਨ ਹਰ ਰੋਜ਼ ਕਰਿਆ ਕਰੋ।”

ਫਿਰ ਉਸ ਨੇ ਅਫਸੋਸ ਭਰੇ ਲਹਿਜੇ ਨਾਲ ਕਿਹਾ, “ਸਵੇਰ ਦਾ ਵੇਲਾ ਹੈ। ਵਾਹਿਗੁਰੂ ਦਾ ਨਾਂ ਲਵੇ..... ਮਾਂ ਦੇ ਖਸਮ ਚਾਂਗਰਾਂ ਮਾਰ ਰਹੇ ਹਨ।”

“ਭਾਈਆ, ਸਮੇਂ ਸਮੇਂ ਦੀ ਗੱਲ ਹੈ। ਤੂੰ ਇਕ ਮਾਲਾ ਫੇਰ ਕੇ ਜਾਪ ਕਰਦਾ ਹੈ। ਤੇਰੀ ਉਮਰ ਵਿਚ ਪਹੁੰਚ ਕੇ ਸ਼ਾਇਦ ਉਹ ਦੋ ਮਾਲਾ, ਇਕੋ ਸਮੇਂ ਜਪਿਆ ਕਰਨਗੇ।” ਸੇਵਾ ਸਿੰਘ ਨੇ ਹੱਸਿਆਂ ਕਿਹਾ।

ਭਾਈਆ ਰਾਮ ਸਿੰਘ ਚੁੱਪ ਹੋ ਗਿਆ ਤਾਂ ਉੱਚੀਆਂ ਅਵਾਜ਼ਾਂ ਮੱਧਮ ਹੋ ਗਈਆਂ। ਲੋਕ ਅਕਾਸ਼ ਵਿਚ ਧੂਰ੍ਵ ਤਾਰੇ ਤੋਂ ਅੰਦਾਜ਼ਾ ਲਾ ਕੇ ਹਲ ਜੋੜਨ ਦੀਆਂ ਤਿਆਰੀਆਂ ਕਰਨ ਲੱਗੇ। ਨਿਆਣਿਆਂ ਨੂੰ ਬਾਪੜ-ਬਾਪੜ ਕੇ ਸੁਲਾਉਣ ਮਗਰੋਂ ਤੀਵੀਆਂ ਦੁੱਧ ਰਿਤੁਕਣ ਲੱਗੀਆਂ ਅਤੇ ਅੱਧੀ ਰਤ ਤੋਂ ਨੀਦ ਉੱਖੜ ਜਾਣ ਕਰਕੇ ਪਿੰਡ ਵਾਲਿਆਂ ਦਾ ਦਿਨ ਸ਼ੁਰੂ ਹੋ ਗਿਆ।

ਗਿਆਰਾਂ

ਜਦ ਪੂਰਬ ਵਿਚ ਸੁਰਖੀ ਫੈਲ ਗਈ ਤਾਂ ਬਚਿੰਤ ਸਿੰਘ ਨੇ ਵਾਹਿਗੁਰੂ ਦਾ ਨਾਂ ਲੈ ਕੇ ਬਲਦਾਂ ਦੇ ਗਲ ਵਿਚ ਪੰਜਾਲੀ ਪਾ ਦਿੱਤੀ ਅਤੇ ਹੱਲ ਬੰਨ ਕੇ ਖੇਤ ਨੂੰ ਜਾਣ ਲਈ ਤਿਆਰ ਹੋ ਗਿਆ। ਤਬੇਲੇ ਦੇ ਬੂਹੇ 'ਤੇ ਦਸਤਕ ਸੁਣ ਕੇ ਬਚਿੰਤ ਸਿੰਘ ਨੇ ਪੁੱਛਿਆ:

“ਕੌਣ ਹੈ ਬਈ?”

“ਸਰਦਾਰ ਜੀ.....ਮੈਂ ਹਾਂ।” ਛਿੱਬੂ ਨੇ ਹੌਲੀ ਜਿਹੀ ਜਵਾਬ ਦਿੱਤਾ।

“ਉਏ, ਮੈਂ, ਦਾ ਕੋਈ ਨਾਂ ਵੀ ਤਾਂ ਹੋਵੇਗਾ?” ਬਚਿੰਤ ਸਿੰਘ ਨੇ ਛਿੱਬੂ ਦਾ ਬੋਲ ਪਛਾਨਣ ਦੇ ਬਾਵਜੂਦ ਪੁਸ਼ਟੀ ਕਰਨ ਲਈ ਪੁੱਛਿਆ।

“ਸਰਦਾਰ ਜੀ, ਮੈਂ ਹਾਂ....ਛਿੱਬੂ।”

ਬਚਿੰਤ ਸਿੰਘ ਨੇ ਵਾਹਿਗੁਰੂ ਦਾ ਨਾਂ ਲਿਆ ਅਤੇ ਕਿਰਪਾਨ ਸੱਜੇ ਹੱਥ ਵਿਚ ਸੰਭਾਲ ਕੇ ਖੱਬੇ ਹੱਥ ਨਾਲ ਬੂਹੇ ਦਾ ਇਕ ਪੱਟ ਖੋਲ੍ਹ ਦਿੱਤਾ। ਛਿੱਬੂ ਨੂੰ ਪਛਾਣ ਕੇ ਉਹ ਨਰਮ ਅਵਾਜ਼ ਵਿਚ ਬੋਲਿਆ, “ਆ ਬਈ ਛਿੱਬੂ।”

ਛਿੱਬੂ ਨੇ ਹਲ-ਪੰਜਾਲੀ ਤਿਆਰ ਦੇਖੀ ਤਾਂ ਇਕ ਕੋਨੇ ਵਿਚ ਪਈ ਕੱਸੀ ਅਤੇ ਆਪਣਾ ਭਾਂਡਾ ਚੁੱਕਦਾ ਬੋਲਿਆ, “ਸਰਦਾਰ ਜੀ, ਕੱਢਾਂ ਹਲ ਬਾਹਰ?”

“ਹਾਂ, ਲੈ ਚੱਲ, “ਕਹਿ ਕੇ ਬਚਿੰਤ ਸਿੰਘ ਨੇ ਜਸਵੰਤ ਕੌਰ ਨੂੰ ਅਵਾਜ਼ ਮਾਰੀ। ਜਸਵੰਤ ਕੌਰ ਆ ਗਈ ਤਾਂ ਉਹ ਬੋਲਿਆ, “ਖਜ਼ੂਰਵਾਲਾ ਖੇਤ ਵਾਹੁਣ ਚੱਲੇ ਹਾਂ। ਰੋਟੀ ਉਥੇ ਹੀ ਲੈ ਆਈ। ਮੈਂ ਦੋਹਾਂ ਮੱਝਾਂ ਨੂੰ ਪੱਠੇ ਪਾ ਦਿੱਤੇ ਹਨ। ਦਰਵਾਜ਼ਾ ਅੰਦਰੋਂ ਬੰਦ ਕਰ ਲੈ....ਹੁਸ਼ਿਆਰੀ ਨਾਲ ਰਹਿਣਾ। ਦੂਜੀ ਕਿਰਪਾਨ ਦਲਾਨ ਦੀ ਕਿੱਲੀ ਨਾਲ ਟੰਗੀ ਹੋਈ ਹੈ।” ਕਾਹੀ ਕੇ ਬਚਿੰਤ ਸਿੰਘ ਬਾਹਰ ਨਿਕਲ ਗਿਆ।

ਜਦ ਉਹ ਖਜ਼ੂਰਵਾਲੇ ਖੇਤ ਪਹੁੰਚੇ ਤਾਂ ਪਹੁੰਚਣ ਵਾਲੀ ਸੀ। ਸਾਰੇ ਤਾਰੇ ਮੱਧਮ ਪੈ ਗਏ ਸਨ, ਸਿਰਫ ਇਕ ਤਾਰਾ ਚਮਕ ਰਿਹਾ ਸੀ। ਮੱਸਿਆ ਤੋਂ ਦੋ ਦਿਨ ਪਹਿਲਾਂ ਦੇ ਚੰਦ ਦੀ ਛਿੱਕੀ ਜਿਹੀ ਡਾੜੀ ਅਸਮਾਨ ਦੇ ਇਕ ਕੋਨੇ ਵਿਚ ਦਿਸ ਰਹੀ ਸੀ।

ਬਚਿੰਤ ਸਿੰਘ ਨੇ ਪੰਜਾਲੀ ਵਿਚ ਹਲ ਜੋਤਿਆ ਅਤੇ ਵਾਹਿਗੁਰੂ ਦਾ ਸਿਮਰਨ ਕਰਕੇ ਬਲਦਾਂ ਨੂੰ ਹੱਕ ਦਿੱਤਾ। ਛਿੱਬੂ ਹੱਥ ਵਿਚ ਕਿਰਪਾਨ ਲਈ ਉਹਦੇ ਨਾਲ-ਨਾਲ ਤੁਰ ਰਿਹਾ ਸੀ। ਬਚਿੰਤ ਸਿੰਘ ਨੂੰ ਹਲ ਚਲਾਉਣ ਦਾ ਬਹੁਤਾ ਅਭਿਆਸ ਨਹੀਂ ਸੀ। ਇਸ ਲਈ ਉਹ ਛੇਤੀ ਹੀ ਥੱਕ ਜਾਂਦਾ ਅਤੇ ਹਲ ਛਿੱਬੂ ਦੇ ਹੱਥ ਦੇ ਕੇ ਆਪ ਉਸ ਦੇ ਨਾਲ ਤੁਰਨ ਲੱਗ ਪੈਂਦਾ।

ਜਦ ਸੂਰਜ ਨਿਕਲ ਆਇਆ ਤਾਂ ਬਚਿੰਤ ਸਿੰਘ ਨੇ ਗਿਣ ਕੇ ਸਿਰਫ ਦਸ ਸਿਆਤ ਕੱਢੇ ਸਨ। ਉਸ ਨੇ ਸਿਆਤਾਂ ਵੱਲ ਦੇਖਿਆ ਅਤੇ ਸੋਚਣ ਲੱਗਾ ਕਿ ਵੇਲੇ ਸਿਰ ਹਲ ਜੋੜ ਲੈਂਦਾ ਤਾਂ ਹੁਣ ਤੱਕ ਅੱਧਾ ਖੇਤ ਵਾਹ ਹੋ ਜਾਣਾ ਸੀ। ਉਹ ਸੂਰਜ ਦੀ ਰੋਸ਼ਨੀ ਦੇਖ ਕੇ ਛਿੱਬੂ ਨੂੰ ਬੋਲਿਆ, “ਛਿੱਬੂ, ਜਾ, ਤੂੰ ਦੌੜ ਕੇ ਪੱਠੋ ਵੱਚ ਲੈ। ਮੈਂ ਹਲ ਵਾਹੁੰਦਾ ਹਾਂ।”

“ਸਰਦਾਰ ਜੀ, ਅਜੇ ਤਾਂ ਸੂਰਜ ਨਿਕਲਿਆ ਹੀ ਹੈ। ਛਾਹ ਵੇਲਾ ਕਰਕੇ ਜਾਉਂਗਾ।” ਛਿੱਬੂ ਨੇ ਅਣਮੰਨੇ ਜਿਹੇ ਮਨ ਨਾਲ ਕਿਹਾ।

“ਨਹੀਂ, ਤੂੰ ਹੁਣੇ ਚਲਾ ਜਾ।” ਬਚਿੰਤ ਸਿੰਘ ਨੇ ਜੋਰ ਦੇ ਕੇ ਕਿਹਾ।

ਛਿੱਬੂ ਨਾ ਚਾਹੁੰਦਿਆਂ ਵੀ ਖੇਤ ਦੇ ਖੱਬੇ ਪਾਸੇ ਵੱਲ ਚਲੇ ਗਿਆ, ਜਿਥੇ ਉਸ ਦਾ ਸਾਫ਼ਾ, ਦਾਤੀ ਅਤੇ ਰੱਸੀ ਪਈ ਸੀ। ਜਦ ਇਹ ਚੀਜ਼ਾਂ ਚੁੱਕ ਕੇ ਉਹ ਜਾਣ ਲੱਗਾ ਤਾਂ ਬਚਿੰਤ ਸਿੰਘ ਨੇ ਹਲ ਰੋਕਦਿਆਂ ਉੱਚੀ ਅਵਾਜ਼ ਵਿਚ ਕਿਹਾ, “ਪੱਠੋ ਲੈ ਕੇ ਸਿੱਧਾ ਇਥੇ ਆ ਜਾਈ, ਘਰ ਨੂੰ ਮੈਂ ਆਪੇ ਲੈ ਜਾਉਂਗਾ। ਛਾਹ ਵੇਲੇ ਦੇ ਬਾਅਦ ਮੈਂ ਘਰ ਜਾਣਾ ਹੀ ਹੈ।”

ਦਿਨ-ਚੜ੍ਹੇ ਜਸਵੰਤ ਕੌਰ ਛਾਹ ਵੇਲਾ ਲੈ ਕੇ ਆਈ। ਬਚਿੰਤ ਸਿੰਘ ਨੇ ਉਸ ਨੂੰ ਦੂਰੋਂ ਆਉਂਦੀ ਦੇਖ ਕੇ ਹਲ ਰੋਕ ਦਿੱਤਾ। ਉਹ ਹਲ ਨੂੰ ਪੰਜਾਲੀ ਨਾਲੋਂ ਖੋਲ੍ਹ ਕੇ ਜਸਵੰਤ ਕੌਰ ਵੱਲ ਦੇਖਣ ਲੱਗਾ ਜੋ ਸਿਰ 'ਤੇ ਲੱਸੀ ਦਾ ਘੜਾ ਤੇ ਉੱਪਰ ਪਾਣੀ ਦੀ ਬੜੀ ਗੜਵੀ ਅਤੇ ਉਸ ਉੱਤੇ ਰੋਟੀਆਂ ਦਾ ਛਾਬਾ ਰੱਖੀ ਹੋਈ ਤੁਰੀ ਆ ਰਹੀ ਸੀ। ਉਸ ਨੇ ਮੈਲੀ ਜਿਹੀ ਸਲਵਾਰ ਅਤੇ ਜੰਪਰ ਪਾਇਆ ਹੋਇਆ ਸੀ। ਬਚਿੰਤ ਸਿੰਘ ਉਸ ਨੂੰ ਧਿਆਨ ਨਾਲ ਦੇਖਣ ਲੱਗਾ ਅਤੇ ਫਿਰ ਅਫਸੋਸ ਭਰੀ ਅਵਾਜ਼ ਵਿਚ ਬੋਲਿਆ, “ਜਸਵੰਤ ਕੌਰ ਤਾਂ ਕੁੱਝ ਦਿਨਾਂ ਵਿਚ ਹੀ ਸੜੀ ਹੋਈ ਮਿੱਟੀ ਵਰਗੀ ਹੈ ਗਈ ਹੈ। ਨਾ ਪਹਿਲਾਂ ਵਰਗ ਰੰਗ-ਰੂਪ ਰਿਹਾ ਨਾ ਹੀ ਚਾਲ-ਛਾਲ। ਪਹਿਲਾਂ ਛਾਹ ਵੇਲਾ ਲੈ ਕੇ ਆਉਂਦੀ ਸੀ ਤਾਂ ਮੂੰਹ-ਜੋਰ ਵਛੇਰੀ ਵਾਂਗ ਤੁਰਦੀ ਹੁੰਦੀ ਸੀ।”

ਜਸਵੰਤ ਕੌਰ ਜਦ ਨੇਤੇ ਆ ਗਈ ਤਾਂ ਬਚਿੰਤ ਸਿੰਘ ਖੇਤ ਦੇ ਵਿਚੋਂ ਵਿਚੀਂ ਖਜੂਰ ਦੀ ਨਾ-ਮਾਤਰ ਛਾਂ ਵਿਚ ਆ ਖੜ੍ਹਾ ਹੋਇਆ। ਜਸਵੰਤ ਕੌਰ ਉਸ ਦੇ ਸਾਹਮਣੇ ਆ ਕੇ ਖੜ੍ਹੁ ਗਈ।

“ਬਹੁਤ ਚਿਰ ਲਾ ਦਿੱਤਾ।” ਬਚਿੰਤ ਸਿੰਘ ਨੇ ਸੂਰਜ ਵੱਲ ਦੇਖਦਿਆਂ ਕਿਹਾ।

“ਕਰਤਾਰ ਦਾ ਹਾਲ-ਚਾਲ ਪੁੱਛਣ, ਕੁੱਝ ਤੀਵੀਆਂ ਆ ਗਈਆਂ ਸਨ।” ਜਸਵੰਤ ਕੌਰ ਨੇ ਸਾਵਧਾਨੀ ਨਾਲ ਸਿਰ ਤੋਂ ਲੱਸੀ ਦਾ ਭਾਂਡਾ, ਪਾਣੀ ਦੀ ਗੜਵੀ ਅਤੇ ਛਾਬਾ ਉਤਾਰਦਿਆਂ ਜਵਾਬ ਦਿੱਤਾ।

ਬਚਿੰਤ ਸਿੰਘ ਗੋਡੇ ਖੜ੍ਹੇ ਕਰਕੇ ਜਮੀਨ 'ਤੇ ਹੀ ਬੈਠ ਗਿਆ ਅਤੇ ਆਪਣਾ ਸਾਫ਼ਾ ਜਸਵੰਤ ਕੌਰ ਵੱਲ ਸੁੱਟਦਾ ਬੋਲਿਆ, “ਲੈ, ਆਹ ਬੱਲੇ ਵਿਛਾ ਲੈ। ਜਮੀਨ ਬਹੁਤ ਖੁਰਦਰੀ ਹੈ।”

“ਖੁਰਦਰੀ ਤਾਂ ਹੋਵੇਗੀ ਹੀ। ਲੋਕ ਬਿਜਾਈ ਕਰ ਰਹੇ ਹਨ। ਅਸੀਂ ਅਜੇ ਪਹਿਲਾ ਹਲ ਵਾਹ ਰਹੇ ਹਾਂ।” ਜਸਵੰਤ ਕੌਰ ਨੇ ਬਚਿੰਤ ਸਿੰਘ ਦੇ ਹੱਥ ਯੁਆਉਣ ਲਈ ਪਾਣੀ ਦੀ ਗੜਵੀ ਉੱਪਰ ਚੁੱਕਦਿਆਂ ਕਿਹਾ।

ਬਚਿੰਤ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਜਸਵੰਤ ਕੌਰ ਪਾਣੀ ਪਾਉਂਦੀ ਰਹੀ ਅਤੇ ਉਹ ਰਗਤ-ਰਗਤ ਕੇ ਹੱਥ ਧੋਂਦਾ ਰਿਹਾ। ਜਸਵੰਤ ਕੌਰ ਨੇ ਛਾਬੇ ਵਿਚੋਂ ਰੋਟੀਆਂ ਦੇ ਬੱਲਲਿਉਂ ਕਾਂਸੇ ਦਾ ਬੜਾ ਛੰਨਾ ਕੱਢਿਆ ਅਤੇ ਉਸ ਨੂੰ ਹੱਥ ਨਾਲ ਸਾਫ਼ ਕਰਕੇ ਬਚਿੰਤ ਸਿੰਘ ਦੇ ਸਾਹਮਣੇ ਰੱਖ ਕੇ ਲੱਸੀ ਨਾਲ ਭਰ ਦਿੱਤਾ। ਬਚਿੰਤ ਸਿੰਘ ਲੂੰ ਦੀ ਡਲੀ ਮੂੰਹ ਵਿਚ ਪਾ ਕੇ ਉਸ ਨੂੰ ਚੂਸਦਾ ਰਿਹਾ।

ਜਸਵੰਤ ਕੌਰ ਨੇ ਦੋ ਮੋਟੀਆਂ-ਮੋਟੀਆਂ ਰੋਟੀਆਂ ਉੱਤੇ ਮੱਖਣ ਅਤੇ ਅੰਬ ਦਾ ਅਚਾਰ ਰੱਖ ਕੇ ਉਹਨੂੰ ਫੜਾ ਦਿੱਤੀਆਂ। ਫਿਰ ਚਾਰੇ ਪਾਸੇ ਦੇਖ ਕੇ ਪੁੱਛਿਆ, “ਛੱਬੂ ਕਿਥੇ ਹੈ?”

“ਉਹਨੂੰ ਪੱਠੇ ਵੱਚ ਕੇ ਲਿਆਉਣ ਲਈ ਭੇਜਿਆ ਸੀ। ਅਜੇ ਆਇਆ ਹੀ ਨਹੀਂ; ਆਉਂਦਾ ਹੀ ਹੋਣਾ।” ਬਚਿੰਤ ਸਿੰਘ ਨੇ ਰੋਟੀ ਦੀ ਬੜੀ ਸਾਰੀ ਬੁਰਕੀ ਮੂੰਹ ਵਿਚ ਪਾਉਂਦਿਆਂ ਕਿਹਾ।

“ਮੋਇਆ ਛੱਬੂ, ਵੈਸੇ ਹੀ ਕੰਮ-ਚੋਰ ਹੈ। ਪਰ ਕਰਤਾਰ ਤੋਂ ਡਰਦਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਸੀ।” ਜਸਵੰਤ ਕੌਰ ਨੇ ਕਿਹਾ।

“ਕੰਮ-ਚੋਰ ਤਾਂ ਹੈ। ਪਰ ਕੀਤਾ ਕੀ ਜਾਵੇ! ਹੌਲੀ-ਸਹਿਜੇ ਕੁੱਛ ਨਾ ਕੁੱਛ ਤਾਂ ਕਰਦਾ ਹੀ ਹੈ।” ਬਚਿੰਤ ਸਿੰਘ ਨੇ ਕਿਹਾ। ਫਿਰ ਪੁੱਛਿਆ, “ਘਰ ਜਿੰਦਾ ਤਾਂ ਲਾ ਆਈ ਸੀ?”

“ਨਹੀਂ” ਰਾਮਰੱਤੀ ਨੂੰ ਛੱਡ ਆਈ ਸੀ। ਉਹ ਸਫ਼ਾਈ ਕਰਨ ਆਈ ਸੀ।” ਜਸਵੰਤ ਕੌਰ ਨੇ ਕਿਹਾ। ਫਿਰ ਬਚਿੰਤ ਸਿੰਘ ਵੱਲ ਦੇਖਦੀ ਹੋਈ ਬੋਲੀ, “ਉਹ ਸਿਰਮੁਨੀ ਵੀ ਇਕ ਨੰਬਰ ਦੀ ਚੋਰ ਹੈ। ਜਦ ਵੀ ਆਉਂਦੀ ਹੈ, ਕੁੱਝ ਨਾ ਕੁੱਝ ਚੋਰੀ ਕਰਕੇ ਲੈ ਜਾਂਦੀ ਹੈ। ਜੋ ਮੰਗ ਕੇ ਲੈ ਜਾਂਦੀ ਹੈ ਉਹ ਵੱਖਰਾ ਹੈ।”

“ਕੀ ਕੀਤਾ ਜਾਵੇ! ਉਹਦਾ ਮੁੰਡਾ ਸਾਡੇ ਕਰਕੇ ਫੱਟਡ ਹੋਇਆ ਹੈ।” ਬਚਿੰਤ ਸਿੰਘ ਨੇ ਸਮਝਾਇਆ।

ਉਹ ਦੌਨੇ, ਕੁੱਝ ਪਲ ਚੁੱਧ ਰਹੇ। ਸਿਰਫ ਰੋਟੀ ਚਬਾਉਂਦੇ ਬਚਿੰਤ ਸਿੰਘ ਦੀ ਚਪੜ-ਚਪੜ ਦੀ ਅਵਾਜ਼ ਆ ਰਹੀ ਸੀ। ਜਸਵੰਤ ਕੌਰ ਨੇ ਦੋ ਰੋਟੀਆਂ ਹੋਰ ਕੱਚੀਆਂ ਤਾਂ ਬਚਿੰਤ ਸਿੰਘ ਨੇ ਲੱਸੀ ਪੀਦਿਆਂ, ਹੱਥ ਦੇ ਇਸ਼ਾਰੇ ਨਾਲ ਨਾਂਹ ਕਰ ਦਿੱਤੀ। ਫਿਰ ਛੰਨਾ ਬੱਲੇ ਰੱਖਦਾ ਬੋਲਿਆ, “ਬਸ, ਦੋ ਰੋਟੀਆਂ ਵੀ ਬੜੀ ਮੁਸਕਲ ਨਾਲ ਖਾਧੀਆਂ ਹਨ।”

ਜਸਵੰਤ ਕੌਰ ਨੇ ਠੰਡੀ ਆਹ ਭਰੀ। ਉਹ ਸੱਜਰੇ ਵਾਹੇ ਖੇਤ ਨੂੰ ਦੇਖ ਕੇ ਬੋਲੀ, “ਇਸ ਹਿਸਾਬ ਆਪਾਂ ਹਾਡੀ ਨਹੀਂ ਬੀਜ ਸਕਦੇ।”

ਬਚਿੰਤ ਸਿੰਘ ਸੋਚ ਵਿਚ ਛੱਬ ਗਿਆ। ਫਿਰ ਬੰਘਦਾ ਬੋਲਿਆ, “ਸੋਚਦਾ ਹਾਂ, ਦੋ-ਚਾਰ ਖੇਤ ਰੱਖ ਕੇ ਬਾਕੀ ਜਮੀਨ ਠੇਕੇ ਜਾਂ ਅੱਧ ਵਟਾਈ ਤੇ ਦੇ ਦੇਵਾਂ। ਨਹੀਂ ਤਾਂ ਨਾ ਖੇਤੀ ਸੰਭਾਲ ਹੋਣੀ ਹੈ ਤੇ ਨਾ ਹੀ ਕਰਤਾਰ ਅਤੇ ਜਗਤ ਸਿੰਘ ਦੀ ਠੀਕ ਤਰ੍ਹਾਂ ਦੇਖ-ਭਾਲ ਹੋਣੀ ਹੈ। ਹੁਣ ਇਕ ਲੱਤ ਇਧਰ ਹੈ ਇਕ ਉਧਰ। ਇਥੇ ਹੁੰਦਾ ਹਾਂ ਤਾਂ ਧਿਆਨ ਉਹਨਾਂ ਵਿਚ ਹੁੰਦਾ ਹੈ ਅਤੇ ਜੇ ਉਥੇ ਹੁੰਦਾ ਹਾਂ ਤਾਂ ਮਨ ਖੇਤੀ ਵਿਚ ਫਸਿਆ ਰਹਿੰਦਾ ਹੈ।”

ਜਸਵੰਤ ਕੌਰ ਨੇ ਕੋਈ ਜਵਾਬ ਨਾ ਦਿੱਤਾ। ਛੱਬੂ ਨੂੰ ਆਉਂਦਾ ਦੇਖ ਕੇ ਦੋਨਾਂ ਦਾ ਧਿਆਨ ਉਹਦੀ ਵੱਲ ਚਲੇ ਗਿਆ। ਛੱਬੂ ਪੱਠਿਆਂ ਦੀ ਪੰਡ ਸਿੱਟ ਕੇ ਗਰਮੀ ਪੂੰਝਦਾ ਉਹਨਾਂ ਕੋਲ ਆ ਬੈਠਾ।

“ਬਹੁਤ ਚਿਰ ਲਾ ਦਿੱਤਾ.....ਪੱਠੇ ਵੀ ਥੋੜ੍ਹੇ ਹੀ ਲੈ ਕੇ ਆਇਆਂ।” ਬਚਿੰਤ ਸਿੰਘ ਨੇ ਪੱਠਿਆਂ ਦੀ ਪੰਡ ਨੂੰ ਦੇਖਦਿਆਂ ਕਿਹਾ।

“ਪੱਠੇ ਤਾਂ ਜਿਆਦਾ ਵੱਚੇ ਸਨ ਪਰ ਉਥੇ ਚੁੱਕਵਾਉਣ ਵਾਲਾ ਹੀ ਨਹੀਂ ਸੀ।” ਛੱਬੂ ਨੇ ਕਿਹਾ ਅਤੇ ਫਿਰ ਕੁੱਝ ਪਲਾਂ ਬਾਅਦ ਬੋਲਿਆ, “ਦੋ ਫੇਰੇ ਲਾਉਣੇ ਪਏ।” ਅੱਧੇ ਪੱਠੇ ਆਪਣੇ ਘਰ ਸੁੱਟ ਆਇਆਂ, ਅੱਧੇ ਇਥੇ ਲੈ ਆਇਆਂ ਹਾਂ।”

“ਤੈਨੂੰ ਆਪਣੇ ਘਰ ਦਾ ਬਹੁਤ ਫਿਕਰ ਰਹਿੰਦਾ ਹੈ। ਉਸ ਖੇਤ ਦੇ ਕੋਲ ਦੀ ਤਾਂ ਇਨ੍ਹੇ ਲੋਕ ਲੰਘਦੇ ਹਨ ਕਿ ਮਣ-ਦੋ-ਮਣ ਚਾਰਾ ਕੀ, ਪੂਰਾ ਗੱਡਾ ਚੁਕਵਾ ਦੇਣਾ।” ਬਚਿੰਤ ਸਿੰਘ ਨੇ ਥੋੜ੍ਹਾ ਜਿਹਾ ਗੁੰਸੇ ਨਾਲ ਕਿਹਾ।

ਛੱਬੂ ਖਮੋਸ਼ ਰਿਹਾ। ਜਸਵੰਤ ਕੌਰ ਨੇ ਛਾਬੇ ਤੋਂ ਕੱਪੜਾ ਚੁੱਕਦਿਆਂ ਕਿਹਾ, “ਲੈ, ਛਾਹ ਵੇਲਾ ਕਰ ਲੈ, ਮੈਂ ਕਦੋਂ ਦੀ ਬੈਠੀ ਹਾਂ।”

“ਛੰਨਾ ਲੈ ਆਵਾਂ।” ਕਹਿ ਕੇ ਛੱਬੂ ਖੇਤ ਦੇ ਇਕ ਕੋਨੇ ਵੱਲ ਨੂੰ ਦੌੜ ਗਿਆ। ਉਸ ਨੇ ਛੰਨੇ ਵਿਚ ਫੂਕ ਮਾਰ ਕੇ ਸਾਫ਼ ਕੀਤਾ ਅਤੇ ਜਸਵੰਤ ਕੌਰ ਦੇ ਮੋਹਰੇ ਰੱਖ ਦਿੱਤਾ।

“ਹੱਥ ਧੋਣੇ ਹਨ ਤਾਂ ਧੋ ਲਏ, ਪਾਣੀ ਹੈਗਾ।” ਜਸਵੰਤ ਕੌਰ ਨੇ ਗੜਵੀ ਚੁੱਕਦਿਆਂ ਕਿਹਾ।

“ਪਾਣੀ ਪਿਲਾ ਦੇ....ਹੱਥ ਤਾਂ ਧੋਡੇ ਹੋਏ ਹਨਾ” ਛਿੱਬੂ ਨੇ ਉਹਨਾਂ ਨੂੰ ਆਪਣੇ ਕੱਢੇ ਨਾਲ ਰਗਤਦਿਆਂ ਕਿਹਾ।

ਜਸਵੰਤ ਕੌਰ ਨੇ ਚਾਰ ਰੋਟੀਆਂ, ਅਚਾਰ ਅਤੇ ਗੁੜ ਛਿੱਬੂ ਦੇ ਹੱਥ ’ਤੇ ਰੱਖ ਦਿੱਤੇ ਅਤੇ ਲੱਸੀ ਉਹਦੇ ਛੰਨੇ ਵਿਚ ਪਾ ਦਿੱਤੀ। ਉਸ ਨੇ ਸਾਰਾ ਸਮਾਨ ਸਮੇਟਿਆ, ਕੱਪੜੇ ਨਾਲ ਬੰਨ੍ਹ ਲਿਆ ਅਤੇ ਉੱਠ ਖੜ੍ਹੀ ਹੋਈ।

“ਤੁੰ ਛੇਤੀ-ਛੇਤੀ ਰੋਟੀ ਖਾ ਲੈ। ਮੈਂ ਜਦ ਤੱਕ ਚਾਰ ਸਿਆਤ ਕੱਢਦਾ ਹਾਂ। ਫੇਰ ਤੂੰ ਹਲ ਸਾਂਭ ਲਈਂ। ਮੈਂ ਸ਼ਹਿਰ ਨੂੰ ਜਾਣਾ ਹੈ।” ਬਚਿੰਤ ਸਿੰਘ ਨੇ ਉੱਠਦਿਆਂ ਕਿਹਾ, “ਪੱਠੋ ਮੈਂ ਲੈ ਜਾਓਗਾ।”

“ਪੱਠੋ ਮੈਂ ਲੈ ਜਾਂਦੀ ਹਾਂ।” ਜਸਵੰਤ ਕੌਰ ਨੇ ਕਿਹਾ।

“ਨਹੀਂ, ਤੂੰ ਰਹਿਣ ਦੇ, ਮੈਂ ਲੈ ਆਉਗਾ।” ਬਚਿੰਤ ਸਿੰਘ ਨੇ ਕਿਹਾ।

“ਮੱਝ ਭੁੱਖੀ ਖੜ੍ਹੀ ਹੈ। ਮੈਂ ਲੈ ਜਾਂਦੀ ਹਾਂ। ਦਸ ਸੇਰ ਨਾ ਸਹੀ, ਜ਼ਿਆਦਾ ਤੋਂ ਜ਼ਿਆਦਾ ਪੰਦਰਾਂ ਸੇਰ ਭਾਰ ਹੋਵੇਗਾ,” ਜਸਵੰਤ ਕੌਰ ਨੇ ਕਿਹਾ।

ਬਚਿੰਤ ਸਿੰਘ ਚੁੱਪ ਰਿਹਾ। ਉਸ ਨੇ ਪੱਠਿਆਂ ਦੀ ਪੰਡ ਜਸਵੰਤ ਕੌਰ ਦੇ ਸਿਰ ’ਤੇ ਰੱਖ ਦਿੱਤੀ ਅਤੇ ਕੱਪੜੇ ਵਿਚ ਬੰਨ੍ਹੇ ਭਾਂਡੇ ਉਹਦੇ ਹੱਥ ਫੜਾ ਦਿੱਤੇ। ਜਸਵੰਤ ਕੌਰ ਹੌਲੀ-ਹੌਲੀ ਪਿੰਡ ਵੱਲ ਨੂੰ ਤੁਰ ਪਈ। ਬਚਿੰਤ ਸਿੰਘ ਉਸ ਨੂੰ ਕੁੱਝ ਦੇਰ ਦੁੱਖ ਭਰੀਆਂ ਨਜ਼ਰਾਂ ਨਾਲ ਦੇਖਦਾ ਰਿਹਾ। ਫਿਰ ਹੱਲ ਵਾਹੁਣ ਲੱਗ ਪਿਆ।

ਉਹ ਵਾਰ-ਵਾਰ ਛਿੱਬੂ ਵੱਲ ਦੇਖ ਰਿਹਾ ਸੀ ਜ਼ਿਹੜਾ ਹੌਲੀ-ਹੌਲੀ ਅਰਾਮ ਨਾਲ ਰੋਟੀ ਖਾ ਰਿਹਾ ਸੀ। ਧੁੱਪ ਤਿੱਖੀ ਹੋ ਗਈ ਸੀ ਅਤੇ ਉਸ ਦਾ ਸਰੀਰ ਮੜ੍ਹਕੇ ਨਾਲ ਨਿੱਚਤ ਰਿਹਾ ਸੀ। ਜਦ ਛਿੱਬੂ ਨੇ ਰੋਟੀ ਖਾਣ ਨੂੰ ਕੁੱਝ ਜ਼ਿਆਦਾ ਹੀ ਚਿਰ ਲਾ ਦਿੱਤਾ ਤਾਂ ਬਚਿੰਤ ਸਿੰਘ ਭੜਕ ਉਠਿਆ ਅਤੇ ਖਿੱਚ ਕੇ ਬੋਲਿਆ, “ਕਿਉਂ, ਰੋਟੀ ਸੰਘ ਤੋਂ ਬੱਲੇ ਨਹੀਂ ਉਤਰ ਰਹੀ?ਜੇ ਤਕਲੀਫ ਹੈ ਤਾਂ ਦੱਸ ਦੇ, ਮੈਂ ਪਰੈਣ ਨਾਲ ਬੱਲੇ ਕਰ ਦਿੰਦਾ ਹਾਂ।”

“ਸਰਦਾਰ ਜੀ, ਆਇਆ ਸਮੇਂ....ਬਸ ਅੱਧੀ ਰੋਟੀ ਰਹਿ ਗਈ ਹੈ।” ਛਿੱਬੂ ਨੇ ਘੁੱਟੇ ਗਲੇ ਨਾਲ ਕਿਹਾ।

ਬਚਿੰਤ ਸਿੰਘ ਖਿੱਚਿਆ ਹੋਇਆ ਹਲ ਚਲਾਉਂਦਾ ਰਿਹਾ। ਉਸ ਨੇ ਛਿੱਬੂ ਨੂੰ ਇਕ-ਦੋ ਵਾਰ ਹੋਰ ਛਿੜਕਿਆ ਪਰ ਉਸ ਨੇ ਹਰੇਕ ਵਾਰ ਇਹ ਹੀ ਜਵਾਬ ਦਿੱਤਾ, “ਸਰਦਾਰ ਜੀ, ਬਸ ਆਇਆ।”

ਅਖੀਰ ਵਿਚ ਬਚਿੰਤ ਸਿੰਘ ਦਾ ਗੁੱਸਾ ਵਸੋਂ ਬਾਹਰ ਹੋ ਗਿਆ। ਉਹ ਹਲ ਵਿਚੇ ਛੱਡ, ਪਰੈਣ ਲੈ ਕੇ ਛਿੱਬੂ ਵੱਲ ਨੂੰ ਗਾਲਾਂ ਦਿੰਦਾ ਆਇਆ। ਛਿੱਬੂ ਇਕ ਦਮ ਉਠਿਆ ਅਤੇ ਆਪਣਾ ਛੰਨਾ ਨੇਫੇ ਵਿਚ ਫਸਾਉਂਦਾ ਬੋਲਿਆ, “ਲਉ, ਸਰਦਾਰ ਜੀ, ਮੈਂ ਆ ਗਿਆ। ਹਲ ਮੈਨੂੰ ਦੇ ਦਿਉ।”

ਛਿੱਬੂ ਨੇ ਹਲ ਦੀ ਹੱਥੀ ਫੜ ਲਈ ਅਤੇ ਬਚਿੰਤ ਸਿੰਘ ਤੋਂ ਪਰੈਣ ਲੈ ਕੇ ਬਲਦਾਂ ਨੂੰ ਹੱਕ ਦਿੱਤਾ। ਬਚਿੰਤ ਸਿੰਘ ਉਸ ਨੂੰ ਧਿਆਨ ਨਾਲ ਹਲ ਚਲਾਉਣ ਦੀ ਤਾਗੀਦ ਕਰਕੇ ਪਿੰਡ ਵੱਲ ਨੂੰ ਤੁਰ ਪਿਆ।

ਛਿੱਬੂ ਨੇ ਸੂਤ ਕੇ ਪਰੈਣ ਬਲਦ ਦੀ ਧਿੰਠ ਤੇ ਮਾਰੀ ਅਤੇ ਚੀਕਿਆ, “ਮਰ ਜਾਏਂ ਤੂੰ....ਖੱਬੇ ਨੂੰ ਕਿਉਂ ਖਿੱਚਦਾ ਹੈਂ?”

ਸੱਟ ਖਾ ਕੇ ਬਲਦ ਦਾ ਪੂਰਾ ਸਰੀਰ ਹਿੱਲ ਗਿਆ। ਉਸ ਨੇ ਜ਼ੋਰ ਨਾਲ ਸਿਰ ਹਿਲਾਇਆ ਤਾਂ ਉਸ ਦੇ ਗਲ ਵਿਚ ਲਟਕ ਰਿਹਾ ਮੋਟਾ ਘੂੰਗਰੂ ਛਣਕਣ ਲੱਗ ਪਿਆ।

ਖੇਤ ਦੇ ਬੰਨੇ ’ਤੇ ਖੜ੍ਹੇ ਬਚਿੰਤ ਸਿੰਘ ਨੇ ਪਰੈਣ ਸੜਣੇ ਦੀ ਸੂੰ ਅਤੇ ਘੂੰਗਰੂਆਂ ਦੇ ਛਣਕਣ ਦੀ ਅਵਾਜ਼ ਸੁਣੀ ਤੇ ਗੁੱਸੇ ਵਿਚ ਬੋਲਿਆ, “ਉਏ ਛਿੱਬੂ, ਬਲਦਾਂ ਨੂੰ ਕਿਉਂ ਮਾਰਦਾਂ? ਠੀਕ ਤੁਰੇ ਜਾ ਰਹੇ ਨੂੰ ਤੰਗ ਕਿਉਂ ਕਰਦਾਂ?”

“ਸਰਦਾਰ ਜੀ, ਇਹ ਪੰਜਾਲੀ ਨੂੰ ਖੱਬੇ ਪਾਸੇ ਨੂੰ ਖਿੱਚਦਾ ਹੈ।” ਛਿੱਬੂ ਨੇ ਇਕ ਵਾਰ ਫਿਰ ਪਰੈਣ ਮਾਰ ਕੇ ਬਲਦ ਨੂੰ ਗਾਲ ਕੱਢੀ। ਬਚਿੰਤ ਸਿੰਘ ਤਾਜ਼ਾ ਸਿਆਤੁਆਂ ਨੂੰ ਦੇਖਦਾ ਹੋਇਆ ਛਿੱਬੂ ਵੱਲ ਨੂੰ ਗਿਆ। ਕਈ ਬਾਈਂ ਸਿਆਤੁਆਂ ਦੇ ਵਿਚਕਾਰ, ਸਖਤ ਥਾਂ ਰਹਿ ਗਈ ਸੀ। ਉਹ ਛਿੱਬੂ ਵੱਲ ਦੇਖਦਾ ਬੋਲਿਆ, “ਤੂੰ ਹਲ ਚਲਾ ਰਿਹਾਂ ਜਾਂ ਲਕੀਂਗ ਖਿੱਚ ਰਿਹਾਂ? ਕਈ ਜਗ੍ਹਾ ਫਾਲ ਨੇ ਜਮੀਨ ਨੂੰ ਛਾਇਆ ਵੀ ਨਹੀਂ।”

“ਸਰਦਾਰ ਜੀ, ਮੈਂ ਕਹਿ ਤਾਂ ਰਿਹਾ ਹਾਂ ਕਿ ਸਾਂਵਲਾ ਬਲਦ ਹਲ ਖੱਬੇ ਨੂੰ ਖਿੱਚ ਰਿਹਾ ਹੈ।”

ਬਚਿੰਤ ਸਿੰਘ ਨੇ ਉਸ ਨੂੰ ਹਲ ਖੜ੍ਹਾ ਕਰਨ ਲਈ ਕਿਹਾ ਅਤੇ ਜਾ ਕੇ ਬਲਦਾਂ ਦੇ ਮੋਹਰੇ ਖੜ੍ਹਾ ਹੋ ਗਿਆ। ਉਸ ਨੇ ਹਲ ਅਤੇ ਪੰਜਾਲੀ ਨੂੰ ਧਿਆਨ ਨਾਲ ਦੇਖਿਆ। ਦੋਨਾਂ ਬਲਦਾਂ ਦੀਆਂ ਪਿੱਠਾਂ ਸਾਪੜ੍ਹਦਾ ਹੋਇਆ ਛੂੰਘੀ ਸੋਚ ਵਿਚ ਢੁਬਿਆ ਬੋਲਿਆ, “ਹਲ-ਪੰਜਾਲੀ ਠੀਕ ਬੰਨੇ ਹੋਏ ਹਨ ਫਿਰ ਵੀ ਸਾਂਵਲਾ ਬਲਦ, ਹਲ ਨੂੰ ਕਿਉਂ ਖਿੱਚ ਰਿਹਾ ਹੈ?”

ਉਹਦਾ ਧਿਆਨ ਸਾਂਵਲੇ ਬਲਦ ਦੀ ਪਿਛਲੀ ਖੱਬੀ ਲੱਤ ਤੇ ਪਿਆ। ਖੁਰ ਤੋਂ ਬੋਡਾ ਉੱਪਰ ਛੋਟੇ-ਛੋਟੇ ਮਿੱਟੀ ਭਰੇ ਵਾਲ ਖੁੱਨ ਨਾਲ ਲਿਬੜੇ ਹੋਏ ਸਨ। ਇਹ ਦੇਖ ਕੇ ਬਚਿੰਤ ਸਿੰਘ ਚੀਕਦਾ ਹੋਇਆ ਬੋਲਿਆ, “ਉਏ ਸਾਂਵਲੇ ਦਿਆ ਪੁੱਤਰਾ.....ਆਪਣੇ ਪਿਉ ਦੀ ਪਿਛਲੀ ਖੱਬੀ ਲੱਤ ਦੇ ਖੁਰ ਉੱਪਰ ਦੇਖ.....ਆਪਣੇ ਬਾਪੂ ਨੂੰ ਤੂੰ ਜਖਮੀ ਕਰ ਦਿੱਤਾ ਹੈ। ਹੱਥੀ ’ਤੇ ਜ਼ੋਰ ਦੇ ਕੇ ਹਲ ਚਲਾ। ਸਾਂਵਲਾ, ਪੰਜਾਲੀ ਨੂੰ ਖੱਬੇ ਪਾਸੇ ਉਸ ਵੇਲੇ ਖਿੱਚਦਾ ਹੈ ਜਦ ਲਈ ਤਿਆਰ ਨਹੀਂ ਹੋਵੇਗੀ, ਤੂੰ ਮਿਹਨਤ ਨਾਲ ਕੰਮ ਕਰ।”

“ਸਰਦਾਰ ਜੀ, ਨੀਲੋਵਾਲੀਆਂ ਦੇ ਖੇਤ ਵੀ ਇਸੇ ਤਰ੍ਹਾਂ ਪਈ ਹਨ।” ਛਿੱਬੂ ਨੇ ਉੱਤਰ ਦਿੱਤਾ।

ਬਚਿੰਤ ਸਿੰਘ ਨੇ ਟੇਡੀਆਂ ਨਜ਼ਰਾਂ ਨਾਲ ਛਿੱਬੂ ਵੱਲ ਦੇਖਿਆ ਪਰ ਬੋਲਿਆ ਕੁੱਝ ਨਹੀਂ। ਉਹਨੇ ਗੱਲ ਬਦਲਣ ਲਈ ਕਿਹਾ, “ਹਲ ਦੀ ਹੱਥੀ ਤੇ ਜ਼ਿਆਦਾ ਜ਼ੋਰ ਦੇ। ਇਸ ਤਰ੍ਹਾਂ ਹਲ ਦਾ ਫਾਲ ਟੇਡਾ ਹੋ ਕੇ ਖਿਸਕੇਗਾ ਨਹੀਂ। ਧਿਆਨ ਨਾਲ ਹਲ ਚਲਾਉਣਾ। ਮੈਂ ਘਰੋਂ, ਹਲਦੀ ਅਤੇ ਸਰੋਂ ਦਾ ਤੇਲ ਲਿਆਉਂਦਾ ਹਾਂ। ਜਖਮ ਮਮੂਲੀ ਹੈ। ਹਲਦੀ-ਤੇਲ ਲਾਉਣ ਨਾਲ ਹੀ ਠੀਕ ਹੋ ਜਾਵੇਗਾ।”

ਬਚਿੰਤ ਸਿੰਘ ਹਲਦੀ ਅਤੇ ਤੇਲ ਲੈ ਕੇ ਵਾਪਸ ਆਇਆ ਤਾਂ ਛਿੱਬੂ ਹਲ ਰੋਕ ਕੇ ਖੜ੍ਹਾ ਸੀ। ਬਚਿੰਤ ਸਿੰਘ ਨੇ ਖੇਤ ਦੇ ਬੰਨੇ ਤੋਂ ਹੀ ਪੁੱਛਿਆ, “ਛਿੱਬੂ, ਹਲ ਕਿਉਂ ਰੋਕ ਦਿੱਤਾ? ਕੀ ਤੂੰ ਚਾਰ ਸਿਆੜ ਕੱਢ ਕੇ ਹੀ ਬੱਕ ਗਿਆ ਹੈ?”

ਛਿੱਬੂ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਡਰਿਆ ਹੋਇਆ ਬਚਿੰਤ ਸਿੰਘ ਵੱਲ ਦੇਖਦਾ ਰਿਹਾ ਅਤੇ ਉਹਨੂੰ ਨੇਤੇ ਆਉਂਦਾ ਦੇਖ ਕੇ ਭੈ-ਭੀਤ ਹੋਇਆ ਬੋਲਿਆ, “ਸਰਦਾਰ ਜੀ, ਜਿਵੇਂ ਤੁਸੀਂ ਕਿਹਾ ਸੀ, ਉਸ ਤਰ੍ਹਾਂ ਹੀ ਹਲ ਚਲਾ ਰਿਹਾ ਸੀ ਕਿ ਅਚਾਨਕ ਫਾਲ ਬੱਗੇ ਬਲਦ ਦੇ ਖੁਰ ਵਿਚ ਜਾ ਲੱਗਾ ਅਤੇ ਹੁਣ ਉਹ ਪੈਰ ਹੀ ਨਹੀਂ ਚੁਕਦਾ।”

ਬਚਿੰਤ ਸਿੰਘ ਘਬਰਾਇਆ ਹੋਇਆ ਮੂਹਾ ਹੋ ਕੇ ਬੱਗੇ ਬਲਦ ਦੇ ਖੁਰ ਨੂੰ ਦੇਖਣ ਲੱਗਾ, ਜਿਥੇ ਜਮੀਨ 'ਤੇ ਲਾਲ-ਲਾਲ ਤਾਜ਼ਾ ਖੂਨ ਲੱਗਾ ਹੋਇਆ ਸੀ। ਬਲਦ ਦੀਆਂ ਨਾਸਾਂ ਫੁੱਲੀਆਂ ਹੋਈਆਂ ਸਨ ਅਤੇ ਉਹ ਜ਼ੋਰ ਜ਼ੋਰ ਨਾਲ ਹੌਕ ਰਿਹਾ ਸੀ।

“ਹਟ ਜਾ ਪਿੱਛੇ!” ਬਚਿੰਤ ਸਿੰਘ ਨੇ ਗੁਸੇ ਨਾਲ ਕਿਹਾ ਅਤੇ ਬਲਦ ਦੀ ਪੂਛ ਨੂੰ ਬੋੜ੍ਹਾ ਮਰੋੜਦਾ ਹੋਇਆ ਟੱਕ-ਟੱਕ ਕਰਨ ਲੱਗਾ। ਸਾਂਵਲਾ ਬਲਦ ਮੋਹਰ ਨੂੰ ਹੋ ਗਿਆ ਪਰ ਬੱਗੇ ਨੇ ਪੈਰ ਹੀ ਨਾ ਚੁਕਿਆ। ਪੰਜਾਲੀ ਟੇਡੀ ਹੋ ਗਈ ਅਤੇ ਹਲ ਉੱਪਰ ਨੂੰ ਚੁੱਕ ਹੋ ਗਿਆ। ਬਚਿੰਤ ਸਿੰਘ ਨੇ ਹੁਸ਼ਿਆਰੀ ਨਾਲ ਹਲ ਸੰਭਾਲ ਲਿਆ। ਉਸ ਨੇ ਛਿੱਬੂ ਨੂੰ ਛੇਤੀ-ਛੇਤੀ ਬਲਦਾਂ ਤੋਂ ਪੰਜਾਲੀ ਲਾਹੁਣ ਲਈ ਕਿਹਾ। ਆਪ ਬਲਦਾਂ ਦਾ ਰੱਸਾ ਢਿੱਲਾ ਕਰਕੇ ਹਲ ਨੂੰ ਪੰਜਾਲੀ ਨਾਲੋਂ ਖਿੱਚ ਕੇ ਇਕ ਪਾਸੇ ਸੁੱਟ ਦਿੱਤਾ। ਬੱਗੇ ਬਲਦ ਨੂੰ ਪਚਕਾਰਦਾ, ਨੱਬ ਤੋਂ ਫਤ ਕੇ ਮੋਹਰ ਨੂੰ ਖਿੱਚਣ ਲੱਗਾ। ਬਲਦ ਨੇ ਬਹੁਤ ਜ਼ੋਰ ਨਾਲ ਲੰਗੜਾ ਕੇ ਇਕ ਪੈਰ ਅੱਗੇ ਨੂੰ ਪੁੱਛਿਆ ਤਾਂ ਉਸ ਦੀ ਪਿਛਲੀ ਖੱਬੀ ਲੱਤ ਸੁੰਗੜ ਕੇ ਇਕੱਠੀ ਹੋ ਗਈ।

ਬਚਿੰਤ ਸਿੰਘ ਮੂਹਾ ਹੋ ਕੇ ਪਿਛਲੀ ਲੱਤ ਦੇ ਖੁਰ ਨੂੰ ਚੰਗੀ ਤਰ੍ਹਾਂ ਦੇਖਣ ਲੱਗਾ, ਜਿਥੋਂ ਖੂਨ ਟਿੱਧ-ਟੱਪ ਚੋ ਰਿਹਾ ਸੀ। ਉਸ ਨੇ ਜਦ ਜਖਮ ਨੂੰ ਦਬਾਇਆ ਤਾਂ ਬਲਦ ਜ਼ੋਰ-ਜ਼ੋਰ ਨਾਲ ਅੰਡਿਗਣ ਲੱਗਾ। ਉਸ ਦੀਆਂ ਅੱਖਾਂ ਤੋਂ ਪਾਣੀ ਦੀ ਧਾਰ ਵਹਿਣ ਲੱਗੀ ਅਤੇ ਉਸ ਦੀ ਜੀਭ ਬੱਲੇ ਲਟਕ ਗਈ। ਬਲਦ ਦੀ ਇਹ ਹਾਲਤ ਦੇਖ ਕੇ ਬਚਿੰਤ ਸਿੰਘ ਨੂੰ ਗੁਸਾ ਆ ਗਿਆ ਅਤੇ ਉਹ ਛਿੱਬੂ ਨੂੰ ਗਾਲਾਂ ਕੱਚਣ ਲੱਗਾ। ਛਿੱਬੂ, ਮੋਢੇ ਇਕੱਠੇ ਕਰੀ, ਡਰਿਆ ਹੋਇਆ, ਬਚਿੰਤ ਸਿੰਘ ਦੀਆਂ ਦਿਹਕਦੀਆਂ ਅੱਖਾਂ ਨੂੰ ਦੇਖ ਰਿਹਾ ਸੀ। ਬਚਿੰਤ ਸਿੰਘ ਦੀ ਨਜ਼ਰ ਬੱਲੇ ਪਈ ਪਰੈਣ 'ਤੇ ਚਲੇ ਗਈ। ਉਸ ਨੇ ਮੂਹਾ ਹੋ ਕੇ ਉਹਨੂੰ ਚੁਕਿਆ ਅਤੇ ਛਿੱਬੂ ਦੇ ਪੂਰੇ ਜ਼ੋਰ ਨਾਲ ਮਾਰਨ ਲਈ ਆਪਣੇ ਸਿਰ ਤੋਂ ਉਤੇ ਲੈ ਗਿਆ। ਛਿੱਬੂ ਨੇ ਮੋਹਿਆਂ ਨੂੰ ਹੋਰ ਇਕੱਠੇ ਕਰਦਿਆਂ ਜ਼ੋਰ ਨਾਲ ਚੌਕ ਮਾਰੀ।

ਬਚਿੰਤ ਸਿੰਘ ਦੇ ਪਿੱਛੇ ਖੜ੍ਹੇ ਮੇਲਾ ਸਿੰਘ ਨੇ ਪਰੈਣ ਫਤ ਲਈ। ਬਚਿੰਤ ਸਿੰਘ ਨੇ ਮੁਤ ਕੇ ਦੇਖਿਆ ਤਾਂ ਉਹ ਪਰੈਣ ਨੂੰ ਪਰੇ ਸੁੱਟਦਾ ਸਹਿਜ ਨਾਲ ਬੋਲਿਆ, “ਬਚਿੰਤ ਸਿੰਘਾ! ਹੋਸਲਾ ਰੱਖਾ।”

“ਤਾਇਆ, ਮੇਰਾ ਪੰਜ ਸੌਂ ਦਾ ਬਲਦ ਦਾਗੀ ਕਰ ਦਿੱਤਾ ਹੈ। ਪਿਛਲੇ ਖੱਬੇ ਖੁਰ ਦੇ ਉੱਪਰ ਬਤੀ ਅਤੇ ਛੋਟੀ ਹੱਡੀ ਵਿਚ ਹਲ ਦਾ ਫਾਲ ਵਾਤ ਦਿੱਤਾ। ਇਸ ਆਪਣੀ ਮਾਂ ਦੇ ਖਸਮ ਨੂੰ ਦੱਸ ਕੇ ਗਿਆ ਸੀ ਕਿ ਹਲ ਕਿਵੇਂ ਚਲਾਉਣਾ ਹੈ।” ਬਚਿੰਤ ਸਿੰਘ ਬਹੁਤ ਉੱਚੀ ਅਵਾਜ਼ ਵਿਚ ਛਿੱਬੂ ਨੂੰ ਗਾਲਾਂ ਦੇਣ ਲੱਗਾ।

ਮੇਲਾ ਸਿੰਘ ਨੇ ਛਿੱਬੂ ਨੂੰ ਪੰਜਾਲੀ ਚੁੱਕ ਕੇ ਸਾਂਵਲੇ ਬਲਦ ਨੂੰ ਤਬੇਲੇ ਵਿਚ ਲੈ ਕੇ ਜਾਣ ਲਈ ਕਿਹਾ। ਆਪ ਹਲ ਚੁੱਕਦਾ ਹੋਇਆ ਬਚਿੰਤ ਸਿੰਘ ਨੂੰ ਬੋਲਿਆ, “ਤੂੰ ਬੱਗੇ ਨੂੰ ਹੌਲੀ-ਹੌਲੀ ਤੋਰ ਕੇ ਤਬੇਲੇ ਵਿਚ ਲੈ ਆ।”

ਬਚਿੰਤ ਸਿੰਘ ਨੇ ਬਲਦ ਦੀ ਨੱਬ ਨਾਲੋਂ ਰੱਸੀ ਖੋਲ੍ਹ ਦਿੱਤੀ। ਉਸ ਦੇ ਗਲ ਵਿਚ ਬੰਨ੍ਹੇ ਰੱਸੇ ਨੂੰ ਉਛਾਲ ਕੇ ਬਲਦ ਦੀ ਪਿੱਠ ਨੂੰ ਛੁੰਹਦਾ ਹੋਇਆ ਉਸ ਨੂੰ ਤੋਰਨ ਲੱਗਾ। ਬਲਦ ਲੰਗੜਾ ਕੇ ਹੌਲੀ-ਹੌਲੀ ਤੁਰ ਰਿਹਾ ਸੀ ਅਤੇ ਉਸ ਦੇ ਪਿੱਛੇ ਲਹੂ ਦੀ ਲਕੀਰ ਬਣੀ ਜਾ ਰਹੀ ਸੀ। ਰਾਹ ਵਿਚ ਮਿਲਣੇ ਵਾਲੇ ਹਰ ਬੰਦੇ ਨੇ ਰੁਕ ਕੇ ਬਲਦ ਨੂੰ ਦੇਖਿਆ। ਬਚਿੰਤ ਸਿੰਘ ਨੇ ਅਫਸੋਸ ਦਾ ਇਜ਼ਹਾਰ ਕੀਤਾ। ਪਰ ਉਸ ਦਾ ਗੁੱਸਾ ਡਰਿਆ ਚੇਹਰਾ ਅਤੇ ਹਾਵ-ਭਾਵ ਦੇਖ ਕੇ ਕਿਸੇ ਨੇ ਵੀ ਬਹੁਤ ਸਵਾਲ-ਜਵਾਬ ਨਾ ਪੁੱਛੇ।

ਮੇਲਾ ਸਿੰਘ ਹਲ ਤਬੇਲੇ ਵਿਚ ਰੱਖ ਕੇ ਬਚਿੰਤ ਸਿੰਘ ਦੇ ਕੋਲ ਆ ਗਿਆ ਅਤੇ ਬਲਦ ਦੇ ਜਖਮ ਨੂੰ ਧਿਆਨ ਨਾਲ ਦੇਖਦਾ, ਫਿਕਰ ਕਰਦਿਆਂ ਬੋਲਿਆ, ’ਜਖਮ ਫੂੰਧਾ ਲਗਦਾ ਹੈ। ਬੈਰ, ਕੋਈ ਗੱਲ ਨਹੀਂ। ਵਾਹਿਗੁਰ ਦੀ ਮਿਹਰ ਹੋਵੇ ਤਾਂ ਹਰ ਦੁੱਖ ਦਾ ਦਾਰ ਵੀ ਹੁੰਦਾ ਹੈ।’ ਫਿਰ ਉਹ ਬਚਿੰਤ ਸਿੰਘ ਨੂੰ ਸੰਬੋਧਨ ਕਰਦਿਆਂ ਬੋਲਿਆ, “ਬਚਿੰਤ ਸਿੰਘਾ.....ਆਦਮੀ ਜੋਸ਼ ਵਿਚ ਹੋਸ਼ ਖੋਹ ਦਿੰਦਾ ਹੈ। ਅਜੇ ਤਾਂ ਪਹਿਲੀ ਮੁਸੀਬਤ ਵੀ ਸਿਰ 'ਤੇ ਲਟਕ ਰਹੀ ਹੈ ਅਤੇ ਤੂੰ ਕੰਮੀ ਨੂੰ ਮਾਰ ਕੇ ਇਕ ਹੋਰ ਨਵੀਂ ਮੁਸੀਬਤ ਸਹੇਤੀ ਚਾਹੁੰਦਾ ਹੈ। ਜੇ ਤੂੰ ਉਹਨੂੰ ਮਾਰੇਗਾ, ਇਕ ਤਾਂ ਕੋਈ ਵੀ ਕੰਮੀ ਤੇਰੇ ਕੰਮ ਨਹੀਂ ਕਰੇਗਾ ਅੱਤੇ ਖੇਤੀ ਬੰਬਾਦ ਹੋ ਜਾਵੇਗੀ। ਦੂਜਾ, ਕੋਈ ਹੋਰ ਮੁਸੀਬਤ ਤੇਰੇ ਲਈ ਖੜ੍ਹੀ ਕਰ੍ਹ ਦੇਵੇਗਾ। ਪਿੰਡ ਵਿਚ ਮੂੰਹ 'ਤੇ ਸਾਰੇ ਮਿੱਤਰ ਬਣਦੇ ਹਨ, ਪਰ ਕਿਸੇ ਦੇ ਅੰਦਰ ਦੇ ਖੋਟ ਦਾ ਪਤਾ ਨਹੀਂ ਲਗਦਾ। ਕੰਮੀ ਦੀ ਮਾਰ-ਕੁੱਟ ਕਰਨ ਨਾਲ ਉਸ ਦਾ ਕੋਈ ਅੰਗ ਖਰਾਬ ਜੋ ਜਾਵੇ ਜਾਂ ਹੱਡੀ ਟੁੱਟ ਜਾਵੇ, ਤਾਂ ਉਸ ਨੂੰ ਸਲਾਹਾਂ ਦੇਣ ਵਾਲੇ ਪਿੰਡ ਵਿਚ ਬਹੁਤ ਨਿਕਲ ਆਉਣਗੇ।’

ਬਚਿੰਤ ਸਿੰਘ ਨੇ ਕੋਈ ਉੱਤਰ ਨਾ ਦਿੱਤਾ। ਉਸ ਨੇ ਬਲਦ ਨੂੰ ਖੁਰਲੀ 'ਤੇ ਬੰਨ੍ਹ ਦਿੱਤਾ ਅਤੇ ਛਿੱਬੂ ਨੂੰ ਹਾਕਾਂ ਮਾਰਨ ਲੱਗਾ। ਬਚਿੰਤ ਸਿੰਘ ਦੀ ਹਾਕ ਸੂਣ ਕੇ ਜਸਵੰਤ ਕੌਰ ਇਕਦਮ ਬਾਹਰ ਆ ਗਈ। ਲੇਕਿਨ ਮੇਲਾ ਸਿੰਘ ਨੂੰ ਦੇਖ ਕੇ ਉਸ ਨੇ ਛੋਟਾ ਜਿਹਾ ਘੁੰਡ ਕੱਢ ਲਿਆ ਅਤੇ ਉਸ ਦੇ ਪੈਰਾਂ ਵੱਲ ਝੁੱਕਦੀ ਹੋਈ ਬੋਲੀ, “ਬਾਪੂ, ਮੱਥਾ ਟੇਕਦੀ ਹਾਂ।”

ਮੇਲਾ ਸਿੰਘ ਨੇ ਅਸ਼ੀਰਵਾਦ ਦਿੱਤਾ। ਬਚਿੰਤ ਸਿੰਘ ਨੇ ਬੋੜ੍ਹਾ ਗੁਸੇ ਨਾਲ ਪੁੱਛਿਆ, “ਛਿੱਬੂ ਕਿੱਥੇ ਹੈ?”

“ਉਥੇ ਸਾਂਵਲੇ ਬਲਦ ਨੂੰ ਬੰਨ੍ਹ ਕੇ ਅਤੇ ਪੰਜਾਲੀ ਤਬੇਲੇ ਵਿਚ ਰੱਖ ਕੇ ਪਤਾ ਨਹੀਂ, ਕਿੱਥੇ ਚਲਾ ਗਿਆ। ਮੈਂ ਪੁੱਛਿਆ ਵੀ, ਪਰ ਉਹਨੇ ਕੋਈ ਜਵਾਬ ਹੀ ਨਹੀਂ ਦਿੱਤਾ।” ਜਸਵੰਤ ਕੌਰ ਨੇ ਦੱਸਿਆ।

“ਇਥੇ ਕਿਤੇ ਹੋਵੇਗਾ.....ਆ ਜਾਓਗਾ.....ਤੁਸੀਂ ਬੱਗੇ ਬਲਦ ਨੂੰ ਪਹਿਲਾਂ ਗੁੜ ਅਤੇ ਫੇਰ ਦੁੱਧ ਵਿਚ ਘਿਉ ਪਾ ਕੇ ਦੇਵੇ। ਜਖਮ ਵਿਚੋਂ ਬਹੁਤ ਖੂਨ ਜਾ ਰਿਹਾ ਹੈ।” ਮੇਲਾ ਸਿੰਘ ਨੇ ਸਲਾਹ ਦਿੱਤੀ।

ਬਲਦ ਦੇ ਪੈਰ ਨੂੰ ਲਹੂ ਨਾਲ ਲੱਬ-ਪੱਥ ਦੇਖ ਕੇ ਜਸਵੰਤ ਕੌਰ ਬਹੁਤ ਘਬਰਾ ਗਈ ਅਤੇ ਚੀਕਦੀ ਹੋਈ ਬੋਲੀ, ਇਹਦੇ ਸੱਟ ਕਿਵੇਂ ਲੱਗ ਗਈ?”

“ਕੰਜਰੀ ਕੱਤੇ....ਸੁਤ ਦਾ ਉਜਾਡਾ....ਛਿੱਬੀ ਹਲ ਚਲਾ ਰਿਹਾ ਸੀ। ਗਿਣ ਕੇ ਚਾਰ ਸਿਆਤ ਕੱਢੇ ਹੋਣਗੇ ਅਤੇ ਇਸ ਦੀ ਲੱਤ ਪਾਤ ਦਿੱਤੀ। ਸਾਂਵਲੇ ਬਲਦ ਦਾ ਖੁਰ ਛਿੱਲ ਹੋ ਗਿਆ।” ਬਚਿੰਤ ਸਿੰਘ ਨੇ ਗੁਸੇ ਨਾਲ ਕਿਹਾ। ਫਿਰ ਜਸਵੰਤ ਕੌਰ ਵੱਲ ਦੇਖਦਾ ਬੋਲਿਆ, “ਛੇਤੀ, ਜਾ ਕੇ ਗੁੜ ਲਿਆ ਦੇ.....ਅਤੇ ਫਿਰ ਦੁੱਧ ਵਿਚ ਘਿਉ ਮਿਲਾ ਕੇ ਬਾਲਟੀ ਵਿਚ ਲੈ ਆ।”

ਜਸਵੰਤ ਕੌਰ ਤਸਲੇ ਵਿਚ ਬਹੁਤ ਸਾਰਾ ਗੁੜ ਲੈ ਆਈ। ਬਚਿੰਤ ਸਿੰਘ ਨੇ ਬਲਦ ਨੂੰ ਪੁਚਕਾਰ ਕੇ ਬਿਠਾ ਦਿੱਤਾ ਅਤੇ ਮੰਹ ਨੂੰ ਸਲਾਹੁੰਦਾ ਹੋਇਆ ਉਸ ਨੂੰ ਆਪਣੇ ਹੱਥਾਂ ਨਾਲ ਗੁੜ ਦੇਣ ਲੱਗਾ। ਬਲਦ ਦੇ ਜਖਮ ਖੁਰ 'ਤੇ ਮੱਖੀਆਂ ਦਾ ਜਸਘੱਟ ਦੇਖ ਕੇ ਉਸ ਨੇ ਆਪਣੇ ਸਿਰ ਤੋਂ ਸਾਫਾ ਲਹਿਆ ਅਤੇ ਉਸ ਦੇ ਖੁਰ 'ਤੇ ਵਿਛਾ ਦਿੱਤਾ। ਬਲਦ ਨੂੰ ਘਿਉ ਵਾਲਾ ਦੁੱਧ ਪਿਲਾ ਕੇ ਬਚਿੰਤ ਸਿੰਘ ਨੇ ਪਿਆਰ ਨਾਲ ਉਸ ਦੇ ਸਿਰ, ਛਿੱਡ ਅਤੇ ਪਿੱਠ 'ਤੇ ਹੱਥ ਫੇਰਿਆ ਅਤੇ ਫਿਰ ਜਖਮ ਦੇ ਉੱਪਰੋਂ ਸਾਫਾ ਚੁੱਕ ਕੇ ਉਸ ਨੂੰ ਦੇਖਣ ਲੱਗਾ। ਮੇਲਾ ਸਿੰਘ ਵੀ ਉਸ ਦੇ ਸਿਰ ਨਾਲ ਸਿਰ ਜੋਤ ਕੇ ਮੂਧਾ ਹੋ ਗਿਆ।

“ਮੇਰੀ ਮੰਨ ਤੇ ਇਕ ਕੰਮ ਕਰ।” ਮੇਲਾ ਸਿੰਘ ਨੇ ਸਿੱਧੇ ਬੈਠਦਿਆਂ ਕਿਹਾ।

“ਕੀ?”

“ਕਿਉਂਤੁਂ ਸਹਿਰਟ ਮਿਲ ਜਾਵੇ ਤਾਂ ਚੰਗੀ ਗੱਲ ਹੈ.....ਪਰ ਆਪਣੇ ਪਿੰਡੋਂ ਤਾਂ ਸਿਲਣੀ ਨਹੀਂ।” ਮੇਲਾ ਸਿੰਘ ਨੇ ਸੋਚਦਿਆਂ ਕਿਹਾ। ਫਿਰ ਬਚਿੰਤ ਸਿੰਘ ਕੋਲ ਨੀਵਾਂ ਹੋ ਕੇ ਬੋਲਿਆ, “ਘਰ ਸ਼ਰਾਬ ਹੈਗੀ ਹੈ.....ਜਖਮ ਉਸ ਨਾਲ ਧੋ ਲੈਂਦੇ ਹਾਂ.....ਕੀਤੇ ਨਹੀਂ ਪੈਣਗੇ ਅਤੇ ਖੂਨ ਵੀ ਬੰਦ ਹੋ ਜਾਵੇਗਾ। ਉੱਪਰ, ਸਰੋਂ ਦੇ ਤੇਲ ਵਿਚ ਬਰੀਕ ਪੀਠੀ ਹੋਈ ਹਲਦੀ ਰਲਾ ਕੇ ਲਾ ਦਿੱਤੀ ਜਾਵੇ। ਲੱਤ ਪਈ ਤਾਂ ਬਾਅਦ ਵਿਚ ਢੰਗਰ ਭਾਕਟਰ ਨੂੰ ਦਿਖਾ ਦੇਵਾਂਗ।”

“ਜਗਤ ਸਿੰਘ ਕੋਲ ਵੀ ਹੁੰਦੀ ਤਾਂ ਸੀ। ਕਦੀ-ਕਦੀ ਪੀ ਲੈਂਦਾ ਸੀ। ਦੇਖਦਾ ਹਾਂ, ਜੇ ਤੂੜੀ ਵਾਲੇ ਕੋਠੇ ਵਿਚ ਕਿਤੇ ਪਈ ਹੋਈ ਤਾਂ।” ਬਚਿੰਤ ਸਿੰਘ ਨੇ ਉੱਠਦਿਆਂ ਕਿਹਾ।

ਕੁੱਝ ਮਿੰਟਾਂ ਬਾਅਦ ਉਹ ਇਕ ਬੋਤਲ ਹੱਥ ਵਿਚ ਲਈ ਬਾਹਰ ਆਇਆ। ਮੇਲਾ ਸਿੰਘ ਨੇ ਬੋਤਲ ਲੈ ਕੇ ਉਸ ਨੂੰ ਜੋਰ ਨਾਲ ਸੁੰਘਿਆ, “ਹੁੰ.....ਠੀਕ ਹੈ।” ਜੇ ਇਸ ਤਰ੍ਹਾਂ ਹੀ ਜਖਮ 'ਤੇ ਪਾਈ ਤਾਂ ਬਲਦ ਨੇ ਆਪਾਂ ਨੂੰ ਚੁੱਕ ਕੇ ਪਰੇ ਮਾਰਨਾ ਹੈ। ਇਹਨੂੰ ਲੰਮਾ ਪਾ ਕੇ ਮੋਹਰਲੀਆਂ ਲੱਤਾਂ ਚੰਗੀ ਤਰ੍ਹਾਂ ਜਕੜ ਕੇ ਕੀਲੇ ਨਾਲ ਕੱਸ ਕੇ ਬੰਨ ਲਈਏ। ਪਿਛਲੀਆਂ ਲੱਤਾਂ ਵੀ ਰੱਸੀ ਨਾਲ ਬੰਨ੍ਹ ਦੇਣੀਆਂ ਚਾਹੀਦੀਆਂ ਹਨ। ਗੱਲ ਦਾ ਰੱਸਾ ਵੀ ਜੋਰ ਨਾਲ ਕੀਲੇ ਨਾਲ ਕੱਸ ਦੇ।”

ਬਚਿੰਤ ਸਿੰਘ ਅਤੇ ਮੇਲਾ ਸਿੰਘ ਨੇ ਮਿਲ ਕੇ ਬਲਦ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਅਤੇ ਫਿਰ ਉਹ ਲੋਗੜ ਸਰਾਬ ਵਿਚ ਭਿਉਂ ਕੇ ਜਖਮ ਸਾਫ਼ ਕਰਨ ਲੱਗੇ। ਜਖਮ ਨੂੰ ਸਰਾਬ ਲੱਗਦਿਆਂ ਹੀ ਬਲਦ ਦਾ ਸਰੀਰ ਕੰਬਣ ਲੱਗਾ ਅਤੇ ਉਹ ਜੋਰ-ਜੋਰ ਨਾਲ ਲੱਤਾਂ ਅਤੇ ਪੂਛ ਹਿਲਾਉਣ ਲੱਗਾ। ਪੂਛ ਬਚਿੰਤ ਸਿੰਘ ਦੀ ਗਰਦਣ ਤੇ ਆ ਵੱਜੀ ਅਤੇ ਉਹ ਪਿਛਾੜ ਖਾ ਕੇ ਢਿੱਗ ਪਿਆ। ਜਸਵੰਤ ਕੌਰ ਨੱਠ ਕੇ ਆਈ ਅਤੇ ਬਲਦ ਦੀ ਪੂਛ ਫੜ ਲਈ। ਉਸ ਦੇ ਸਿਰ ਦਾ ਕੱਪਤਾ ਖਿਸਕਣ ਲਗਦਾ ਤਾਂ ਉਹ ਪੂਛ ਨੂੰ ਫੜੀ ਰੱਖਦਿਆਂ ਹੀ ਬਾਂਹ ਨਾਲ ਕੱਪੜੇ ਨੂੰ ਠੀਕ ਕਰ ਲੈਂਦੀ।

ਜਖਮ ਸਾਫ਼ ਹੋ ਗਿਆ ਤਾਂ ਉਸ ਵਿਚੋਂ ਦੋਨੋਂ ਹੱਡੀਆਂ ਸਾਫ਼ ਨਜ਼ਰ ਆਉਣ ਲਗੀਆਂ। ਬੜੀ ਹੱਡੀ ਵਿਚ ਚਾਰੇ ਪਾਸੇ ਗਲੀਆਂ ਦੇਖ ਕੇ, ਮੇਲਾ ਸਿੰਘ ਦਾ ਝੁਰੜੀਆਂ ਭਰਾ ਚਿਹਰਾ ਮੁਰਡਾ ਗਿਆ ਕਿ ਬਚਿੰਤ ਸਿੰਘ ਦੇ ਬਲਦ ਦੀ ਹੱਡੀ ਟੱਟ ਗਈ। ਉਸ ਨੇ ਕਾਹਲੀ-ਕਾਹਲੀ ਜਖਮ 'ਤੇ ਤੇਲ ਵਾਲੀ ਹਲਦੀ ਲਾਈ ਅਤੇ ਲੋਗੜ ਲਪੇਟ ਕੇ ਕਪੜਾ ਬੰਨ੍ਹ ਦਿੱਤਾ। ਉਹ ਆਪਣੇ ਹੱਥਾਂ ਨੂੰ ਲੱਗੀ ਹਲਦੀ ਲਾਹੁਣ ਲਈ ਹੱਥਾਂ ਨੂੰ ਮਲਦਾ ਬੋਲਿਆ, “ਵਾਹਿਗੁਰੂ ਦੀ ਮਿਹਰ ਰਹੀ ਤਾਂ ਜਖਮ ਛੇਤੀ ਹੀ ਠੀਕ ਜਾਵੇਗਾ।”

ਬਚਿੰਤ ਸਿੰਘ ਨੇ ਬਲਦ ਦੀਆਂ ਲੱਤਾਂ ਤੋਂ ਰੱਸੇ ਖੋਲ੍ਹ ਦਿੱਤੇ ਅਤੇ ਗੱਲ ਵਾਲਾ ਰੱਸਾ ਵੀ ਛਿੱਲਾ ਕਰ ਦਿੱਤਾ। ਬਲਦ ਦੀਆਂ ਅੱਖਾਂ ਵਿਚੋਂ ਪਾਣੀ ਵਰਿੰਦਾ ਦੇਖ ਕੇ ਉਹ ਇਕ ਵਾਰ ਫਿਰ ਉਹਨੂੰ ਗੁੜ ਚਾਰਨ ਲੱਗਾ ਅਤੇ ਦੁੱਖ ਭਰੀ ਅਵਾਜ਼ ਨਾਲ ਬੋਲਿਆ, “ਪੰਜ ਸੌ ਦਾ ਬਲਦ ਦਾਗੀ ਕਰ ਦਿੱਤਾ। ਜਗਤ ਸਿੰਘ ਤਾਂ ਇਹਦੇ ਨਾਲ ਨਿਆਣੇ ਵਾਂਗ ਪਿਆਰ ਕਰਦਾ ਸੀ। ਇਕ ਵਾਰ ਕਰਤਾਰ ਨੇ ਬੇਵਜਾਹ ਇਹਦੇ ਜੋਰ ਨਾਲ ਪਰੈਣ ਮਾਰ ਦਿੱਤੀ ਤੇ ਇਹਦੀ ਪਿੱਠ ਤੇ ਲਾਸ ਧੈ ਗਈ ਸੀ। ਇਹ ਦੇਖ ਕੇ ਜਗਤ ਸਿੰਘ ਨੂੰ ਇਨ੍ਹਾਂ ਗੱਸਾ ਆਇਆ ਕਿ ਉਸ ਨੇ ਉਹੀ ਪਰੈਣ ਲੈ ਕੇ, ਜੋਰ ਨਾਲ ਕਰਤਾਰ ਦੀ ਪਿੱਠ ਤੇ ਮਾਰੀ। ਕਰਤਾਰ ਬਿਲਖ ਉਠਿਆ ਤਾਂ ਉਹ ਪਰੈਣ ਸਿੱਟਦਾ ਹੋਇਆ ਬੋਲਿਆ ਕਿ ਬਲਦ ਦੇ ਵੀ ਇਸੇ ਤਰ੍ਹਾਂ ਦੁੱਖ ਲਗਦਾ ਹੈ ਜਿਵੇਂ ਤੇਰੇ ਲੱਗ ਹੈ।” ਕਹਿੰਦੇ-ਕਹਿੰਦੇ ਬਚਿੰਤ ਸਿੰਘ ਦੀਆਂ ਅੱਖਾਂ ਵਿਚ ਹੀ ਗਏ। ਜਸਵੰਤ ਕੌਰ ਦਾ ਮਨ ਵੀ ਖਰਾਬ ਹੋ ਗਿਆ। ਉਸ ਨੇ ਆਪਣੀਆਂ ਅੱਖਾਂ ਵਿਚ ਆਏ ਹੰਡੂਆਂ ਨੂੰ ਛੁਪਾਉਣ ਲਈ ਘੁੰਡ ਨੂੰ ਖਿੱਚ ਕੇ ਹੋਰ ਨੀਵਾਂ ਕਰ ਲਿਆ।

ਮੇਲਾ ਸਿੰਘ ਦੇ ਜਾਣ ਬਾਅਦ ਬਚਿੰਤ ਸਿੰਘ ਅਤੇ ਜਸਵੰਤ ਕੌਰ ਘਰ ਆ ਗਏ। ਬਚਿੰਤ ਸਿੰਘ ਨਿਢਾਲ ਅਤੇ ਫਿਕਰਮੰਦ ਹੋਇਆ ਮੰਜੇ 'ਤੇ ਪੈ ਗਿਆ ਅਤੇ ਜਸਵੰਤ ਕੌਰ ਬੋੜੀ ਦੂਰ ਪੀਤੀ ਢਾਹ ਕੇ ਬਹਿ ਗਈ। ਬਚਿੰਤ ਸਿੰਘ ਸਿੱਧਾ ਲੰਮਾ ਪਿਆ ਸੀ ਅਤੇ ਉਸ ਦੀਆਂ ਅੱਖਾਂ ਬੰਦ ਸਨ। ਜਸਵੰਤ ਕੌਰ ਇਕ ਟੱਕ ਉਹਦੀ ਵੱਲ ਦੇਖ ਰਹੀ ਸੀ। ਬਚਿੰਤ ਸਿੰਘ ਦਾ ਚਿਹਰਾ ਪੀਲਾ ਧੈ ਗਿਆ ਸੀ। ਮੱਥੇ 'ਤੇ ਛੁੰਘੀਆਂ ਲਕੀਰਾਂ ਦਿਸ ਰਹੀਆਂ ਸਨ ਅਤੇ ਅੱਖਾਂ ਦੇ ਥੱਲੇ ਛੁੰਘੀਆਂ, ਕਾਲੇ ਘੇਰੇ ਪੈ ਗਏ ਸਨ। ਕੁੱਝ ਦਿਨਾਂ ਵਿਚ ਹੀ ਉਸ ਦੀਆਂ ਕੰਨਪਟੀਆਂ ਅੰਦਰ ਨੂੰ ਧੱਸ ਗਈਆਂ ਸਨ। ਉਹ ਸੁੱਤਾ ਪਿਆ ਹਲਕੇ-ਹਲਕੇ ਘੁੜਾਤੇ ਮਾਰਨ ਲੱਗਾ ਸੀ।

ਜਸਵੰਤ ਕੌਰ ਦੱਬੇ ਪੈਰੀਂ ਬਾਹਰ ਚਲੇ ਗਈ। ਉਸ ਨੇ ਮੁੰਹ 'ਤੇ ਪਾਣੀ ਦੇ ਛਿੱਟੇ ਮਾਰੇ ਅਤੇ ਦੁਪੱਟੇ ਦੇ ਪੱਲੇ ਨਾਲ ਚੇਹਰਾ ਪੁੰਝ ਕੇ ਬੱਗੇ ਦੇ ਕੋਲ ਚਲੇ ਗਈ ਜੋ ਅੱਧਾ ਛਾਂਵੇ ਅਤੇ ਅੱਧਾ ਧੁੱਪੇ ਸੌਂ ਰਿਹਾ ਸੀ। ਜਸਵੰਤ ਕੌਰ ਦੋਹਾਂ ਮੱਡਾਂ ਅਤੇ ਬਲਦਰ ਨੂੰ ਵਾਰੀ-ਵਾਰੀ ਪਾਣੀ ਪਿਲਾਉਣ ਲੱਗੀ। ਨਲਕੇ ਦੇ ਲਗਾਤਾਰ ਚਲਣੇ ਦੀ ਅਵਾਜ਼ ਸੁਣ ਕੇ ਬਚਿੰਤ ਸਿੰਘ ਦੀ ਅੱਖ ਖੁੱਲ ਗਈ। ਉਹ ਅੱਖਾਂ ਮਲਦਾ ਨਲਕੇ ਦੇ ਕੋਲ ਆ ਗਿਆ ਅਤੇ ਜਸਵੰਤ ਕੌਰ ਤੋਂ ਨਲਕੇ ਦੀ ਹੱਥੀ ਫੜਦਾ ਬੋਲਿਆ, “ਅੱਖ ਲੱਗ ਗਈ ਸੀ।”

“ਤੁਸੀਂ ਸੌਂ ਜਾਓ.....ਮੈਂ ਪਾਣੀ ਪਿਲਾ ਦੇਉਗਾ।” ਜਸਵੰਤ ਕੌਰ ਨੇ ਛੋਟੇ ਜਿਹੇ ਪੁੰਡ ਵਿਚੋਂ ਕਿਹਾ।

“ਨਹੀਂ, ਸੈਂ ਪਿਲਾ ਦਿੰਦਾ ਹਾਂ।” ਬਚਿੰਤ ਸਿੰਘ ਨੇ ਨਲਕੇ ਦੀ ਹੱਥੀ ਤੋਂ ਜਸਵੰਤ ਕੌਰ ਦਾ ਹੱਥ ਹਟਾਉਂਦਿਆਂ ਕਿਹਾ।

ਬਚਿੰਤ ਸਿੰਘ ਪਸੂਆਂ ਨੂੰ ਪਾਣੀ ਪਿਲਾ ਰਿਹਾ ਸੀ। ਜਸਵੰਤ ਕੌਰ ਨੇ ਗੋਹਾ ਚੁੱਕ ਕੇ ਸਿੱਟਿਆ, ਅਤੇ ਸਫ਼ਾਈ ਕਰਕੇ ਘਰ ਚਲੇ ਗਈ। ਪਾਣੀ ਪਿਲਾ ਕੇ ਬਚਿੰਤ ਸਿੰਘ ਅੰਦਰ ਆ ਕੇ ਮੰਜੇ 'ਤੇ ਬੈਠ ਗਿਆ। ਉਹ ਥੋੜ੍ਹੀ ਦੇਰ ਗਹਿਰੀ ਸੋਚ ਵਿਚ ਢੁਕਿਆ ਰਿਹਾ। ਫਿਰ ਹੌਲੀ ਜਿਹੇ ਜਸਵੰਤ ਕੌਰ ਨੂੰ ਹਾਕ ਮਾਰੀ। ਉਹ ਛੋਟਾ ਜਿਹਾ ਪੁੰਡ ਕੱਢ ਕੇ ਉਸ ਦੇ ਕੋਲ ਆ ਖੜ੍ਹੀ ਹੋਈ ਤਾਂ ਬਚਿੰਤ ਸਿੰਘ ਬੋਲਿਆ, “ਬੈਠ ਜਾ!”

ਜਸਵੰਤ ਕੌਰ ਨੇ ਪੀੜੀ ਚੁੱਕ ਕੇ ਮੰਜੇ ਦੇ ਨੇਤੇ ਰੱਖ ਲਈ ਅਤੇ ਗਰਦਣ ਝੁਕਾਈ ਉਸ ਉੱਧਰ ਬੈਠ ਗਈ। ਬਚਿੰਤ ਸਿੰਘ ਨੇ ਬਹੁਤ ਹੌਲੀ ਅਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, “ਬੱਗੇ ਦਾ ਖੁਰ ਠੀਕ ਹੋਣ ਲਈ ਹੁਣ ਪਤਾ ਨਹੀਂ ਕਿੰਨੇ ਦਿਨ ਲੱਗਣਗੇ। ਮੇਰੇ ਕੋਲੋਂ, ਇਕੱਲੇ ਤੋਂ ਤਾਂ ਖੇਤੀ ਹੋਣੀ ਨਹੀਂ ਸੋਚਦਾ ਹਾਂ ਖਹ ਵਾਲਾ ਬਤਾ ਖੇਤ ਰੱਖ ਲਵਾਂ ਅਤੇ ਬਾਕੀ ਜਮੀਨ ਛੇਕੇ 'ਤੇ ਦੇ ਦੇਵਾਂ। ਅੱਜ ਕੱਲ ਸਾਰਾ ਦਿਨ ਹਸਪਤਾਲ ਹੀ ਲੰਘ ਜਾਂਦਾ ਹੈ। ਮੁਕੱਦਮਾ ਸ਼ੁਰੂ ਹੋ ਗਿਆ ਤਾਂ ਕੰਮ ਹੋਰ ਵੀ ਵੱਧ ਜਾਣਾ ਹੈ।.....ਤੇਰੀ ਕੀ ਸਲਾਹ ਹੈ?”

ਜਸਵੰਤ ਕੌਰ ਨੇ ਬਿਨ੍ਹੁਂ ਕੁੱਝ ਕਹੇ ਹੀ, ਹਾਂ ਵਿਚ ਸਿਰ ਹਿਲਾ ਦਿੱਤਾ।

“ਅੱਛਾ, ਸੈਂ ਹਸਪਤਾਲ ਹੋ ਆਵਾਂ।” ਬਚਿੰਤ ਸਿੰਘ ਨੇ ਮੰਜੇ ਤੋਂ ਉਠਦਿਆਂ ਕਿਹਾ।

“ਮੈਂ ਵੀ ਚਲੁੰਗੀ।” ਜਸਵੰਤ ਕੌਰ ਬੋਲੀ।

“ਤੂੰ ਕੱਲ ਚਲੇ ਜਾਈਂ.....ਦੋਨੋਂ ਗਏ ਤਾਂ ਪੈਦਲ ਜਾਣਾ ਪਵੇਗਾ। ਸੈਂ, ਇਕੱਲਾ ਘੋੜੀ 'ਤੇ ਛੇਤੀ ਚਲੇ ਜਾਵਾਂਗਾ। ਬਚਿੰਤ ਸਿੰਘ ਨੇ ਉਠਦਿਆਂ ਕਿਹਾ ਅਤੇ ਘੜੀ 'ਤੇ ਕਾਠੀ ਪਾਉਣ ਲੱਗਾ।

ਬਾਰੁਂ

ਰਾਮ ਦਿਆਲ ਬਹੁਤ ਸਵੇਰੇ ਹੀ ਮੁਨਸ਼ੀ ਬਾਬੂਰਾਮ ਦੇ ਘਰ ਪਹੁੰਚ ਗਿਆ। ਰਾਮ ਦਿਆਲ, ਬਾਬੂਰਾਮ ਦੀ ਪਤਨੀ ਦਾ ਛੋਟਾ ਚੜ੍ਹਦਾ ਭਰਾ ਸੀ ਅਤੇ ਜ਼ਿਲਾ-ਕਚਹਿਰੀ ਵਿਚ ਫੌਜਦਾਰੀ ਦੇ ਮਸ਼ਹੂਰ ਵਕੀਲ ਲਾਲਾ ਗੋਬਰਧਨ ਲਾਲ ਦਾ ਮੁਨਸ਼ੀ ਸੀ।

ਉਹਨਾਂ ਨੇ ਇਕ-ਦੂਸਰੇ ਦਾ ਹਾਲ-ਚਾਲ ਪੁੱਛਿਆ, ਫਿਰ ਹੁੱਕਾ ਵਿਚਾਲੇ ਰੱਖ ਕੇ ਬੈਠ ਗਏ ਅਤੇ ਵਾਰੀ-ਵਾਰੀ ਹੁੱਕਾ ਪੀਣ ਲੱਗੇ। ਰਾਮ ਦਿਆਲ ਨੇ ਹੁੱਕੇ ਨੂੰ ਬਾਬੂਰਾਮ ਵੱਲ ਖਿਸਕਾਉਂਦਿਆਂ, ਥੰਘ ਕੇ ਗਲ ਸਾਫ਼ ਕੀਤਾ ਅਤੇ ਥੰਘਦਿਆਂ ਹੀ ਪੁੱਛਿਆ, “ਮੈਂ ਕੱਲ ਸ਼ਾਮ ਨੂੰ ਹੀ ਆ ਜਾਂਦਾ, ਪਰ ਪਿੰਡ ਹੀ ਬਹੁਤ ਦੇਰ ਨਾਲ ਪਹੁੰਚਿਆ ਸੀ। ਅੱਜ ਸਵੇਰੇ ਲਾਲਾ ਜੀ ਨੂੰ ਕਤਲ ਦੇ ਇਕ ਕੇਸ ਦੀ ਅਪੀਲ ਦਾਇਰ ਕਰਨ ਲਈ ਹਾਈਕੋਰਟ ਵਿਚ ਪੇਸ਼ ਹੋਣਾ ਸੀ। ਬਸ, ਉਸ ਕੇਸ ਦੇ ਕਾਗਜ਼ਾਤ ਤਿਆਰ ਕਰਨ ਕਰਕੇ ਦੇਰ ਹੋ ਗਈ!.....ਘਰ ਸਾਰੇ ਠੀਕ ਠਾਕ ਹੈ ਨਾ?”

“ਹਾਂ, ਸਭ ਠੀਕ-ਠਾਕ ਹੈ।” ਕਹਿ ਕੇ ਬਾਬੂ ਰਾਮ ਚੁੱਪ ਰਿਹਾ ਤਾਂ ਰਾਮ ਦਿਆਲ ਹੁੱਕੇ ਦਾ ਕਸ਼ ਖਿੱਚ ਕੇ ਨੱਕ ਰਾਹੀਂ ਧੂੰਅਂ ਛੱਡਦਾ ਹੋਇਆ ਬੋਲਿਆ, “ਤੁਹਾਡਾ ਆਦਮੀ ਕੁਛ ਨਹੀਂ ਦੱਸ ਕੇ ਗਿਆ ਸੀ। ਬਸ, ਇੱਨਾ ਸੁਨੇਹਾ ਦੇ ਗਿਆ ਸੀ ਕਿ ਜ਼ਰੂਰੀ ਕੰਮ ਹੈ, ਛੇਤੀ ਆਉਣਾ। ਮੈਨੂੰ ਫਿਕਰ ਨਾਲ ਸਾਰੀ ਰਾਤ ਨੀਂਦ ਨਹੀਂ ਆਈ। ਤੜਕੇ ਹੀ ਤੁਰ ਪਿਆ ਤਾਂ ਕਿ ਸੂਰਜ ਚੜ੍ਹਦਿਆਂ ਇਥੇ ਪਹੁੰਚ ਜਾਵਾਂ ਸਾਰਾ ਕੁੱਝ ਠੀਕ-ਠਾਕ ਤਾਂ ਹੈ?”

“ਹਾਂ, ਘਰ ਵਿਚ ਤਾਂ ਭਗਵਾਨ ਦੀ ਕਿਰਪਾ ਨਾਲ ਸਭ ਠੀਕ ਹੈ। ਸਾਡੇ ਪਿੰਡ ਵਿਚ ਨੰਬਰਦਾਰਾਂ ਅਤੇ ਨੀਲੋਵਾਲੀਆਂ ਵਿਚਕਾਰ ਫੌਜਦਾਰੀ ਹੋ ਗਈ ਹੈ।”

“ਆਪਣੇ, ਬਚਿੰਤ ਸਿੰਘ ਅਤੇ ਨੱਥਾ ਸਿੰਘ ਦੇ ਟੱਬਰਾਂ ਵਿਚ?” ਰਾਮ ਦਿਆਲ ਨੇ ਕਾਰੋਬਾਰੀ ਅੰਦਰਾਂ ਵਿਚ ਪੁੱਛਿਆ। “ਹਾਂ....।”

“ਉਹਨਾਂ ਵਿਚ ਤਾਂ ਪਹਿਲਾਂ ਵੀ ਇਕ ਵਾਰ ਫੌਜਦਾਰੀ ਹੋਈ ਸੀ। ਕਾਫ਼ੀ ਪੁਰਾਣੀ ਗੱਲ ਹੈ।”

“ਹਾਂ....ਹਾਂ....ਹੁਣ ਫਿਰ ਫੌਜਦਾਰੀ ਹੋ ਗਈ ਹੈ।” ਬਾਬੂਰਾਮ ਨੇ ਕਿਹਾ।

“ਕਿਹੜੀ ਗੱਲ 'ਤੇ?” ਰਾਮ ਦਿਆਲ ਨੇ ਪੁੱਛਿਆ।

“ਗੱਲ ਕੀ ਹੋਣੀ ਸੀ।” ਬਾਬੂ ਨੇ ਕਾਹਲੀ ਨਾਲ ਗਲੀ ਵੱਲ ਦੇਖਿਆ। ਫਿਰ ਰਾਮ ਦਿਆਲ ਵੱਲ ਨੂੰ ਮੂਧਾ ਹੁੰਦਾ ਬੋਲਿਆ, “ਜੱਟ ਦੀ ਕੋਠੀ ਵਿਚ ਦਾਣੇ ਬਹੁਤ ਹੋਣ, ਜਾਂ ਛਸਲ ਚੰਗੀ ਦਿਖਾਈ ਦੇਵੇ ਤਾਂ ਲੜਾਈ ਦਾ ਬਹਾਨਾ ਲੱਭਣ ਨੂੰ ਚਿਰ ਨਹੀਂ ਲਗਦਾ।”

“ਫਿਰ ਵੀ.....ਝਗੜੇ ਲਈ ਹੁਣ ਦੀ ਵਜ਼ਾ ਤਾਂ ਕੁੱਝ ਹੋਵੇਗੀ ਹੀ।” ਰਾਮ ਦਿਆਲ ਨੇ ਜੋਰ ਦੇ ਕੇ ਪੁੱਛਿਆ।

“ਹਣ ਦੀ ਵਜ਼ਾ ਤਾਂ ਇਹ ਦੱਸਦੇ ਹਨ ਕਿ ਬਚਿੰਤ ਸਿੰਘ ਦੇ ਭਤੀਜੇ ਕਰਤਾਰ ਨੇ ਨੀਲੇਵਾਲੀਆਂ ਦੀ ਬਹੁਤ ਦੀਆਂ ਪਾਬੀਆਂ ਭੇਨ ਦਿੱਤੀਆਂ ਸੀ। ਪਰ ਅਸਲੀ ਕਾਰਨ ਤਾਂ ਜਸਵੰਡ ਕੌਰ ਹੀ ਹੈ।” ਬਾਬੂਰਾਮ ਨੇ ਕਿਹਾ। ਫਿਰ ਝਗੜੇ ਦਾ ਵਿਸਥਾਰ ਦੇ ਕੇ ਬੋਲਿਆ, “ਵੈਸੇ ਤਾਂ ਸਾਡਾ ਪਿੰਡ ਵਿਚ ਕਿਸੇ ਨਾਲ ਨਾ ਵੈਰ ਹੈ ਨਾ ਦੇਸਤੀ। ਫਿਰ ਵੀ ਮੌਕਾ ਦੇਖਣਾ ਪੈਂਦਾ ਹੈ। ਬਚਿੰਤ ਸਿੰਘ ਨਾਲ ਥੋੜਾ ਜ਼ਿਆਦਾ ਮੂੰਹ-ਮੁਲਾਹਜਾ ਹੈ। ਅਤੇ ਉਹ ਮੇਰੇ ਤੇ ਭਰੋਸਾ ਵੀ ਬਹੁਤ ਕਰਦਾ ਹੈ। ਮੈਂ ਸੋਚਿਆ ਕਿ ਤੈਨੂੰ ਦੱਸ ਦੇਵਾਂ। ਫੌਜਦਾਰੀ ਦੇ ਕੇਸ ਵਿਚ ਮੁਨਸੀ, ਵਕੀਲ, ਪਹਚਾਨ ਵਿਚਾਰ ਸਭ ਕੁੱਝ ਹੀ ਕਰਨਾ ਪਵੇਗਾ।”

ਰਾਮ ਦਿਆਲ ਨੇ ਇਕ ਲੰਮੀ ਜਿਹੀ ‘ਹੁੰ’ ਕਹੀ ਅਤੇ ਉਹ ਹੁੱਕੇ ਦੇ ਲੰਮੇ-ਲੰਮੇ ਕਸ ਪਿੱਚਦਾ ਰਿਹਾ। ਬਾਬੂ ਰਾਮ ਧਿਆਨ ਨਾਲ ਉਸ ਵੱਲ ਦੇਖ ਰਿਹਾ ਸੀ। ਜਦ ਰਾਮ ਦਿਆਲ ਕੁੱਝ ਨਾ ਬੋਲਿਆ ਤਾਂ ਉਸ ਨੇ ਸੋਚ ਵਿਚ ਢੁੱਬੀ ਅਵਾਜ਼ ਨਾਲ ਹੌਲੀ-ਹੌਲੀ ਕਹਿਣਾ ਸ਼ੁਰੂ ਕੀਤਾ, ਮੈਂ ਸੋਚਿਆ, ਤੈਨੂੰ ਸੱਦ ਲਵਾਂ। ਬਚਿੰਤ ਸਿੰਘ ਨੇ ਤਾਂ ਵਕੀਲ ਕਰਨਾ ਹੀ ਹੈ। ਕਿਉਂ ਨਾ ਆਪਣਾ ਆਦਮੀ ਫਾਇਦਾ ਉਠਾਵੇ।” ਕਹਿ ਕੇ ਬਾਬੂ ਰਾਮ, ਰਾਮ ਦਿਆਲ ਵੱਲ ਧਿਆਨ ਨਾਲ ਦੇਖਣ ਲੱਗਾ।

“ਭਾਈਆ ਜੀ, ਤੁਹਾਡੀ ਗੱਲ ਤਾਂ ਠੀਕ ਹੈ। ਤੁਸੀਂ ਤਾਂ ਜਾਣਦੇ ਹੈਂ ਕਿ ਅਨਪੜ੍ਹ ਜੱਟ ਪੜ੍ਹੇ ਵਰਗਾ ਅਤੇ ਪਤਿਆ ਜੱਟ ਅਫਲਾਤਨ.....। ਮੇਰਾ ਤਜਰਬਾ ਇਹ ਕੰਹਿੰਦਾ ਹੈ, ਕਿ ਜੇ ਵਕੀਲ ਦਾ ਮੁਨਸੀ ਗਾਹਕ ਦੇ ਕੋਲ ਆਪ ਚੱਲ ਕੇ ਆਵੇ ਤਾਂ ਉਹ ਸੋਚਦਾ ਹੈ ਕਿ ਵਕੀਲ ਨਿਕੰਮਾ ਹੋਵੇਗਾ, ਕੰਮ-ਯੰਦਾ ਮਾਤਾ ਹੋਵੇਗਾ। ਤਾਂ ਹੀ ਉਸ ਦਾ ਮੁਨਸੀ ਸੁੱਤੀਆਂ ਚੱਟਦਾ ਫਿਰਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਲਾਲਾ ਜੀ ਦਾ ਕੰਮ ਬਹੁਤ ਚੰਗਾ ਹੈ। ਕਤਲ ਦੇ ਕੇਸ ਵਿਚ ਉਹ ਪੰਜ ਹਜ਼ਾਰ ਪੇਸ਼ਗੀ ਲੈਂਦੇ ਹਨ.....ਉਪਰ ਦਾ ਖਰਚ ਅਲੱਗ। ਤੁਹਾਡੀ ਦਿਇਆ ਨਾਲ ਛੋਟੇ-ਛੋਟੇ ਵਕੀਲਾਂ ਤੋਂ ਜ਼ਿਆਦਾ ਛੀਸ ਤਾਂ ਮੈਂ ਹੀ ਲੈ ਲੈਂਦਾ ਹਾਂ।”

ਮੁਨਸੀ ਬਾਬੂਰਾਮ ਕੁੱਝ ਨਾ ਬੋਲਿਆ ਅਤੇ ਚੁੱਪ ਕੀਤਾ ਉਸ ਨੂੰ ਘੂਰਦਾ, ਹੁੱਕੇ ਦੇ ਕਸ ਲੈਂਦਾ ਰਿਹਾ। ਉਹਦਾ ਚਿਹਰਾ ਲਹਿ ਗਿਆ ਸੀ ਅਤੇ ਗੁੱਸਾ ਹਰ-ਪੱਲ ਵਧਦਾ ਜਾ ਰਿਹਾ ਸੀ। ਉਸ ਦਾ ਹਾਵ-ਭਾਵ ਦੇਖ ਕੇ ਰਾਮ ਦਿਆਲ ਬੋਲਿਆ, “ਭਾਈਆ ਜੀ, ਅੱਗੇ ਤੁਸੀਂ ਸਿਆਣੇ ਹੈ। ਤੁਸੀਂ ਜਿਵੇਂ ਕਹੋ, ਕਰ ਲਵਾਂਗੋ।”

“ਰਾਮ ਦਿਆਲ, ਗੱਲ ਦਰਅਸਲ ਇਹ ਹੈ ਕਿ ਬਚਿੰਤ ਸਿੰਘ ਆਸਾਮੀ ਚੰਗੀ ਹੈ। ਮੈਂ ਉਸ ਨੂੰ ਆਪਣੇ ਲਈ ਪੱਕੀ ਕਰਨਾ ਚਾਹੁੰਦਾ ਹਾਂ। ਉਹ ਰੁਪਏ-ਪੈਸੇ ਲਈ ਦੁਜਿਆਂ ਕੋਲ ਜਮੀਨ ਗਿਰਵੀ ਰੱਖੇ ਜਾਂ ਵੇਚੇ, ਤਾਂ ਫਿਰ ਮੈਂ ਹੀ ਕਿਉਂ ਨਾ ਕਰਾਂ?” ਮੈਂ ਚਾਹੁੰਦਾ ਹਾਂ ਤੂ ਉਸ ਨੂੰ ਮਿਲ ਲੈ। ਮੈਂ ਕਹਿ ਦੇਵਾਂਗਾ ਕਿ ਤੂ ਸੈਨੂੰ ਮਿਲਣ ਪਿੰਡ ਆਇਆ ਸੀ।” ਮੁਨਸੀ ਬਾਬੂਰਾਮ ਨੇ ਇਕ-ਇਕ ਸ਼ਬਦ ਤੇ ਜੋਰ ਦਿੱਦਿਆਂ ਕਿਹਾ। ਰਾਮ ਦਿਆਲ ਗਹਿਰੀ ਸੋਚ ਵਿਚ ਢੁੱਬਿਆ ਹੋਇਆ ਹੁੱਕਾ ਗੁੜਗੜ੍ਹਾਉਂਦਾ ਰਿਹਾ। ਛੇਰ ਇਕੋ ਵਾਰੀ ਕਈ ਛੋਟੇ-ਛੋਟੇ ਕਸ ਲੈ ਕੇ ਹੁੱਕਾ ਬਾਬੂਰਾਮ ਵੱਲ ਘੁਮਾਉਂਦਾ ਹੋਇਆ ਬੋਲਿਆ, “ਉਹਨੂੰ ਇਥੇ ਸੱਦਣਾ ਹੈ ਜਾਂ ਉਥੇ ਚੱਲਣਾ ਹੈ?”

“ਉਹਦੇ ਘਰ ਹੀ ਚਲਦੇ ਹਾਂ। ਮੈਂ ਕਹਿ ਦੇਵਾਂਗਾ ਕਿ ਇਧਰ ਆਇਆ ਸੀ--ਸੋਚਿਆ, ਜਗਤ ਸਿੰਘ ਅਤੇ ਕਰਤਾਰ ਦਾ ਹਾਲ ਪੁੱਛਦਾ ਜਾਵਾਂ।” ਬਾਬੂਰਾਮ ਨੇ ਸਲਾਹ ਦਿੱਤੀ।

“ਚਲੋ, ਜਿਵੇਂ ਆਪ ਦੀ ਮਰਜ਼ੀ!” ਰਾਮ ਦਿਆਲ ਨੇ ਹੁੱਕੇ ਦਾ ਲੰਮਾ ਕਸ ਪਿੱਚ ਕੇ ਉਠਦਿਆਂ ਕਿਹਾ।

ਉਹ ਦੌਨੋਂ ਬਚਿੰਤ ਸਿੰਘ ਦੇ ਤਬੇਲੇ ਵਿਚ ਗਏ ਤਾਂ ਉਹ ਉਥੇ ਨਹੀਂ ਸੀ। ਉਹ ਤਬੇਲੇ ਦੇ ਪਿੱਛੇ ਉਹਦੇ ਰਿਹਾਇਸ਼ੀ ਮਕਾਨ ਵਿਚ ਚਲੇ ਗਏ। ਜਸਵੰਡ ਕੌਰ ਦੁੱਧ ਰਿਤੁਕਣ ਬਾਅਦ ਭਾਂਡੇ ਧੋ ਰਹੀ ਸੀ। ਉਹਨਾਂ ਨੂੰ ਦੇਖ ਕੇ ਉਸ ਨੇ ਗੋਡਿਆਂ ਤੇ ਡਿੱਗਿਆ ਦੁਪੱਟਾ ਸਿਰ ’ਤੇ ਲਿਆ ਅਤੇ ਸੁਆਹ ਨਾਲ ਲਿਬੜ੍ਹੇ ਹੱਥਾਂ ਨਾਲ ਹੀ ਉਠੋਂ ਖੜ੍ਹੀ ਹੋਈ।

“ਸਰਦਾਰਨੀ, ਸੱਤ-ਸ੍ਰੀ-ਅਕਾਲ, ਸਰਦਾਰ ਬਚਿੰਤ ਸਿੰਘ ਕਿੱਥੇ ਹਨ?”

“ਇਥੇ ਹੀ ਹਨ। ਹੁਣੇ ਆ ਜਾਣਗੇ। ਤੁਸੀਂ ਬੈਠਕ ਖੋਲ੍ਹ ਕੇ ਬੈਠੋ।” ਜਸਵੰਡ ਕੌਰ ਨੇ ਸਿਰ ’ਤੇ ਦੁਪੱਟਾ ਠੀਕ ਕਰਦਿਆਂ ਕਿਹਾ।

“ਬੋਧੇ ਕਿੱਥੇ ਗਈ, ਸਰਦਾਰਨੀ? ਤੂ ਆਪ ਹੀ ਜੂਠੇ ਭਾਂਡੇ ਮਾਂਜ ਰਹੀ ਹੈ।” ਬਾਬੂਰਾਮ ਨੇ ਹਮਦਰਦੀ ਦਿਖਾਉਂਦਿਆਂ ਪੁੱਛਿਆ।

ਜਸਵੰਡ ਕੌਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਹ ਬਾਹਰ ਤਬੇਲੇ ਦੇ ਵਿਹੜੇ ਵਿਚ ਆ ਗਏ ਜਿਥੋਂ ਬਚਿੰਤ ਸਿੰਘ ਦੀ ਅਵਾਜ਼ ਆ ਰਹੀ ਸੀ। ਬਚਿੰਤ ਸਿੰਘ ਬੱਗੇ ਬਲਦ ਦੀ ਰੱਸੀ ਫੜੀ ਛੋਟੇ-ਛੋਟੇ ਪੁੱਟਦਾ ਮੌਹਰੇ ਤੁਰ ਰਿਹਾ ਸੀ ਅਤੇ ਬਲਦ ਪਿੱਛੇ-ਪਿੱਛੇ ਲਗਤਾਉਂਦਾ ਜਾ ਰਿਹਾ ਸੀ। ਉਹਨੂੰ ਦੇਖਦਿਆਂ ਹੀ ਬਾਬੂਰਾਮ ਕਾਹਲੀ ਨਾਲ ਅੱਗੇ ਹੋ ਕੇ ਅਫਸੋਸ ਭਰੇ ਲਹਿਜੇ ਵਿਚ ਬੋਲਿਆ, “ਮੈਨੂੰ ਤਾਂ ਅੱਜ ਸਵੇਰੇ ਪਟਵਾਰੀ ਮੇਲਾ ਸਿੰਘ ਨੇ ਦੱਸਿਆ ਕਿ ਬੱਗੇ ਬਲਦ ਦੇ ਜਖਮ ਹੋ ਗਿਆ ਹੈ।”

“ਮੁਨਸੀ ਜੀ, ਪੰਜ ਸੌ ਦਾ ਬਲਦ ਦਾਗੀ ਹੋ ਗਿਆ। ਬੱਗ ਪੂਛ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ, ਹੁਣ ਵਿਚਾਰੇ ਲਈ ਧੇਰ ਚੁੱਕਣਾ ਵੀ ਮੁਸਕਲ ਹੋ ਗਿਆ ਹੈ।” ਬਚਿੰਤ ਸਿੰਘ ਨੇ ਗੁੱਸੇ ਨਾਲ ਕਿਹਾ।

“ਹੋਇਆ ਕੀ ਸੀ?” ਬਾਬੂਰਾਮ ਨੇ ਪੁੱਛਿਆ।

“ਹੋਣਾ ਕੀ ਸੀ ਮੁਨਸੀ ਜੀ, ਬਸ, ਕਿਸਮਤ ਹੀ ਖਰਾਬ ਸਮਝੋ। ਛੱਬੂ ਨੂੰ ਨਾਲ ਲੈ ਕੇ ਖਜ਼ੂਰਵਾਲਾ ਖੇਤ ਵਾਹੁਣ ਗਿਆ ਸੀ। ਗਿਣ ਕੇ ਚਾਰ ਸਿਆਤ ਕੱਢੇ ਹੋਣਗੇ, ਜਦ ਉਹਦੇ ਕੋਲੋਂ ਹਲ ਖਿਸਕ ਗਿਆ ਅਤੇ ਫਾਲਾ ਬੱਗੇ ਬਲਦ ਦੇ ਖੁਰ ਵਿਚ ਜਾ ਯੋਗਿਆ। “ਬਚਿੰਤ ਸਿੰਘ ਨੇ ਕੁੱਝ ਗੁੱਸੇ ਨਾਲ ਕਿਹਾ।

“ਇਹ ਤਾਂ ਗਜ਼ਬ ਹੋ ਗਿਆ।” ਬਾਬੂਰਾਮ ਨੇ ਦੁੱਖ ਦਾ ਪ੍ਰਗਟਾਵਾ ਕਰਨ ਲਈ ’ਚੂਚ-ਚੂਚ’ ਕਰਦਿਆਂ ਕਿਹਾ।

“ਮੁਨਸੀ ਜੀ.....ਪੰਜ ਸੌ ਰੁਪਏ ਦਾ ਬਲਦ ਦਾਗੀ ਹੋ ਗਿਆ ਅਤੇ ਖੇਤੀ ਅਲੰਗ ਬਰਬਾਦ ਹੋ ਗਈ।” ਬਚਿੰਤ ਸਿੰਘ ਦਾ ਗੁੱਸਾ ਵੱਧਣ ਲੱਗਾ ਅਤੇ ਉਹ ਚੀਕਦਾ ਹੋਇਆ ਬੋਲਿਆ, “ਅਤੇ ਉਸ ਆਪਣੀ ਮਾਂ ਦੇ ਖਸਮ ਛਿੱਥੂ ਦਾ ਹਾਲ ਸੁਣੋ.....ਬਾਅਦ ਵਿਚ ਸ਼ਕਲ ਵੀ ਨਹੀਂ ਦਿਖਾਈ.....ਪਤਾ ਨਹੀਂ, ਕਿੱਥੇ ਮਰ ਗਿਆ ਹੈ.....ਪਿੰਡ ਵਿਚ ਹੀ ਹੈ ਜਾਂ ਬਾਹਰ ਚਲੇ ਗਿਆ। ਉਸ ਸਮੇਂ ਚਾਚਾ ਮੇਲਾ ਸਿੰਘ ਨੇ ਉਸ ਨੂੰ ਬਚਾ ਲਿਆ, ਨਹੀਂ ਤਾਂ, ਮੈਂ ਤਾਂ ਉਹੀ ਹਲ ਦਾ ਛਾਲ ਉਸ ਦੀ ਧੁੰਨੀ ਵਿਚ ਘੁਸੇੜ ਦਿੰਦਾ।” ਸਾਰੀ ਗੱਲ ਯਾਦ ਕਰਕੇ ਬਚਿੰਤ ਸਿੰਘ ਦਾ ਗੁੱਸਾ ਬਹੁਤ ਜ਼ਿਆਦਾ ਵੱਧ ਗਿਆ।

ਉਹ ਬਹੁਤ ਗੁੱਸੇ, ਉਦਾਸ ਅਤੇ ਫਿਕਰਮੰਦ ਜਿਹਾ ਮੰਜੇ ’ਤੇ ਆ ਬੈਠਾ ਅਤੇ ਸਿਰ ’ਤੇ ਬੰਨਿਆ ਸਾਫਾ ਲਾਹ ਕੇ ਇਕ ਪਾਸੇ ਰੱਖ ਦਿੱਤਾ। ਉਹ ਕੁੱਝ ਪਲ ਖਮੋਸ਼ ਬੈਠੇ ਰਹੇ। ਮੁਨਸੀ ਬਾਬੂਰਾਮ, ਰਾਮ ਦਿਆਲ ਵੱਲ ਇਸ਼ਾਰਾ ਕਰਦਾ ਬੋਲਿਆ, “ਰਾਮ ਦਿਆਲ ਮੇਰਾ ਛੋਟਾ ਸਾਲਾ ਹੈ। ਇਹ ਲਾਲਾ ਗੋਬਰਧਨ ਲਾਲ, ਵਕੀਲ ਦਾ ਮੁਨਸੀ ਹੈ। ਮੈਂ ਬਹੁਤ ਦਿਨਾਂ ਤੋਂ ਸਹਿਰ ਹੀ ਨਹੀਂ ਗਿਆ ਅਤੇ ਨਾ ਹੀ ਇਸ ਨੂੰ ਚਿਠੀ ਲਿਖੀ। ਇਸ ਕਰਕੇ ਇਸ ਨੂੰ ਫਿਕਰ ਹੋ ਗਿਆ ਅਤੇ ਸਵੇਰੇ-ਸਵੇਰੇ ਹਾਲ-ਚਾਲ ਪਤਾ ਕਰਨ ਆ ਗਿਆ।”

ਬਚਿੰਤ ਸਿੰਘ ਨੇ ਉਸ ਵੱਲ ਦੇਖਿਆ ਅਤੇ ਫਿਰ ਗਰਦਣ ਘੁਮਾ ਕੇ ਹਾਕਾਂ ਮਾਰਨ ਲੱਗਾ, “ਪਾਸੇ, ਓ ਪਾਸੇ।” ਕੋਈ ਜਵਾਬ ਨਾ ਆਇਆ ਤਾਂ ਉਹ ਬੁਡਬੁਡ ਕਰਨ ਲੱਗਾ, “ਪਤਾ ਨਹੀਂ, ਸਾਲੇ ਕਿੱਥੇ ਮਰ ਗਏ ਹਨ।” ਅਤੇ ਫਿਰ ਉਹ ਆਪ ਜਾ ਕੇ ਲੱਸੀ ਦੀ ਬਾਲਟੀ ਅਤੇ ਗਲਾਸ ਲੈ ਆਇਆ।

“ਸਰਦਾਰ ਜੀ, ਘਰੋਂ ਪੀ ਕੇ ਆਏ ਸੀ। ਇਹ ਖੇਚਲ ਕਿਉਂ ਕਰਨੀ ਸੀ?” ਬਾਬੂਰਾਮ ਨੇ ਕਿਹਾ।

ਲੱਸੀ ਪੀ ਕੇ ਬਾਬੂਰਾਮ ਨੇ ਜੀਭ ਨਾਲ ਮੁੜਾਂ ਸਾਫ਼ ਕੀਤੀਆਂ ਅਤੇ ਖੰਘ ਕੇ ਗੱਲ ਸਾਫ਼ ਕਰਦਿਆਂ ਪੁੱਛਿਆ, “ਜਗਤ ਸਿੰਘ ਅਤੇ ਕਰਤਾਰ ਸਿੰਘ ਦਾ ਕੀ ਹਾਲ ਹੈ?”

“ਹਾਲ ਕੀ ਹੋਣਾ ਹੈ। ਪਿਉ-ਪੁੱਤ ਪੱਟੀਆਂ ਬੰਨ੍ਹੀ ਕੋਲੇ ਕੋਲ ਪਏ ਰਹਿੰਦੇ ਹਨ। ਉਹ ਇਕ ਦੁਸਰੇ ਨੂੰ ਦੇਖ ਕੇ ਰੋ ਲੈਂਦੇ ਹਨ ਅਤੇ ਉਹਨਾਂ ਦੋਨਾਂ ਨੂੰ ਦੇਖ ਕੇ ਮੈਂ ਰੋ ਲੈਂਦਾ ਹਾਂ।” ਬਚਿੰਤ ਸਿੰਘ ਨੇ ਦੁੱਖ ਭਰੇ ਲਿਹਿਜੇ ਵਿਚ ਕਿਹਾ।

“ਪੁਲਸ ਨੇ ਦਫ਼ਾ ਕੀ ਲਾਈ ਹੈ?” ਰਾਮ ਦਿਆਲ ਨੇ ਪੁੱਛਿਆ।

“ਫੌਜਦਾਰੀ ਦਾ ਕੇਸ ਹੈ।” ਬਚਿੰਤ ਸਿੰਘ ਨੇ ਉੱਤਰ ਦਿੱਤਾ।

“ਉਹ ਤਾਂ ਠੀਕ ਹੈ.....ਪਰ ਪੁਲਸ ਨੇ ਕਿਹੜੀ ਦਫ਼ਾ ਅਧੀਨ ਕੇਸ ਬਣਾਇਆ ਹੈ?”

“ਇਹ ਤਾਂ ਮੈਨੂੰ ਪਤਾ ਨਹੀਂ।” ਬਚਿੰਤ ਸਿੰਘ ਨੇ ਸਿਰ ਫੇਰਦਿਆਂ ਕਿਹਾ।

“ਦਫ਼ਾ 302 ਦਾ ਕੇਸ ਤਾਂ ਬਣਦਾ ਨਹੀਂ, ਕਿਉਂਕਿ ਬਹੁਤੇ ਮੁਜਰਮ ਠੀਕ ਹਨ। ਦਫ਼ਾ 304 ਦਾ ਕੇਸ ਹੋ ਸਕਦਾ ਹੈ ਅਤੇ ਉਸ ਵਿਚ ਕਤਲ ਨਾ ਹੋਣ ਦੇ ਬਾਵਜੂਦ, ਦੋਸੀ ਕਤਲੇ-ਇਨਸਾਨ-ਅਧੀਨ ਸਜ਼ਾ ਦਾ ਹੱਕਦਾਰ ਹੋ ਸਕਦਾ ਹੈ। ਬਲਵੇਂ ਦੇ ਕੇਸ ਦੀ ਸਰਤ ਵਿਚ ਪੁਲਸ ਦਫ਼ਾ 147, 148 ਅਤੇ 149 ਦੇ ਤਹਿਤ ਚਲਾਣ ਪੇਸ਼ ਕਰੂਗੀ। ਜੋ ਜਥੁਮ ਗਹਿਰੇ ਹਨ ਤਾਂ ਦਫ਼ਾ 326 ਜਾਂ 327 ਲਾਗੂ ਹੋਵੇਗੀ। ਇਹ ਸਾਰੀਆਂ ਦਫ਼ਾਵਾਂ ਦੀਆਂ ਜਮਾਨਤਾਂ ਨਹੀਂ ਹੋ ਸਕਦੀਆਂ, ਹਾਂ ਜੋ ਕੇਸ ਦਫ਼ਾ 323, 324 ਜਾਂ 325 ਦੇ ਅਧੀਨ ਦਰਜ ਹੋਇਆ ਹੈ ਤਾਂ ਮੁਜਰਮਾਂ ਦੀਆਂ ਜਮਾਨਤਾਂ ਹੋ ਸਕਦੀਆਂ ਹਨ ਅਤੇ ਸਜ਼ਾ ਵੀ ਬੋਡੀ ਹੀ ਹੋਵੇਗੀ।” ਰਾਮ ਦਿਆਲ, ਬਚਿੰਤ ਸਿੰਘ ਦੇ ਚੇਹਰੇ ਦੇ ਉਤਰਾਅ-ਚੜ੍ਹਾ ਨੂੰ ਧਿਆਨ ਨਾਲ ਦੇਖ ਰਿਹਾ ਸੀ।

ਫਿਰ ਉਹ ਸਮਝਾਉਣ ਦੇ ਅੰਦਾਜ਼ ਵਿਚ ਬੋਲਿਆ, “ਸਰਦਾਰ ਜੀ, ਤੁਸੀਂ ਤਾਂ ਅਰਾਮ ਨਾਲ ਬੈਠੇ ਹੋ। ਇਹ ਮੌਕਾ ਘਰ ਬੈਠਣ ਦਾ ਨਹੀਂ, ਪੁਲਸ ਅਤੇ ਸਰਕਾਰੀ ਡਾਕਟਰ ਨਾਲ ਤਾਲ-ਮੇਲ ਕਰਨ ਦਾ ਹੈ।”

“ਪੁਲਸ ਦੀ ਸੇਵਾ ਤਾਂ ਕਰ ਦਿੱਤੀ ਸੀ। ਜਦ ਬਾਣੇਦਾਰ ਤਫ਼ਤੀਸ ਲਈ ਪਿੰਡ ਆਇਆ ਸੀ। ਸਰਕਾਰੀ ਡਾਕਟਰ ਨੂੰ ਵੀ ਨਜ਼ਰ-ਨਿਆਜ਼ ਦੇ ਦਿੱਤੀ ਸੀ।” ਕਹਿ ਕੇ ਬਚਿੰਤ ਸਿੰਘ, ਮੁਨਸੀ ਬਾਬੂਰਾਮ ਵੱਲ ਦੇਖਣ ਲੱਗਾ।

“ਇਕ ਵਾਰ ਸੇਵਾ ਕਰਕੇ ਤੁਸੀਂ ਬੇਫਿਕਰ ਹੋ ਗਏ?” ਰਾਮ ਦਿਆਲ ਨੇ ਇਸ ਤਰ੍ਹਾਂ ਬਚਿੰਤ ਸਿੰਘ ਵੱਲ ਦੇਖਿਆ ਜਿਵੇਂ ਉਹ ਬਹੁਤ ਬੜਾ ਮੂਰਖ ਹੋਵੇ। ਫਿਰ ਉਸ ਨੇ ਹੌਲੀ-ਹੌਲੀ ਕਹਿਣਾ ਸ਼ੁਰੂ ਕੀਤਾ, “ਸਰਦਾਰ ਜੀ, ਤੁਸੀਂ ਖੇਤੀ ਤਾਂ ਕਰਦੇ ਹੋ?”

ਬਚਿੰਤ ਸਿੰਘ ਨੇ ਹਾਂ ਵਿਚ ਸਿਰ ਹਿਲਾਇਆ ਤਾਂ ਰਾਮ ਦਿਆਲ ਬੋਲਿਆ, “ਜਮੀਨ ਬੱਤ ਤੇ ਆਉਂਦੀ ਹੈ ਤਾਂ ਤੁਸੀਂ ਹਲ ਵਾਹੁੰਦੇ ਹੋ, ਬਿਜਾਈ ਕਰਦੇ ਹੈ, ਸੁਹਾਗਾ ਫੇਰਦੇ ਹੈ, ਸਮੇਂ ਸਿਰ ਪਾਣੀ ਦਿੰਦੇ ਹੋ ਤਾਂ ਜਾ ਕੇ ਫਸਲ ਤਿਆਰ ਹੁੰਦੀ ਹੈ.....।”

ਬਚਿੰਤ ਸਿੰਘ ਨੂੰ ਸਿਰ ਮਾਰਦਾ ਦੇਖ ਕੇ ਰਾਮ ਦਿਆਲ ਬੋਲਿਆ, “ਤੁਸੀਂ ਦੱਸੋ.....ਸਿਰਫ ਸਿਆਤ ਕੱਢ ਕੇ ਅਤੇ ਬੀਜ ਸਿੱਟ ਕੇ ਫਸਲ ਹੋ ਜਾਵੇਗੀ?”

“ਨਹੀਂ ਹੋਵੇਗੀ।” ਬਚਿੰਤ ਸਿੰਘ ਨੇ ਵਿਸ਼ਵਾਸ-ਭਰੇ ਲਿਹਿਜੇ ਨਾਲ ਕਿਹਾ।

“ਤੁਹਾਡੇ ਬੱਚੇ ਜੀਣ.....ਬਾਕੀ ਕੰਮ ਵੀ ਇਸੇ ਤਰ੍ਹਾਂ ਹੁੰਦੇ ਹਨ.....ਪੁਲਸ ਅਤੇ ਸਰਕਾਰੀ ਡਾਕਟਰ ਨਾਲ ਮੇਲ-ਜੋਲ ਰੱਖੋ.....ਹਰ ਹੀਲੇ, ਹਰ ਬਹਾਨੇ ਉਹਨਾਂ ਕੋਲ ਜਾਓ.....।” ਰਾਮ ਦਿਆਲ ਨੇ ਪ੍ਰਸੰਨ ਹੋ ਕੇ ਕਿਹਾ, ਕਿਉਂਕਿ ਉਸ ਦੀ ਗੱਲ ਬਚਿੰਤ ਸਿੰਘ ਦੀ ਸਮਝ ਵਿਚ ਆ ਗਈ ਸੀ।

“ਮੁਨਸੀ ਜੀ, ਪਰ ਪੁਲਸ ਵਾਲੇ ਕੋਲ ਫਟਕਣ ਨਹੀਂ ਦਿੰਦੇ.....।” ਬਚਿੰਤ ਸਿੰਘ ਬੇਬਸੀ ਜਾਹਿਰ ਕਰਦਿਆਂ ਕਿਹਾ।

“ਤਾਂ ਕੋਈ ਰਾਹ ਲੱਭੋ.....ਤੁਸੀਂ ਤਾਂ ਆਪ ਬਹੁਤ ਸਿਆਣੇ ਹੋ.....ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ.....।” ਰਾਮ ਦਿਆਲ ਅੱਖਾਂ ਘੁਮਾਉਂਦਾ ਬੋਲਿਆ, “ਅੰਗਰੇਜ਼ ਦੇ ਰਾਜ ਵਿਚ ਪ੍ਰਮਾਤਮਾ ਦਾ ਰਾਜ ਅਸਮਾਨ ਉਤੇ ਹੁੰਦਾ ਸੀ ਅਤੇ ਧਰਤੀ 'ਤੇ ਪੁਲਸ ਦਾ.....ਪਰ ਜਦ ਦੇਸੀ ਲੋਕ ਅਫਸਰ ਬਣ

ਗਏ.....ਰੁਪਿਆ ਕੁੱਝ ਆਮ ਹੋ ਗਿਆ.....ਪ੍ਰਮਾਤਮਾ ਅਤੇ ਪੁਲਸਦੋਨਾਂ ਲਈ ਪੈਸਾ ਪ੍ਰਧਾਨ ਹੋ ਗਿਆ।....ਇਹਨੇ ਸਾਰਿਆਂ ਨੂੰ ਮਾਤ ਪਾਇੰਡੀ।....ਸਰਦਾਰ ਜੀ.....ਪੈਸੇ ਨੂੰ ਵਰਤੋ, ਪੁਲਸ ਤਾਂ ਕੀ, ਪ੍ਰਮਾਤਮਾ ਵੀ ਤੁਹਾਡੇ ਵੱਸ ਵਿਚ ਹੋ ਜਾਓਗਾ।” ਰਾਮ ਦਿਆਲ ਨੇ ਖੱਬੇ ਅੰਗੂਠੇ ਤੇ ਉਂਗਲੀ ਰੱਖ ਕੇ ਚਾਂਦੀ ਦਾ ਰੁਪਈਆ ਉਛਾਲਣ ਦੀ ਕ੍ਰਿਆ ਦਿਖਾਉਂਦਿਆਂ ਕਿਹਾ, “ਇਸ ਦੇ ਲਿਸ਼ਕਾਰੇ ਦੇ ਮੋਹਰੇ ਵੱਡਿਆਂ-ਵੱਡਿਆਂ ਦੇ ਮਨ ਡੋਲ ਜਾਂਦੇ ਹਨ। ਕੇਸ ਵਿਚ ਪੁਲਸ ਛੋਟੀ ਜਿਹੀ ਦਰਾਰ ਪੈਦਾ ਕਰ ਦੇਵੇ ਤਾਂ ਵਕੀਲ ਉਹਦੇ ਉਤੇ ਹੀ ਕੇਸ ਬਣਾ ਲੈਂਦਾ ਹੈ।”

ਕੁੱਝ ਵਕਤ ਉਹ ਚੁੱਪ ਰਹੇ ਤਾਂ ਰਾਮ ਦਿਆਲ ਬਾਹਰ ਧੁੱਪ ਵੱਲ ਦੇਖਦਾ ਹੋਇਆ ਬਾਬੂਰਾਮ ਨੂੰ ਬੋਲਿਆ, “ਭਾਈਆ ਜੀ, ਹੁਣ ਚੱਲੀਏ....ਮੈਂ ਦਸ ਵਜੇ ਕਚਹਿਰੀ ਪੇਸ਼ ਹੋਣਾ ਹੈ। ਸਾਡੇ ਅੱਜ ਸੱਤ ਮੁਕੱਦਮੇ ਚੱਲਣੇ ਹਨ। ਲਾਲਾ ਜੀ ਤਾਂ ਬਾਹਰ ਗਏ ਹੋਏ ਹਨ। ਸੈਂ ਹੀ ਪੈਰਵੀ ਕਰਕੇ ਤਰੀਕਾਂ ਲੈਣੀਆਂ ਹਨ।”

ਰਾਮ ਦਿਆਲ ਉੱਠਦਾ ਹੋਇਆ ਬੋਲਿਆ, “ਸਰਦਾਰ ਜੀ, ਮੇਰੀ ਗੱਲ ਪੱਲੇ ਬੰਨ੍ਹ ਲਉ....ਜੋ ਕਰਨਾ-ਕਰਾਉਣਾ ਹੈ ਹੁਣ ਹੀ ਕਰ ਲਵੇ....ਨਹੀਂ ਤਾਂ ਤੇਰੇ ਬੰਦੇ ਫਾਹੇ ਲੱਗ ਜਾਣਗੇ। ਪੈਸੇ ਨਹੀਂ ਹਨ ਤਾਂ ਜਮੀਨ ਗਹਿਣੇ ਕਰ ਦੇਵੇ, ਜਾਂ ਵੇਚ ਦੇਵੇ....ਬੰਦੇ ਸਜ਼ਾ ਤੋਂ ਬਚ ਗਏ ਤਾਂ ਧੰਨ-ਦੌਲਤ, ਜਮੀਨ-ਜਾਇਦਾਦ ਦੁਬਾਰਾ ਬਣ ਸਕਦੀ ਹੈ....ਫੌਜਦਾਰੀ ਦਾ ਕੇਸ ਹੈ, ਵਕੀਲ ਹੱਥਾਂ ਵਿਚ ਰੱਖਣਾ....ਇਸ ਮਾਮਲੇ ਵਿਚ ਕੰਜੂਸੀ ਨਾ ਕਰਿਓ।”

“ਲਾਲਾ ਜੀ ਨੂੰ ਕਿਉਂ ਨਾ ਰੱਖ ਲਈਏ....?” ਬਾਬੂਰਾਮ ਨੇ ਪੁੱਛਿਆ।

“ਗੱਲ ਕਰ ਲਉ ਉਹਦੇ ਨਾਲ....ਅੱਜ ਕੱਲ ਇਨ੍ਹਾਂ ਕੰਮ ਹੈ ਕਿ ਉਹਨਾਂ ਨੇ ਨਵੇਂ ਕੇਸ ਲੈਣੇ ਬੰਦ ਕਰ ਦਿੱਤੇ ਹਨ....ਫਿਰ ਉਹਨਾਂ ਦੀ ਫੀਸ ਵੀ ਬਹੁਤ ਹੁੰਦੀ ਹੈ।....ਸਰਦਾਰ ਜੀ, ਮੁਆਫ ਕਰਨਾ, ਉਹਨਾਂ ਦੀ ਫੀਸ ਸੁਣ ਕੇ ਆਮ ਆਦਮੀ ਤਾਂ ਬੋਹੋਸ਼ ਹੋ ਜਾਂਦਾ ਹੈ। ਉਹਨਾਂ ਦੀ ਫੀਸ ਪੰਜ ਹਜ਼ਾਰ ਤੋਂ ਇਕ ਪੈਸਾ ਵੀ ਘੱਟ ਨਹੀਂ ਹੈ। ਕੰਮ ਦੇ ਮੁਤਾਬਿਕ ਹੀ ਪੈਸੇ ਹੋਣੇ ਹਨ।” ਰਾਮ ਦਿਆਲ ਨੇ ਕਿਹਾ।

“ਪੰਜ ਹਜ਼ਾਰ ਰੁਪਏ ਫੀਸ?” ਬਾਬੂਰਾਮ ਦੀਆਂ ਅੱਖਾਂ ਚੌਡੀਆਂ ਹੋ ਗਈਆਂ ਅਤੇ ਨਾਸਾਂ ਹੈਰਾਨੀ ਨਾਲ ਫਰਕਣ ਲੱਗੀਆਂ।

“ਭਾਈਆ ਜੀ ਇਹ ਤਾਂ ਮੈਂ ਬਦਲੇ ਦੇ ਕੇਸ ਦੀ ਫੀਸ ਦੱਸੀ ਹੈ। 302 ਦੇ ਕੇਸ ਦੀ ਦਸ ਹਜ਼ਾਰ ਤੋਂ ਘੱਟ ਫੀਸ ਨਹੀਂ ਲੈਂਦੇ।” ਰਾਮ ਦਿਆਲ ਨੇ ਦੋਨਾਂ ਹੱਥਾਂ ਦੀਆਂ ਉਂਗਲੀਆਂ ਪੂਰੀ ਤਰ੍ਹਾਂ ਖੋਲ੍ਹਿਆਂ ਕਿਹਾ। ਫਿਰ ਅੱਖਾਂ ਝਮਕਦਿਆਂ, ਨਖਰੇ ਨਾਲ ਬੋਲਿਆ, “ਵੇਲੇ-ਵੇਲੇ ਦੀ ਗੱਲ ਹੈ.....ਲਾਲਾ ਜੀ ਨੇ ਉਹ ਦਿਨ ਵੀ ਦੇਖੇ ਹਨ ਛੇ-ਛੇ ਮਹੀਨੇ ਕੋਈ ਗਾਹਕ ਉਹਨਾਂ ਦੇ ਨੇੜੇ ਨਹੀਂ ਫਟਕਦਾ ਸੀ।....ਮੈਨੂੰ ਇਕ ਵਾਰ ਦਾ ਕਿੱਸਾ ਯਾਦ ਹੈ.....। ਕਹਿ ਕੇ ਰਾਮ ਦਿਆਲ ਹੱਸਣ ਲੱਗਾ, “ਹੁਣ ਉਹ ਕਿੱਸਾ ਚੇਤੇ ਆਉਂਦਾ ਹੈ ਤਾਂ ਹਾਸਾ ਆਉਂਦਾ ਹੈ। ਉਸ ਸਮੇਂ ਇੰਨੀ ਸ਼ਰਮ ਮਹਿਸੂਸ ਹੋਈ ਸੀ ਕਿ ਛੁੱਥ ਕੇ ਮਰਨ ਨੂੰ ਜੀਅ ਕਰਦਾ ਸੀ।”

ਬਚਿੰਤ ਸਿੰਘ ਅਤੇ ਬਾਬੂਰਾਮ ਨੂੰ ਧਿਆਨ ਨਾਲ ਆਪਣੀ ਗੱਲ ਸੁਣਦਿਆਂ ਦੇਖ ਕੇ ਰਾਮ ਦਿਆਲ ਬੋਲਿਆ, “ਉਨ੍ਹੀ ਦਿਨੀ ਸੈਂ ਲਾਲਾ ਜੀ ਦੇ ਕੋਲ ਨਵੀਂ-ਨਵੀਂ ਨੌਕਰੀ ਕੀਤੀ ਸੀ....ਸ਼ਾਇਦ ਕਈ ਮਹੀਨਿਆਂ ਦੇ ਬਾਅਦ ਉਹਨਾਂ ਦੇ ਦਫ਼ਤਰ ਵਿਚ ਕਿਸੇ ਗਾਹਕ ਨੇ ਪੈਰ ਰੱਖਿਆ ਸੀ। ਉਸ ਨੂੰ ਅੰਦਰ ਆਉਂਦਿਆਂ ਦੇਖ ਕੇ ਅਸੀਂ ਸੁਚੇਤ ਹੋ ਗਏ.....। ਉਹ ਗਾਹਕ ਆ ਕੇ ਲਾਲਾ ਜੀ ਦੇ ਸਾਹਮਣੇ ਬੈਠ ਗਿਆ।....ਮੈਨੂੰ ਠੀਕ ਤਾਂ ਯਾਦ ਨਹੀਂ, ਕਿ ਉਸ ਦਾ ਕੇਸ ਕੀ ਸੀ, ਪਰ ਇਹ ਯਾਦ ਹੈ ਕਿ.....ਕਿ ਮਮੂਲੀ ਕੇਸ ਸੀ। ਦੋ ਘੰਟੇ ਆਪਣਾ ਕੇਸ ਦੱਸਣ ਬਾਅਦ ਉਸ ਨੇ ਫੀਸ ਪੁੱਛੀ। ਲਾਲਾ ਜੀ ਨੇ ਸੱਚ-ਸੱਚ ਕੇ ਪੰਦਰਾਂ ਰੁਪਏ ਦੱਸੇ ਤਾਂ ਉਹ ਗਾਹਕ ਭੜਕ ਪਿਆ ਅਤੇ ਕੁਰਸੀ ਤੋਂ ਇਕਦਮ ਉਠਿਆਂ ਬੋਲਿਆ ਕਿ ਆਪਣੇ ਕੇਸ ਦੇ ਲਈ ਇੰਨੀ ਪੈਸਿਆਂ ਵਿਚ ਤਾਂ ਉਹ ਹਾਈਕੋਰਟ ਦਾ ਵਕੀਲ ਖੜ੍ਹਾ ਕਰ ਸਕਦਾ ਹੈ। ਰੁਪਏ ਦੋ ਲੈਣੇ ਹੋਣ ਤਾਂ ਗੱਲ ਕਰ।” ਰਾਮ ਦਿਆਲ ਖਿਤ-ਖਿਤਾ ਕੇ ਹੱਸਦਾ ਰਿਹਾ।

ਕੁੱਝ ਮਿੰਟਾਂ ਵਿਚ ਆਪਣਾ ਸਾਹ ਠੀਕ ਕਰਕੇ ਰਾਮ ਦਿਆਲ ਨੇ ਕਹਿਣਾ ਸ਼ੁਰੂ ਕੀਤਾ, “ਹਰ ਗੱਲ ਦਾ ਵਕਤ ਹੁੰਦਾ ਹੈ।....ਕਿਸਮਤ ਬਦਲੀ ਤਾਂ ਲਾਲਾ ਜੀ ਦੀ ਪ੍ਰੈਕਟਿਸ ਇਕ ਮਮੂਲੀ ਜਿਹੀ ਗੱਲ ਨਾਲ ਹੀ ਚਮਕ ਉਠੀ....ਹੋਇਆ ਇਹ ਕਿ ਉਹਨਾਂ ਕੋਲ ਇਕ ਗਾਹਕ ਆਇਆ ਸੀ। ਉਸ ਦਾ ਕੇਸ ਬਹੁਤ ਮਮੂਲੀ ਪਰ ਅਜੀਬ ਸੀ। ਉਹ ਬੱਤੇ-ਬੱਤੇ ਵਕੀਲਾਂ ਕੋਲ ਹੋ ਆਇਆ ਸੀ ਪਰ ਕਿਸੇ ਨੇ ਹਾਮੀ ਨਾ ਭਰੀ।....ਕੇਸ ਇਹ ਸੀ ਕਿ ਪਿੰਡ ਦੀ ਪੰਚਾਇਤ ਨੇ ਉਸ ਨੂੰ ਪੰਜ ਰੁਪਏ ਜੁਰਮਾਨਾ ਕੀਤਾ ਸੀ। ਤੁਹਾਨੂੰ ਪਤਾ ਹੀ ਹੈ....ਹਰ ਪਿੰਡ ਵਿਚ ਧੱਤੇਬੰਦੀ ਹੁੰਦੀ ਹੈ। ਉਹ ਆਦਮੀ....ਉਸ ਦਾ ਨਾਂ ਸਰਵਣ ਸਿੰਘ ਸੀ।” ਰਾਮ ਦਿਆਲ ਨੇ ਸੋਚ ਕੇ ਕਿਹਾ, “ਸਰਵਣ ਸਿੰਘ ਪੰਚਾਇਤ ਦੇ ਵਿਰੋਧੀ ਧੱਤੇ ਦਾ ਲੀਡਰ ਸੀ। ਉਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਸ ਦਾ ਜੁਰਮਾਨਾ ਮੁਆਫ ਹੋ ਜਾਵੇ ਤਾਂ ਕਿ ਉਹ ਪੰਚਾਇਤ ਨੂੰ ਅੰਗੂਠਾ ਦਿਖਾ ਸਕੇ। ਉਹ ਲਾਲਾ ਜੀ ਨੂੰ ਪੂਰਾ ਕੇਸ ਦੱਸ ਕੇ ਬੋਲਿਆ ਕਿ ਉਸ ਨੂੰ ਖਰਚ ਦੀ ਪ੍ਰਵਾਹ ਨਹੀਂ, ਪਰ ਉਸ ਦਾ ਜੁਰਮਾਨਾ ਮੁਆਫ ਹੋਣਾ ਚਾਹੀਦਾ। ਲਾਲਾ ਜੀ ਨੇ ਉਸ ਨੂੰ ਅਗਲੇ ਦਿਨ ਦਸ ਵਜੇ ਆਉਣ ਲਈ ਕਹਿ ਦਿੱਤਾ।....ਸ਼ਾਮ ਨੂੰ ਕਲੱਬ ਵਿਚ ਲਾਲਾ ਜੀ ਨੇ ਆਪਣੇ ਮੈਜਿਸਟਰੇਟ ਦੋਸਤ ਨਾਲ ਗੱਲ ਕੀਤੀ। ਉਹ ਕਹਿਣ ਲੱਗ ਕਿ ਜੇ ਉਹ ਇਕ ਸ਼ਾਨਦਾਰ ਪਾਰਟੀ ਦੇ ਦੇਵੇ ਤਾਂ ਫੈਸਲਾ ਉਸ ਦੇ ਗਾਹਕ ਦੇ ਹੱਕ ਵਿਚ ਹੋ ਜਾਵੇਗਾ। ਗੱਲ ਪੱਕੀ ਹੋ ਗਈ। ਅਗਲੇ ਦਿਨ ਸਰਵਣ ਸਿੰਘ ਆਇਆ ਤਾਂ ਲਾਲਾ ਜੀ ਨੇ ਕੇਸ ਲੜ੍ਹਨ ਦੇ ਪੰਜ ਸੌ ਰੁਪਏ ਫੀਸ ਮੇਜ਼ 'ਤੇ ਰੱਖ ਦਿੱਤੇ ਤਾਂ ਲਾਲਾ ਜੀ ਨੇ ਕਿਹਾ ਕਿ ਸੌ ਰੁਪਏ ਮੁਨਸੀ ਦੇ ਹੋਣਗੇ। ਕਾਗਜ਼-ਪੱਤਰ ਤਾਂ ਉਸ ਨੇ ਹੀ ਤਿਆਰ ਕਰਨੇ ਹਨ। ਉਸ ਨੇ ਸੌ ਰੁਪਏ ਮੇਰੇ ਪਈ ਵੀ ਰੱਖ ਦਿੱਤੇ ਅਤੇ ਉੱਠਦਾ ਹੋਇਆ ਕਹਿ ਗਿਆ ਕਿ ਜੇ ਉਹ ਮੁਕੱਦਮਾ ਜਿੱਤ ਗਿਆ ਤਾਂ ਇੰਨੇ ਪੈਸੇ ਹੋਰ ਦੇਵੇਗਾ।”

ਰਾਮ ਦਿਆਲ ਨੇ ਖੱਬ ਕੇ ਗੱਲ ਸਾਫ ਕੀਤਾ ਅਤੇ ਭਰਵੱਟੇ ਉੱਪਰ ਨੂੰ ਚਤੁਰਾਂਦਾ ਹੋਇਆ ਬੋਲਿਆ, “ਅਸੀਂ ਅਗਲੇ ਦਿਨ ਕੇਸ ਦਾਖਲ ਕਰ ਦਿੱਤਾ ਅਤੇ ਉਸੇ ਮੈਜਿਸਟਰੇਟ ਦੀ ਕਚਹਿਰੀ ਵਿਚ ਭਿਜਵਾ ਲਿਆ। ਤਿੰਨ ਪੇਸ਼ੀਆਂ ਹੋ ਚੁੱਕੀਆਂ ਸਨ। ਚੌਥੀ ਪੇਸ਼ੀ ਵਿਚ ਫੈਸਲਾ ਸੁਣਾਇਆ ਜਾਣਾ ਸੀ। ਚੌਥੀ ਪੇਸ਼ੀ ਤੋਂ ਇਕ ਦਿਨ ਪਹਿਲਾਂ ਸਰਵਣ ਸਿੰਘ ਲਾਲਾ ਜੀ ਦੇ ਕੋਲ ਆਇਆ। ਉਹਦੇ ਮੇਚੇ 'ਤੇ ਬੰਦੀਕ ਲਟਕ ਰਹੀ ਸੀ। ਉਹਦਾ ਹਾਵ-ਭਾਵ ਦੇਖ ਕੇ ਅਸੀਂ ਢੋਨੇ ਘਬਰਾ ਗਏ। ਉਸ ਨੇ ਪੱਕੇ ਇਤਾਦੇ ਨਾਲ ਕਿਹਾ ਕਿ ਜੇ ਫੈਸਲਾ ਉਸ ਦੇ ਹੱਕ ਵਿੱਚ ਨਾ ਹੋਇਆ ਤਾਂ ਉਸ ਨੂੰ ਸੱਤ ਕਤਲ ਕਰਨੇ ਪੈਣਗੇ।....ਪੰਜ ਪੰਚਾਇਤ ਦੇ ਮੈਬਰ ਅਤੇ ਦੋ ਅਸੀਂ।....ਜੇ ਉਹ ਜਿੱਤ ਗਿਆ ਤਾਂ ਆਪਣੇ ਪਿੰਡ ਨੂੰ ਬੈਂਡ-ਵਾਜੇ ਨਾਲ ਜਾਵੇਗਾ। ਲਾਲਾ ਜੀ ਨੇ ਉਸ ਨੂੰ ਤਸੱਲੀ ਦਿੱਤੀ ਕਿ ਫੈਸਲਾ ਉਸ ਦੇ ਹੱਕ ਵਿਚ ਹੀ ਹੋਵੇਗਾ।

“ਅਗਲੇ ਦਿਨ ਸਰਵਣ ਸਿੰਘ ਦਾ ਸਾਰਾ ਪਿੰਡ ਕਚਹਿਰੀ ਵਿਚ ਪਹੁੰਚ ਗਿਆ ਸੀ। ਬੈਂਡ-ਵਾਜੇ ਵਾਲੇ ਕਚਹਿਰੀ ਦੇ ਸਾਹਮਣੇ ਮੁਹੱਲੇ ਦੇ ਇਕ ਤੌੜ ਵਿਚ ਬਿਠਾਏ ਹੋਏ ਸਨ। ਸ਼ਰਾਬ ਦੇ ਠੋਕੇ ’ਤੇ ਬੋਤਲਾਂ ਅਲੱਗ ਰੱਖਵਾਈਆਂ ਹੋਈਆਂ ਸਨ।

“ਸਾਫੇ ਤਿੰਨ ਵਜੇ ਮੈਜਿਸਟਰੇਟ ਨੇ ਸਰਵਣ ਸਿੰਘ ਦੇ ਹੱਕ ਵਿਚ ਫੈਸਲਾ ਦਿੰਦਿਆਂ ਕਿਹਾ ਕਿ ਉਸ ਦਾ ਜੁਰਮਾਨਾ ਮੁਆਫ਼ ਕਰ ਦਿੱਤਾ ਹੈ। ਕਚਹਿਰੀ ਤੋਂ ਬਾਹਰ ਨਿਕਲਦਿਆਂ ਹੀ ਸਰਵਣ ਸਿੰਘ ਦੇ ਸਾਥੀਆਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸਰਵਣ ਸਿੰਘ ਦੇ ਨਾਲ-ਨਾਲ ਲਾਲ ਜੀ ਅਤੇ ਮੈਨੂੰ ਵੀ ਹਾਰਾਂ ਨਾਲ ਲੱਦ ਦਿੱਤਾ। ਗਲੀ ਵਿਚ ਬੈਂਡ ਆ ਗਿਆ। ਠੋਕੇ ਤੋਂ ਸ਼ਰਾਬ ਦੀਆਂ ਬੋਤਲਾਂ ਆ ਗਈਆਂ ਅਤੇ ਬੈਂਡ ਦੇ ਨਾਲ ਸਰਵਣ ਸਿੰਘ ਆਪਣੇ ਪਿੰਡ ਨੂੰ ਗਿਆ।.....

“ਉਸ ਦਿਨ ਸਰਵਣ ਸਿੰਘ ਨੇ ਘੱਟੋ-ਘੱਟ ਇਕ ਹਜ਼ਾਰ ਰੁਪਏ ਖਰਚ ਕੀਤੇ ਹੋਣਗੇ। ਇਸ ਤੋਂ ਬਿਨਾਂ ਪੰਜ ਸੌ ਰੁਪਏ ਲਾਲ ਜੀ ਨੂੰ, ਇਕ ਸੌ ਰੁਪਿਆ ਮੈਨੂੰ ਇਨਾਮ ਦੇ ਦਿੱਤੇ। ਪਰ ਉਸ ਨੇ ਪੰਜ ਰੁਪਏ ਜੁਰਮਾਨਾ ਨਹੀਂ ਦਿੱਤਾ। ਉਹਨੂੰ ਮੁਆਫ਼ ਕਰਾਉਣ ਤੇ ਤਿੰਨ ਹਜ਼ਾਰ ਲਾ ਦਿੱਤਾ। ਬਹੁਤ ਅਣਖੀ ਆਦਮੀ ਸੀ। ਉਸ ਦਿਨ ਤੋਂ ਲਾਲ ਜੀ ਦੀ ਇੰਨੀ ਸ਼ੋਹਰਤ ਫੈਲੀ ਕਿ ਗਾਹਕਾਂ ਦਾ ਤਾਂਤਾ ਬੱਝ ਗਿਆ।....ਲਾਲ ਜੀ ਦੇ ਕਰਮ ਐਸੇ ਹਨ ਕਿ ਉਹਨਾਂ ਦੇ ਹੱਥ ਵਿਚ ਆ ਕੇ ਮਾੜੇ ਤੋਂ ਮਾੜੇ ਕੇਸ ਵੀ ਜਿੱਤੇ ਗਏ ਹਨ। ਜਿਵੇਂ ਕਈ ਮਮੂਲੀ ਡਾਕਟਰ, ਹਕੀਮ ਜਾਂ ਕਈ ਵਾਰ ਕੰਪਾਊਂਡਰ ਇੰਨੇ ਸਿਆਣੇ ਹੁੰਦੇ ਹਨ ਕਿ ਉਹ ਬੜੇ ਤੋਂ ਬੜੇ ਵਲਾਇਤ ਪਾਸ ਡਾਕਟਰਾਂ ਨੂੰ ਮਾਤ ਪਾ ਦਿੰਦੇ ਹਨ। ਇਸੇ ਤਰ੍ਹਾਂ ਲਾਲ ਜੀ ਦਾ ਸਿਤਾਰਾ ਵੀ ਬਹੁਤ ਅੱਛਾ ਹੈ। ਸਾਡੇ ਆਪਣੇ ਸ਼ਹਿਰ ਵਿਚ ਦੋ-ਦੋ ਐਸ ਏ ਪਾਸ ਵਕੀਲ ਅਤੇ ਵਲਾਇਤ ਪਾਸ ਬੈਰਿਸਟਰ ਬੇਕਾਰ ਬੈਠੇ ਹਨ ਅਤੇ ਲਾਲ ਜੀ ਦੇ ਕੋਲ ਇੰਨੇ ਕੇਸ ਹਨ ਕਿ ਹੁਣ ਨਵਾਂ ਕੇਸ ਲੈਂਦੇ ਹੀ ਨਹੀਂ।”

“ਸਭ ਮੁਕੱਦਰ ਦੇ ਖੇਲ ਹਨ।” ਬਾਬੂਰਾਮ ਨੇ ਮੱਥੇ ਨੂੰ ਛੂਹਦਿਆਂ ਕਿਹਾ।

ਰਾਮ ਦਿਆਲ ਨੇ ਗਰਦਣ ਘੁਮਾ ਕੇ ਬਾਹਰ ਧੁੱਪ ਵੱਲ ਦੇਖਿਆ ਅਤੇ ਉੱਠਦਾ ਹੋਇਆ ਬੋਲਿਆ, “ਹੁਣ ਜਾਣਾ ਚਾਹੀਦਾ। ਮੈਂ ਛੇਤੀ-ਛੇਤੀ ਸ਼ਹਿਰ ਪਹੁੰਚਣਾ ਹੈ। ਲਾਲ ਜੀ ਬਾਹਰ ਗਏ ਹੋਏ ਹਨ ਅਤੇ ਮੇਰਾ ਕਚਹਿਰੀ ਪਹੁੰਚਣਾ ਬਹੁਤ ਜ਼ਰੂਰੀ ਹੈ।

ਬਚਿੰਤ ਸਿੰਘ ਉਹਨਾਂ ਨੂੰ ਬਾਹਰ ਤੱਕ ਛੱਡਣ ਆਇਆ। ਰਾਮ ਦਿਆਲ ਨੇ ਜਾਣ ਲੱਗਿਆ ਕਿਹਾ, “ਸਰਦਾਰ ਜੀ, ਜਿੰਨਾ ਕੇਸ ਮੈਂ ਸੁਣਿਆ ਹੈ....ਕੋਸ਼ਿਸ਼ ਕਰਨ ਨਾਲ ਤੁਹਾਡੇ ਮੁੰਡੇ ਦੀ ਜਮਾਨਤ ਹੋ ਸਕਦੀ ਹੈ। ਕੋਸ਼ਿਸ਼ ਕਰੋ।”

ਬਚਿੰਤ ਸਿੰਘ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਅਤੇ ਬਾਬੂਰਾਮ ਵੱਲ ਦੇਖਦਾ ਬੋਲਿਆ, “ਇਹਦੇ ਜਾਣ ਬਾਅਦ ਮੁੜ ਕੇ ਆਵੀਂ। ਤੇਰੇ ਨਾਲ ਸਲਾਹ ਕਰਨੀ ਹੈ।”

ਬਾਬੂਰਾਮ ਸਿਰ ਹਿਲਾ ਕੇ ਅੱਗੇ ਵੱਧ ਗਿਆ।

ਤੇਰ੍ਹਾਂ

ਬਾਬੂਰਾਮ ਵਾਪਸ ਆਇਆ ਤਾਂ ਬਚਿੰਤ ਸਿੰਘ ਦੇ ਕੋਲ ਮੇਲਾ ਸਿੰਘ ਬੈਠਾ ਸੀ। ਉਹ ਗੱਲਾਂ ਵਿਚ ਮਗਨ ਸਨ। ਬਾਬੂਰਾਮ ਕੁੱਝ ਸਮਾਂ ਚੁੱਪ ਕਰਕੇ ਖੜ੍ਹਾ ਰਿਹਾ ਉਹਨਾਂ ਵੱਲ ਦੇਖਦਾ ਰਿਹਾ। ਉਹਨਾਂ ਦਾ ਧਿਆਨ ਆਪਣੇ ਵੱਲ ਕਰਨ ਲਈ ਉਹ ਜ਼ੋਰ ਨਾਲ ਖੰਧਿਆ ਤਾਂ ਉੱਹ ਦੋਨੋਂ ਹੀ ਬਾਬੂਰਾਮ ਵੱਲ ਦੇਖਣ ਲੱਗੇ। ਮੇਲਾ ਸਿੰਘ ਪੁਲਪੁਲੇ ਮੂੰਹ ਨਾਲ ਹੱਸਦਾ ਬੋਲਿਆ, “ਮੁਨਸੀ, ਜੱਟ ਨੂੰ ਕਦੀ ਖੰਘੂਰਾ ਨਹੀਂ ਮਾਰਨਾ ਚਾਹੀਦਾ। ਇਸ ਗੱਲ ਕਰਕੇ ਕਿਰਪਾਨਾਂ ਨਿਕਲ ਆਉਂਦੀਆਂ ਹਨ।”

“ਪਟਵਾਰੀ, ਮੋਹਰੇ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ। ਤੂੰ ਕਿਰਪਾਨ ਕੱਢੇਗਾ ਤਾਂ ਦੂਜਿਆਂ ਦੇ ਕੋਲ ਵੀ ਪਿਸਤੌਲ ਹਨ।” ਬਾਬੂਰਾਮ ਨੇ ਹੱਸਦਿਆਂ ਕਿਹਾ।

ਮੇਲਾ ਸਿੰਘ, ਬਚਿੰਤ ਸਿੰਘ ਵੱਲ ਦੇਖਦਾ ਕਹਿਣ ਲੱਗਾ, “ਮੁਨਸੀ ਨਾਲ ਮੇਰਾ ਪੁਰਾਣਾ ਮਜ਼ਾਕ ਹੈ। ਇਹ ਮੈਨੂੰ ਦੇਖ ਕੇ ਜ਼ਰੂਰ ਖੰਘਦਾ ਹੈ ਅਤੇ ਮੈਂ ਇਸ ਨੂੰ ਜ਼ਰੂਰ ਲਲਕਾਰਦਾ ਹਾਂ।”

ਬਚਿੰਤ ਸਿੰਘ ਵੀ ਹੱਦ ਪਿਆ ਤਾਂ ਬਾਬੂਰਾਮ ਉਹਨਾਂ ਦੇ ਨੇੜੇ ਆ ਕੇ ਬੋਲਿਆ, “ਜੇ ਪਰਦੇ ਦੀ ਗੱਲ ਹੋ ਰਹੀ ਹੈ ਤਾਂ ਮੈਂ ਬਾਅਦ ਵਿਚ ਆ ਜਾਉਗਾ।” “ਨਹੀਂ-ਨਹੀਂ, ਪਰਦਾ ਵਿਉਪਾਰੀਆਂ ਵਿਚ ਹੁੰਦਾ ਹੈ। ਜੱਟਾਂ ਵਿਚ ਕੇਹਾ ਪਰਦਾ? ਤੇਰੀ ਬੋਰੀ ਬੰਦ, ਤੇਰੀ ਦੁਕਾਨ ਬੰਦ, ਤੇਰੀ ਸੰਦੂਕਚੀ ਬੰਦ....ਅਤੇ ਤੇਰਾ ਦਿਲ ਵੀ ਬੰਦ....ਜੱਟ ਦਾ ਖੇਤ ਖੁੱਲਾ, ਫਸਲ ਖੁੱਲੀ, ਤਥੇਲਾ ਖੁੱਲਾ, ਘਰ ਖੁੱਲਾ ਅਤੇ ਦਿਲ ਵੀ ਖੁੱਲਾ।” ਮੇਲਾ ਸਿੰਘ ਨੇ ਹੱਸਦਿਆਂ ਕਿਹਾ। ਫਿਰ ਗੰਭੀਰ ਹੁੰਦਾ ਬੋਲਿਆ, “ਅਸੀਂ ਦੋਨੋਂ ਇਹ ਸੋਚ ਰਹੇ ਸੀ ਕਿ ਜਗਤ ਸਿੰਘ ਅਤੇ ਕਰਤਾਰ ਦੇ ਬਿਨਾਂ ਖੇਤੀ ਕਿਵੇਂ ਹੋਵੇਗੀ।”

“ਖੇਤੀ ਤਾਂ ਆਦਮੀਆਂ ਨਾਲ ਹੀ ਹੁੰਦੀ ਹੈ। ਜੇ ਘਰ ਆਦਮੀ ਹੀ ਨਹੀਂ, ਤਾਂ ਖੇਤੀ ਕੌਣ ਕਰੇਗਾ? ਕਮੀਆਂ-ਕਮੀਣਾਂ ਤੇ ਖੇਤੀ ਦਾ ਕੰਮ ਛੱਡਣਾ ਤਾਂ ਕਾਲ ਨੂੰ ਬੁਲਾਉਣਾ ਹੈ। ਛਿੱਬੀ ਦੀ ਕਰਤੂਤ ਤੁਸੀਂ ਦੇਖ ਹੀ ਲਈ ਹੈ।” ਬਾਬੂਰਾਮ ਨੇ ਦੋਨਾਂ ਵੱਲ ਦੇਖਦਿਆਂ ਕਿਹਾ।

“ਮੈਂ ਵੀ ਇਹੀ ਗੱਲ ਕਰੀ ਹੈ। ਬਚਿੰਤ ਸਿੰਘ ਦਾ ਵੀ ਇਹੀ ਖਿਆਲ ਹੈ। ਅਸੀਂ ਇਹ ਸੋਚ ਰਹੇ ਸੀ ਕਿ ਜਮੀਨ ਠੇਕੇ ’ਤੇ ਦੇ ਦਿੱਤੀ ਜਾਵੇ ਜਾਂ ਅੱਧ ’ਤੇ।” ਮੇਲਾ ਸਿੰਘ ਨੇ ਕਿਹਾ।

“ਮੇਲਾ ਸਿੰਘ ਤੂੰ ਤਾਂ ਜਾਰਜ ਪੰਚਮ ਦੇ ਜ਼ਮਾਨੇ ਦਾ ਪਟਵਾਰੀ ਹੈ। ਤੂੰ ਦੱਸ, ਫਾਇਦਾ ਕਿਹੜੇ ਵਿਚ ਰਹੇਗਾ।....ਮੇਰਾ ਤਜਰਬਾ ਤਾਂ ਇਹ ਹੀ ਹੈ ਕਿ ਠੇਕੇ ’ਤੇ ਦੇ ਕੇ ਪੈਸੇ ਤਾਂ ਘੱਟ ਮਿਲਦੇ ਹਨ ਪਰ ਆਦਮੀ ਸਾਲ ਭਰ ਲਈ ਬੇਫਿਕਰ ਹੋ ਜਾਂਦਾ ਹੈ। ਅੱਧ ’ਤੇ ਦੇ ਕੇ ਫਾਇਦਾ ਵੀ ਹੈ ਤੇ ਨੁਕਸਾਨ ਵੀ। ਫਸਲ ਚੰਗੀ ਹੋ ਗਈ ਤਾਂ ਫਾਇਦਾ ਹੈ ਅਤੇ ਖਰਾਬ ਹੋਈ ਤਾਂ ਮੁਜ਼ਾਰੇ ਦੇ ਨਾਲ ਮਾਲਕ ਵੀ ਛੁੱਬ ਜਾਂਦਾ ਹੈ। ਫਿਰ ਬੇਚਲ ਵੀ ਰਹਿੰਦੀ ਹੈ।” ਬਾਬੂਰਾਮ ਨੇ ਕਿਹਾ।

“ਮੇਰੀ ਵੀ ਇਹੀ ਸਲਾਹ ਹੈ।” ਮੇਲਾ ਸਿੰਘ ਨੇ ਕਿਹਾ। ਫਿਰ ਬਚਿੰਤ ਸਿੰਘ ਵੱਲ ਦੇਖਦਾ ਬੋਲਿਆ, “ਮੇਰੇ ਖਿਆਲ ਨਾਲ ਤਾਂ ਠੇਕੇ ’ਤੇ ਦੇ ਦੇਵੇ....ਸਾਲ ਭਰ ਲਈ ਛੁੱਟੀ....ਅਤੇ ਰੋਜ਼ ਦੀ ਕਾਂ-ਕਾਂ ਤੋਂ ਵੀ ਛੁੱਟਕਾਰਾ।”

“ਠੇਕੇ ’ਤੇ ਦੇ ਦਿੰਦਾ ਹਾਂ....ਪਰ ਕਿਹਨੂੰ ਦੇਵਾਂ?” ਬਚਿੰਤ ਸਿੰਘ ਨੇ ਦੋਹਾਂ ਵੱਲ ਦੇਖਦਿਆਂ ਪੁੱਛਿਆ।

ਉਹ ਅਜੇ ਇਸ ਸਮੱਸਿਆ ’ਤੇ ਵਿਚਾਰ ਕਰ ਹੀ ਰਹੇ ਸਨ ਕਿ ਸਰਦਾਰ ਸਿੰਘ ਉਤੇ ਆ ਗਿਆ। ਤਿੰਨਾਂ ਨੇ ਉਸ ਵੱਲ ਦੇਖਿਆ, ਪਰ ਕਿਸੇ ਨੇ ਕੁੱਝ ਨਾ ਕਿਹਾ। ਉਹ ਮੰਜੇ ਦੀ ਪੁਆਂਦੀ ਖੱਬਾ ਪੈਰ ਰੱਖ ਕੇ, ਬਚਿੰਤ ਸਿੰਘ ਵੱਲ ਨੂੰ ਮੂਧਾ ਹੁੰਦਾ ਬੋਲਿਆ, “ਭਾਅ, ਬਲਦ ਦਾ ਕੀ ਹਾਲ ਹੈ? ਸੁਣਿਆ ਹੈ, ਉਹਦੇ ਖੁਰ ਉੱਪਰ ਲੱਤ ਵਿਚ ਫਾਲ ਲੱਗ ਗਿਆ ਹੈ।”

“ਹਾਂ, ਜਿਆਦਾ ਲੱਗ ਗਿਆ। ਖੁਰ ਦੇ ਉੱਪਰ ਸੋਜ ਬਹੁਤ ਹੈ।” ਬਚਿੰਤ ਸਿੰਘ ਨੇ ਉੱਤਰ ਦਿੱਤਾ।

ਸਰਦਾਰਾ ਸਿੰਘ ਨੇ ਬਲਦ ਵੱਲ ਦੇਖਿਆ ਅਤੇ ਖਸਿਆਨਾ ਜਿਹਾ ਹੱਸਦਾ ਬੋਲਿਆ, “ਜੇ ਸੋਜ ਨਾ ਉੱਤਰੀ ਤਾਂ ਬੱਗਾ ਤਾਂ ਕਸਾਈਆਂ ਜੋਗਾ ਰਹਿ ਜਾਵੇਗਾ।”

ਬਚਿੰਤ ਸਿੰਘ ਨੇ ਘੂਰ ਕੇ ਉਹਦੀ ਵੱਲ ਦੇਖਿਆ ਅਤੇ ਗੁੱਸੇ ਨਾਲ ਕਿਹਾ, “ਸਵੇਰੇ-ਸਵੇਰੇ ਆ ਕੇ ਮੂੰਹ ਖੋਲਿਆ ਹੈ ਤਾਂ ਕੋਈ ਚੰਗੀ ਗੱਲ ਕਰ। ਮੇਰਾ ਪੰਜ ਸੌ ਦਾ ਬਲਦ ਕਸਾਈਆਂ ਨੂੰ ਕਿਉਂ ਦੇ ਰਿਹਾ ਹੈ?”

“ਭਾਅ, ਮੈਂ ਮਖੌਲ ਨਹੀਂ ਕਰ ਰਿਹਾ.....ਸਾਹਬਾਜ਼ਪੁਰੀਏ ਸਰੂਪ ਸਿੰਘ ਦੇ ਬਲਦ ਦੇ ਵੀ ਇਸ ਤਰ੍ਹਾਂ ਹੀ ਜਖਮ ਹੋ ਗਿਆ ਸੀ। ਡੰਗਰ ਡਾਕਟਰ ਕੋਲ ਲੈ ਕੇ ਗਏ ਤਾਂ ਉਸ ਨੇ ਕਿਹਾ ਕਿ ਅੱਧੀ ਲੱਤ ਕੱਟਣੀ ਪਵੇਗੀ। ਤਿੰਨ ਸਾਲ ਉਹ ਲੰਗਡਾਉਂਦਾ ਢੇਰਾਂ ’ਤੇ ਘੁੰਮਦਾ ਰਿਹਾ। ਤੰਗ ਆ ਕੇ ਸਰੂਪ ਸਿੰਘ ਨੇ ਕਸਾਈਆਂ ਨੂੰ ਪੰਜਾਹ ਰੁਪਿਆਂ ਵਿਚ ਵੇਚ ਦਿੱਤਾ ਸੀ।” ਸਰਦਾਰਾ ਸਿੰਘ ਨੇ ਕਿਹਾ।

ਬਚਿੰਤ ਸਿੰਘ ਦੇ ਚੇਹਰੇ ’ਤੇ ਗੁੱਸੇ ਕਾਰਨ ਰੰਗ ਬਦਲ ਰਹੇ ਸਨ, ਪਰ ਉਹ ਆਪਣੇ ਆਪ ’ਤੇ ਕਾਬੂ ਪਾਈ ਬੈਠਾ ਰਿਹਾ। ਉਸ ਨੇ ਸਰਦਾਰਾ ਸਿੰਘ ਨੂੰ ਟਾਲਣ ਲਈ ਪੁੱਛਿਆ, “ਕੱਲ ਤੇਰਾ ਫੀਰੂ ਬਾਜੀਗਰ ਨਾਲ ਕਿਹੜੀ ਗੱਲ ਤੋਂ ਝਗੜਾ ਹੋ ਗਿਆ ਸੀ?”

“ਭਾਅ....ਗੱਲ ਤਾਂ ਮਮੂਲੀ ਸੀ ਅਤੇ ਬਹੁਤ ਬਚੀ ਵੀ। ਤੂੰ ਜਾਣਦਾ ਹੈ ਕਿ ਉਹ ਨੱਥਾ ਸਿੰਘ ਵਲੋਂ ਗਵਾਹੀ ਦੇ ਰਿਹਾ ਹੈ। ਪਰ ਆਪਣੀ ਬੱਕਰੀਆਂ ਦੇ ਲਈ ਕਿੱਕਰ ਮੇਰੀ ਛਾਂਗ ਰਿਹਾ ਸੀ। ਮੈਂ ਮਨੁਂ ਕਰ ਦਿੱਤਾ, ਉਸ ਨੇ ਪਤਾ ਕੀ ਜਵਾਬ ਦਿੱਤਾ?”

ਸਰਦਾਰਾ ਸਿੰਘ ਕੁੱਝ ਪੱਲ ਉਹਨਾਂ ਵੱਲ ਬਿਨਾਂ ਅੱਖਾਂ ਝੱਪਕੇ ਦੇਖਦਾ ਰਿਹਾ। ਫਿਰ ਬੋਲਿਆ, “ਫੀਰੂ ਕਹਿਣ ਲੱਗਾ.....ਸਰਦਾਰਾ, ਤੇਰੀ ਕਿੱਕਰ ਛਾਂਗੀ ਹੈ, ਦਾੜੀ ਨਹੀਂ ਛਾਂਗੀ.....ਮੈਨੂੰ ਇਕਦਮ ਬਹੁਤ ਗੁੱਸਾ ਆ ਗਿਆ। ਮੈਂ ਉਸ ਨੂੰ ਫੜ ਕੇ ਬੱਲ ਸਿੱਟਣ ਦੀ ਕੋਸ਼ਿਸ਼ ਕੀਤੀ ਤਾਂ ਕਹਿਣ ਲੱਗਾ ਕਿ ਪਹਿਲਾਂ ਇਕ ਫੌਜਦਾਰੀ ਤਾਂ ਸੰਭਾਲ ਲਵੇ, ਫੇਰ ਦੂਸਰੀ ਵੀ ਕਰ ਲੈਣਾ।....ਲੋਕਾਂ ਨੇ ਛੱਡ-ਛਡਾਈ ਕਰਾ ਦਿੱਤੀ, ਨਹੀਂ ਤਾਂ ਮੈਂ ਉਸ ਦੀ ਹੀ ਦਾਤੀ ਨਾਲ ਉਸ ਦੇ ਡੱਕਰੇ ਕਰ ਦੇਣੇ ਸਨ।”

“ਹੂੰ, ਫੀਰੂ ਦਾ ਦਿਸਗ ਇਸ ਹੱਦ ਤੱਕ ਖਰਾਬ ਹੋ ਗਿਆ ਹੈ।” ਬਚਿੰਤ ਸਿੰਘ ਨੇ ਗੁੱਸੇ ਨਾਲ ਫੁੰਕਾਰਦਿਆਂ ਕਿਹਾ।

“ਮੈਂ ਉਸ ਨੂੰ ਛੱਡੁੰਗਾ ਨਹੀਂ। ਉਹਦੀ ਉਲਟੀ ਕਲਾਬਾਜੀ ਜ਼ਰੂਰ ਕੱਢੁੰਗਾ।” ਸਰਦਾਰਾ ਸਿੰਘ ਨੇ ਦੰਦ ਪੀਹਦਿਆਂ ਕਿਹਾ। ਫਿਰ ਬਚਿੰਤ ਸਿੰਘ ਵੱਲ ਦੇਖਦਾ ਬੋਲਿਆ, “ਭਾਅ, ਮੈਂ ਇਸ ਲਈ ਆਇਆ ਸੀ ਕਿ ਮੇਰਾ ਇਕ ਬਲਦ ਕੁੱਝ ਬਿਮਾਰ ਹੈ। ਉਹਨੂੰ ਅਫਾਰਾ ਹੋ ਗਿਆ ਹੈ। ਤੇਰਾ ਬਲਦ ਬੇਕਾਰ ਖੜ੍ਹਾ ਹੈ। ਕੁੱਝ ਦਿਨਾਂ ਲਈ ਸੈਨੂੰ ਦੇ ਦੇ। ਖੇਤਾਂ ਦੀ ਵਾਹੀ ਅਤੇ ਬਿਜਾਈ ਦੇ ਬਾਅਦ ਵਾਪਸ ਕਰ ਦੇਵਾਂਗਾ। ਇਥੇ ਖੜ੍ਹਾ ਉਹ ਪੱਠੇ ਹੀ ਖਾਵੇਗਾ ਅਤੇ ਡਕਾਰ ਲਵੇਗਾ। ਨਾਲੇ ਡੰਗਰ ਬੇਕਾਰ ਖੜ੍ਹਾ ਰਹੇ ਤਾਂ ਉਸ ਦੀਆਂ ਲੱਤਾਂ ਵਿਚ ਕੱਲਰ ਉੱਤਰ ਆਉਂਦਾ ਹੈ।”

“ਕੀ ਮੈਂ ਆਪਣੀ ਜਮੀਨ ਝੋਟਿਆਂ ਜਾਂ ਗਧਿਆਂ ਦੇ ਚੁੱਗਣ ਲਈ ਖੁੱਲੀ ਛੱਡ ਦੇਵਾਂ?” ਬਚਿੰਤ ਸਿੰਘ ਨੇ ਕੁੱਝ ਤਲਖ ਲਹਿਜੇ ਵਿਚ ਕਿਹਾ।

“ਭਾਅ, ਤੂੰ ਆਪਣੀ ਜਮੀਨ ਵੀ ਮੈਨੂੰ ਦੇ ਦੇ....ਫਸਲ ਦਾ ਅਧਵੱਟਾ ਕਰ ਲਵਾਂਗੇ।” ਕਹਿ ਕੇ ਸਰਦਾਰਾ ਸਿੰਘ ਬਚਿੰਤ ਸਿੰਘ ਵੱਲ ਦੇਖਣ ਲੱਗਾ।

“ਅੱਛਾ ਸੋਚੂਗਾ.....ਫਿਰ ਗੱਲ ਕਰਾਂਗੇ।” ਬਚਿੰਤ ਸਿੰਘ ਨੇ ਉਸ ਨੂੰ ਟਾਲਣ ਲਈ ਕਿਹਾ।

“ਭਾਅ.....ਹੁਣੇ ਗੱਲ ਕਰ ਲੈਂਦੇ ਹਾਂ....ਇਹ ਫੈਸਲਾ ਕਰਨ ਲਈ ਕਿਹੜਾ ਵਕੀਲ ਚਾਹੀਦਾ ਹੈ।” ਸਰਦਾਰਾ ਸਿੰਘ ਨੇ ਜ਼ੋਰ ਦੇ ਕੇ ਕਿਹਾ।

“ਸਰਦਾਰਾ ਸਿੰਘਾਂ, ਤੂੰ ਚਾਹੁੰਦਾ ਹੈ ਕਿ ਇਧਰ ਤੇਰੇ ਮੂੰਹੋਂ ਗੱਲ ਨਿਕਲੇ ਅਤੇ ਉਧਰ ਪੂਰੀ ਹੋ ਜਾਵੇ। ਜਮੀਨ ਦਾ ਮਾਮਲਾ ਹੈ, ਸੋਚ-ਵਿਚਾਰ ਕੇ ਫੈਸਲਾ ਕਰਾਂਗਾ।” ਬਚਿੰਤ ਸਿੰਘ ਨੇ ਦਿੜ ਇਰਦੇ ਨਾਲ ਕਿਹਾ।

“ਓ ਭਾਅ.....ਤੇਰੀ ਮਰਜ਼ੀ ਨਹੀਂ ਤਾਂ ਤੂੰ ਸਾਫ਼ ਕਹਿ ਦੇ। ਟਾਲ-ਮਟੋਲ ਕਿਉਂ ਕਰਦਾਂ?” ਸਰਦਾਰਾ ਸਿੰਘ ਨੇ ਘੂਰ ਕੇ ਬਚਿੰਤ ਸਿੰਘ ਵੱਲ ਦੇਖਿਆ ਅਤੇ ਮੁੜਦਾ ਹੋਇਆ ਬੁਡਬਤਾਇਆ, “ਕੋਈ ਗੱਲ ਨਹੀਂ। ਕਦੀ ਦਾਦੇ ਦੀ ਤਾਂ ਕਦੀ ਪੋਤੇ ਦੀ....ਕੱਲ ਨੂੰ ਤੈਨੂੰ ਕੰਮ ਪਿਆ ਤਾਂ....।”

ਬਚਿੰਤ ਸਿੰਘ ਨੂੰ ਗੁੱਸਾ ਤਾਂ ਆਇਆ, ਪਰ ਉਹ ਚੁੱਪ ਰਿਹਾ। ਜਦ ਸਰਦਾਰਾ ਸਿੰਘ ਤਬੇਲੇ ਤੋਂ ਬਾਹਰ ਚਲੇ ਗਿਆ ਤਾਂ ਮੇਲਾ ਸਿੰਘ ਨੇ ਅਫਸੋਸ ਭਰੇ ਲਹਿਜੇ ਵਿਚ ਕਿਹਾ, “ਦੇਖ ਲਉ, ਕਿਹੋ ਜਿਹਾ ਜ਼ਮਾਨਾ ਆ ਗਿਆ ਹੈ। ਕੱਲ ਦੇ ਛੋਕਰੇ, ਕੁਛੜ ਬੈਠ ਕੇ ਦਾੜੀ ਪੱਟਦੇ ਹਨ....।”

ਬਚਿੰਤ ਸਿੰਘ ਚੁੱਪ ਬੈਠਾ ਗੁੱਸੇ ਦੇ ਘੁੱਟ ਪੰਦਾ ਬੋਲਿਆ, ਕਦੀ-ਕਦੀ ਮੇਰਾ ਜੀਅ ਕਰਦਾ ਹੈ ਕਿ ਪੰਜ-ਛੇ ਕਤਲ ਇਕੋ ਵਾਰ ਕਰ ਦੇਵਾਂ। ਮੇਰੇ ਮਨ 'ਤੇ ਇੰਨਾ ਬੋਝ ਹੈ.....ਲੋਕਾਂ ਦੀਆਂ, ਸਰੀਰੇ ਦੀਆਂ ਗੱਲਾਂ, ਤਾਨੇ-ਮਿਹਣੇ, ਬੋਲੀਆਂ, ਮੇਰੇ ਦਿਲ ਵਿਚ ਸੂਲ ਵਾਂਗ ਚੁਭਦੇ ਰਹਿੰਦੇ ਹਨ। ਟਕੇ-ਟਕੇ ਦੇ ਆਦਮੀ ਇਸ ਤਰ੍ਹਾਂ ਧੋਸ ਦਿੰਦੇ ਹਨ, ਜਿਵੇਂ ਮੈਂ ਕੋਈ ਕੰਮੀ ਕਮੀਣ ਹੋਵਾਂ।”

“ਸਰਦਾਰ ਬਚਿੰਤ ਸਿੰਘ ਜੀ, ਇਹ ਤਾਂ ਜੱਗ ਦੀ ਰੀਤ ਹੈ। ਹੱਸਦੇ ਨੂੰ ਸਭ ਹਸਾਉਂਦੇ ਹਨ, ਰੋਂਦੇ ਨੂੰ ਹੋਰ ਰੁਆਉਂਦੇ ਹਨ।” ਮੁਨਸੀ ਬਾਬੂਰਾਮ ਨੇ ਕਿਹਾ।

ਬਚਿੰਤ ਸਿੰਘ ਚੁੱਪ ਸੀ। ਮੇਲਾ ਸਿੰਘ ਦਾੜੀ 'ਤੇ ਹੱਥ ਫੇਰਦਾ ਵਾਹਿਗੁਰੂ ਨੂੰ ਯਾਦ ਕਰਨ ਲੱਗਾ। ਬਚਿੰਤ ਸਿੰਘ ਉਦਾਸ ਅਤੇ ਗੁੱਸੇ ਨਾਲ ਮੇਲਾ ਸਿੰਘ ਨੂੰ ਬੋਲਿਆ, “ਫੇਰ ਕੀ ਫੈਸਲਾ ਕੀਤਾ?”

“ਫੈਸਲਾ ਹੁਣ ਮੈਂ ਕਰੁੰਗਾ?.....ਫੈਸਲਾ ਤਾਂ ਤੂੰ ਕਰੇਂਗਾ ਜਿਹਤਾ ਜਸੀਨ ਦਾ ਮਾਲਕ ਹੈ।”

“ਚੰਗਾ.....ਫੇਰ ਗੱਲ ਕਰਾਂਗੇ।” ਬਚਿੰਤ ਸਿੰਘ ਨੇ ਉਠਦਿਆਂ ਕਿਹਾ।

ਉਹ ਬਾਬੂਰਾਮ ਦੇ ਮੌਦੇ 'ਤੇ ਹੱਥ ਰੱਖ ਕੇ ਉਸ ਨੂੰ ਇਕ ਪਾਸੇ ਲੈ ਗਿਆ। ਮੇਲਾ ਸਿੰਘ ਕੁਝ ਪਲ ਉਹਨਾਂ ਨੂੰ ਸੱਕੀ ਨਜ਼ਰਾਂ ਨਾਲ ਦੇਖਦਾ ਰਿਹਾ। ਫਿਰ ਤਬੇਲੇ ਤੋਂ ਬਾਹਰ ਚਲੇ ਗਿਆ।

ਬਚਿੰਤ ਸਿੰਘ, ਬਾਬੂਰਾਮ ਨੂੰ ਲੈ ਕੇ ਪਸੂਆਂ ਦੀਆਂ ਖੁਰਲੀਆਂ ਕੋਲ ਆ ਗਿਆ ਅਤੇ ਇਕ ਖੁਰਲੀ ਦੇ ਸਹਾਰੇ ਖੜ੍ਹਦਿਆਂ ਬੋਲਿਆ, “ਤੇਰੇ ਸਾਲੇ ਦੀ ਗੱਲ ਮੇਰੇ ਮਨ ਨੂੰ ਠੀਕ ਲਗਦੀ ਹੈ। ਕੋਸ਼ਿਸ਼ ਕਰਕੇ ਦੇਖਣੀ ਚਾਹੀਦੀ....ਹਰਜ ਵੀ ਕੀ ਹੈ। ਅੱਗੇ ਵਾਹਿਗੁਰੂ ਦੀ ਮਰਜ਼ੀ ਹੈ।”

“ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਮ ਦਿਆਲ ਬਹੁਤ ਸਿਆਣਾ ਹੈ। ਹਮੇਸ਼ਾਂ ਚੰਗੀ ਸਲਾਹ ਦਿੰਦਾ ਹੈ। ਲਾਲਾ ਗੋਵਰਧਨਲਾਲ, ਇਸ ਨੂੰ ਪੁੱਛੋ ਬਿਨਾਂ ਕਦਮ ਨਹੀਂ ਚੁੱਕਦਾ। ਦੋ-ਚਾਰ ਦਿਨਾਂ ਵਿਚ ਸਹਿਰ ਜਾ ਕੇ ਲਾਲਾ ਜੀ ਨਾਲ ਵੀ ਸਲਾਹ ਕਰ ਆਵਾਂਗੇ। ਸਰਦਾਰ ਜੀ, ਪੈਸਾ ਤਾਂ ਹੱਥ ਦੀ ਸੈਲ ਹੈ। ਆਉਣ-ਜਾਣ ਵਾਲੀ ਚੀਜ਼ ਹੈ। ਜਗਤ ਸਿੰਘ ਅਤੇ ਕਰਤਾਰ ਦੀ ਜਮਾਨਤ ਹੋ ਜਾਵੇ.... ਨੀਲੋਵਾਲੀਆਂ ਦੇ ਤਾਂ ਇਹਦੇ ਨਾਲ ਹੀ ਮਾਪੇ ਮਰ ਜਾਣੇ ਹਨ।” ਬਾਬੂਰਾਮ ਨੇ ਉੱਚੀ ਅਵਾਜ਼ ਵਿਚ ਕਿਹਾ।

“ਪਰ ਪੈਸੇ ਦਾ ਵੀ ਤਾਂ ਬੰਦੋਬਸਤ ਹੋਣਾ ਚਾਹੀਦਾ। ਪੁਲਸ ਵਾਲੇ ਤਾਂ ਗੱਲ-ਗੱਲ ਲਈ ਪੈਸਾ ਚਾਹੁੰਦੇ ਹਨ।” ਬਚਿੰਤ ਸਿੰਘ ਨੇ ਬਾਬੂਰਾਮ ਦੇ ਚੇਹਰੇ 'ਤੇ ਨਜ਼ਰਾਂ ਗੱਡਦਿਆਂ ਕਿਹਾ।

“ਪੈਸੇ ਦਾ ਬੰਦੋਬਸਤ ਕਿਥੋਂ ਹੋ....ਸਕਦਾ....ਹੈ।” ਬਾਬੂਰਾਮ ਸੋਚ ਵਿਚ ਢੁੱਬੀ ਅਵਾਜ਼ ਵਿਚ ਬੁਡਬੜਾਇਆ।

“ਸਰਦਾਰ ਜੀ, ਮੇਰੇ ਕੋਲ ਜੋ ਕੁਝ ਸੀ, ਉਹ ਸੈਂਤੁਹਾਡੇ ਕਹਿਣ ਦੇ ਬਿਨਾ ਹੀ ਦੇ ਦਿੱਤਾ ਸੀ।” ਬਾਬੂਰਾਮ ਨੇ ਕਿਹਾ। ਫਿਰ ਬਚਿੰਤ ਸਿੰਘ ਦੇ ਮਨ ਨੂੰ ਟੋਹਣ ਲਈ ਬੋਲਿਆ, “ਤੁਸੀਂ ਸਾਰੀ ਫਸਲ ਤਾਂ ਅਜੇ ਵੇਚੀ ਨਹੀਂ ਸੀ।”

“ਹਾਂ, ਬੋਤੀ ਜਿਹੀ ਕਣਕ ਹੈ ਅਜੇ।”

“ਕਿੰਨੀ ਕੁ ਹੈ?”

“ਇਹੀ....ਚਾਲ੍ਹੀ-ਪੰਜਾਹ ਬੋਰੀਆਂ ਹੋਣਗੀਆਂ।” ਬਚਿੰਤ ਸਿੰਘ ਨੇ ਕਿਹਾ।

“ਉਹ ਵੇਚ ਦਿਉ....ਉਸ ਰਕਮ ਨਾਲ ਬੋਤਾ ਬਹੁਤ ਕੰਮ ਤਾਂ ਚਲੇਗਾ।” ਬਾਬੂਰਾਮ ਨੇ ਕਿਹਾ।

“ਹੋਰ ਕੋਈ ਇੰਤਜ਼ਾਮ ਨਾ ਹੋਇਆ ਤਾਂ ਇਹੀ ਕਰਨਾ ਪਵੇਗਾ.....ਤੁਸੀਂ ਹੀ ਲੈ ਲਵੋ।” ਬਚਿੰਤ ਸਿੰਘ ਨੇ ਕਿਹਾ।

ਬਾਬੂਰਾਮ ਨੇ ਬੇਪ੍ਰਵਾਹੀ ਨਾਲ ਕਿਹਾ, “ਪਿੰਡ ਵਿਚ ਮੰਡੀ ਦਾ ਭਾਅ ਤਾਂ ਮਿਲਣਾ ਨਹੀਂ। ਮੰਡੀ ਲੈ ਕੇ ਜਾਣ ਲਈ ਲਦਾਈ, ਢੁਆਈ ਅਤੇ ਦਲਾਲੀ ਦਾ ਖਰਚਾ ਹੁੰਦਾ ਹੈ....ਅਜ ਕੱਲ ਵੈਸੇ ਵੀ ਮੰਦਾ ਚੰਲ ਰਿਹਾ ਹੈ। ਮੇਰੇ ਕੋਲ ਪਹਿਲਾਂ ਹੀ ਇਕ ਸੈਂਭੋਰੀ ਦੁਕਾਨ ਵਿਚ ਪਈ ਹੈ....ਕੋਈ ਅੱਸੀ ਬੋਰੀਆਂ ਬੁਢੀ ਪਿੰਡ ਰੱਖੀਆਂ ਹੋਈਆਂ ਹਨ....ਗਾਹਕ ਮਿਲਦਾ ਨਹੀਂ.....ਸਾਰਾ ਪੈਸਾ ਫਸਿਆ ਪਿਆ ਹੈ।ਫਿਰ ਵੀ ਕੀ ਭਾਅ ਲਾਉਣਾ ਹੈ?”

“ਜੋ ਠੀਕ ਲੱਗੇ, ਲਾ ਲੈਣਾ....ਮੈਨੂੰ ਕੱਲ ਸਵੇਰ ਤੱਕ ਰਕਮ ਮਿਲ ਜਾਵੇ।” ਬਚਿੰਤ ਸਿੰਘ ਨੇ ਉਹਦੀ ਵੱਲ ਧਿਆਨ ਨਾਲ ਦੇਖਦਿਆਂ ਕਿਹਾ।

“ਮੈਂ ਸੋਚ ਰਿਹਾ ਸੀ ਕਿ ਕੋਈ ਹੋਰ ਚੀਜ਼ ਵੇਚ ਕੇ ਕਰਜਾ ਮਿਲ ਜਾਵੇ ਤਾਂ ਫਸਲ ਬਾਅਦ ਵਿਚ ਵੀ ਵੇਚੀ ਜਾ ਸਕਦੀ ਹੈ।” ਬਾਬੂਰਾਮ ਨੇ ਕਿਹਾ।

“ਜੱਟਾਂ ਦੇ ਕੋਲ ਤਾਂ ਦੋ ਹੀ ਚੀਜ਼ਾਂ ਹਨ....ਫਸਲ ਅਤੇ ਜਸੀਨ.....ਇਹਨਾਂ ਦਾ ਹੀ ਆਸਰਾ ਹੈ।” ਬਚਿੰਤ ਸਿੰਘ ਨੇ ਕਿਹਾ।

“ਉਹ ਤਾਂ ਹੈ....ਪਰ ਜਿਉਂਦੇ-ਜੀਅ ਆਦਮੀ ਮਰੀ ਮੱਖੀ ਵੀ ਹੱਥੋਂ ਨਹੀਂ ਛੱਡਦਾ। ਸੋਨਾ ਉਗਲਣ ਵਾਲੀ ਜਸੀਨ ਕਿਵੇਂ ਵੇਚੇਗਾ! ਨਾਲੇ ਜੱਟ-ਪੁੱਤ ਲਈ ਜਸੀਨ ਵੇਚਣੀ, ਮਾਂ ਵੇਚਣ ਦੇ ਬਰਾਬਰ ਹੈ।” ਬਾਬੂਰਾਮ ਨੇ ਕਿਹਾ।

ਉਹ ਬੋਤੀ ਦੇਰ ਚੁੱਪ ਰਹੇ। ਬਾਬੂਰਾਮ ਨੇ ਖੁਰਲੀ ਤੋਂ ਪੈਰ ਚੁੱਕਦਿਆਂ ਪੁੱਛਿਆ, “ਬੋਰੀਆਂ ਕਿੱਥੇ ਪਈਆਂ ਹਨ?”

“ਅੰਦਰ ਕੋਠੜੀ ਵਿਚ ਹਨ।” ਬਚਿੰਤ ਸਿੰਘ ਨੇ ਉੱਤਰ ਦਿੱਤਾ।

ਉਹ ਦੋਨੋਂ ਕੋਠੀ ਵਿਚ ਚਲੇ ਗਏ। ਬਾਬੂਰਾਮ ਨੇ ਬੋਰੀਆਂ ਨੂੰ ਦੇਖਿਆ। ਫਿਰ ਇਕ ਬੋਰੀ ਦੇ ਮੁੰਹ ਦੀ ਰੱਸੀ ਢਿੱਲੀ ਕਰਕੇ, ਮੁੱਠ ਕੁ ਕਣਕ ਕੱਢੀ ਅਤੇ ਬਾਹਰ ਰੋਸ਼ਨੀ ਵਿਚ ਜਾ ਕੇ ਹੱਥ ਉੱਤੇ ਵਿਛਾ ਕੇ ਦੇਖਦਿਆਂ ਬੋਲਿਆ, “ਦਾਇਆਂ ਵਿਚ ਕੂੜਾ ਬਹੁਤ ਹੈ। ਲਗਦਾ ਹੈ, ਬੋਰੀਆਂ ਭਰਨ ਤੋਂ ਪਹਿਲਾਂ ਕਣਕ ਨੂੰ ਚੰਗੀ ਤਰ੍ਹਾਂ ਛੱਟਿਆ ਨਹੀਂ ਹੈ। ਮੰਡੀ ਲਿਜਾਣ ਤੋਂ ਪਹਿਲਾਂ, ਸਾਰੀਆਂ ਬੋਰੀਆਂ ਖੋਲ੍ਹ ਕੇ ਕਣਕ ਸਾਫ਼ ਕਰਨੀ ਪਵੇਗੀ....ਇਕ-ਦੋ ਬੋਰੀਆਂ ਤਾਂ ਕੂੜਾ ਹੀ ਨਿਕਲ ਜਾਣਾ ਹੈ ਅਤੇ ਛਟਾਈ, ਸਿਲਾਈ, ਲਦਾਈ ਅਤੇ ਢੁਆਈ ਦਾ ਖਰਚ ਅਲੱਗ ਹੋਵੇਗਾ।” ਬਾਬੂਰਾਮ ਨੇ ਹਿਸਾਬ ਲਾਉਂਦਿਆਂ ਕਿਹਾ, “ਸਰਦਾਰ ਬਚਿੰਤ ਸਿੰਘ, ਮੈਨੂੰ ਇਹ ਅਨਾਜ ਪ੍ਰਾਪਤ ਕਰਨੀ ਹੈ ਅਤੇ ਉਹ ਆਪਣੀ ਪ੍ਰਾਪਤੀ ਦੇ ਜ਼ਿਆਦਾ ਬਾਰਾ ਨਹੀਂ ਖਾਵੇਗਾ।”

“ਮੰਡੀ ਵਿਚ ਤਾਂ ਚਾਲੀ ਰੂਪਏ ਬੋਰੀ ਹੈ।”

“ਪਰ ਇਸ ਅਨਾਜ ਨੂੰ ਮੰਡੀ ਵਿਚ ਵੇਚਣ ਵਾਲੀ ਬਣਾਉਣ ਲਈ ਘੱਟ ਤੋਂ ਘੱਟ ਦੋ ਰੂਪਏ ਬੋਰੀ ਤੇ ਖਰਚ ਆ ਜਾਣਾ ਹੈ। ਫਿਰ ਲੈ ਕੇ ਜਾਣ ਦਾ ਖਰਚ ਵੱਖਰਾ ਆਵੇਗਾ ਅਤੇ ਰਕਮ ਕਈ ਦਿਨਾਂ ਦੇ ਬਾਅਦ ਮਿਲੇਗੀ। ਤੁਸੀਂ ਰਕਮ ਹੁਣੇ ਚਾਹੁੰਦੇ ਹੋ।” ਬਾਬੂਰਾਮ ਨੇ ਇਕ-ਇਕ ਸ਼ਬਦ 'ਤੇ ਜ਼ੋਰ ਦਿੰਦਿਆਂ ਕਿਹਾ।

ਬਚਿੰਤ ਸਿੰਘ ਨੂੰ ਪਤਾ ਸੀ ਕਿ ਮੁਨਸੀ ਬਾਬੂਰਾਮ ਉਸ ਨੂੰ ਘੱਟ ਪੈਸੇ ਦੇ ਰਿਹਾ ਹੈ, ਪਰ ਉਹ ਚੁਪ ਰਿਹਾ ਅਤੇ ਉਹਦੇ ਨਾਲ ਤਰਦਾ ਹੋਇਆ ਘਰ ਦੇ ਬਾਹਰ ਆ ਗਿਆ।

“ਮੁਨਸੀ, ਤੁੰ ਬਹੁਤੇ ਨਹੀਂ ਤਾਂ ਘੱਟ ਤੋਂ ਘੱਟ ਅੱਠੀ ਰੂਪਏ ਬੋਰੀ ਦੇ ਤਾਂ ਲਾ। ਉਹਦੇ ਵਿਚ ਕੂੜਾ ਹੈ ਤਾਂ ਕੀ ਹੋਇਆ, ਦਾਣੇ ਮੌਤੀਆਂ ਵਰਗੇ ਸਾਫ਼ ਹਨ।” ਬਚਿੰਤ ਸਿੰਘ ਨੇ ਜ਼ੋਰ ਦੇ ਕੇ ਕਿਹਾ।

“ਸਰਦਾਰ ਜੀ, ਪੰਜ-ਸੱਤ ਸੌ ਦੀ ਲੋੜ ਹੈ ਤਾਂ ਉਦਾਂ ਹੀ ਲੈ ਲਵੇ। ਕਣਕ ਕਿਸੇ ਹੋਰ ਨੂੰ ਵੇਚ ਕੇ ਪੈਸੇ ਮੈਨੂੰ ਮੋੜ ਦਿਓ।” ਮੁਨਸੀ ਬਾਬੂਰਾਮ ਨੇ ਉੱਤਰ ਦਿੱਤਾ।

“ਕਣਕ ਤੈਨੂੰ ਹੀ ਵੇਚਣੀ ਹੈ ਅਤੇ ਭਾਅ ਵੀ ਠੀਕ ਲਾਉਣਾ ਹੈ।” ਬਚਿੰਤ ਸਿੰਘ ਨੇ ਬੋਇਜ਼ਤੀ ਮਹਿਸੂਸ ਕਰਦਿਆਂ ਕਿਹਾ।

“ਤੁਹਾਡੀ ਗੱਲ ਟਾਲਣੀ ਬਹੁਤ ਮੁਸ਼ਕਲ ਹੈ। ਸਾਡੇ ਸਰਦਾਰ ਹੋ।ਸਵਾ ਪੈਂਤੀ ਲਾ ਲਵਾਂਗਾ। ਇਹਦੇ ਤੋਂ ਜ਼ਿਆਦਾ ਦੀ ਗੁੰਜਾਇਸ਼ ਬਿਲਕੁਲ ਨਹੀਂ ਹੈ। ਜੇ ਤੁਸੀਂ ਮੇਰਾ ਨੁਕਸਾਨ ਕਰਨਾ ਚਾਹੁੰਦੇ ਹੈ ਤਾਂ ਹੋਰ ਗੱਲ ਹੈ।” ਬਾਬੂਰਾਮ ਨੇ ਇਕਟੱਕ ਫੈਸਲਾ ਕਰਦਿਆਂ ਕਿਹਾ।

ਬਚਿੰਤ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਅਤੇ ਬਾਬੂਰਾਮ ਨਾਲ ਕੁੱਝ ਦੂਰ ਜਾ ਕੇ ਵਾਪਸ ਆ ਗਿਆ। ਬਾਬੂਰਾਮ ਇਸ ਸੌਦੇ ਤੋਂ ਹੋਣ ਵਾਲੇ ਨਫੇ ਦਾ ਹਿਸਾਬ-ਕਿਤਾਬ ਕਰਦਾ ਆਪਣੀ ਦੁਕਾਨ 'ਤੇ ਆ ਗਿਆ। ਉਸ ਨੇ ਬੂਹਾ ਖੋਲ੍ਹਿਆ ਅਤੇ ਹੁੱਕਾ ਤਾਜ਼ਾ ਕਰਨ ਲਈ ਘਰ ਵੱਲ ਨੂੰ ਚਲੇ ਗਿਆ। ਜਦ ਉਹ ਮੁੜ ਕੇ ਦੁਕਾਨ ਵਿਚ ਆਇਆ ਤਾਂ ਮਿਲਖਾ ਸਿੰਘ ਉਥੇ ਬੈਠਾ ਸੀ। ਮੁਨਸੀ ਬਾਬੂਰਾਮ ਨੂੰ ਦੇਖਦਿਆਂ ਹੀ ਉਹ ਖੜ੍ਹ ਗਿਆ ਅਤੇ ਪਿੱਛ ਕੇ ਪੁੱਛਿਆ, “ਤੂੰ ਅੱਜ ਸਵੇਰੇ ਤੋਂ ਕਿੱਥੇ ਮਰਿਆ ਹੋਇਆ ਸੀ?”

“ਕਿਉਂ, ਸੁੱਖ-ਸਾਂਦ ਤਾਂ ਹੈ?” ਬਾਬੂਰਾਮ ਨੇ ਮਿਲਖਾ ਸਿੰਘ ਵੱਲ ਦੇਖਦਿਆਂ ਪੁੱਛਿਆ। ਫਿਰ ਕੁੱਝ ਦੇਰ

ਚੁਪ ਰਹਿ ਕੇ ਬੋਲਿਆ, “ਸਾਮ ਚੁਰਾਸੀ ਤੋਂ ਮੇਰਾ ਸਾਲਾ ਮੂੰਹ ਹਨੇਰੇ ਹੀ ਆ ਗਿਆ ਸੀ। ਉਸ ਨੂੰ ਬੱਸ-ਅੱਡੇ ਤਕ ਛੱਡਣ ਗਿਆ ਸੀ।”

“ਕੀ ਬਚਿੰਤ ਸਿੰਘ ਨੂੰ ਮਿਲਿਆ ਸੀ?” ਮਿਲਖਾ ਸਿੰਘ ਨੇ ਪੁੱਛਿਆ।

“ਨਹੀਂ.....ਤੈਨੂੰ ਦੱਸਿਆ ਤਾਂ ਹੈ ਕਿ ਮੇਰਾ ਛੋਟਾ ਸਾਲਾ ਆਇਆ ਹੋਇਆ ਸੀ। ਉਹਨੂੰ ਬੱਸੇ ਚੜ੍ਹਾ ਕੇ ਆਇਆਂ। ਕਿਉਂ, ਕੋਈ ਖਾਸ ਗੱਲ ਹੈ?” ਬਾਬੂਰਾਮ ਨੇ ਆਪਣੇ ਝੂਲ ਨੂੰ ਛੁਪਾਉਂਦਿਆਂ ਕਿਹਾ।

“ਮੈਂ ਉਡਦੀ-ਉਡਦੀ ਖਬਰ ਸੁਣੀ ਹੈ ਕਿ ਜਖਮੀਆਂ ਨੂੰ ਵੀ ਪੁਲਸ ਨੇ ਹੱਥਕੜੀਆਂ ਲਾ ਲਈਆਂ ਹਨ। ਇਹਦਾ ਮਤਲਬ ਹੈ ਕਿ ਜਿਹੜੀ ਦਫ਼ਾ ਅਧੀਨ ਕੇਸ ਦਰਜ ਹੋ ਰਿਹਾ ਹੈ, ਉਹ ਨਾਕਾਬਿਲੇ ਜਮਾਨਤ ਹੈ।” ਮਿਲਖਾ ਸਿੰਘ ਨੇ ਵਿਸਵਾਸ ਨਾਲ ਕਿਹਾ। “ਹੋ ਸਕਦਾ ਹੈ....।” ਬਾਬੂਰਾਮ ਨੇ ਸੋਚਦਿਆਂ ਕਿਹਾ।

“ਸਵੇਰੇ ਮੈਂ ਜੰਗਲ-ਪਾਣੀ ਲਈ ਬਾਹਰ ਖੇਤਾਂ ਨੂੰ ਗਿਆ ਸੀ ਤਾਂ ਬਚਿੰਤ ਸਿੰਘ ਮਿਲਿਆ ਸੀ। ਉਹਨੇ ਤਾਂ ਕੋਈ ਗੱਲ ਨਹੀਂ ਕੀਤੀ।”

ਇੰਨੀ ਦੇਰ ਨੂੰ ਮੰਗਲੂ ਚੌਂਕੀਦਾਰ ਵੀ ਉਥੇ ਆ ਗਿਆ। ਮਿਲਖਾ ਸਿੰਘ ਨੇ ਉਸ ਨੂੰ ਰੋਕ ਲਿਆ ਅਤੇ ਉਸ ਕੋਲ ਜਾ ਕੇ ਪੁੱਛਿਆ, “ਮੰਗਲੂ, ਸੁਣਾ, ਤੂੰ ਹਸਪਤਾਲ ਕਦੋਂ ਗਿਆ ਸੀ?”

“ਚੌਧਰੀ ਜੀ, ਸਵੇਰੇ ਗਿਆ ਸੀ ਅਤੇ ਸਿੱਧਾ ਉਥੋਂ ਹੀ ਆ ਰਿਹਾ ਹਾਂ।”

“ਕੀ ਇਹ ਸੱਚ ਹੈ ਕਿ ਪੁਲਸ ਨੇ ਜਖਮੀਆਂ ਨੂੰ ਵੀ ਹੱਥਕੜੀਆਂ ਲਾ ਲਈਆਂ ਹਨ?”

“ਚੌਧਰੀ ਜੀ, ਮੈਂ ਤਾਂ ਦੇਖਿਆ ਨਹੀਂ। ਅੱਜ ਤੋਂ ਪਹਿਲਾਂ ਤਾਂ ਪੁਲਸ ਦਾ ਪਹਿਰਾ ਵੀ ਨਹੀਂ ਸੀ।”

“ਅੱਛਾ!” ਮਿਲਖਾ ਸਿੰਘ ਨੇ ਨਿਰਾਸ ਹੁੰਦਿਆਂ ਕਿਹਾ, ਜਿਵੇਂ ਉਸ ਨੂੰ ਬਹੁਤ ਅਫਸੋਸ ਹੋਇਆ ਹੋਵੇ। ਉਹ ਬਾਬੂਰਾਮ ਵੱਲ ਨੂੰ ਮੁੜਦਾ ਹੋਇਆ ਬੋਲਿਆ, “ਇਸ ਦਾ ਮਤਲਬ ਹੈ ਕਿ ਦਫ਼ਾ 323 ਦੇ ਅਧੀਨ ਕੇਸ ਬਣ ਰਿਹਾ ਹੈ, ਫਿਰ ਤਾਂ ਇਨ੍ਹਾਂ ਸਾਰਿਆਂ ਦੀਆਂ ਜਮਾਨਤਾਂ ਵੀ ਹੋ ਜਾਣਗੀਆਂ ਅਤੇ ਸਜਾ ਵੀ ਮਮੂਲੀ ਹੋਵੇਗੀ।”

ਇਹ ਸੋਚ ਕੇ ਮਿਲਖਾ ਸਿੰਘ ਨੂੰ ਗੁੱਸਾ ਆ ਗਿਆ ਕਿ ਪੁਲਸ ਮਮੂਲੀ ਕੇਸ ਬਣਾ ਰਹੀ ਹੈ ਅਤੇ ਗਵਾਹਾਂ ਦੀ ਕੋਈ ਵਿਸ਼ੇਸ਼ ਜਰੂਰਤ ਨਹੀਂ ਹੋਵੇਗੀ। ਉਹ ਪਿੱਛ ਕੇ ਉੱਚੀ ਅਵਾਜ਼ ਵਿਚ ਬੋਲਿਆ, “ਪੁਲਸ ਨੂੰ ਪੈਸਾ ਦੋ ਦਿੱਤਾ ਗਿਆ ਹੈ, ਤਾਂ ਹੀ ਦਫ਼ਾ ਨਰਮ ਹੋਈ ਹੋਵੇਗੀ।” ਫਿਰ ਉਹ ਨਫਰਤ ਭਰੇ

ਲਹਿਜੇ ਨਾਲ ਕਹਿਣ ਲੱਗਾ, “ਇਹ ਲੜਾਈ ਵੀ ਤਾਂ ਕੰਜਰਾਂ ਦੀ ਸੀ। ਅਸਲੀ ਜੱਟਾਂ ਦੀ ਲੜਾਈ ਹੁੰਦੀ ਤਾਂ ਤਿੰਨ-ਚਾਰ ਆਦਮੀਆਂ ਦਾ ਖੂਨ ਹੁੰਦਾ ਅਤੇ ਤਿੰਨ-ਚਾਰ ਫਾਂਸੀ ਲੱਗਦੇ।”

ਮਿਲਖਾ ਸਿੰਘ ਕੁੱਝ ਦੇਰ ਸੋਚ ਵਿਚ ਢੁੱਬਿਆ ਰਿਹਾ। ਫਿਰ ਹੌਲੀ-ਹੌਲੀ ਸਿਰ ਹਿਲਾਉਂਦਾ ਬੋਲਿਆ, “ਹੁਣ ਮੇਰੀ ਸਮਝ ਵਿਚ ਆਇਆ ਕਿ ਨੱਥਾ ਸਿੰਘ ਨੇ, ਜਿਹੜਾ ਦਿਨ ਵਿਚ ਦਸ ਵਾਰ ਮੇਰੇ ਕੋਲ ਸਲਾਹ ਲੈਣ ਆਉਂਦਾ ਸੀ, ਉਸ ਨੇ ਮੈਨੂੰ ਪੁੱਛਣਾ-ਦੱਸਣਾ ਕਿਉਂ ਛੱਡ ਦਿੱਤਾ।....ਮੈਨੂੰ ਸੁੱਕ ਤਾਂ ਸੀ.....ਅਜ ਸਵੇਰੇ ਮੈਨੂੰ ਖੇਤਾਂ ਵਿਚ ਮਿਲਿਆ ਸੀ। ਮੈਂ ਉਹਨੂੰ ਪੁਲਸ ਦਾ ਮੰਹ-ਮੁਲਾਹਜਾ ਰੱਖਣ ਲਈ ਕਿਹਾ ਤਾਂ ਵਿੱਲੀ ਜਿਹੀ ਅਵਾਜ਼ ਵਿਚ ਬੋਲਿਆ ਕਿ ਉਸ ਕੋਲ ਤਾਂ ਵਕੀਲ ਕਰਨ ਲਈ ਪੈਸੇ ਨਹੀਂ ਹਨ, ਪੁਲਸ ਨੂੰ ਕਿੱਥੋਂ ਦੇਵੇ।....ਜੋ ਹੋਵੇਗਾ ਸੋ ਦੇਖਿਆ ਜਾਵੇਗਾ।” ਕਹਿ ਕੇ ਉਹ ਭੜਕ ਉਠਿਆ।

ਮਿਲਖਾ ਸਿੰਘ ਨੂੰ ਉੱਚਾ ਬੋਲਦਿਆਂ ਸੁਣ ਕੇ, ਗਲੀ ਵਿਚ ਆਉਂਦੇ ਜਾਂਦੇ ਲੋਕ ਖੜ੍ਹ ਕੇ ਉਸ ਵੱਲ ਦੇਖਣ ਲੱਗੇ। ਮੁਨਸੀ ਬਾਬੂਰਾਮ ਉਸ ਨੂੰ ਸ਼ਾਂਤ ਕਰਨ ਲੱਗਾ। ਸਰਦਾਰਾ ਸਿੰਘ ਕੁੱਝ ਦੇਰ ਚੁੱਪ ਖੜ੍ਹ ਮੁਨਸੀ ਬਾਬੂਰਾਮ ਵੱਲ ਦੇਖਦਾ ਰਿਹਾ। ਉਸ ਨੇ ਜਦ ਦੇਖਿਆ ਕਿ ਮੁਨਸੀ ਬਾਬੂਰਾਮ ਉਹਦੀ ਵੱਲ ਧਿਆਨ ਨਹੀਂ ਦੇ ਰਿਹਾ, ਤਾਂ ਉਹ ਉੱਚੀ ਅਵਾਜ਼ ਵਿਚ ਬੋਲਿਆ, “ਮੁਨਸੀ ਕਿਸੇ ਹੋਰ ਦੀ ਗੱਲ ਵੀ ਸੁਣ ਲੈ ਜਾਂ....”

“ਮੁਨਸੀ, ਪਹਿਲਾਂ ਤੂੰ ਇਹਦੀ ਗੱਲ ਸੁਣ ਲੈ। ਸ਼ਾਇਦ ਇਸ ਦੇ ਦਿਮਾਗ ਵਿਚ ਦੇਵਬਾਣੀ ਉਤਰੀ ਹੈ।” ਮਿਲਖਾ ਸਿੰਘ ਨੇ ਤਲਖ ਲਹਿਜੇ ਵਿਚ ਕਿਹਾ। ਸਰਦਾਰਾ ਸਿੰਘ ਨੇ ਮਿਲਖਾ ਸਿੰਘ ਦੀ ਚੋਭ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਬਾਬੂਰਾਮ ਨੂੰ ਕਿਹਾ, “ਮੇਰੇ ਬਲਦ ਨੂੰ ਅਫਾਰਾ ਹੈ, ਕਾੜ੍ਹੇ ਦਾ ਸਮਾਨ ਦੇ ਦੇ।”

“ਕਿਉਂ, ਜਿਆਦਾ ਤਕਲੀਫ਼ ਹੈ?” ਬਾਬੂਰਾਮ ਨੇ ਫਿਕਰਮੰਦ ਹੁੰਦਿਆਂ ਪੁੱਛਿਆ।

“ਹਾਂ, ਤਿੰਨਾਂ ਦਿਨਾਂ ਦਾ ਪੱਠਿਆਂ ਨੂੰ ਮੂੰਹ ਨਹੀਂ ਲਾਇਆ। ਦੋ ਦਿਨ ਹੋ ਗਏ ਉਠਿਆ ਹੀ ਨਹੀਂ। ਮੇਰਾ ਹੱਲ ਖੜਾ ਹੈ।” ਸਰਦਾਰਾ ਸਿੰਘ ਨੇ ਛੱਲੀ ਅਵਾਜ਼ ਵਿਚ ਕਿਹਾ।

“ਮੁਨਸੀ, ਸਰਦਾਰੇ ਦਾ ਬਲਦ ਸਿਰਫ਼ ਬਿਮਾਰ ਹੈ। ਮਰ ਵੀ ਜਾਵੇ ਤਾਂ ਇਸ ਨੂੰ ਕੋਈ ਫਰਕ ਨਹੀਂ ਪਵੇਗਾ। ਬਚਿੰਤ ਸਿੰਘ ਵਲੋਂ ਇਹ ਮੌਕੇ ਦਾ ਗਵਾਹ ਹੈ। ਚਾਹੇ ਤਾਂ ਉਹਦੀ ਜੋਤ ਹੀ ਖੋਲ੍ਹ ਲਿਆਵੇ।” ਮਿਲਖਾ ਸਿੰਘ ਨੇ ਕਿਹਾ।

“ਕੌਣ ਮਾਂ ਦਾ ਖਸਮ ਮੌਕੇ ਦਾ ਗਵਾਹ ਹੈ? ਉਹ ਕਿਸੇ ਦੁੱਲੇ ਦਾ ਪੁੱਤ ਹੋਵੇਗਾ ਜਿਹੜਾ ਗਵਾਹੀ ਦੇਵੇਗਾ।” ਕਹਿੰਦਿਆਂ ਸਰਦਾਰਾ ਸਿੰਘ ਭੜਕ ਪਿਆ ਅਤੇ ਅਵਾ-ਤਵਾ ਬੋਲਣ ਲੱਗਾ।

“ਰਹਿਣ ਦੇ ਸਰਦਾਰਿਆ, ਜਸਵੰਤ ਕੌਰ ਨੇ ਇਕ ਵਾਰ ਹੱਸ ਕੇ ਤੈਨੂੰ ‘ਦੇਰਾ’ ਕਹਿ ਕੇ ਬੁਲਾਇਆ ਤਾਂ ਤੂੰ ਉਹਦੇ ਖਸਮ ਜਾਂ ਪੁੱਤ ਦੀ ਥਾਂ ਜੇਲ੍ਹ ਕੱਟਣ ਲਈ ਵੀ ਤਿਆਰ ਹੋ ਜਾਵੇਗਾ।” ਮਿਲਖਾ ਸਿੰਘ ਨੇ ਕਿਹਾ।

“ਮੁਨਸੀ ਤੋਂ ਪੁੱਛ ਲੈ। ਇਹ ਦੇ ਸਾਹਮਣੇ ਹੀ ਬਚਿੰਤ ਸਿੰਘ ਭਾਅ ਤੋਂ ਬਲਦ ਮੰਗਿਆ ਸੀ। ਉਸ ਨੇ ਮੂੰਹ ਬੱਪਤ ਮਾਰ ਕੇ ਜਵਾਬ ਦੇ ਦਿੱਤਾ....ਤਾਇਆ ਮੇਲਾ ਸਿੰਘ ਅਤੇ ਮੁਨਸੀ ਹੀ ਉਹਦੇ ਸਲਾਹਕਾਰ ਹਨ।” ਸਰਦਾਰਾ ਸਿੰਘ ਨੇ ਕਿਹਾ।

“ਅੱਛਾ....। ਤਾਂ ਸਮਝੋ, ਬਚਿੰਤ ਸਿੰਘ ਘਰ ਅਤੇ ਘਾਟ ਦੋਨਾਂ ਤੋਂ ਹੀ ਗਿਆ। ਮੇਲਾ ਸਿੰਘ ਅਤੇ ਮੁਨਸੀ ਦੇ ਚੱਟੇ ਤਾਂ ਦ੍ਰੱਖਤ ਸੁੱਕ ਜਾਂਦੇ ਹਨ, ਬਚਿੰਤ ਸਿੰਘ ਕਿਵੇਂ ਬਚ ਸਕਦਾ ਹੈ? ਕਿਉਂ ਮੁਨਸੀ?” ਮਿਲਖਾ ਸਿੰਘ ਨੇ ਬਾਬੂਰਾਮ ਵੱਲ ਦੇਖਿਆਂ ਕਿਹਾ।

“ਚੌਧਰੀ, ਤੂੰ ਸਰਦਾਰਾ ਸਿੰਘ ਦੀਆਂ ਗੱਲਾਂ ਵਿਚ ਆ ਗਿਆ ਹੈ। ਬਚਿੰਤ ਸਿੰਘ ਦੀ ਜੋਤ ਇਹਦੀ ਹੀ ਹੈ। ਨੱਥਾ ਸਿੰਘ ਦੀ ਜੋਤ ਦਿਲਦਾਰ ਸੰਭਾਲ ਰਿਹਾ ਹੈ।” ਬਾਬੂਰਾਮ ਨੇ ਕਿਹਾ।

“ਨਹੀਂ, ਤਾਏ ਭਗਵਾਨ ਸਿੰਘ ਨਾਲ ਚਾਚਾ ਨੱਥਾ ਸਿੰਘ ਦੀ ਗੱਲ ਹੋ ਗਈ ਹੈ। ਰਾਜੂ ਅਤੇ ਦਰਸ਼ਨ ਸਕੂਲੋਂ ਹੱਟ ਗਏ ਹਨ। ਤਾਇਆ ਭਗਵਾਨ ਸਿੰਘ ਉਹਨਾਂ ਨੂੰ ਹੱਲ ਵਾਹੁਣਾ ਸਿਖਾ ਰਿਹਾ ਹੈ।” ਦਿਲਦਾਰ ਨੇ ਦੱਸਿਆ।

“ਮੁਰਖੇ... ਉਦੇ ਮੁਰਖੇ....ਜੱਟ ਸਿਰਫ਼ ਦੁਕਾਨਦਾਰ ਤੋਂ ਮਾਰ ਖਾਂਦਾ ਹੈ। ਇਸ ਸਮੇਂ ਬਚਿੰਤ ਸਿੰਘ ਅਤੇ ਨੱਥਾ ਸਿੰਘ ਦੋਨਾਂ ਦੀਆਂ ਜੋਤਾਂ ਫੇਰ੍ਹਮਲ ਅਤੇ ਮੁਨਸੀ ਸੰਭਾਲ ਰਹੇ ਹਨ। ਮੁਨਸੀ ਤਾਂ ਜਸਵੰਤ ਕੌਰ ਦੇ ਗੋਡੇ ਨਾਲ ਗੋਡਾ ਜੋਤ ਕੇ ਗਿਟ-ਮਿਟ ਵੀ ਕਰਨ ਲੱਗ ਪਿਆ ਹੈ। ਕੱਲ ਨੂੰ ਦੋਨੋਂ ਇਕੱਠੇ ਬੈਠ ਕੇ ਵਹੀ-ਖਾਤਾ ਵੀ ਦੇਖਣਗੇ।” ਮਿਲਖਾ ਸਿੰਘ ਨੇ ਅੱਖ ਮਾਰਦਿਆਂ ਕਿਹਾ।

“ਚੌਧਰੀ, ਤੂੰ ਅਜੀਬ ਆਦਮੀ ਹੈ.....ਮੇਰੀ ਦੁਕਾਨ ’ਤੇ ਬੈਠ ਕੇ ਹੀ ਮੇਰੀ ਦਾੜ੍ਹੀ ਪੱਟ ਰਿਹਾ। ਝੂਠ ਬੋਲਣ ਅਤੇ ਤੁਹਮਤ ਲਾਉਣ ਦੀ ਵੀ ਕੋਈ ਹੱਦ ਹੁੰਦੀ ਹੈਮੇਰੇ ਨਾਲ ਫਾਲਤੂ ਗੱਲ ਕੀਤੀ ਤਾਂ.....। ਬਾਬੂਰਾਮ ਨੇ ਮਿਲਖਾ ਸਿੰਘ ਵੱਲ ਕਰੋਧ ਭਰੀਆਂ ਨਜ਼ਰਾਂ ਨਾਲ ਦੇਖਿਆਂ ਕਿਹਾ।

“ਮੁਨਸੀ, ਤੂੰ ਮੈਨੂੰ ਧਮਕੀ ਦਿੰਦਾ ਹੈ? ਕੀ ਕਰ ਲਵੇਂਗਾ ਤੂੰ?” ਫਿਰ ਮਿਲਖਾ ਸਿੰਘ ਨੇ ਗੰਭੀਰ ਹੁੰਦਿਆਂ ਕਿਹਾ।

“ਬੱਲੇ-ਬੱਲੇ! ਤੁਸੀਂ ਸਾਰੇ ਪਿੰਡ ਨੂੰ ਲੜਾਉਂਦੇ ਹੈ, ਅਜ ਆਪਸ ਵਿਚ ਉਲੜ ਗਏ। ਸਰਦਾਰਿਆ, ਦੋਹਾਂ ਦੇ ਹੱਥ ਵਿਚ ਲਾਠੀਆਂ ਦੇ ਦੋ।” ਦਿਲਦਾਰ ਨੇ ਹੱਸਦਿਆਂ ਕਿਹਾ।

ਬਾਬੂਰਾਮ ਗੁਸੇ ਵਿਚ ਫੁੱਕਾਰਦਾ ਹੋਇਆ ਹੁੱਕਾ ਗੁੜਗੁੜਾਉਣ ਲੱਗਾ। ਮਿਲਖਾ ਸਿੰਘ ਉਗਲੀਆਂ ਦੇ ਪਟਾਖੇ ਮਾਰਨ ਲੱਗਾ। ਦਿਲਦਾਰ ਨੇ ਮਿਲਖਾ ਸਿੰਘ ਨੂੰ ਬਾਂਹ ਤੋਂ ਫੜ ਕੇ ਉਠਾਲਦਿਆਂ ਕਿਹਾ, “ਤਾਇਆ, ਚੱਲ ਇਥੋਂ...ਮੁਨਸੀ ਨੇ ਪਿਸਤੌਲ ਦਾ ਲਾਈਸੈਂਸ ਲੈ ਲਿਆ ਹੈ।”

“ਪਰ ਚਲਾਏਗਾ ਕੌਣ? ਇਹਦੀ ਧੋਤੀ ਕੌਣ ਸੰਭਾਲੇਗਾ?” ਮਿਲਖਾ ਸਿੰਘ ਨੇ ਬਾਬੂਰਾਮ ਦਾ ਮਜ਼ਾਕ ਉਡਾਉਂਦਿਆਂ ਕਿਹਾ।

ਬਾਬੂਰਾਮ ਕੱਝ ਕਹਿਣ ਹੀ ਲੱਗਾ ਸੀ ਕਿ ਫੇਰਮਲ ਉਥੇ ਆ ਗਿਆ ਅਤੇ ਮੌਕਾ ਦੇਖ ਕੇ ਉਸ ਨੂੰ ਰੋਕ ਲਿਆ। ਮਾਹੌਲ ਤਣਾਅ ਭਰਿਆ ਹੋ ਜਾਣ ਕਰਕੇ ਲੋਕ ਇਕ-ਇਕ ਕਰਕੇ ਚਲੇ ਗਏ ਅਤੇ ਦੁਕਾਨ 'ਤੇ ਸਿਰਫ ਬਾਬੂਰਾਮ ਅਤੇ ਫੇਰਮਲ ਹੀ ਰਹਿ ਰਏ। ਫੇਰਮਲ ਨੇ ਚਾਰੇ ਪਾਸੇ ਨਜ਼ਰ ਮਾਰੀ। ਫਿਰ ਬਾਬੂਰਾਮ ਦੇ ਨੇੜੇ ਹੁੰਦਿਆਂ ਹੌਲੀ ਜਿਹੇ ਪੁੱਛਿਆ, “ਬਚਿੰਤ ਸਿੰਘ ਤੋਂ ਕਣਕ ਕਿਸ ਭਾਅ 'ਤੇ ਖਰੀਦੀ ਹੈ?”

“ਮੈਂ ਤਾਂ ਪੈਂਤੀ ਦੇ ਰਿਹਾ ਸੀ ਪਰ ਉਹ ਸਵਾ ਪੈਂਤੀ ਤੇ ਰਾਜੀ ਹੋਇਆ।” ਬਾਬੂਰਾਮ ਨੇ ਕਿਹਾ।

ਫੇਰਮਲ ਦੇ ਚਿਹਰੇ 'ਤੇ ਸੰਤੁਸ਼ਟੀ ਦੇਖ ਕੇ ਬਾਬੂਰਾਮ ਨੇ ਪੁੱਛਿਆ, “ਤੂੰ ਵੀ ਕਣਕ ਲਈ ਹੈ?”

“ਬੋਤੀ ਜਿਹੀ.....ਨੱਥਾ ਸਿੰਘ ਤੋਂ ਅੱਜ ਸਵੇਰੇ ਹੀ ਤੀਹ ਬੋਰੀਆਂ ਦਾ ਸੌਦਾ ਕੀਤਾ ਹੈ।”

“ਕੀ ਭਾਅ ਲਾਇਆ?”

“ਇਹੀ ਪੈਂਤੀਆਂ ਦੇ ਦੁਅਲੇ....ਮੈਂ ਤਾਂ ਇਸ ਕਰਕੇ ਪੁੱਛਿਆ ਕਿ ਬਚਿੰਤ ਸਿੰਘ ਅਜੇ ਬੋਤੀ ਦੇਰ ਪਹਿਲਾਂ ਹੀ ਮੇਰੇ ਕੋਲ ਆਇਆ ਸੀ। ਮੈਂ ਸੋਚਿਆ ਕਿ ਗੱਲ ਪੱਕੀ ਕਰਨ ਤੋਂ ਪਹਿਲਾਂ ਪੁੱਛ ਲਵਾਂ।”

“ਕੀ ਭਾਅ ਮੰਗ ਰਿਹਾ ਸੀ?”

“ਚਾਲ੍ਹੀ ਰੁਧੇ।”

“ਅੱਛਾ। ਤੂੰ ਕੀ ਜਵਾਬ ਦਿੱਤਾ॥”

“ਮੈਂ ਕਿਹਾ ਕਿ ਮੰਡੀ ਲੈ ਜਾਓ.....ਸ਼ਾਇਦ ਉਥੇ ਇਹ ਭਾਅ ਮਿਲ ਜਾਵੇ। ਪਿੰਡ ਵਿਚ ਤਾਂ ਕੋਈ ਇਹ ਭਾਅ ਦੇਵੇਗਾ ਨਹੀਂ। “ਕਹਿ ਕੇ ਫੇਰਮਲ ਫਿਰ ਬੋਲਿਆ “ਪਹਿਲਾਂ ਬੋਰੀਆਂ ਚੁੱਕ ਕੇ ਫਿਰ ਪੈਸੇ ਦੇਵੀਂ....ਬਾਕੀ ਤੂੰ ਖੁਦ ਸਮਝਦਾਰ ਹੈ।”

“ਹੂੰ!” ਬਾਬੂਰਾਮ ਨੇ ਲੰਮੀ ਅਤੇ ਘੜੀਸਮੀ ਜਿਹੀ ਅਵਾਜ਼ ਵਿਚ ਕਿਹਾ ਅਤੇ ਹੁੱਕੇ ਦੇ ਲੰਮੇ-ਲੰਮੇ ਕਸ ਲੈਣ ਲੱਗਾ। ਚੌਦਾਂ

ਸਰਜ ਛਿਪਣ 'ਤੇ ਵੀ ਬਚਿੰਤ ਸਿੰਘ ਵਾਪਸ ਨਹੀਂ ਆਇਆ ਤਾਂ ਜਸਵੰਤ ਕੌਰ ਦੇ ਮਨ ਵਿਚ ਬੁਰੇ ਖਿਆਲ ਆਉਣ ਲੱਗੇ। ਉਹਦਾ ਦਿਲ ਕਰਦਾ ਸੀ ਕਿ ਮੁੱਹਲੇ ਵਿਚੋਂ ਕਿਸੇ ਨੂੰ ਹਾਕ ਮਾਰ ਕੇ ਆਪਣੇ ਕੋਲ ਸੱਦ ਲਵੇ, ਪਰ ਉਸ ਨੇ ਇਹ ਸੋਚ ਕੇ ਇਰਾਦਾ ਬਦਲ ਲਿਆ ਕਿ ਲੋਕ ਸੋਚਣਗੇ ਕਿ ਸਰਦਾਰਨੀ ਸਰਜ ਛਿਪਦਿਆਂ ਹੀ ਡਰਨਾ ਸ਼ੁਰੂ ਕਰ ਦਿੰਦੀ ਹੈ। ਉਸ ਨੇ ਤਬੈਲੇ ਦਾ ਫਾਟਕ ਬੰਦ ਕਰ ਦਿੱਤਾ, ਬਾਹਰ ਵਿਹੜੇ ਵਿਚ ਲਾਲਟੈਣ ਜਗਾ ਕੇ, ਬਰਛਾ ਕੌਲ ਰੱਖ ਕੇ ਪੀਤ੍ਰੀ 'ਤੇ ਬੈਠ ਗਈ। ਉਹ ਮਨ ਵਿਚ ਆ ਰਹੇ ਬੁਰੇ ਵਿਚਾਰਾਂ ਅਤੇ ਡਰ ਨੂੰ ਦੂਰ ਕਰਨ ਲਈ ਹੌਲੀ-ਹੌਲੀ 'ਰਹਿਰਾਸ' ਦਾ ਪਾਠ ਕਰਨ ਲੱਗੀ।

ਦੁੱਖ ਦਾਰੂ ਸੁੱਖ ਰੋਗ ਭਾਅ
ਜਾਂ ਸੁੱਖ ਤਾਮ ਨਾ ਹੋਏ
ਤੂੰ ਕਰਤਾ, ਕਰਨਾ ਮੈਂ ਨਾਹੀਂ
ਜਾ ਹੋਂ ਕਰੇ ਨਾ ਹੋਈ

ਹਮਰੀ ਕਰੋ ਹਾਥ ਦੇ ਰਖਸ਼ਾ
ਪੂਰਨ ਹੋਏ ਚਿਤ ਕੀ ਇੱਛਾ
ਰਾਖ ਲਉ ਮੋਏ ਰਾਖਨ ਹਾਰੇ
ਸਾਹਬ ਸੰਤ ਸਹਾਏ ਪਿਆਰੇ

ਗਲੀਆਂ ਦੀ ਚਹਿਲ ਪਹਿਲ ਖਤਮ ਹੋ ਗਈ ਸੀ। ਪੌਛੀ ਦੁੱਖਤਾਂ 'ਤੇ ਦੁੱਬਕ ਕੇ ਬੈਠ ਗਏ ਸੀ, ਤਦੇ ਤਬੈਲੇ ਦੇ ਫਾਟਕ 'ਤੇ ਜ਼ੋਰ ਦਾ ਖਤਕ ਹੋਇਆ। ਜਸਵੰਤ ਕੌਰ ਦਾ ਹੱਥ ਆਪਣੇ ਆਪ ਬਰਛੇ 'ਤੇ ਚਲੇ ਗਿਆ। ਉਸ ਨੇ ਲਾਲਟੈਣ ਚੁੱਕੀ ਅਤੇ ਪਾਠ ਕਰਦੀ ਫਾਟਕ ਵੱਲ ਨੂੰ ਚਲੇ ਗਈ। ਉਸ ਨੇ ਫਾਟਕ ਖੋਲਿਆ ਤਾਂ ਉਸ ਨੂੰ ਘੋਤੀ 'ਤੇ ਸਵਾਰ ਬਚਿੰਤ ਸਿੰਘ ਦਿਖਾਈ ਦਿੱਤਾ। ਜਸਵੰਤ ਕੌਰ ਪਾਠ ਗੁਣ-ਗੁਣਾਉਂਦੀ ਬਚਿੰਤ ਸਿੰਘ ਵੱਲ ਦੇਖਦੀ ਰਹੀ।

ਬਚਿੰਤ ਸਿੰਘ ਘੋਤੀ ਤੋਂ ਛਾਲ ਮਾਰ ਕੇ ਉੱਤਰਿਆ ਅਤੇ ਘੋਤੀ ਨੂੰ ਉਦਾਂ ਹੀ ਛੱਡ ਦਿੱਤਾ। ਜਸਵੰਤ ਕੌਰ ਹੈਰਾਨ ਜਿਹੀ ਉਹਦੀ ਵੱਲ ਦੇਖਦੀ ਰਹੀ। ਬਚਿੰਤ ਸਿੰਘ ਨੇ ਉਹਦੇ ਨੇੜੇ ਆ ਕੇ ਘਬਰਾਈ ਹੋਈ ਅਵਾਜ਼ ਵਿਚ ਕਿਹਾ, “ਜਗਤ ਸਿੰਘ ਤਾਂ ਠੀਕ ਹੈ ਪਰ ਕਰਤਾਰ ਦੀ ਹਾਲਤ ਖਰਾਬ ਹੈ। ਡਾਕਟਰ ਨੇ ਕਿਹਾ ਹੈ ਕਿ ਬੱਤੇ ਹਸਪਤਾਲ ਲੈ ਜਾਓ। ਇਥੇ ਇਹਦਾ ਇਲਾਜ ਨਹੀਂ ਹੈ। ਹਸਪਤਾਲ ਵਾਲਿਆਂ ਨੇ ਹੀ ਬੱਤੇ ਹਸਪਤਾਲ ਤੋਂ ਗੱਡੀ ਮੰਗਵਾਉਣ ਲਈ ਕਹਿ ਦਿੱਤਾ ਹੈ। ਮੈਂ ਤੈਨੂੰ ਦੱਸਣ ਲਈ ਅਤੇ ਕੁੱਝ ਹੋਰ ਬੰਦੇ ਤੇ ਪੈਸੇ ਆਪਣੇ ਨਾਲ ਲੈ ਕੇ ਜਾਣ ਵਾਸਤੇ ਆਇਆ ਸੀ।”

ਇਹ ਸੁਣ ਕੇ ਜਸਵੰਤ ਕੌਰ ਬਹਤ ਘਬਰਾ ਗਈ ਅਤੇ ਰੋਣ ਲੱਗੀ ਤਾਂ ਬਚਿੰਤ ਸਿੰਘ ਉਸ ਨੂੰ ਹੌਸਲਾ ਦਿੰਦਾ ਬੋਲਿਆ, “ਵਾਹਿਗੁਰੂ ’ਤੇ ਭਰੋਸਾ ਰੱਖ। ਤੂੰ ਜੱਟੀ-ਮਾਂ ਦਾ ਦੁੱਧ ਪੀਤਾ ਹੈ।”

ਜਸਵੰਤ ਕੌਰ ਕੁੱਝ ਸਮਾਂ ਕੰਧ ਨਾਲ ਮੱਥਾ ਲਾ ਕੇ ਰੋਂਦੀ ਰਹੀ। ਫਿਰ ਉਸ ਨੇ ਹੰਡ ਪੰਡ ਲਏ। ਉਸ ਨੂੰ ਚੁੱਪ ਦੇਖ ਕੇ ਬਚਿੰਤ ਸਿੰਘ ਪਿਛਲੇ ਬੂਹੇ ਰਾਹੀਂ ਬਾਹਰ ਨਿਕਲ ਕੇ ਗਾਂਢ ਵਿਚ ਹੀ ਮੇਲਾ ਸਿੰਘ ਦੇ ਘਰ ਚਲੇ ਗਿਆ। ਉਹ ਮੰਜੇ ’ਤੇ ਪਿਆ ਜਾਪ ਕਰ ਰਿਹਾ ਸੀ। ਬਚਿੰਤ ਸਿੰਘ ਦੀ ਅਵਾਜ਼ ਸੁਣ ਕੇ ਉਸ ਨੇ ਅੱਖਾਂ ਖੋਲ੍ਹੇ ਲਈਆਂ ਅਤੇ ਹੈਰਾਨੀ ਨਾਲ ਉਹਦੀ ਵੱਲ ਦੇਖਦਿਆਂ ਪੁੱਛਿਆ, “ਨੰਬਰਦਾਰਾ, ਸੁੱਖ-ਸਾਂਦ ਹੈ?”

“ਚਾਚਾ, ਕਰਤਾਰ ਦੀ ਹਾਲਤ ਖਰਾਬ ਹੈ। ਡਾਕਟਰ ਨੇ ਉਹਨੂੰ ਬੜੇ ਹਸਪਤਾਲ ਲੈ ਕੇ ਜਾਣ ਲਈ ਕਿਹਾ ਹੈ। ਤੂੰ ਅਤੇ ਬਲਵੰਤਾ ਤਿਆਰ ਹੋ ਜਾਓ। ਤੂੰ ਬਲਵੰਤੇ ਦੇ ਸਾਈਕਲ ਪਿੱਛੇ ਬੈਠ ਜਾਣਾ। ਮੈਂ ਰੱਖੇ ਨਾਲ ਬੈਠ ਜਾਵਾਂਗਾ। ਬੇਬੇ ਨੂੰ ਸਾਡੇ ਘਰ ਭੇਜ ਦਿਓ। ਜਸਵੰਤ ਕੌਰ ਇਕੱਲੀ ਘਬਰਾ ਜਾਵੇਗੀ। ਮੈਂ ਹੁਣੇ ਆਇਆ....ਮੁਨਸੀ ਨੂੰ ਮਿਲਣਾ ਹੈ।” ਕਹਿ ਕੇ ਬਚਿੰਤ ਸਿੰਘ ਗਲੀ ਵਿਚ ਆ ਗਿਆ।

ਬਚਿੰਤ ਸਿੰਘ ਸਿੱਧਾ ਮੁਨਸੀ ਬਾਬੂਰਾਮ ਦੀ ਦੁਕਾਨ ’ਤੇ ਗਿਆ। ਉਥੇ ਜਿੰਦਾ ਲੱਗਾ ਹੋਇਆ ਸੀ। ਉਹ ਉਹਦੇ ਘਰ ਗਿਆ ਪਰ ਮੁਨਸੀ ਉਥੇ ਵੀ ਨਹੀਂ ਸੀ। ਬਚਿੰਤ ਸਿੰਘ ਨੂੰ ਮੁਨਸੀ ਬਾਬੂਰਾਮ ਤੇ ਬਹਤ ਗੁੱਸਾ ਆਇਆ। ਉਹ ਕੁੱਝ ਪਲ ਖੜ੍ਹਾ ਸੋਚਦਾ ਰਿਹਾ। ਫਿਰ ਫੇਰੂਮਲ ਦੀ ਦੁਕਾਨ ਵੱਲ ਚਲੇ ਗਿਆ।

ਉਹ ਦੁਕਾਨ ’ਤੇ ਇਕੱਲਾ ਹੀ ਬੈਠਾ ਸੀ। ਬਚਿੰਤ ਸਿੰਘ ਨੂੰ ਪਹਿਚਾਣ ਕੇ ਉਸ ਨੇ ਪ੍ਰਸੰਨ ਹੁੰਦਿਆਂ ਕਿਹਾ, “ਆਉ....ਆਉ....ਸੁਣਾਉ....ਜਗਤ ਸਿੰਘ ਅਤੇ ਕਾਕੇ ਦਾ ਕੀ ਹਾਲ ਹੈ?”

“ਕਰਤਾਰ ਦਾ ਹਾਲ ਚੰਗਾ ਨਹੀਂ।....ਉਸ ਨੂੰ ਬੜੇ ਹਸਪਤਾਲ ਲੈ ਕੇ ਜਾਣਾ ਹੈ। ਮੈਨੂੰ ਹੁਣੇ ਦੋ ਹਜ਼ਾਰ ਰੁਪਏ ਚਾਹੀਦੇ ਹਨ।” ਬਚਿੰਤ ਸਿੰਘ ਨੇ ਫੇਰੂਮਲ ਨੂੰ ਦੁਕਾਨ ਦੇ ਅੰਦਰ ਧੱਕਦਿਆਂ ਕਿਹਾ।

“ਸਰਦਾਰ ਬਚਿੰਤ ਸਿੰਘ.....ਇਸ ਵਕਤ ਰੁਪਏ ਕਿੱਥੋਂ ਆਉਣਗੇ।” ਫੇਰੂਮਲ ਨੇ ਬੇਬਸੀ ਦਿਖਾਉਂਦਿਆਂ ਕਿਹਾ।

“ਸ਼ਾਹ, ਮੈਨੂੰ ਦੋ ਹਜ਼ਾਰ ਰੁਪਏ ਤੁਰੰਤ ਚਾਹੀਦੇ ਹਨ....ਜਿਥੋਂ ਮਰਜ਼ੀ ਦੇ।” ਬਚਿੰਤ ਸਿੰਘ ਨੇ ਦੁਕਾਨ ਦਾ ਬੂਹਾ ਬੰਦ ਕਰਦਿਆਂ ਕਿਹਾ।

ਫੇਰੂਮਲ, ਬਚਿੰਤ ਸਿੰਘ ਦੇ ਹਾਵ-ਭਾਵ ਦੇਖ ਕੇ ਸਹਿਮ ਗਿਆ। ਪਰ ਆਪਣੇ-ਆਪ ਨੂੰ ਸੰਭਾਲਦਾ ਹੋਇਆ ਬੋਲਿਆ, “ਸਰਦਾਰ ਬਚਿੰਤ ਸਿੰਘ, ਦੋ ਹਜ਼ਾਰ ਤਾਂ ਕੀ, ਦਸ ਹਜ਼ਾਰ ਲਵੇ। ਪਰ ਇਹ ਤਾਂ ਸੋਚੋ ਕਿ ਇੰਨੀ ਬੜੀ ਰਕਮ ਲੈ ਕੇ ਅੱਧੀ ਰਾਤ ਨੂੰ ਉਜਾੜ ਰਾਹਾਂ ਤੇ ਸ਼ਹਿਰ ਜਾਣਾ ਵਾਜ਼ਬ ਹੈ?....ਇਸ ਤਰ੍ਹਾਂ ਕਰਦੇ ਹਾਂ ਕਿ ਤੁਸੀਂ ਪੰਜ ਸੋ ਹੁਣ ਨਾਲ ਲੈ ਜਾਵੋ....ਬਾਕੀ ਰਕਮ ਲੈ ਕੇ ਮੈਂ ਪਹਿਲੀ ਲਾਰੀ ਸ਼ਹਿਰ ਪਹੁੰਚ ਜਾਵਾਂਗਾ। ਜਿਆਦਾ ਰਕਮ ਦੀ ਲੋੜ ਹੋਵੇਗੀ ਤਾਂ ਮੈਂ ਸ਼ਹਿਰੋਂ ਆਪਣੇ ਆਤੁੜੀਆਂ ਤੋਂ ਫੜ ਲਵਾਗਾ।”

ਬਚਿੰਤ ਸਿੰਘ ਸੋਚ ਵਿਚ ਪੈ ਗਿਆ ਤਾਂ ਫੇਰੂਮਲ ਨੇ ਕੁੜਤੇ ਦੇ ਥੱਲੇ ਪਹਿਨੀ ਹੋਈ ਕੁੜਤੀ ਵਿਚੋਂ ਚਾਬੀ ਕੱਢੀ। ਲੱਕੜੀ ਦਾ ਇਕ ਸੰਦੂਕ ਖੋਲ੍ਹੇ ਕੇ ਇਕ ਕੋਨੇ ਵਿਚ ਲੁਕੋ ਕੇ ਰੱਖੀ ਇਕ ਪੋਟਲੀ ਚੁੱਕੀ। ਉਸ ਵਿਚੋਂ ਪੰਜ ਸੌ ਰੁਪਏ ਗਿਣ ਕੇ ਬਚਿੰਤ ਸਿੰਘ ਨੂੰ ਫੜਾਉਂਦਾ ਬੋਲਿਆ, “ਮੈਂ ਪਹਿਲੀ ਲਾਰੀ ਹੀ ਸ਼ਹਿਰ ਪਹੁੰਚ ਜਾਵਾਂਗਾ।”

ਬਚਿੰਤ ਸਿੰਘ ਨੇ ਨੋਟ ਕੁੜਤੀ ਦੀ ਜੇਬ ਵਿਚ ਪਾ ਲਏ। ਉਹ ਕੁੱਝ ਪੱਲ ਖੜ੍ਹਾ ਸੋਚਦਾ ਰਿਹਾ। ਫਿਰ ਫੇਰੂਮਲ ਨੂੰ ਪਹਿਲੀ ਬੱਸੇ ਆਉਣ ਦੀ ਤਾਗੀਦ ਕਰਕੇ ਬੜ੍ਹੇ ਤੋਂ ਥੱਲੇ ਉਤੇ ਰੱਖਨ ਲੱਗ ਤਾਂ ਉਹ ਦੌੜ ਕੇ ਉਹਦੇ ਕੋਲ ਆ ਕੇ ਬੋਲਿਆ, “ਮੁਨਸੀ ਨਾਲ ਕਣਕ ਦਾ ਸੌਦਾ ਪੱਕਾ ਤਾਂ ਨਹੀਂ ਕਰ ਲਿਆ?”

“ਹਾਂ, ਕਰ ਲਿਆ ਹੈ, ਕਿਉ?” ਬਚਿੰਤ ਸਿੰਘ ਨੇ ਪੁੱਛਿਆ।

“ਅੱਛਾ, ਚਲੋ, ਕੋਈ ਗੱਲ ਨਹੀਂ। ਉਹ ਆਦਮੀ ਬਹਤ ਹੁਸ਼ਿਆਰ ਹੈ। ਉਸ ਨੇ ਭਾਅ ਘੱਟ ਲਾਇਆ ਹੈ।” ਫੇਰੂਮਲ ਨੇ ਕਿਹਾ।

“ਸ਼ਾਹ, ਮੈਨੂੰ ਵੀ ਪਤਾ ਹੈ, ਪਰ ਕੀ ਕਰਾਂ, ਹੁਣ ਉਹਨੂੰ ਜੁਬਾਨ ਦੇ ਦਿੱਤੀ ਹੈ। ਤੂੰ ਪਹਿਲੀ ਲਾਰੀ ਸ਼ਹਿਰ ਪਹੁੰਚ ਜਾਏਂ।” ਬਚਿੰਤ ਸਿੰਘ ਨੇ ਦੁਬਾਰਾ ਤਾਗੀਦ ਕਰਦਿਆਂ ਕਿਹਾ।

“ਤੂੰ ਚਿੰਤਾ ਨਾ ਕਰ। ਸਵੇਰੇ ਪਹਿਲੀ ਲਾਰੀ ਹੀ ਹਸਪਤਾਲ ਪਹੁੰਚ ਜਾਵਾਂਗਾ।” ਫੇਰੂਮਲ ਨੇ ਵਿਸ਼ਵਾਸ ਦੁਆਇਆ।

ਜਦ ਬਚਿੰਤ ਸਿੰਘ ਘਰ ਪਹੁੰਚਾ ਤਾਂ ਮੇਲਾ ਸਿੰਘ, ਬਲਵੰਤਾ, ਰੱਖਾ, ਸਰਦਾਰਾ ਸਿੰਘ, ਬੇਬੇ, ਬਲਵੰਤੇ ਦੀ ਪਤਨੀ ਕਰਮ ਕੌਰ, ਅਤੇ ਸਰਦਾਰਾ ਸਿੰਘ ਦੀ ਪਤਨੀ ਜਗਦਿਰ ਕੌਰ ਉਥੇ ਬੈਠੇ ਸਨ। ਜਸਵੰਤ ਕੌਰ ਚੁੱਪ ਸੀ ਪਰ ਉਹਦੀਆਂ ਅੱਖਾਂ ਅਜੇ ਵੀ ਹੰਡੂਆਂ ਨਾਲ ਭਰੀਆਂ ਹੋਈਆਂ ਸਨ।

ਬਚਿੰਤ ਸਿੰਘ ਦਾ ਇਸ਼ਾਰਾ ਦੇਖ ਕੇ ਜਸਵੰਤ ਕੌਰ ਉਸ ਦੇ ਪਿੱਛੇ-ਪਿੱਛੇ ਕੋਠੜੀ ਵਿਚ ਚਲੇ ਗਈ।

“ਘਰ ਕੋਈ ਪੈਸੇ ਹਨ?” ਬਚਿੰਤ ਸਿੰਘ ਨੇ ਪੁੱਛਿਆ।

ਜਸਵੰਤ ਕੌਰ ਕੋਈ ਜਵਾਬ ਦਿੱਤੇ ਬਿਨਾਂ ਹੀ ਇਕ ਕੋਨੇ ਵਿਚ ਚਲੇ ਗਈ ਅਤੇ ਕਣਕ ਦੇ ਇਕ ਘੜੇ ਵਿਚੋਂ ਰੁਮਾਲ ਕੱਢ ਕੇ ਉਸ ਦੇ ਹੱਥ ਫੜਾ ਦਿੱਤਾ। “ਕਿਨੇ ਹਨ?”

“ਮੈਂ ਗਿਣੇ ਨਹੀਂ। ਚਾਰ-ਪੰਜ ਸੌ ਤਾਂ ਹੋਣਗੇ।” ਜਸਵੰਤ ਕੌਰ ਨੇ ਅੰਦਰੋਂ ਨਾਲ ਕਿਹਾ। ਬਚਿੰਤ ਸਿੰਘ ਕੁੱਝ ਪੱਲ ਰੁਮਾਲ ਨੂੰ ਹੱਥਾਂ ਵਿਚ ਫੜੀ ਉਂਗਲੀਆਂ ਨਾਲ ਟਟੋਲਦਾ ਰਿਹਾ। ਫਿਰ ਰੁਮਾਲ ਉਸ ਨੂੰ ਮੋੜਦਾ ਬੋਲਿਆ, “ਤੂੰ ਸਵੇਰੇ ਸ਼ਹਿਰ ਆਉਂਦੀ ਹੋਈ ਨਾਲ ਲੈ ਆਈਂ।....ਬੇਬੇ ਨੂੰ ਵੀ ਨਾਲ ਲੈ ਆਈਂ। ਹੌਸਲਾ ਕਰੋ। ਵਾਹਿਗੁਰੂ ’ਤੇ ਭਰੋਸਾ ਰੱਖੋ।” ਬਚਿੰਤ ਸਿੰਘ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ।

ਜਸਵੰਤ ਕੌਰ ਦੀਆਂ ਅੱਖਾਂ ਵਿਚ ਇਕ ਵਾਰ ਫਿਰ ਹੰਝੂ ਆ ਗਏ। ਉਹ ਬਚਿੰਤ ਸਿੰਘ ਦੇ ਮੋਢੇ 'ਤੇ ਸਿਰ ਰੱਖ ਕੇ ਭੁੱਬਾਂ ਮਾਰਣ ਲੱਗੀ। ਬਚਿੰਤ ਸਿੰਘ ਇਕ ਵਾਰ ਫਿਰ ਉਸ ਦੀ ਪਿੱਠ ਬਾਪੜਦਾ ਬੋਲਿਆ, “ਕਮਲੀ ਹੋ ਗਈ ਹੈ? ਭਰੋਸਾ ਰੱਖ। ਵਾਹਿਗੁਰੂ ਮਿਹਰ ਕਰੇਗਾ।”

ਬਚਿੰਤ ਸਿੰਘ ਇਕ ਪਾਸੇ ਨੂੰ ਖਿਸਕ ਗਿਆ ਤਾਂ ਜਸਵੰਤ ਕੌਰ ਸਿੱਧੀ ਖੜ੍ਹੀ ਹੋ ਗਈ ਅਤੇ ਹੰਝੂ ਪੰਡਦੀ ਬੋਲੀ, “ਜਮੀਨ-ਜਾਇਦਾਦ ਬੇਸ਼ਕ ਵਿਕ ਜਾਵੇ ਅਸੀਂ ਮਿਹਨਤ-ਮਜ਼ਦੂਰੀ ਕਰ ਲਵਾਂਗੇ ਪਰ ਕਰਤਾਰ ਦਾ ਵਾਲ ਵਿੰਗਾ ਨਾ ਹੋਵੇ। ਉਹ ਰਾਜੀ-ਖੁਸ਼ੀ ਘਰ ਆ ਜਾਵੇ।”

“ਤੂੰ ਫਿਕਰ ਨਾ ਕਰ। ਜ਼ਰੂਰਤ ਪਈ ਤਾਂ ਮੈਂ ਵਲਾਇਤ ਤੋਂ ਡਾਕਟਰ ਮੰਗਾ ਲਉਂਗਾ।” ਕਹਿ ਕੇ ਬਚਿੰਤ ਸਿੰਘ ਬਾਹਰ ਆ ਗਿਆ। ਉਸ ਨੇ ਆਪਣੀ ਕਿਰਪਾਨ ਚੁੱਕੀ ਅਤੇ ਜਾਣ ਲਈ ਤਿਆਰ ਹੋ ਗਿਆ।

ਉਹ ਵਿਹੜੇ ਵਿਚ ਖੜ੍ਹੇ ਸਾਈਕਲਾਂ ਕੋਲ ਆ ਗਏ। ਬਚਿੰਤ ਸਿੰਘ ਨੇ ਘੋੜੀ 'ਤੇ ਕਾਠੀ ਕੱਸੀ ਦੇਖੀ ਤਾਂ ਹਾਕ ਮਾਰ ਕੇ ਬੋਲਿਆ, “ਜਸਵੰਤ ਕੋਰੇ! ਘੋੜੀ ਦੀ ਕਾਠੀ ਲਾਹ ਕੇ ਸੰਗਲੀ ਲਾ ਦੇਈ।”

ਤਬੇਲੇ ਦੇ ਫਾਟਕ ਤੋਂ ਬਾਹਰ ਆ ਕੇ ਉਹ ਸਾਈਕਲਾਂ 'ਤੇ ਸਵਾਰ ਹੋ ਗਏ।

“ਮੈਂ ਸਵੇਰੇ ਪਹਿਲੀ ਲਾਰੀ ਜਸਵੰਤ ਕੌਰ ਅਤੇ ਤੇਰੀ ਬੇਬੇ ਨੂੰ ਲੈ ਕੇ ਬੜੇ ਹਸਪਤਾਲ ਪਹੁੰਚ ਜਾਵਾਂਗਾ।” ਮੇਲਾ ਸਿੰਘ ਨੇ ਫਾਟਕ ਦਾ ਇਕ ਪਾਸਾ ਬੰਦ ਕਰਦਿਆਂ ਕਿਹਾ, “ਘਬਰਾਉਣਾ ਨਹੀਂ। ਵਾਹਿਗੁਰੂ ਦਾ ਨਾਂ ਲਵੇ। ਉਹਦੇ ਘਰ ਕਿਸੇ ਚੀਜ਼ ਦਾ ਘਟਾ ਨਹੀਂ ਹੈ।”

ਮੇਲਾ ਸਿੰਘ ਫਾਟਕ ਬੰਦ ਕਰਕੇ ਵਾਪਸ ਆਇਆ ਤਾਂ ਜਸਵੰਤ ਕੌਰ ਬੇਬੇ ਦੇ ਪੱਟਾਂ ਤੇ ਸਿਰ ਰੱਖ ਕੇ ਰੋ ਰਹੀ ਸੀ।

“ਰੋ ਕਿਉਂ ਰਹੀਂ ਏਂ? ਵਾਹਿਗੁਰੂ ਦਾ ਨਾਂ ਲੈ। ਅਰਦਾਸ ਕਰ.....ਹੋ ਸਤਿਗੁਰੂ, ਸੱਚੇ ਪਾਤਸ਼ਾਹ.....ਕਰਤਾਰ ਨੂੰ ਅਰਾਮ ਦੇ.....ਉਹਦੀ ਜਾਨ ਬਖਸ਼ ਦੇ.....ਮੈਂ ਤੇਰੇ ਨਾਂ ਦਾ ਅਖੰਡਪਾਠ ਕਰਾਵਾਂਗੀ।”

ਹੌਲੀ-ਹੌਲੀ ਜਸਵੰਤ ਕੌਰ ਚੁਪ ਹੋ ਗਈ। ਉਸ ਨੇ ਹੰਝੂ ਦੁਪੱਟੇ ਦੇ ਪੱਲੇ ਨਾਲ ਪੂੰਝ ਲਏ। ਗਲ ਵਿਚ ਸਾਫਾ ਪਾ ਕੇ, ਉਸ ਨੂੰ ਹੱਥਾਂ ਵਿਚ ਲੈ ਕੇ, ਦੌਨੇ ਹੱਥ ਜੋੜ ਲਏ ਅਤੇ ਸੀਸ ਨਿਵਾ ਕੇ ਹੌਲੀ ਸਿਹੇ ਬੋਲੀ, “ਹੋ ਸਤਿਗੁਰੂ, ਸੱਚੇ ਪਾਤਸ਼ਾਹ.....ਤੂੰ ਕਰਤਾਰ 'ਤੇ ਮਿਹਰ ਰੱਖੀ। ਮੈਂ ਗੁਰੂ ਗ੍ਰੰਥ ਸਾਹਬ ਦਾ ਅਖੰਡਪਾਠ ਕਰਾਉਂਗੀ। ਹਰਿਮੰਦਰ ਸਾਹਬ ਦੇ ਸਰੋਵਰ ਵਿਚ ਇਸ਼ਨਾਨ ਕਰਾਉਣ ਲੈ ਕੇ ਜਾਵਾਂਗੀ। ਅਤੇ ਚੜ੍ਹਦੇ ਸਾਲ ਹਜ਼ੂਰ ਸਾਹਬ ਦੇ ਦਰਸ਼ਨਾਂ ਲਈ ਜਾਵਾਂਗੇ।” ਕਹਿ ਕੇ ਜਸਵੰਤ ਕੌਰ ਨੇ ਮੂੰਧੀ ਹੋ ਕੇ ਮੱਥਾ ਟੇਕਿਆ ਅਤੇ ਫਿਰ ਬਹੁਤ ਹੀ ਮੱਧਮ ਅਵਾਜ਼ ਵਿਚ ‘ਸ਼ਬਦ’ ਗੁਣਗੁਣਾਉਣ ਲੱਗੀ:

ਤੱਤੀ ਵਾ ਨਾ ਲਾਗਈ
ਪਾਰ ਬ੍ਰਹਮਾ ਸਰਨਾਈ
ਚੌਗਿਰਦੇ ਹਮਾਰਾ ਨਾਨਕਾ
ਦੁੱਖ ਲਗੇ ਨਾ ਕਾਈ
ਸਤਿਗੁਰੂ ਪੂਰਾ ਭੇਟਿਆ
ਏ ਬਸੰਤ ਬਣਾਈ
ਰਾਮ-ਰਾਮ ਐਖਦ ਜਾ
ਏਕੇ ਲਿਵ ਲਾਈ
ਰੱਖਣਹਾਰਾ ਰੱਖਿਆ
ਸਭ ਬਿਆਧ ਮਿਟਾਈ
ਕਹੋ ਨਾਨਕ ਕਿਰਪਾ ਭਈ
ਸਭ ਭਏ ਸਹਾਈ।

ਮੇਲਾ ਸਿੰਘ ਅਤੇ ਬੇਬੇ ਵੀ ਜਸਵੰਤ ਕੌਰ ਦੇ ਨਾਲ 'ਸ਼ਬਦ' ਗਾ ਰਹੇ ਸਨ। ਸੋਚ ਵਿਚ ਛੁੱਬੀ ਹੋਈ ਜਸਵੰਤ ਕੌਰ ਦੀ ਅਵਾਜ਼ ਕਦੀ ਗੁਣਗੁਣਾਹਟ ਅਤੇ ਕਦੀ ਗੁੰਜ ਬਣ ਜਾਂਦੀ। ਉਸ ਦਾ ਮਨ ਪਹਿਲਾਂ ਨਾਲੋਂ ਚੰਗਾ ਹੋ ਗਿਆ ਸੀ।

ਜਸਵੰਤ ਕੌਰ ਕੁੱਝ ਦੇਰ ਚੁੱਪ ਬੈਠੀ ਰਹੀ। ਫਿਰ ਬੇਬੇ ਨੂੰ ਕਿਹਿਣ ਲੱਗੀ, “ਵਾਹਿਗੁਰੂ ਮੇਰੇ ਕਰਤਾਰ 'ਤੇ ਜ਼ਰੂਰ ਮਿਹਰ ਕਰੇਗਾ। ਮੇਰਾ ਮਨ ਕਹਿੰਦਾ ਹੈ। ਮੇਰਾ ਕਰਤਾਰ ਠੀਕ ਹੋ ਜਾਵੇ, ਮੈਂ ਉਸ ਨੂੰ ਵਾਜੇ-ਗਾਜੇ ਨਾਲ ਘੋੜੀ 'ਤੇ ਬਿਠਾ ਕੇ ਲਿਆਉਂਗੀ।”

“ਵਾਹਿਗੁਰੂ ਮਿਹਰ ਰੱਖੇਗਾ। ਬਾਬੇ ਦੇ ਖਜ਼ਾਨੇ ਵਿਚ ਕਿਸੇ ਵੀ ਚੀਜ਼ ਦਾ ਘਟਾ ਨਹੀਂ ਹੈ।” ਬੇਬੇ ਨੇ ਕਿਹਾ।

ਜਸਵੰਤ ਕੌਰ ਕੁੱਝ ਦੇਰ ਚੁੱਪ ਰਹਿ ਕੇ ਬੋਲੀ, “ਬੇਬੇ, ਚਲ ਪਾਠ ਕਰੀਏ। ਇਸ ਨਾਲ ਮਨ ਟਿਕ ਜਾਂਦਾ ਹੈ।”

ਜਸਵੰਤ ਕੌਰ ਧੀਮੀ ਅਵਾਜ਼ ਵਿਚ ਪਾਠ ਕਰਦੀ ਰਹੀ।

ਕੁੱਝ ਸਮੇਂ ਬਾਅਦ ਬੇਬੇ ਚੁੱਪ ਹੋ ਗਈ, ਪਰ ਜਸਵੰਤ ਕੌਰ ਦੀ ਅਵਾਜ਼ ਨਿਰੰਤਰ ਆਉਂਦੀ ਰਹੀ। ਮੇਲਾ ਸਿੰਘ ਬੋੜੀ ਦੂਰ ਮੰਜੇ 'ਤੇ ਬੈਠਾ ਪਾਠ ਕਰਦਾ ਰਿਹਾ। ਉਹ ਉਠ ਕੇ ਉਸ ਦੇ ਕੋਲ ਆ ਗਿਆ ਅਤੇ ਦਾੜ੍ਹੀ ਤੇ ਦੌਨੋਂ ਹੱਥ ਫੇਰਦਾ ਬੋਲਿਆ, “ਉਹ ਹੁਣ ਤੱਕ ਸ਼ਹਿਰ ਪਹੁੰਚ ਗਏ ਹੋਣਗੇ।”

“ਨਹੀਂ ਪਹੁੰਚੇ ਤਾਂ ਪਹੁੰਚਣ ਵਾਲੇ ਹੋਣਗੇ।” ਬੇਬੇ ਨੇ ਕਿਹਾ।

“ਕੁਛ ਰੋਟੀ-ਟੁੱਕ ਖਾਣ ਬਾਰੇ ਵੀ ਸੋਚਿਆ ਹੈਂ!ਤੂੰ ਇਥੇ ਜਸਵੰਤ ਕੌਰ ਦੇ ਕੋਲ ਬੈਠ, ਮੈਂ ਘਰ ਜਾ ਕੇ ਰੋਟੀ ਖਾ ਆਵਾਂ ਅਤੇ ਮਾਲ-ਡੰਗਰ ਵੀ ਦੇਖ ਆਵਾਂ।” ਮੇਲਾ ਸਿੰਘ ਨੇ ਉਠਿਆਂ ਕਿਹਾ।

“ਭਾਈਆ ਜੀ, ਰੋਟੀ ਤਿਆਰ ਹੈ। ਇਥੇ ਹੀ ਖਾ ਲਵੇ।” ਜਸਵੰਤ ਕੌਰ ਨੇ ਕਿਹਾ।

“ਪੁੱਤਰ, ਉਥੇ ਵੀ ਤੁਹਾਡੀਆਂ ਹੀ ਰੋਟੀਆਂ ਹਨ। ਬਲਵੰਤਾ ਸਹਿਰ ਗਿਆ ਹੋਇਆ ਹੈ। ਪਾਲੋ, ਰਾਤ ਨੂੰ ਖੂਹ 'ਤੇ ਸੌਂਦਾ ਹੈ। ਕਾਕਾ ਲਖਵੀਰ ਅਲਗਰਜ਼ ਹੈ। ਉਹ ਕਬੱਡੀ ਖੇਲ੍ਹਣ ਗਿਆ ਅੱਧੀ ਰਾਤ ਤੋਂ ਪਹਿਲਾਂ ਮੁਤ ਕੇ ਨਹੀਂ ਆਉਂਦਾ। ਮੈਂ ਡੰਗਰਾਂ ਨੂੰ ਦੇਖ ਆਉਂਦਾ ਹਾਂ। ਬਲਵੰਤੇ ਦੇ ਘਰ ਵਾਲੀ ਕਰਮ ਕੌਰ ਨੂੰ ਭੇਜ ਦਿੰਦਾ ਹਾਂ। ਉਹ ਵੀ ਇਥੇ ਹੀ ਸੌਂ ਜਾਵੇਗੀ। ਮੈਂ ਤਬਦੇਲੇ ਅਤੇ ਘਰ ਦੀ ਰਾਖੀ ਲਈ ਉਥੇ ਹੀ ਪੈ ਜਾਵਾਂਗਾ। ਕਹਿ ਕੇ ਮੇਲਾ ਸਿੰਘ ਆਪਣੀ ਲਾਠੀ ਲੈ ਕੇ ਚਲੇ ਗਿਆ।

ਮੇਲਾ ਸਿੰਘ ਦੇ ਜਾਣ ਬਾਅਦ ਜਸਵੰਤ ਕੌਰ ਨੇ ਬੇਬੇ ਨੂੰ ਰੋਟੀ ਖੂਆਈ। ਉਸ ਦੇ ਵਾਰ-ਵਾਰ ਕਹਿਣ 'ਤੇ ਜਸਵੰਤ ਕੌਰ ਨੇ ਵੀ ਮਨ ਮਾਰ ਕੇ ਦੋ ਰੋਟੀਆਂ ਖਾ ਲਈਆਂ। ਦੁੱਧ ਨੂੰ ਜੰਮਣ ਲਾ ਕੇ ਜਾਲੀ ਵਿੱਚ ਰੱਖ ਦਿੱਤਾ ਅਤੇ ਇਕ ਵਾਰ ਫਿਰ 'ਸ਼ਬਦ' ਗੁਣਗੁਣਾਉਣ ਲੱਗੀ। ਬੇਬੇ ਕਦੀ ਆਪਣੀ ਪੋਪਲੀ ਅਵਾਜ਼ ਜਸਵੰਤ ਕੌਰ ਦੀ ਅਵਾਜ਼ ਨਾਲ ਮਿਲਾ ਲੈਂਦੀ ਅਤੇ ਕਦੀ ਚੁੱਪ ਹੋ ਜਾਂਦੀ।

ਬਲਵੰਤ ਦੀ ਪਤਨੀ ਕਰਮ ਕੌਰ ਵੀ ਆ ਗਈ ਤਾਂ ਜਸਵੰਤ ਕੌਰ ਨੇ ਕਰਤਾਰ ਦੀ ਗੱਲ ਛੇੜ ਦਿੱਤੀ। ਬੇਬੇ ਅਤੇ ਕਰਮ ਕੌਰ ਗੱਲਾਂ ਸੁਣਦੀਆਂ-ਸੁਣਦੀਆਂ ਸੌਂ ਗਈਆਂ ਤਾਂ ਜਸਵੰਤ ਕੌਰ ਵੀ ਵਾਹਿਗੁਰੂ ਦਾ ਨਾਂ ਜਪਦੀ ਮੰਜੇ 'ਤੇ ਪੈ ਗਈ। ਬੋਤੇ ਖੜ੍ਹਕੇ ਨਾਲ ਵੀ ਉਸ ਦੀ ਕੱਚੀ ਨੀਦ ਟੁੱਟ ਜਾਂਦੀ। ਉਹ ਹੜਬੜਾ ਕੇ ਉਠ ਬੈਠਦੀ ਅਤੇ ਖਿੜਕੀ ਵਿਚੋਂ ਵਿਹੜੇ ਵੱਲ ਦੇਖਣ ਲਗਦੀ।

ਮੁਰਗੇ ਨੇ ਪਹਿਲੀ ਬਾਂਗ ਦਿੱਤੀ ਤਾਂ ਬੇਬੇ ਅਤੇ ਕਰਮ ਕੌਰ ਜਾਗ ਪਈਆਂ। ਕਰਮ ਕੌਰ ਦਰਵਾਜ਼ਾ ਖੋਲ੍ਹ ਕੇ ਵਿਹੜੇ ਵਿੱਚ ਆਈ ਅਤੇ ਤਾਰਿਆਂ ਵੱਲ ਦੇਖਦੀ ਬੋਲੀ, “ਚੱਲ ਬੇਬੇ, ਘਰ ਚੱਲੀਏ। ਦੁੱਧ ਰਿੜਕਣ ਦਾ ਵਕਤ ਹੋ ਗਿਆ ਹੈ।”

“ਬੈਠ ਜਾ, ਅਜੇ ਤਾਂ ਧਰੁਵ ਤਾਰਾ ਨਿਕਲਿਆ ਹੀ ਨਹੀਂ।” ਜਸਵੰਤ ਕੌਰ ਨੇ ਉਸ ਦਾ ਹੱਥ ਫਤਿਆਂ ਕਿਹਾ।

“ਨਾ ਭਾਬੀ, ਉਹ ਦੇਖ, ਧਰੁਵ ਤਾਰਾ, ਲਾਟੂ ਵਾਂਗ ਚਮਕ ਰਿਹਾ ਹੈ।” ਕਰਮ ਕੌਰ ਨੇ ਅਕਾਸ਼ ਵੱਲ ਉਂਗਲੀ ਦਾ ਇਸ਼ਾਰਾ ਕਰਦਿਆਂ ਕਿਹਾ।

“ਮੇਰੇ ਕਰਤਾਰ ਵਾਂਗ।” ਜਸਵੰਤ ਕੌਰ ਮੂੰਹ-ਹੀ-ਮੂੰਹ 'ਚ ਬੁੜਬੜਾਈ। ਉਹਨਾਂ ਦੇ ਜਾਣ ਬਾਅਦ ਉਹ ਪੀਤ੍ਰੀ ਲੈ ਕੇ ਬਹਿ ਗਈ ਅਤੇ 'ਜਪੁਜੀ ਸਾਹਬ' ਦਾ ਪਾਠ ਕਰਨ ਲੱਗੀ:

ਸੋਚੋ ਸੋਚ ਨਾ ਹੋਵੈਏ
ਜੇ ਸੋਚੋ ਲੱਖ ਵਾਰ
ਚੁਪੇ ਚੁਪ ਨਾ ਹੋਵੈਏ
ਜੇ ਲਾਈਂ ਰਹਾਂ ਲਿਵ ਤਾਰ।

ਜਸਵੰਤ ਕੌਰ 'ਜਪੁਜੀ ਸਾਹਬ' ਦੇ ਪਾਠ ਵਿੱਚ ਪੂਰੀ ਤਰ੍ਹਾਂ ਲੀਨ ਸੀ ਜਦ ਪਿਛਲੇ ਬੂਹੇ 'ਤੇ ਹੌਲੀ ਜਿਹੀ ਦਸਤਕ ਹੋਈ। ਉਹ ਬੈਠੀ-ਬੈਠੀ ਗਰਦਣ ਘੁਮਾ ਕੇ ਉਧਰ ਦੇਖਣ ਲਗੀ। ਬੋਤੀ ਦੇਰ ਬਾਅਦ ਫਿਰ ਦਸਤਕ ਹੋਈ ਤਾਂ ਇਹ ਸੋਚਦੀ ਹੋਈ ਉਹ ਉਠ ਪਈ ਕਿ ਜੇ ਬੜਾ ਸਰਦਾਰ ਹੁੰਦਾ ਤਾਂ ਉਹਨੇ ਅੰਦਰ ਆ ਜਾਣਾ ਸੀ। ਉਸ ਨੇ ਕੁੰਡਾ ਲਾਹ ਕੇ ਬੂਹਾ ਖੋਲ੍ਹਿਆ। ਸਰਦਾਰਾ ਸਿੰਘ ਅਧਖੁਲੇ ਬੂਹੇ ਰਾਹੀਂ ਅੰਦਰ ਆ ਗਿਆ। ਉਸ ਨੂੰ ਦੇਖ ਕੇ ਜਸਵੰਤ ਕੌਰ ਹੈਰਾਨ ਰਹਿ ਗਈ।

“ਸਰਦਾਰਿਆ, ਕਦੋਂ ਆਇਆ ਤੂੰ?”

“ਭਾਬੀ, ਬਸ ਸਿੱਧਾ ਇਧਰ ਹੀ ਆਇਆਂ ਹਾਂ।” ਸਰਦਾਰਾ ਸਿੰਘ ਨੇ ਬੂਹੇ ਦੇ ਉਹਲੇ ਖੜ੍ਹ ਹੁੰਦਿਆਂ ਕਿਹਾ।

“ਕਰਤਾਰ ਦਾ ਕੀ ਹਾਲ ਹੈ?” ਜਸਵੰਤ ਕੌਰ ਨੇ ਬੇਚੈਨੀ ਨਾਲ ਪੁੱਛਿਆ।

“ਹਾਲ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਕਮਰਾ ਬੰਦ ਸੀ ਅਤੇ ਸਾਹਮਣੇ ਪੁਲਸ ਬੈਠੀ ਸੀ।

ਭਾਅ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਗੱਡੀ ਵਿੱਚ ਪਾ ਕੇ ਉਸ ਨੂੰ ਬੜੇ ਹਸਪਤਾਲ ਲੈ ਗਏ ਹਨ। ਭਾਅ ਬਚਿੰਤ ਸਿੰਘ ਨਾਲ ਗਿਆ ਹੈ। ਗੱਡੀ ਵਿੱਚ ਹੋਰ ਆਦਮੀ ਬਿਠਾਉਣ ਦਾ ਹੁਕਮ ਨਹੀਂ ਸੀ, ਇਸ ਲਈ ਅਸੀਂ ਮੁਤ ਕੇ ਆ ਗਏ। ਬਸ, ਸਿੱਧਾ ਇਥੇ ਹੀ ਆ ਗਿਆ ਹਾਂ। ਸੈਂ ਸੋਚਿਆ, ਪਹਿਲਾਂ ਤੈਨੂੰ ਦੱਸ ਜਾਵਾਂ।” ਸਰਦਾਰਾ ਸਿੰਘ ਨੇ ਪੈਰ ਦੀ ਨੁੱਡ ਨਾਲ ਬੂਹਾ ਬੰਦ ਕਰਦਿਆਂ ਕਿਹਾ।

“ਕਰਤਾਰ ਦੇ ਹਾਲ ਬਾਰੇ ਕੁਛ ਤਾਂ ਦੱਸ। ਤੂੰ ਹਸਪਤਾਲੋਂ ਹੋ ਕੇ ਆਇਆਂ?” ਜਸਵੰਤ ਕੌਰ ਨੇ ਬੇਚੈਨੀ ਨਾਲ ਪੁੱਛਿਆ।

“ਭਾਬੀ, ਉਹ ਹਾਏ-ਹਾਏ ਕਰ ਰਿਹਾ ਸੀ। ਹੁੰਗ ਰਿਹਾ ਸੀ। ਭਾਅ ਬਹੁਤ ਘਬਰਾਇਆ ਹੋਇਆ ਸੀ।” ਸਰਦਾਰਾ ਸਿੰਘ ਨੇ ਅੱਗੇ ਵੱਧਦਿਆਂ ਕਿਹਾ।

“ਚੰਗਾ ਹਾਲ ਨਹੀਂ ਸੀ ਕਰਤਾਰ ਦਾ.....ਹੁਣ ਤਾਂ ਸਾਰਾ ਕੁੱਝ ਵਾਹਿਗੁਰੂ ਦੇ ਹੱਥ ਹੀ ਹੈ।”

ਜਸਵੰਤ ਕੌਰ ਕੰਧ ਵੱਲ ਮੂੰਹ ਕਰਕੇ ਰੋਣ ਲੱਗੀ। ਸਰਦਾਰਾ ਸਿੰਘ ਕੁੱਝ ਸਮਾਂ ਉਸ ਵੱਲ ਦੇਖਦਾ ਰਿਹਾ। ਫਿਰ ਕੁੱਝ ਸੋਚ ਕੇ ਉਸ ਦੇ ਦੋਨਾਂ ਮੌਢਿਆਂ ਤੇ ਆਪਣੇ ਹੱਥ ਰੱਖ ਦਿੱਤੇ। ਜਸਵੰਤ ਕੌਰ ਲਗਾਤਾਰ ਰੋਂਦੀ ਰਹੀ ਤਾਂ ਸਰਦਾਰਾ ਸਿੰਘ ਨੇ ਆਪਣੇ ਹੱਥ ਉਹਦੇ ਮੌਢਿਆਂ ਤੋਂ ਚੁੱਕ ਕੇ ਉਸ ਦੀਆਂ ਬਗਲਾਂ

ਦੇ ਥੱਲੇ ਦੇ ਦਿੱਤੇ। ਆਪਣਾ ਮੰਹ ਉਹਦੇ ਮੰਹ ਦੇ ਇੰਨਾ ਨੇਤੇ ਲੈ ਗਿਆ ਕਿ ਉਸ ਦੀ ਦਾੜ੍ਹੀ ਅਤੇ ਮੱਛਾਂ ਦੇ ਵਾਲ ਜਸਵੰਤ ਕੌਰ ਦੀਆਂ ਗਲ੍ਹਾਂ ਨੂੰ ਛੂਹਣ ਲੱਗੇ। ਉਹ ਬਹੁਤ ਹੀ ਨਿੱਘੀ ਅਵਾਜ਼ ਵਿਚ ਬੋਲਿਆ, “ਭਾਬੀ, ਛੱਡ ਹੁਣ ਰੋਣਾ-ਯੋਣਾ....ਕੋਈ ਹੋਰ ਗੱਲ ਕਰ!”

ਜਸਵੰਤ ਕੌਰ ਨੇ ਉਸ ਦੇ ਦੋਨੋ ਹੱਥ ਜ਼ੋਰ ਨਾਲ ਝਟਕ ਦਿੱਤੇ ਅਤੇ ਦਲਾਨ ਵੱਲ ਜਾਂਦੀ ਹੋਈ ਗੁੱਸੇ ਨਾਲ ਬੋਲੀ, “ਚਲੇ ਜਾ ਚੰਡਾਲਾ ਇਥੋਂ। ਤੇਰੇ ਤੋਂ ਤਾਂ ਦੁਸ਼ਮਣ ਚੰਗੇ ਹਨ।”

ਸਰਦਾਰਾ ਸਿੰਘ ਕੁੱਝ ਦੇਰ ਖੜ੍ਹਾ ਉਸ ਨੂੰ ਘਰਦਾ ਰਿਹਾ। ਫਿਰ ਉਸ ਨੇ ਸ਼ਿਕਾਇਤ ਕਰੇ ਲਹਿਜੇ ਵਿਚ ਕਿਹਾ, “ਮੈਂ ਤਾਂ ਭਾਬੀ ਸਮਝ ਕੇ ਹੱਥ ਪਾਇਆ ਸੀ। ਜੇ ਤੇਰੀ ਮਰਜ਼ੀ ਨਹੀਂ ਤਾਂ ਨਾ ਸਹੀਂ।” ਫਿਰ ਉਹ ਧਮਕੀ ਦਿੰਦਾ ਬੋਲਿਆ, “ਮੈਂ ਵੀ ਐਸੀ ਗਵਾਹੀ ਦੇਵਾਂਗਾ ਕਿ ਜਗਤ ਸਿੰਘ ਭਾਅ ਸਿੱਧਾ ਫਾਹੇ ਲੱਗੇਗਾ।”

ਸਰਦਾਰਾ ਸਿੰਘ ਜਿਹੜੇ ਬੂਹੇ ਅੰਦਰ ਆਇਆ ਸੀ, ਉਸੇ ਬੂਹੇ ਬਾਹਰ ਨਿਕਲ ਗਿਆ। ਜਸਵੰਤ ਕੌਰ ਕੁੱਝ ਸਮਾਂ ਉਥੇ ਖੜ੍ਹੀ ਦੇਖਦੀ ਰਹੀ, ਫਿਰ ਬੂਹਾ ਅੰਦਰੋਂ ਬੰਦ ਕਰ ਲਿਆ। ਡਰ, ਗੁੱਸੇ ਅਤੇ ਫਿਕਰ ਨਾਲ ਉਸ ਦਾ ਦਮ ਘੁੱਟ ਰਿਹਾ ਸੀ। ਉਹ ਸਿਰਹਾਣੇ ਵਿਚ ਮੰਹ ਦੇ ਕੇ ਉੱਚੀ-ਉੱਚੀ ਰੋਣ ਲੱਗੀ।

ਪੰਦਰਾਂ

ਬੂਹੇ ’ਤੇ ਦਸਤਕ ਹੋਈ ਤਾਂ ਜਸਵੰਤ ਕੌਰ ਨੇ ਹੰਡੂ ਪੂੰਝੇ ਅਤੇ ਹੌਲੀ ਜਿਹੀ ਆਉਣ ਵਾਲੇ ਨੂੰ ਸੰਬੋਧਨ ਕਰਦਿਆਂ ਪੁੱਛਿਆ, “ਕੌਣ ਹੈ?”

“ਬੀਬੀ, ਮੈਂ ਹਾਂ।” ਬੋਧੇ ਨੇ ਜਵਾਬ ਦਿੱਤਾ।

ਜਸਵੰਤ ਕੌਰ ਨੇ ਬੂਹਾ ਖੋਲ੍ਹ ਦਿੱਤਾ। ਬੋਧੇ ਅੰਦਰ ਆ ਗਈ ਤਾਂ ਜਸਵੰਤ ਕੌਰ ਨੇ ਬੂਹਾ ਬੰਦ ਕਰ ਦਿੱਤਾ।

“ਬੀਬੀ, ਕਦੋਂ ਜਾਣਾ ਹੈ ਡੇਰੇ?” ਬੋਧੇ ਨੇ ਪੁੱਛਿਆ।

“ਬਸ, ਚਲਦੇ ਹਾਂ। ਤੂੰ ਨਲਕਾ ਚਲਾ, ਮੈਂ ਇਕ ਟੁਬਕੀ ਲੈ ਲਵਾਂ।” ਜਸਵੰਤ ਕੌਰ ਨੇ ਦੁਪੱਟਾ ਇਕ ਪਾਸੇ ਰੱਖਦਿਆਂ ਕਿਹਾ।

“ਉਥੇ ਸਰੋਵਰ ਵਿਚ ਨਹਾ ਲਈਂ।” ਬੋਧੇ ਨੇ ਸੁਝਾਅ ਦਿੱਤਾ।

“ਉਥੇ ਵੀ ਨਹਾ ਲਵਾਂਗੇ। ਸਰੋਵਰ ਵਿਚ ਪਾਣੀ ਨਾ ਹੋਇਆ ਤਾਂ ਫਿਰ ਕਿੱਥੇ ਨਾਵਾਂਗੀ?” ਜਸਵੰਤ ਕੌਰ ਨੇ ਕਿਹਾ ਅਤੇ ਕੱਪੜੇ ਲਾਹ ਕੇ ਨਲਕੇ ਦੇ ਥੱਲੇ ਬੈਠ ਗਈ।

ਨਹਾ ਕੇ ਜਸਵੰਤ ਕੌਰ ਜਪੁਜੀ ਸਾਹਬ ਦਾ ਪਾਠ ਕਰਦੀ ਹੋਈ ਕੱਪੜੇ ਪਾਉਣ ਲੱਗੀ। ਉਸ ਨੇ ਧੱਤ ਅਤੇ ਸਿਰ ਉੱਤੇ ਚਾਦਰ ਲਪੇਟ ਲਈ ਅਤੇ ਜਿੰਦਾ ਚੁੱਕ ਕੇ ਬੋਲੀ, “ਬੋਧੇ, ਚੱਲ: ਮੈਂ ਤਿਆਰ ਹਾਂ।”

“ਬੀਬੀ, ਸੋਟਾ ਵੀ ਹੱਥ ’ਚ ਲੈ ਲਈਏ।” ਬੋਧੇ ਨੇ ਪੁੱਛਿਆ।

“ਨਾ, ਮੇਰੇ ਵਾਹਿਗੁਰੂ ਮੇਰੇ ਨਾਲ ਹਨ। ਉਹਦੇ ਨਾਲ ਹੁੰਦਿਆ ਕਾਹਦਾ ਡਰ?” ਜਸਵੰਤ ਕੌਰ ਨੇ ਵਿਸ਼ਵਾਸ ਭਰੀ ਅਵਾਜ਼ ਵਿਚ ਕਿਹਾ ਅਤੇ ਨੰਗੇ ਪੈਰੀਂ ਬਾਹਰ ਨਿਕਲ ਗਈ।

ਉਹ ਘੁਸਮੁਸੇ ਵਿਚ ਪਿੰਡ ਤੋਂ ਅੱਧੀ ਮੀਲ ਦੂਰ ਪਰਬ ਵੱਲ ਮਹੰਤ ਸ਼ਾਮ ਸਿੰਘ ਦੇ ਡੇਰੇ ਚਲੇ ਗਈਆਂ ਜਿਹੜਾ ਸਾਰੇ ਇਲਾਕੇ ਵਿਚ ਜੋੜੀਆਂ ਢਾਬਾਂ ਦੇ ਨਾਮ ਨਾਲ ਮਸ਼ਹੂਰ ਸੀ। ਉੱਚੀ ਚਾਰ ਦੀਵਾਰੀ ਵਿੱਚ ਘਿਰਿਆ ਡੇਰਾ ਬੜੇ ਰਾਹ 'ਤੇ ਸਥਿਤ ਸੀ ਜਿਹੜਾ ਆਲੇ-ਦੁਆਲੇ ਦੇ ਪਿੰਡਾਂ ਨੂੰ ਮਿਲਾਉਂਦਾ ਸੀ।

ਡੇਰੇ ਦੀ ਸਦਰ ਡਿਓਡੀ ਦੇ ਥੱਬੇ ਪਾਸੇ ਉੱਚਾ ਹਲਟ ਸੀ। ਖੁਹ ਦੀ ਕੰਧ ਦੇ ਨਾਲ ਬਾਹਰ ਰਾਹ 'ਤੇ ਪਸੂਆਂ ਦੇ ਪਾਣੀ ਪੀਣ ਲਈ ਲੰਬੀ ਚੌਡੀ ਖਾਰ ਸੀ। ਅੰਦਰ ਪਾਣੀ ਦੀ ਟੈਂਕੀ ਸੀ ਜਿਹੜੇ ਨਹਾਉਣ ਲਈ ਟੂਟੀਆਂ ਸਨ। ਸਦਰ ਦਰਵਾਜ਼ੇ ਦੇ ਸੱਜੇ ਪਾਸੇ ਉੱਚੀ ਕੰਧ ਦੇ ਨਾਲ ਕੇਲਿਆਂ ਦਾ ਬਹੁਤ ਬੜਾ ਝੁੰਡ ਸੀ। ਅਤੇ ਉਹਦੇ ਨਾਲ ਬਹੁਤ ਖੁੱਲ੍ਹੀ ਜਗ੍ਹਾ ਵਿਚ ਸਬਜ਼ੀਆਂ ਲਾਈਆਂ ਹੋਈਆਂ ਸਨ।

ਸਦਰ ਡਿਓਡੀ ਤੋਂ ਇਕ ਪੱਕਾ, ਚੌੜਾ ਰਸਤਾ ਅੰਦਰ ਜਾਂਦਾ ਸੀ। ਇਸ ਦੇ ਸੱਜੇ ਪਾਸੇ ਧਰਮਸ਼ਾਲਾ ਅਤੇ ਥੱਬੇ ਪਾਸੇ ਗੁਰਦਵਾਰਾ ਸੀ। ਦੋਹਾਂ ਦੇ ਸਿਰੇ ਉੱਚੀ ਕੰਧ ਦੇ ਨਾਲ ਜੁੜੇ ਹੋਏ ਸਨ। ਇਸ ਕੰਧ ਦੇ ਪਿੱਛੇ ਤਬਲੇ ਸਨ ਜਿਥੇ ਕੁੱਝ ਘੋੜੀਆਂ, ਗਾਈਆਂ-ਮੱਝਾਂ ਅਤੇ ਹੋਰ ਪਸੂ ਰੱਖੇ ਜਾਂਦੇ ਸਨ। ਪਿੱਛੇ ਇਕ ਹੋਰ ਹਲਟ ਸੀ ਜਿਸ ਨਾਲ ਚਾਰੇ ਪਾਸੇ ਫੈਲੀ ਡੇਰੇ ਦੀ ਜਮੀਨ ਨੂੰ ਸਿੰਜਿਆ ਜਾਂਦਾ ਸੀ।

ਇਲਾਕੇ ਵਿਚ ਸਭ ਤੋਂ ਜ਼ਿਆਦਾ ਜਮੀਨ ਡੇਰੇ ਦੇ ਕੋਲ ਸੀ ਜਿਹੜੀ ਲੋਕਾਂ ਨੇ ਮੰਨਦਾਂ ਪੂਰੀਆਂ ਹੋਣ ਕਰਕੇ ਦਾਨ ਵਿਚ ਦਿੱਤੀ ਹੋਈ ਸੀ। ਡੇਰੇ ਦੇ ਸੇਵਾਦਾਰ ਸਵੇਰੇ ਹੀ ਬੜੇ-ਬੜੇ ਥੱਬੇ ਅਤੇ ਬਾਲਟੀਆਂ ਲੈ ਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਚਲੇ ਜਾਂਦੇ। ਘਰ-ਘਰ ਜਾ ਕੇ ਰੋਟੀਆਂ ਅਤੇ ਲੱਸੀ ਵਗੈਰਾ ਮੰਗ ਲਿਆਉਂਦੇ। ਸਰਧਾਲੂ ਔਰਤਾਂ ਅਤੇ ਮਰਦ ਆਪ ਆ ਕੇ ਡੇਰੇ ਵਿਚ ਢੁੱਧ, ਦਹੀ ਅਤੇ ਮੱਖਣ ਦੇ ਜਾਂਦੇ।

ਗੁਰਦੁਆਰੇ ਦੀ ਇਮਾਰਤ ਬਾਕੀ ਆਲੇ-ਦੁਆਲੇ ਦੀਆਂ ਇਮਾਰਤਾਂ ਨਾਲੋਂ ਬਹੁਤ ਉੱਚੀ ਸੀ। ਇਸ ਦੇ ਖੁੱਲੇ ਵਿਹੜੇ ਵਿਚ ਇਕ ਹੋਰ ਸਰੋਵਰ ਸੀ। ਇਹਦੇ ਇਕ ਕੋਨੇ ਵਿਚ ਔਰਤਾਂ ਦੇ ਨਹਾਉਣ ਲਈ ਇੱਟਾਂ ਦਾ ਓਹਲਾ ਬਣਾਇਆ ਹੋਇਆ ਸੀ। ਸਰੋਵਰ ਤੋਂ ਥੋੜ੍ਹੀ ਦੂਰ ਉੱਚੇ ਥੜ੍ਹੇ 'ਤੇ ਨਿਸ਼ਾਨ ਸਾਹਬ ਗੱਡਿਆ ਹੋਇਆ ਸੀ। ਗੁਰਦੁਆਰੇ ਦੀ ਇਮਾਰਤ ਦੇ ਕੋਲ ਰਾਹ ਨਾਲ ਲਗਦਾ ਮਹੰਤ ਸਿੰਘ ਦਾ ਡੇਰਾ ਸੀ ਜਿਸ ਵਿਚ ਉਸ ਦੀ ਰਿਹਾਇਸ਼ ਸੀ।

ਜਸਵੰਤ ਕੌਰ ਨੇ ਜੋੜੀਆਂ ਢਾਬਾਂ ਦੀ ਸਦਰ ਫਿਲਿਪੀ ਦੀ ਦਹਿਲੀਜ਼ ਨੂੰ ਛੂਹਿਆ ਅਤੇ ਹੱਥ ਮੱਥੇ ਨੂੰ ਲਾ ਕੇ ਅੰਦਰ ਵੜ੍ਹ ਗਈ। ਟੂਟੀਆਂ ਦੇ ਥੱਲੇ ਕੁੱਝ ਸੇਵਾਦਾਰ ਨਹਾ ਰਹੇ ਸਨ। ਕੁੱਝ ਸਬਜ਼ੀਆਂ ਦੇ ਖੇਤਾਂ ਵਿਚ ਕੰਮ ਕਰ ਰਹੇ ਸਨ। ਧਰਮਸ਼ਾਲਾ ਦੇ ਇਕ ਪਾਸੇ, ਸੇਵਾਦਾਰਾਂ ਦੇ ਰਿਹਾਇਸ਼ੀ ਕਮਰੇ ਦੇ ਸਾਹਮਣੇ ਕੁੱਝ ਸੇਵਾਦਾਰ ਕੱਛੇ ਪਹਿਨੀ ਨੰਗ-ਧੱਤਗੇ ਥੈਠੇ ਛੋਟੇ-ਮੋਟੇ ਕੰਮਾਂ ਵਿਚ ਰੁੱਝੇ ਹੋਏ ਸਨ।

ਜਸਵੰਤ ਕੌਰ ਉਹਨਾਂ ਦੀਆਂ ਚੋਰ-ਨਜ਼ਰਾਂ ਤੋਂ ਆਪਣੇ-ਆਪ ਨੂੰ ਬਚਾਉਂਦੀ ਕਾਹਲੀ-ਕਾਹਲੀ ਗੁਰਦੁਆਰੇ ਵੱਲ ਨੂੰ ਚਲੇ ਗਈ। ਉਸ ਨੇ ਫਿਲਿਪੀ ਦੀ ਦਹਿਲੀਜ਼ 'ਤੇ ਮੱਥਾ ਟੇਕਿਆ, ਵਾਹਿਗੁਰੂ ਨੂੰ ਯਾਦ ਕੀਤਾ ਅਤੇ ਅੰਦਰ ਚਲੇ ਗਈ। ਉਸ ਨੂੰ ਨਿਸ਼ਾਨ ਸਾਹਬ ਦੇ ਥੱਡੇ 'ਤੇ ਬੈਠਾ ਗੁਰਦੁਆਰੇ ਦਾ ਰਾਗੀ, ਭਾਈ ਅੱਛਰ ਸਿੰਘ ਨਜ਼ਰ ਆਇਆ। ਅੱਛਰ ਸਿੰਘ ਦੋਨਾਂ ਅੱਖਾਂ ਤੋਂ ਅੰਨ੍ਹਾ ਸੀ ਅਤੇ ਗੁਰਦੁਆਰੇ ਹਰਮੌਨੀਅਮ ਨਾਲ ਸ਼ਬਦ- ਕੀਰਤਨ ਕਰਦਾ ਸੀ।

ਜਸਵੰਤ ਕੌਰ ਉਹਦੇ ਨੇੜੇ ਜਾ ਕੇ ਥੋੜੀ, “ਭਾਈਆ ਜੀ ਮੱਥਾ ਟੇਕਦੀ ਹਾਂ।”

ਅੱਛਰ ਸਿੰਘ ਦੀਆਂ ਪਲਕਾਂ ਉੱਪਰ-ਥੱਲੇ ਤੇਜ਼-ਤੇਜ਼ ਹਰਕਤ ਕਰਨ ਲੱਗੀਆਂ। ਉਸ ਨੇ ਇਕ ਪੱਲ ਸੋਚ ਕੇ ਕਿਹਾ, “ਸੁਖੀ ਰਹੋ।”

“ਭਾਈਆ ਜੀ, ਪਛਾਣਿਆਂ ਮੈਨੂੰ?” ਜਸਵੰਤ ਕੌਰ ਨੇ ਪੁੱਛਿਆ।

“ਕਿਉਂ ਨਹੀਂ, ਤੂੰ ਕੰਧਾਲੇ ਤੋਂ ਨੰਬਰਦਾਰਾਂ ਦੀ ਜਸਵੰਤ ਕੌਰ ਹੈ ਨਾ?” ਅੱਛਰ ਸਿੰਘ ਨੇ ਕਿਹਾ। ਫਿਰ ਮਾਣ ਨਾਲ ਬੋਲਿਆ, ਮੇਰੇ ਉੱਪਰ ਵਾਹਿਗੁਰੂ ਦੀ ਕੋਈ ਐਸੀ ਮਿਹਰ ਹੈ ਕਿ ਇਕ ਵਾਰ ਜਿਹੜੀ ਅਵਾਜ਼ ਸੂਣ ਲੈਂਦਾ ਹਾਂ, ਉਸ ਨੂੰ ਦਸ-ਵੀਹ ਸਾਲਾਂ ਬਾਅਦ ਵੀ ਪਛਾਣ ਲੈਂਦਾ ਹਾਂ।” ਫਿਰ ਕੁੱਝ ਦੇਰ ਚੁੱਪ ਰਹਿ ਕੇ, ਆਹ ਭਰ ਕੇ, ਭਾਵਕ ਹੁੰਦਾ ਬੋਲਿਆ, “ਤੇਰੀ ਅਵਾਜ਼ ਨੂੰ ਮੈਂ ਕਿਵੇਂ ਭੁੱਲ ਸਕਦਾ ਹਾਂ ਜੋ ਮੇਰੇ ਤਨ-ਮਨ ਵਿਚ ਘਿਉ-ਸ਼ਕਰ ਵਾਂਗ ਰਚੀ-ਵਸੀ ਹੈ।”

ਜਸਵੰਤ ਕੌਰ ਨੇ ਅੱਖਾਂ ਪਾਤ੍ਰ ਕੇ ਅੱਛਰ ਸਿੰਘ ਵੱਲ ਦੇਖਿਆ। ਉਹ ਪਲਕਾਂ ਝਪਕਦਾ ਹੋਇਆ ਬੋਲਿਆ, “ਮੈਂ ਤਾਂ ਵਾਹਿਗੁਰੂ ਨਾਲ ਵੀ ਇੰਨੀ ਲਗਨ ਨਹੀਂ ਲਾਈ ਸੀ ਜਿੰਨੀ ਤੇਰੇ ਨਾਲ। ਪਰ ਤੇਰਾ ਮਨ ਬੇਈਮਾਨ ਨਿਕਲਿਆ। ਤੂੰ ਹੀ ਸ਼ਬਦ-ਕੀਰਤਨ ਅਤੇ ਬਾਬੇ ਦੀ ਸੇਵਾ ਛੱਡ ਕੇ ਰਾਂਝਾ ਗਾਉਣ ਲੱਗੀ।”

“ਭਾਈਆ ਜੀ ਮੱਥਾ ਤੇ ਟੇਕਦੀ ਹਾਂ।” ਜਸਵੰਤ ਕੌਰ ਨੇ ਤਲਖ ਅਵਾਜ਼ ਵਿਚ ਕਿਹਾ ਅਤੇ ਅੱਛਰ ਸਿੰਘ ਦੀ ਅਸੀਸ ਸੁਣੋ ਬਿਨਾਂ ਹੀ ਕਾਹਲੀ-ਕਾਹਲੀ ਗੁਰਦੁਆਰੇ ਵੱਲ ਨੂੰ ਢੁਰ ਪਈ।

ਜਸਵੰਤ ਕੌਰ ਨੇ ਗੁਰਦੁਆਰੇ ਦੇ ਦਰਵਾਜ਼ੇ ਦੀ ਦਹਿਲੀਜ਼ 'ਤੇ ਮੱਥਾ ਟਿਕਾ ਦਿੱਤਾ। ਫਿਰ ਉਨ੍ਹਾਂ ਕੇ ਅੰਦਰ ਚਲੇ ਗਈ। ਗੁਰਦੁਆਰੇ ਦੇ ਹਾਲ ਕਮਰੇ ਵਿਚ ਦੋ ਬਲਿਆਂ ਵਿਚਾਲੇ ਕੋਈ ਡੇਢ ਫੁੱਟ ਉੱਚੇ ਪਲੇਟਫਾਰਮ 'ਤੇ ਰੇਸ਼ਮੀ ਚਾਦਰਾਂ ਵਿਛਿਆਂ ਹੋਈਆਂ ਸਨ। ਪਲੇਟਫਾਰਮ ਦੇ ਉੱਪਰ ਲੱਕੜੀ ਦੀ ਛੱਤ ਦਾ ਅੰਦਰੂਨੀ ਰਿਸਾ ਰੇਸ਼ਮੀ ਕੱਪੜੇ ਨਾਲ ਢੱਕਿਆ ਹੋਇਆ ਸੀ। ਪਲੇਟਫਾਰਮ ਉੱਤੇ ਮਖਮਲੀ ਕੱਪੜਿਆਂ ਵਿਚ ਲਪੇਟ ਕੇ ਗੁਰੂ ਗਰੰਥ ਸਾਹਬ ਰੱਖਿਆ ਹੋਇਆ ਸੀ। ਇਕ ਬੁੱਢਾ ਸਿੱਖ ਚੌਰ ਕਰਦਾ ਹੌਲੀ-ਹੌਲੀ ਪਾਠ ਕਰ ਰਿਹਾ ਸੀ।

ਪਲੇਟਫਾਰਮ ਦੇ ਸਾਹਮਣੇ ਲੰਮੀ-ਚੌੜੀ ਚਿੱਟੀ ਚਾਦਰ ਵਿਛੀ ਸੀ ਜਿਸ ਉੱਪਰ ਕੁੱਝ ਸਿੱਕੇ ਪਏ ਸਨ। ਕੁੱਝ ਬੁੱਢੇ ਆਦਮੀ ਅਤੇ ਔਰਤਾਂ ਹਾਲ ਵਿਚ ਬੈਠੇ, ਅੱਖਾਂ ਬੰਦ ਕਰੀ ਮਾਲਾ ਫੇਰਦੇ, ਜਾਪ ਕਰ ਰਹੇ ਸਨ। ਉਹਨਾਂ ਵਿਚ ਨੱਥਾ ਸਿੰਘ ਦੀ ਮਾਂ ਵੀ ਸੀ। ਉਹਨੂੰ ਦੇਖ ਕੇ ਜਸਵੰਤ ਕੌਰ ਨੇ ਆਪਣਾ ਮੂੰਹ ਛਾਪ ਲਿਆ ਅਤੇ ਗੁਰੂ ਗਰੰਥ ਸਾਹਬ ਦੇ ਸਾਹਮਣੇ ਮਧੀ ਹੋ ਕੇ ਸਿਰ ਜਮੀਨ 'ਤੇ ਟਿਕਾ ਦਿੱਤਾ। ਉਸ ਨੇ ਮੱਥਾ ਰਗਤ-ਰਗਤ ਕੇ ਵਾਹਿਗੁਰੂ ਨੂੰ ਬੇਨਤੀ ਕੀਤੀ ਕਿ ਉਸ ਦੀ ਭੁੱਲ-ਚੁੱਕ ਮਾਫ਼ ਕਰ ਦੇਵੇਂ। ਫਿਰ ਉਸ ਨੇ ਗਲ ਵਿਚ ਸਾਫ਼ਾ ਪਾ ਕੇ ਮੰਨਤ ਮੰਗੀ ਕਿ ਜਗਤ ਸਿੰਘ ਅਤੇ ਕਰਤਾਰ ਰਾਜੀ-ਖੁਸ਼ੀ ਵਾਪਸ ਆ ਜਾਣ, ਬੱਗੇ ਬਲਦ ਦਾ ਜਖਮ ਠੀਕ ਹੋ ਜਾਵੇ ਤਾਂ ਉਹ ਚਾਲੀ ਦਿਨ ਨੰਗੇ ਧੈਰੀ ਆਵੇਗੀ ਅਤੇ ਗੁਰਦੁਆਰੇ ਵਿਚ ਸੇਵਾ ਕਰੇਗੀ। ਆਪਣੇ ਘਰ ਵਿਚ ਗੁਰੂ ਗਰੰਥ ਸਾਹਬ ਦਾ ਪ੍ਰਕਾਸ਼ ਕਰਾ ਕੇ ਅਖੰਡ ਪਾਠ ਕਰਾਵੇਗੀ।

ਜਸਵੰਤ ਕੌਰ ਨੇ ਜਦ ਸਿਰ ਉੱਪਰ ਚੁੱਕਿਆ ਤਾਂ ਉਸ ਦੀਆਂ ਅੱਖਾਂ ਭਿੰਜੀਆਂ ਹੋਈਆਂ ਸਨ। ਉਸ ਨੇ ਚਾਦਰ ਦੇ ਪੱਲੇ ਨਾਲ ਹੰਝੂ ਪੂੰਡੇ ਅਤੇ ਇਕ ਕੋਨੇ ਵਿਚ ਬੈਠ ਕੇ ਜਾਪ ਕਰਨ ਲੱਗੀ।

ਬੇਧੇ ਮੱਥਾ ਟੇਕ ਕੇ ਭਾਂਡੇ ਸਾਫ਼ ਕਰਨ ਦੀ ਸੇਵਾ ਕਰਨ ਲਈ ਡੇਰੇ ਦੇ ਲੰਗਰ ਹਾਲ ਨੂੰ ਚਲੇ ਗਈ।

ਜਾਪ ਖਤਮ ਕਰਕੇ ਜਸਵੰਤ ਕੌਰ ਮਹੰਤ ਸਾਮ ਸਿੰਘ ਦੇ ਡੇਰੇ ਵੱਲ ਚਲੇ ਗਈ। ਡੇਰੇ ਦਾ ਦਰਵਾਜ਼ਾ ਬੰਦ ਸੀ ਅਤੇ ਬਾਹਰ ਇਕ ਸੇਵਾਦਾਰ ਪਹਿਰਾ ਦੇ ਰਿਹਾ ਸੀ। ਜਸਵੰਤ ਕੌਰ ਨੇ ਉਸ ਨੂੰ ਵੀ ਮੱਥਾ ਟੇਕਿਆ ਅਤੇ ਹੱਥ ਜੋੜਦੀ ਹੋਈ ਥੋੜੀ, “ਮਹਾਰਾਜਾ ਦੇ ਦਰਸ਼ਨ ਕਰਨੇ ਹਨ।”

“ਮਹਾਰਾਜਾ ਇਸ ਸਮੇਂ ਦਰਸ਼ਨ ਨਹੀਂ ਦੇ ਸਕਦੇ। ਉਹਨਾਂ ਨੇ ਕੇਸ-ਇਸ਼ਨਾਨ ਕੀਤਾ ਹੈ।” ਸੇਵਾਦਾਰ ਨੇ ਰੋਹਬ ਨਾਲ ਕਿਹਾ। “ਮੈਂ ਉਹਨਾਂ ਦੀ ਸੇਵਾ ਕਰਨ ਆਈ ਹਾਂ।” ਜਸਵੰਤ ਕੌਰ ਨੇ ਕਿਹਾ।

“ਸੇਵਾ ਲਈ ਪਹਿਲਾਂ ਹੀ ਕਈ ਜਨਾਨੀਆਂ ਅੰਦਰ ਹਨ।” ਸੇਵਾਦਾਰ ਦਾ ਲਹਿਜਾ ਸਖਤ ਹੋ ਗਿਆ।

ਜਸਵੰਤ ਕੌਰ ਪੱਲ ਕੁ ਚੁੱਪ ਕਰਕੇ ਖੜ੍ਹੀ ਰਹੀ। ਫਿਰ ਜਿਦ ਕਰਦੀ ਥੋੜੀ, “ਭਾਈ ਜੀ, ਤੁਸੀਂ ਮਹਾਰਾਜਾ ਨੂੰ ਦੱਸ ਦਿਉ ਕਿ ਕੰਧਾਲੇ ਤੋਂ ਨੰਬਰਦਾਰਾਂ ਦੀ ਜਸਵੰਤ ਕੌਰ ਦਰਸ਼ਨ ਲਈ ਆਈ ਹੈ। ਜੇ ਕਹਿਣ ਤਾਂ ਦਰਸ਼ਨ ਕਰ ਲਵਾਂਗੀ, ਨਹੀਂ ਤਾਂ.....”

“ਤੂੰ ਜਸਵੰਤ ਕੌਰ ਹੈ?” ਸੇਵਾਦਾਰ ਨੇ ਦਾੜ੍ਹੀ 'ਤੇ ਹੱਥ ਫੇਰਦਿਆਂ ਹੈਰਾਨੀ ਨਾਲ ਪੁੱਛਿਆ।

“ਹਾਂ, ਭਾਈ ਜੀ।” ਜਸਵੰਤ ਕੌਰ ਨੇ ਛਿੱਲੀ ਜਿਹੀ ਅਵਾਜ਼ ਵਿਚ ਉੱਤਰ ਦਿੱਤਾ।

“ਬੀਬੀ, ਤੂੰ ਤਾਂ ਚੰਗੀ-ਭਲੀ ਹੱਟੀ-ਕੱਟੀ ਸੀ, ਤੈਨੂੰ ਕੀ ਹੋ ਗਿਆ?” ਸੇਵਾਦਾਰ ਨੇ ਪੁੱਛਿਆ।

ਜਸਵੰਤ ਕੌਰ ਚੁੱਪ ਰਹੀ ਅਤੇ ਹਉਕਾ ਲਿਆ।

“ਤੂੰ ਠਹਿਰ, ਮੈਂ ਮਹਾਰਾਜ਼ ਤੋਂ ਪੁੱਛ ਕੇ ਆਉਂਦਾ ਹਾਂ।” ਕਹਿ ਕੇ ਸੇਵਾਦਾਰ ਨੇ ਹੌਲੀ ਜਿਹੀ ਦਰਵਾਜ਼ਾ ਬੋਲਿਆ ਅਤੇ ਅੰਦਰ ਜਾ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਕੁੱਝ ਮਿੰਟਾਂ ਬਾਅਦ ਸੇਵਾਦਾਰ ਵਧਸ ਆ ਗਿਆ ਅਤੇ ਦਰਵਾਜ਼ੇ ਦਾ ਇਕ ਪਟ ਖੋਲ੍ਹਦਾ ਬੋਲਿਆ, “ਜਾ ਬੀਬੀ, ਮਹਾਰਾਜ਼ ਦੇ ਦਰਸ਼ਨ ਕਰ ਲੈ। ਬਾਰਾਂਦਰੀ ਵਿਚ ਬੈਠੋ ਹਨ।”

ਜਸਵੰਤ ਕੌਰ ਅੰਦਰ ਆ ਗਈ ਤਾਂ ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ। ਉਹ ਸੀਮੈਂਟ ਦੇ ਚਮਕਦੇ ਫਰਸ਼ ਤੇ ਤਿਲਕਦੀ ਜਾ ਰਹੀ ਸੀ। ਕੁੱਝ ਔਰਤਾਂ ਫਰਸ਼ 'ਤੇ ਗਿੱਲ੍ਹਾ ਕੱਪੜਾ ਫੇਰ ਰਹੀਆਂ ਸਨ। ਉਹ ਥੱਲੇ ਛੋਟੇ ਜਿਹੇ ਬਾਗ ਦੇ ਵਿਚੋਂ-ਵਿਚੀਂ ਬਾਰਾਂਦਰੀ ਵਿਚ ਜਾਣ ਲਈ ਉਹਨਾਂ ਤੋਂ ਅੱਖਾਂ ਚੁਰਾਉਂਦੀ ਪੌੜੀਆਂ ਉੱਤਰ ਗਈਆਂ।

ਮਹੰਤ ਸ਼ਾਮ ਸਿੰਘ ਮੱਖਣ ਵਿਚ ਸ਼ਹਿਰ ਅਤੇ ਬਦਾਮ ਰਲਾ ਕੇ ਚੱਟ ਰਿਹਾ ਸੀ। ਮਲਾਈ ਵਾਲਾ ਢੱਕਿਆ ਢੁੱਧ ਦਾ ਗਲਾਸ ਤਪਾਈ 'ਤੇ ਪਿਆ ਸੀ। ਇਕ ਔਰਤ ਉਸ ਦੇ ਸਿਰ ਨੂੰ ਬਦਾਮ ਰੋਗਨ ਦੀ ਮਾਲਿਸ਼ ਕਰ ਰਹੀ ਸੀ ਅਤੇ ਦੋ ਔਰਤਾਂ ਉਸ ਦੀਆਂ ਲੱਤਾਂ ਘੁੱਟ ਰਹੀਆਂ ਸਨ।

ਜਸਵੰਤ ਕੌਰ ਨੇ ਆਪਣਾ ਮੱਥਾ ਉਸ ਦੇ ਪੈਰਾਂ 'ਤੇ ਰੱਖ ਦਿੱਤਾ ਅਤੇ ਚਰਨ-ਧੂੜ ਲੈ ਕੇ ਮੱਥੇ 'ਤੇ ਲਾ ਲਈ। ਮਹੰਤ ਸ਼ਾਮ ਸਿੰਘ ਨੇ ਉਸ ਦੇ ਸਿਰ ਵੱਲ ਹੱਥ ਵਧਾ ਕੇ ਹੌਲੀ ਜਿਹਾ ਕਿਹਾ, “ਸੁਖੀ ਰਹੋ।”

ਜਸਵੰਤ ਕੌਰ ਉਸ ਦੇ ਪੈਰਾਂ ਕੋਲ ਫਰਸ਼ 'ਤੇ ਬੈਠ ਗਈ। ਮਹੰਤ ਸ਼ਾਮ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਅਤੇ ਬੁੱਲਾਂ ਵਿਚ ਹੀ ਜਾਪ ਕਰਨ ਲੱਗਾ। ਕੁੱਝ ਦੇਰ ਤੱਕ ਉਹ ਇਸੇ ਮੁਦਰਾ ਵਿਚ ਬੈਠਾ ਰਿਹਾ। ਫਿਰ ਹੱਥ ਉੱਪਰ ਚੁੱਕ ਕੇ, ਸਿਰ ਦੀ ਮਾਲਿਸ਼ ਕਰ ਰਹੀ ਔਰਤ ਨੂੰ ਬੋਲਿਆ, “ਬੀਬੀ ਬਸ ਕਰ। ਵਾਹਿਗੁਰੂ ਤੇਰੀ ਗੋਦ ਹੋਰੀ ਕਰੋ।”

ਉਹ ਔਰਤ ਮੱਥਾ ਟੇਕ ਕੇ ਬਾਹਰ ਚਲੇ ਗਈ। ਕੁੱਝ ਪਲਾਂ ਬਾਅਦ ਮਹੰਤ ਸ਼ਾਮ ਸਿੰਘ ਨੇ ਲੱਤਾਂ ਘੁੱਟ ਰਹੀਆਂ ਔਰਤਾਂ ਨੂੰ ਵੀ ਰੋਕ ਦਿੱਤਾ। ਉਹ ਵੀ ਉਸ ਦੇ ਪੈਰ ਛੂਹ ਕੇ ਅਤੇ ਬਲੋਰਾਂ ਦੀ ਤਰ੍ਹਾਂ ਸਾਫ਼-ਲਿਸ਼ਕਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਂਦੀਆਂ ਚਲੇ ਗਈਆਂ।

ਜਸਵੰਤ ਕੌਰ ਮਹੰਤ ਸ਼ਾਮ ਸਿੰਘ ਦੀਆਂ ਲੱਤਾਂ ਘੁੱਟਣ ਲੱਗੀ। ਉਹ ਇਕ ਵਾਰ ਫਿਰ ਅੱਖਾਂ ਬੰਦ ਕਰਕੇ ਜਾਪ ਕਰਨ ਲੱਗਾ। ਕੁੱਝ ਦੇਰ ਬਾਅਦ ਉਸ ਨੇ ਅੱਖਾਂ ਖੋਲ੍ਹੀਆਂ ਅਤੇ ਜਸਵੰਤ ਕੌਰ ਨੂੰ ਧਿਆਨ ਨਾਲ ਦੇਖਦਾ ਬੋਲਿਆ, “ਬੀਬੀ ਜਸਵੰਤ ਕੌਰੇ! ਤੈਨੂੰ ਕੀ ਹੋ ਗਿਆ। ਤੇਰਾ ਰੰਗ-ਰੂਪ ਕਿੱਥੇ ਉੱਡ ਗਿਆ। ਤੇਰੀ ਕੁੰਦਨ ਵਰਗੀ ਦੇਹ, ਅੱਗ-ਜਲੇ ਕੇਲੇ ਵਰਗੀ ਕਿਵੇਂ ਹੋ ਗਈ?”

ਜਸਵੰਤ ਕੌਰ ਉਸ ਦੀਆਂ ਲੱਤਾਂ ਘੁੱਟਦੀ ਹੋਈ, ਖਮੋਸ ਰੋਂਦੀ ਰਹੀ। ਜਦ ਉਸ ਨੇ ਹਟਕੋਰਾ ਲਿਆ ਤਾਂ ਮਹੰਤ ਹੌਲੀ ਜਿਹੇ ਬੋਲਿਆ, “ਜਸਵੰਤ ਕੌਰੇ, ਤੈਨੂੰ ਆਪਣੀ ਕਰਨੀ ਦਾ ਫਲ ਮਿਲਿਆ ਹੈ। ਪਾਪ ਤੂੰ ਕੀਤਾ ਹੈ, ਪਰ ਦੰਡ ਦੂਸਰੇ ਭੁਗਤ ਰਹੇ ਹਨ।”

ਮਹੰਤ ਸ਼ਾਮ ਸਿੰਘ ਕੁੱਝ ਪੱਲ ਖਮੋਸ ਰਹਿ ਕੇ ਫਿਰ ਬੋਲਿਆ, “ਤੂੰ ਕੀਤਾ ਵੀ ਤਾਂ ਅਨਰਥ। ਉਧਮ ਸਿੰਘ ਦੇ ਅਕਾਲ ਚਲਾਣੇ ਦੇ ਬਾਅਦ ਤੂੰ ਆਪਣੀ ਜ਼ਿੰਦਗੀ ਬਾਬੇ ਦੀ ਸੇਵਾ ਲਈ ਅਰਪਣ ਕੀਤੀ ਸੀ। ਅੰਮ੍ਰਿਤ ਛੱਕ ਕੇ ਗੁਰੂ ਦੀ ਪੱਕੀ ਸਿੰਘਣੀ ਬਣ ਗਈ ਸੀ। ਪਰ ਤੂੰ ਇਕ ਸਾਲ ਵੀ ਗੁਰ-ਮਰਿਆਦਾ ਦਾ ਪਾਲਣ ਨਾ ਕਰ ਸਕੀ। ਕਾਮ ਅਤੇ ਭੋਗ-ਬਿਲਾਸ ਦੇ ਮੋਹ ਨੇ ਤੈਨੂੰ ਤਥਾਹ ਕਰ ਦਿੱਤਾ।.....ਤੂੰ ਅਜਿਹੇ ਆਦਮੀ ਨਾਲ ਭੋਗ ਕੀਤਾ ਜਿਹੜਾ ਗੁਰੂ ਦਾ ਪੱਕਾ ਸਿੱਖ ਨਹੀਂ ਸੀ, ਜਿਸ ਨੇ ਅੰਮ੍ਰਿਤ ਨਹੀਂ ਛੱਕਿਆ ਸੀ।” ਫਿਰ ਉਹ ਅਵਾਜ਼ ਨੂੰ ਕੁੱਝ ਉੱਚੀ ਕਰਦਾ ਬੋਲਿਆ, “ਡੇਰੇ ਵਿਚ ਗੁਰੂ ਦੇ ਇੰਨ੍ਹੀਂ ਪੱਕੇ ਸਿੱਖ ਸਨ। ਜੇ ਤੇਰੇ ਅੰਦਰ ਕਾਮ ਦੀ ਇੰਨੀ ਹੀ ਅੱਗ ਸੀ ਤਾਂ ਉਹਨਾਂ ਵਿਚੋਂ ਕਿਸੇ ਨਾਲ ਭੋਗ ਕਰ ਲੈਂਦੀ। ਘੱਟੋ-ਘੱਟ ਧਰਮ ਭਰੋਸ਼ਟ ਹੋਣ ਤੋਂ ਤਾਂ ਬੱਚ ਜਾਂਦੀ।”

ਜਸਵੰਤ ਕੌਰ ਦੇ ਹੰਡੂ ਟੱਪਕ-ਟੱਪਕ ਕੇ ਮਹੰਤ ਦੇ ਪੈਰਾਂ 'ਤੇ ਡਿੱਗਣ ਲੱਗੇ ਤਾਂ ਉਹ ਉਸ ਦਾ ਮੋਢਾ ਬਾਪੜ੍ਹਦਾ ਬੋਲਿਆ, “ਹੁਣ ਪਛਤਾਇਆਂ ਕੀ ਹੋਵੇ ਜਦ ਚਿੜੀਆਂ ਚੁੱਗ ਗਈ ਖੇਤ। ਵਾਹਿਗੁਰੂ ਦਾ ਸਿਮਰਨ ਕਰ। ਸੱਚੇ ਸਤਿਗੁਰੂ ਪਾਤਸ਼ਾਹ ਹੀ ਸਭ ਦੇ ਬੇੜੇ ਪਾਰ ਲਾਉਂਦੇ ਹਨ।”

ਜਸਵੰਤ ਕੌਰ ਨੇ ਮਹੰਤ ਦੇ ਪੈਰ ਫਤ ਲਏ ਅਤੇ ਰੋਂਦੀ ਹੋਈ ਬੋਲੀ, “ਮਹਾਰਾਜ਼, ਮੇਰੇ ਉਤੇ ਦਯਾ ਕਰੋ। ਮੈਨੂੰ ਇਸ ਸੰਤਾਪ ਤੋਂ ਬਚਾਓ।”

ਮਹੰਤ ਸ਼ਾਮ ਸਿੰਘ ਕੁੱਝ ਪੱਲ ਚੁੱਪ ਬੋਲਿਆ, “ਜਸਵੰਤ ਕੌਰੇ। ਗੁਰੂ ਮਹਾਰਾਜ਼ ਦੀ ਸੇਵਾ ਕਰੋ। ਸੇਵਾ ਨਾਲ ਹੀ ਮੇਵਾ ਮਿਲਦਾ ਹੈ।”

“ਮਹਾਰਾਜ਼, ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਕਰਤਾਰ ਅਤੇ ਉਸ ਦੇ ਬਾਪੂ ਦੀ ਰਖਵਾਲੀ ਕਰੋ। ਉਹਨਾਂ ਨੂੰ ਪੁਲਸ-ਕਰਹਿਰੀ ਤੋਂ ਆਪਣਾ ਹੱਥ ਦੇ ਕੇ ਬਚਾ ਲਵੇ, ਮੈਂ ਆਪਣਾ ਤਨ, ਮਨ ਗੁਰੂ ਸੇਵਾ ਵਿਚ ਲਗ ਦੇਵਾਂਗੀ। ਨੰਗੇ ਪੈਰੀਂ ਆ ਕੇ ਚਲੀਹਾ ਪੂਰਾ ਕਰਾਂਗੀ।” ਜਸਵੰਤ ਕੌਰ ਨੇ ਕਿਹਾ।

ਮਹੰਤ ਨੇ ਕੋਈ ਉੱਤਰ ਨਾ ਦਿੱਤਾ। ਫਿਰ ਸੋਚਦਾ ਹੋਇਆ ਬੋਲਿਆ, “ਡੇਰੇ ਵਿਚ ਗੁਰੂ ਦੇ ਇੰਨ੍ਹੇ ਸੇਵਾਦਾਰ ਹਨ, ਧਰਮਸ਼ਾਲਾ ਹੈ, ਉਹਨਾਂ ਦੀ ਅੰਨ-ਪਾਣੀ ਨਾਲ ਸੇਵਾ ਕਰੋ। ਗੁਰੂ ਮਹਾਰਾਜ਼ ਜ਼ਰੂਰ ਆਪਣਾ ਚਮਤਕਰ ਦਿਖਾਉਣਗੇ।”

“ਮੈਂ ਇਕ ਖੇਤ ਡੇਰੇ ਦੀ ਸੇਵਾ ਲਈ ਦੇ ਦੇਵਾਂਗੀ ਮੇਰਾ ਕਾਕਾ ਅਤੇ ਉਸ ਦਾ ਬਾਪੂ ਸਹੀ-ਸਲਾਮਤ ਰਹਿਣ।” ਜਸਵੰਤ ਕੌਰ ਨੇ ਗੰਭੀਰ ਹੁੰਦਿਆਂ ਕਿਹਾ।

“ਸੁੱਖਣਾ ਸੁੱਖ ਰਹੀ ਹੈ?” ਮਹੰਤ ਨੇ ਪੁੱਛਿਆ।

“ਹਾਂ, ਮਹਾਰਾਜਾ” ਜਸਵੰਤ ਕੌਰ ਨੇ ਉਸ ਦੇ ਦੋਨੋਂ ਪੈਰ ਛੜ੍ਹ ਲਏ ਅਤੇ ਆਪਣਾ ਮੱਥਾ ਪੈਰਾਂ ’ਤੇ ਟਿਕਾ ਦਿੱਤਾ।

“ਖੜੂਰਵਾਲਾ ਖੇਤ ਦੇ ਦੇਵੇਂ ਤਾਂ ਗੁਰੂ ਮਹਾਰਾਜਾ ਜ਼ਰੂਰ ਕਿਰਪਾ ਕਰਨਗੇ। ਤੇਰੇ ਸਭ ਮਨੋਰਥ ਪੂਰੇ ਕਰਨਗੇ।” ਮਹੰਤ ਨੇ ਵਿਸ਼ਵਾਸ-ਭਰੀ ਅਵਾਜ਼ ਵਿਚ ਕਿਹਾ।

“ਮਹਾਰਾਜਾ, ਜੋ ਤੁਹਾਡੀ ਆਗਿਆ!” ਜਸਵੰਤ ਕੌਰ ਨੇ ਕਿਹਾ।

ਮਹੰਤ ਸ਼ਾਮ ਸਿੰਘ ਨੇ ਆਪਣਾ ਸੱਜਾ ਹੱਥ ਜਸਵੰਤ ਕੌਰ ਦੇ ਸਿਰ ’ਤੇ ਰੱਖ ਦਿੱਤਾ। ਫਿਰ ਉਸ ਨੇ ਝੁਕ ਕੇ, ਤਿਪਾਈ ਤੋਂ ਪ੍ਰਸ਼ਾਦ ਵਾਲਾ ਭਾਂਡਾ ਚੁੱਕਿਆ ਅਤੇ ਜਸਵੰਤ ਕੌਰ ਵੱਲ ਹੱਥ ਵਧਾਉਂਦਾ ਬੋਲਿਆ, “ਆਹ ਲੈ ਬਾਬੇ ਦਾ ਪ੍ਰਸ਼ਾਦ.....ਜਗਤ ਸਿੰਘ ਅਤੇ ਕਰਤਾਰ ਦੇ ਮੂੰਹ ਲਵਾ ਦੇਣਾ.....ਵਾਹਿਗੁਰੂ, ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਗਾ। ਗੁਰੂ ਗ੍ਰੰਥ ਸਾਹਬ ਜੀ ਦੇ ਸਾਹਮਣੇ ਦੰਡੋਤ ਕਰਕੇ ਖੜੂਰਵਾਲਾ ਖੇਤ ਬਾਬੇ ਦੀ ਸੇਵਾ ਵਿਚ ਚੜ੍ਹਾ ਦੇਣਾ।” ਐਤਵਾਰ ਨੂੰ ਦੀਵਾਨ ਅਤੇ ਭੰਡਾਰਾ ਹੈ। ਦੂਰੋਂ-ਦੂਰੋਂ ਸੰਗਤ ਆਵੇਗੀ। ਤੁਸੀਂ ਵੀ ਆ ਜਾਣਾ। ਭਰੇ ਦੀਵਾਨ ਵਿਚ ਡੇਰੇ ਨੂੰ ਖੇਤ ਦੇ ਕੇ ਗੁਰੂ ਮਹਾਰਾਜਾ ਦੀ ਸੇਵਾ ਕਰਨ ਨਾਲ ਦੁੱਗਣਾ ਲਾਭ ਹੋਵੇਗਾ।” ਮਹੰਤ ਸ਼ਾਮ ਸਿੰਘ ਨੇ ਸਮਝਾਇਆ।

ਜਸਵੰਤ ਕੌਰ ਨੇ ਪ੍ਰਸ਼ਾਦ ਲੈ ਕੇ ਮਹੰਤ ਦੇ ਪੈਰ ਛੂਹੇ ਅਤੇ ਅਸ਼ੀਰਵਾਦ ਲੈ ਕੇ ਬਾਹਰ ਆ ਗਈ। ਉਸ ਨੇ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਬ ਦੇ ਸਾਹਮਣੇ ਸਿਰ ਝੁਕਾ ਕੇ ਪ੍ਰਣਾਮ ਕੀਤਾ। ਇਕ ਵਾਰ ਫਿਰ ਮੰਨਤ ਮੰਗੀ ਅਤੇ ਦਹਿਲੀਜ਼ ’ਤੇ ਮੱਥਾ ਰਗਤ ਕੇ ਵਿਹੜੇ ਵਿਚ ਆ ਗਈ। ਡਿੱਤੀ ਦੇ ਕੋਲ ਉਸ ਦੀ ਉਡੀਕ ਕਰਦੀ ਬੋਧੇ ਵੀ ਉਸ ਦੇ ਨਾਲ ਤੁਰ ਪਈ।

ਜਸਵੰਤ ਕੌਰ ਗੁਰਦੁਆਰੇ ਤੋਂ ਬਾਹਰ ਨਿਕਲੀ ਤਾਂ ਲੜਕਿਆਂ ਨੂੰ ਗਤਕਾ ਸਿਖਾ ਰਹੇ ਸੇਵਾਦਾਰ ਨੇ ਹੱਥ ਦੇ ਕੇ ਰੋਕ ਲਿਆ ਅਤੇ ਧਿਆਨ ਨਾਲ ਉਸ ਵੱਲ ਦੇਖਣ ਲੱਗਾ। ਧਰਮਸ਼ਾਲਾ ਦੇ ਸਾਹਮਣੇ ਬੈਠੇ ਅਤੇ ਸਬਜ਼ੀਆਂ ਦੀਆਂ ਕਿਆਰੀਆਂ ਵਿਚ ਕੰਮ ਕਰ ਰਹੇ ਸੇਵਾਦਾਰ ਵੀ ਸਭ-ਕੁੱਝ ਛੱਡ ਕੇ ਜਸਵੰਤ ਕੌਰ ਨੂੰ ਦੇਖਣ ਲੱਗੇ।

ਜਸਵੰਤ ਕੌਰ ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਅਤੇ ਚੁੱਭਵੀਆਂ ਗੱਲਾਂ ਤੋਂ ਬੱਚਦੀ-ਬਚਾਉਂਦੀ ਡੇਰੇ ਤੋਂ ਬਾਹਰ ਨਿਕਲ ਆਈ ਅਤੇ ਤੇਜ਼-ਤੇਜ਼ ਪੈਰ ਪੱਟਦੀ ਪਿੰਡ ਵੱਲ ਨੂੰ ਤੁਰ ਪਈ।

ਸੋਲ੍ਹਾਂ

ਬਚਿੰਤ ਸਿੰਘ, ਬਲਵੰਤ, ਸਰਦਾਰਾ ਸਿੰਘ ਅਤੇ ਰੱਖਾ ਹਸਪਤਾਲ ਪਹੁੰਚੇ ਤਾਂ ਰਾਤ ਕਾਫ਼ੀ ਗਹਿਰੀ ਹੋ ਚੁੱਕੀ ਸੀ। ਡਾਕਟਰ ਵਾਰਡ ਦੇ ਬਗਲ ਵਿਚ ਬਣੇ ਆਪਣੇ ਕੁਆਟਰ ਵਿਚ ਸੀ। ਚੌਂਕੀਦਾਰ ਬਾਹਰ ਬੈਚ ’ਤੇ ਲੰਮਾ ਪਿਆ ਸੀ। ਉਹਨਾਂ ਨੂੰ ਦੇਖ ਕੇ, ਉਸ ਨੇ ਲੰਮੇ ਪਿਆਂ ਹੀ ਪੁੱਛਿਆ, “ਕੋਣ ਹੈ?”

“ਅਸੀਂ ਹਾਂ.....ਸ਼ਹਿਰ ਤੋਂ ਗੱਡੀ ਆ ਗਈ ਜਾਂ ਨਹੀਂ?”

“ਅਜੇ ਤਾਂ ਆਈ ਨਹੀਂ.....ਆਉਂਦੀ ਹੋਵੇਗੀ।”

ਚੌਂਕੀਦਾਰ ਦੀ ਅਵਾਜ਼ ਸੁਣ ਕੇ ਵਾਰਡ ਦੇ ਵਰਾਂਡੇ ਵਿਚ ਦੋ ਮੰਜ਼ੀਆਂ ’ਤੇ ਲੰਮੇ ਪਏ ਤਿੰਨ ਸਿਪਾਹੀਆਂ ਵਿਚੋਂ ਇਕ ਨੇ ਗਰਦਣ ਘੁਮਾ ਕੇ ਪੁੱਛਿਆ, “ਚੌਂਕੀਦਾਰ, ਕੌਣ ਆਇਆ ਹੈ?”

“ਜਨਾਬ, ਕੰਧਾਲੇ ਦੇ ਜਿਸ ਆਦਮੀ ਦੀ ਹਾਲਤ ਖਰਾਬ ਹੈ, ਉਹਦੇ ਵਾਰਸ ਆਏ ਹਨ।”

“ਅੱਛਾ.....।” ਕਹਿ ਕੇ ਉਸ ਸਿਪਾਹੀ ਨੇ ਆਪਣੇ ਸਾਥੀ ਨੂੰ ਜਗਾਉਂਦਿਆਂ ਕਿਹਾ, “ਉਠ ਉਏ ਤਰਸੇਮੇ। ਤੇਰੀ ਅਸਾਮੀ ਆ ਗਈ ਹੈ।”

“ਮਾਂ ਆਪਣੀ ਦੇ ਖਸਮ.....ਬਹੁਤ ਦੇਰ ਕਰ ਦਿੱਤੀ ਇਹਨਾਂ ਨੇ।” ਤਰਸੇਮ ਨੇ ਮੰਜ਼ੇ ’ਤੇ ਪਏ-ਪਏ ਨੇ ਕਮਰ ’ਤੇ ਬੰਨ੍ਹੀ ਗੋਲੀਆਂ ਵਾਲੀ ਪੇਟੀ ਨੂੰ ਠੀਕ ਕਰਦਿਆਂ ਕਿਹਾ।

“ਉਠ, ਜਾ ਕੇ ਉਹਨਾਂ ਨਾਲ ਗੱਲ ਕਰ ਲੈ।” ਸਿਪਾਹੀ ਸੂਰਤ ਸਿੰਘ ਨੇ ਤਰਸੇਮ ਨੂੰ ਇਕ ਵਾਰ ਫਿਰ ਹਲੂਣਿਆ।

“ਕੀ ਉਠਾਂ ਯਾਰ।.....ਮਾਂ ਦੇ ਖਸਮਾਂ.....ਨੇ ਮੇਰੀ ਸਾਰੀ ਨੀਂਦ ਖਰਾਬ ਕਰ ਦਿੱਤੀ।” ਤਰਸੇਮ ਨੇ ਉਠ ਕੇ ਕੰਘੀ ਨਾਲ ਕੇਸ ਠੀਕ ਕਰਕੇ ਉਹਨਾਂ ਨੂੰ ਕੱਸ ਕੇ ਬੰਨਿਆ ਅਤੇ ਸਿਰ ’ਤੇ ਪਗਤੀ ਰੱਖ ਲਈ। ਫਿਰ ਉਸ ਨੇ ਆਪਣੀ ਕਮਰ ਦੁਆਲੇ ਬੰਨ੍ਹੀ ਕਾਰਤੁਸ਼ਾਂ ਦੀ ਪੇਟੀ ਠੀਕ ਕੀਤੀ। ਰਾਈਫਲ ਚੁੱਕ ਕੇ ਉਸ ਦਾ ਹੱਥਾ ਦੂਜੇ ਮੰਜ਼ੇ ’ਤੇ ਪਏ ਕੰਸਟੇਬਲ ਦੇ ਪੱਟ ਤੇ ਮਾਰਦਾ ਹੋਇਆ ਬੋਲਿਆ, “ਉਠ ਉਏ ਮੰਸੇ, ਤੇਰੇ ਸਾਲੇ ਆ ਗਏ।”

ਮੰਸਾਰਾਮ ਹੜਬੜ੍ਹਾ ਕੇ ਉਠ ਬੈਠਾ ਅਤੇ ਦੋਨੋ ਹੱਥ ਆਪਣੇ ਚਿਹਰੇ 'ਤੇ ਫੇਰਦਾ ਬੋਲਿਆ, ਭੁੱਖੇ ਛਿੱਡ ਬੜੀ ਮੁਸਕਿਲ ਨਾਲ ਨਿੰਦ ਆਉਣ ਲੱਗੀ ਸੀ, ਹੁਣੈ ਤੂੰ ਜਗਾ ਦਿੱਤਾ।"

"ਹੁਣ ਆ ਗਏ ਉਹਾ ਮਿਟਾ ਲੈ ਭੁੱਖਾ।" ਤਰਸੇਮ ਨੇ ਕਿਹਾ।

ਮੰਸਾਰਾਮ ਨੇ ਆਪਣੀ ਵਰਦੀ ਠੀਕ ਕਰਕੇ ਸਿਰ 'ਤੇ ਪਗੜੀ ਰੱਖੀ ਅਤੇ ਰਾਈਫਲ ਚੱਕ ਕੇ ਬੋਲਿਆ, "ਕਿੱਥੇ ਹਨ?"

"ਚੌਂਕੀਦਾਰ ਦੇ ਕੋਲ ਖੜ੍ਹੇ ਹਨ।"

"ਸੱਦ ਉਹਨਾਂ ਨੂੰ?"

ਤਰਸੇਮ ਸਿੰਘ ਨੇ ਅਵਾਜ਼ ਦਿੱਤੀ, ਉ਷ੇ ਸਰਦਾਰਾ ਇਧਰ ਆ ਜਗਾ।

ਬਚਿੰਤ ਸਿੰਘ ਅਤੇ ਉਸ ਦੇ ਸਾਥੀ ਵਰਾਂਡੇ ਵਿਚ ਆ ਗਏ ਜਿੱਥੇ ਹਨੇਰਾ ਸੀ।

"ਤੁਹਾਡੇ ਵਿਚੋਂ ਉਸ ਜ਼ਖਮੀ ਦਾ ਵਾਰਿਸ ਕੌਣ ਹੈ ਜਿਸ ਦੀ ਹਾਲ ਖਰਾਬ ਹੈ?" ਤਰਸੇਮ ਸਿੰਘ ਨੇ ਪੁੱਛਿਆ।

"ਹਜ਼ੂਰ, ਮੈਂ ਹਾਂ।" ਬਚਿੰਤ ਸਿੰਘ ਨੇ ਬਾਕੀਆਂ ਤੋਂ ਇਕ ਪੈਰ ਮੋਹਰੇ ਹੁੰਦਿਆਂ ਕਿਹਾ।

"ਸਰਦਾਰਾ, ਤੂੰ ਕਿਹੋ ਜਿਹਾ ਬੰਦਾ ਹੈ? ਆਪ ਤਾਂ ਜਾ ਕੇ ਮੌਜ ਮਨਾਉਣ ਬੈਠ ਗਿਆ ਅਤੇ ਅਸੀਂ ਤਿਕਾਲਾਂ ਦੇ ਇਥੇ ਪਏ ਸੁੱਕ ਰਹੇ ਹਾਂ.....ਨਾ ਰੋਟੀ, ਨਾ ਪਾਣੀ।" ਤਰਸੇਮ ਸਿੰਘ ਨੇ ਕਿਹਾ। ਫਿਰ ਉਹ ਬਚਿੰਤ ਸਿੰਘ ਦੇ ਉੱਤਰ ਦੀ ਉਡੀਕ ਵਿਚ ਕੁੱਝ ਪੱਲ ਚੁੱਪ ਰਿਹਾ। ਜਦ ਉਹ ਖਮੋਸ਼ ਰਿਹਾ ਤਾਂ

ਤਰਸੇਮ ਸਿੰਘ ਨੇ ਗੁੱਸੇ ਨਾਲ ਕਿਹਾ, "ਜ਼ਖਮੀ ਨੂੰ ਸਹਿਰ ਲੈ ਕੇ ਜਾਣਾ ਹੈ ਜਾਂ ਇਥੇ ਹੀ ਮਰਨ ਦੇਣਾ ਹੈ?.....ਗੱਡੀ ਕਿੱਥੇ ਹੈ?"

"ਜਨਾਬ, ਗੱਡੀ ਤਾਂ ਅਜੇ ਆਈ ਨਹੀਂ.....ਚੌਂਕੀਦਾਰ ਨੂੰ ਪੁੱਛਿਆ ਸੀ।" ਬਚਿੰਤ ਸਿੰਘ ਨੇ ਸਹਿਮੀ ਜਿਹੀ ਅਵਾਜ਼ ਵਿਚ ਕਿਹਾ।

ਮੰਸਾਰਾਮ ਨੇ ਬਚਿੰਤ ਸਿੰਘ ਦੇ ਨਾਲ ਖੜ੍ਹੇ ਬੰਦਿਆਂ ਨੂੰ ਝਿੜਕਿਆ, "ਤੁਸੀਂ ਇਥੇ ਕਿਉਂ ਖੜ੍ਹੇ ਹੈ? ਜਾਉ....ਬਾਹਰ ਜਾ ਕੇ ਬੈਠੋ।"

ਬਲਵੰਤ, ਸਰਦਾਰਾ ਸਿੰਘ ਅਤੇ ਰੱਖਾ, ਵਰਾਂਡੇ ਤੋਂ ਬਾਹਰ ਚਲੇ ਗਏ ਤਾਂ ਤਰਸੇਮ ਸਿੰਘ ਨੇ ਬਚਿੰਤ ਸਿੰਘ ਨੂੰ ਬਹੁਤ ਹੀ ਸਖਤ ਅਤੇ ਰੁੱਖੀ ਅਵਾਜ਼ ਵਿਚ ਕਿਹਾ, "ਆਪ ਤਾਂ ਛਿੱਡ ਭਰ ਆਇਆਂ, ਸਾਡਾ ਵੀ ਕੁੱਝ ਸੋਚਿਆ ਹੈ?"

"ਜਨਾਬ, ਤੁਸੀਂ ਰੋਟੀ ਖਾ ਲਉ.....ਗੱਡੀ ਤਾਂ ਅਜੇ ਆਈ ਨਹੀਂ।" ਬਚਿੰਤ ਸਿੰਘ ਨੇ ਨਿਮਰਤਾ ਨਾਲ ਕਿਹਾ।

"ਕੰਮ ਤੇਰਾ ਕਰੀਏ ਅਤੇ ਰੋਟੀ ਆਪਣੇ ਪੱਲਿਊ ਖਾਈਏ?.....ਤੂੰ ਕਾਫ਼ੀ ਸਿਆਣਾ ਜੱਟ ਲਗਦਾ ਹੈ।" ਮੰਸਾਰਾਮ ਨੇ ਕਿਹਾ।

"ਜਨਾਬ....ਮੌਕਾ ਹੀ ਇਹੋ ਜਿਹਾ ਹੈ.....ਖੁਸ਼ੀ ਦਾ ਮੌਕਾ ਹੁੰਦਾ ਤਾਂ ਖਲਾ-ਪਲਾਅ ਕੇ ਨਿਹਾਲ ਕਰ ਦਿੰਦਾ।" ਬਚਿੰਤ ਸਿੰਘ ਨੇ ਕਿਹਾ।

"ਸਰਦਾਰਾ....ਤੇਰੇ ਘਰ ਵਿਆਹ-ਸਾਦੀ....ਅਤੇ ਕਈ ਖੁਸ਼ੀਆਂ ਆਈਆਂ ਹੋਣਗੀਆਂ.....ਕੀ ਕਦੀ ਤੂੰ ਇਹਨਾਂ ਨੂੰ ਸੱਦਿਆ ਸੀ?" ਤਰਸੇਮ ਸਿੰਘ ਨੇ ਆਪਣੇ ਸਾਥੀਆਂ ਵੱਲ ਇਸ਼ਾਰਾ ਕਰਦਿਆਂ ਪੁੱਛਿਆ।

ਬਚਿੰਤ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਤਾਂ ਤਰਸੇਮ ਸਿੰਘ ਬੋਲਿਆ, "ਸਰਦਾਰਾ.....ਖੁਸ਼ੀ ਦੇ ਮੌਕੇ 'ਤੇ ਜੱਟ ਸਾਨੂੰ ਤਾਂ ਕੀ, ਵਾਹਿਗੁਰੂ ਨੂੰ ਵੀ ਯਾਦ ਨਹੀਂ ਕਰਦਾ.....ਪੁਲਸ ਦੀ ਸੇਵਾ ਤਾਂ ਅਜਿਹੇ ਮੌਕਿਆਂ 'ਤੇ ਹੀ ਹੁੰਦੀ ਹੈ। ਤਿੰਨ ਜਣੇ ਹਾਂ। ਇਹਨਾਂ ਦੀ ਰੋਟੀ-ਪਾਣੀ ਦਾ ਖਿਆਲ ਕਰੋ।"

ਬਚਿੰਤ ਸਿੰਘ ਨੇ ਵੀਹ ਰੁਪਏ ਦਿੱਤੇ ਤਾਂ ਤਰਸੇਮ ਸਿੰਘ ਤਲਖ ਲਹਿਜੇ ਵਿਚ ਬੋਲਿਆ, "ਵੀਹਾਂ ਰੁਪਇਆਂ ਨਾਲ ਕੀ ਬਣੇਗਾ? ਦਸ ਤਾਂ ਹੋਰ ਦੋ।"

ਬਚਿੰਤ ਸਿੰਘ ਨੇ ਮਨ-ਹੀ-ਮਨ ਉਬਾਲ ਖਾਂਦਿਆਂ ਦਸ ਰੁਪਏ ਹੋਰ ਦੇ ਦਿੱਤੇ।

"ਜਨਾਬ.....ਕਰਤਾਰ ਸਿੰਘ ਦਾ ਕੀ ਹਾਲ ਹੈ?" ਬਚਿੰਤ ਸਿੰਘ ਨੇ ਰੁਪਏ ਦੇਣ ਬਾਅਦ ਅਧਿਕਾਰ-ਪੂਰਣ ਅਵਾਜ਼ ਵਿਚ ਪੁੱਛਿਆ।

"ਇਹ ਤਾਂ ਡਾਕਟਰ ਹੀ ਜਾਣਦਾ ਹੋਵੇਗਾ। ਤਿਕਾਲੀਂ ਉਹਨਾਂ ਨੇ ਉਸ ਨੂੰ ਟੀਕਾ ਲਾਇਆ ਸੀ। ਬਾਅਦ ਵਿਚ ਉਸ ਦੀ ਹਾਏ-ਹਾਏ ਨਹੀਂ ਸੁਣੀ। ਸੋ ਰਿਹਾ ਹੋਵੇਗਾ।" ਹਸਪਤਾਲ ਵਿਚ ਜ਼ਖਮੀਆਂ ਦੀ ਰਖਵਾਲੀ ਤੇ ਤਹਿਨਾਤ ਕੰਸਟੇਬਲ ਸੂਰਤ ਸਿੰਘ ਨੇ ਦੱਸਿਆ।

ਤਰਸੇਮ ਸਿੰਘ ਅਤੇ ਮੰਸਾਰਾਮ ਆਪਣੀਆਂ-ਆਪਣੀਆਂ ਬੰਦੂਕਾਂ ਚੁੱਕੀ ਬਸ-ਅੱਡੇ ਵੱਲ ਜਾਣ ਲੱਗੇ ਤਾਂ ਸੂਰਤ ਸਿੰਘ ਨੇ ਤਰਸੇਮ ਸਿੰਘ ਦੇ ਕੰਨ ਵਿਚ ਕਿਹਾ, "ਮੇਰੇ ਲਈ ਇਕ ਅਧੀਆ ਲੈ ਆਈਂ।"

"ਅਧੀਆ ਨਹੀਂ....ਪਉਂਾ ਕਾਫ਼ੀ ਹੋਵੇਗਾ। ਤੂੰ ਡਿਊਟੀ ਵੀ ਕਰਨੀ ਹੈ।" ਤਰਸੇਮ ਨੇ ਉਸ ਨੂੰ ਸਮਝਾਉਂਦਿਆਂ ਕਿਹਾ।

"ਨਹੀਂ ਉ਷ੇ ਤਰਸੇਮੇ ਬੰਦ ਅਧੀਆ ਲੈ ਕੇ ਆਈਂ.....ਮੈਂ ਕਿਹੜੀ ਗਸ਼ਤ ਕਰਨੀ ਹੈ? ਜ਼ਖਮੀਆਂ ਦੇ ਕਮਰੇ ਨੂੰ ਜਿੰਦਾ ਲਾ ਕੇ ਸੋਣ ਦੀ ਡਿਊਟੀ ਹੀ ਕਰਨੀ ਹੈ।" ਸੂਰਤ ਸਿੰਘ ਨੇ ਜਿਦ ਕੀਤੀ।

"ਅੱਛਾ.....ਤੂੰ ਡਿਕਰ ਨਾ ਕਰਾ ਤੇਰਾ ਘਰ ਪੂਰਾ ਹੋ ਜਾਵੇਗਾ।" ਤਰਸੇਮ ਨੇ ਹਸਪਤਾਲ ਦੇ ਫਾਟਕ ਵੱਲ ਵਧਦਿਆਂ ਕਿਹਾ।

ਇਕ ਘੰਟੇ ਬਾਅਦ ਤਰਸੇਮ ਸਿੰਘ ਅਤੇ ਮੰਸਾਰਾਮ ਮੁੜ ਕੇ ਆ ਗਏ। ਉਹ ਉੱਚੀ-ਉੱਚੀ ਇਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਉਹਨਾਂ ਨੂੰ ਫਾਟਕ ਰਾਹੀਂ ਅੰਦਰ ਆਉਂਦਿਆਂ ਦੇਖ ਕੇ ਬਚਿੰਤ ਸਿੰਘ ਉਠ ਖੜ੍ਹਾ ਹੋਇਆ। ਘਾਹ ਤੇ ਲੰਮੇ ਪਏ ਉਸ ਦੇ ਨਾਲ ਦੇ ਬੰਦੇ ਵੀ ਉਠ ਖੜ੍ਹੇ ਹੋਏ। ਉਹ ਛੇਤੀ-ਛੇਤੀ ਸਿਰਾਂ 'ਤੇ ਆਪਣੀਆਂ ਪੱਗਾਂ ਲਪੇਟਣ ਲੱਗੇ। ਬਚਿੰਤ ਸਿੰਘ ਫਾਟਕ ਵੱਲ ਨੂੰ ਤੁਰ ਪਿਆ। ਉਸ ਨੂੰ ਦੇਖ ਕੇ ਤਰਸੇਮ ਸਿੰਘ ਨੇ ਪੁੱਛਿਆ।

“ਕਿਉਂ ਗੱਡੀ ਆ ਗਈ?”

“ਅਜੇ ਤਾਂ ਆਈ ਨਹੀਂ” ਬਚਿੰਤ ਸਿੰਘ ਨੇ ਚਿੰਤਿਤ ਅਵਾਜ਼ ਵਿਚ ਕਿਹਾ।

“ਰਾਹ ਵਿਚ ਦੋ ਠੇਕੇ ਆਉਂਦੇ ਹਨ। ਡਰਾਈਵਰ ਕਿਤੇ ਸ਼ਰਾਬ ਪੀਣ ਬੈਠ ਗਿਆ ਹੋਣਾ ਹੈ।” ਮੰਸਾਰਾਮ ਨੇ ਹੱਸਦਿਆਂ ਕਿਹਾ।

ਤਰਸੇਮ ਸਿੰਘ ਅਤੇ ਮੰਸਾਰਾਮ ਦੀ ਅਵਾਜ਼ ਸੁਣ ਕੇ ਸੂਰਤ ਸਿੰਘ ਵੀ ਮੰਜੇ ਤੋਂ ਉਠ ਪਿਆ, “ਖਾ ਆਏ ਰੋਟੀ?”

“ਹਾਂ।”

“ਮੇਰਾ ਸਮਾਨ ਲੈ ਆਏ?”

“ਨਾ ਲਿਆਉਂਦੇ ਤਾਂ ਤੂੰ ਸਾਨੂੰ ਜੀਣ ਦਿੰਦਾ?” ਤਰਸੇਮ ਸਿੰਘ ਨੇ ਆਪਣੀ ਜੇਬ ਵਿਚੋਂ ਅਧੀਆ ਕੱਢ ਕੇ ਸੂਰਤ ਸਿੰਘ ਨੂੰ ਛੜਾਉਂਦਿਆਂ ਕਿਹਾ।

ਸੂਰਤ ਸਿੰਘ ਨੇ ਬੋਤਲ ਨੂੰ ਹਲਾ-ਭੁਲਾ ਕੇ ਛਣਕਾਇਆ ਅਤੇ ਫਿਰ ਉਹਦੇ ਢੱਕਣ ਨੂੰ ਦੇਖਦਾ ਹੋਇਆ ਬੋਲਿਆ, “ਬੰਦ ਹੈ ਜਾਂ ਖੁਲ੍ਹਾ ਲਿਆਏ ਆਂ।”

“ਬਿਲਕੁਲ ਬੰਦ.....ਸਿੱਕੇਬੰਦ ਸੀਲ ਲੱਗੀ ਹੈ।”

ਸੂਰਤ ਸਿੰਘ ਨੇ ਬੋਤਲ ਦਾ ਢੱਕਣ ਖੋਲ੍ਹ ਕੇ ਸੰਖਿਆ। ਫਿਰ ਚੌਕੀਦਾਰ ਨੂੰ ਅਵਾਜ਼ ਦੇ ਕੇ ਕੋਲ ਸੱਦਿਆ ਅਤੇ ਉਸ ਦੇ ਕੰਨ ਵਿਚ ਬੋਲਿਆ, “ਡਿਸਪੈਂਸਰੀ ਖੋਲ੍ਹ ਕੇ ਗਲਾਸ ਅਤੇ ਪਾਣੀ ਦਾ ਜੱਗ ਲੈ ਆ। ਬੂਹਾ ਹੌਲੀ ਜਿਹੇ ਖੋਲ੍ਹੀ, ਸੁਣਿਆ ਹੈ ਕਿ ਡਾਕਟਰ ਦੀ ਨੀਂਦ ਬਹੁਤ ਕੱਚੀ ਹੈ।”

“ਮੱਗ ਨਾਲ ਕੰਮ ਚਲਾ ਲਵੇਂ ਤਾਂ ਡਿਸਪੈਂਸਰੀ ਖੋਲ੍ਹਣ ਦੀ ਲੋੜ ਹੀ ਨਹੀਂ।” ਚੌਕੀਦਾਰ ਨੇ ਕਿਹਾ।

“ਤੂੰ ਜੋ ਲਿਆਉਣਾ ਹੈ ਲੈ ਆ। ਪਰ ਛੇਤੀ ਲਿਆ।” ਸੂਰਤ ਸਿੰਘ ਨੇ ਖਿੱਚਦਿਆਂ ਕਿਹਾ।

ਚੌਕੀਦਾਰ ਇਕ ਮੱਗ ਖਾਲੀ ਅਤੇ ਦੁਜਾ ਪਾਣੀ ਨਾਲ ਭਰ ਕੇ ਲੈ ਆਇਆ। ਸੂਰਤ ਸਿੰਘ ਨੇ ਖਾਲੀ ਮੱਗ ਅੱਧਾ ਭਰ ਲਿਆ, ਥੋੜ੍ਹਾ ਜਿਹਾ ਪਾਣੀ ਪਾ ਕੇ ਦੋ ਘੁੱਟ ਭਰੇ ਅਤੇ ਭੈੜਾ ਜਿਹਾ ਮੂੰਹ ਬਣਾਉਂਦਾ ਬੋਲਿਆ, “ਸਾਲੀ ਬਹੁਤ ਤਿੱਖੀ ਆ। ਲਗਦਾ ਹੈ, ਨਕਲੀ ਹੈ।”

“ਤੂੰ ਵੀ ਤਾਂ ਆਪਣਾ ਸਿਰ ਹੀ ਘੁਮਾਉਣਾ ਹੈ। ਅਸਲੀ ਹੋਈ ਜਾਂ ਨਕਲੀ.....ਕੀ ਫਰਕ ਪੈਂਦਾ ਹੈ?” ਤਰਸੇਮ ਸਿੰਘ ਨੇ ਕਿਹਾ।

ਸੂਰਤ ਸਿੰਘ ਨੇ ਅਧੀਆ ਪੀ ਲਿਆ ਤਾਂ ਉਹ ਅਤੇ ਤਰਸੇਮ ਸਿੰਘ ਲੰਮੇ ਪੈ ਗਏ।

“ਅੱਜ ਦੀ ਸਾਰੀ ਰਾਤ ਖਰਾਬ ਹੋ ਗਈ। ਸਾਰਾ ਦਿਨ ਵੀ ਵਾਧੂ ਦੀ ਦੌੜ-ਬੱਜ ਰਹੀ। ਸਵੇਰੇ ਚਾਰ ਵਜੇ ਦਾ ਛੁੱਟੀ ਤੇ ਹਾਂ। ਪੁਲਸ ਦੀ ਨੌਕਰੀ ਤਾਂ ਗੁਲਾਮੀ ਤੋਂ ਵੀ ਬੁਰੀ ਹੈ।” ਤਰਸੇਮ ਸਿੰਘ ਨੇ ਵੱਖ ਲੈਂਦਿਆਂ ਕਿਹਾ।

ਰਾਤ ਟਿਕ ਗਈ ਸੀ, ਪਰ ਗੱਡੀ ਆਉਣ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ। ਬਲਵੰਤ, ਸਰਦਾਰਾ ਸਿੰਘ ਅਤੇ ਰੱਖਾ ਬਾਹਰ ਲਾਅਨ ਵਿਚ ਹੀ ਸੌਂ ਗਏ ਸਨ। ਉਹਨਾਂ ਤੋਂ ਬੋਡੀ ਦੂਰ, ਲਕੜੀ ਦੇ ਬੈਂਚ 'ਤੇ ਚੌਕੀਦਾਰ ਸੁੱਤਾ ਪਿਆ ਸੀ। ਬਚਿੰਤ ਸਿੰਘ ਕਦੀ ਪੈ ਜਾਂਦਾ ਕਦੀ ਉਠ ਕੇ ਬੈਠ ਜਾਂਦਾ। ਸੜਕ 'ਤੇ ਕਿਸੇ ਗੱਡੀ ਦੀਆਂ ਲਾਈਟਾਂ ਚਮਕਣ ਲਗਦੀਆਂ ਜਾਂ ਕੋਈ ਅਵਾਜ਼ ਆਉਂਦੀ ਤਾਂ ਉਹ ਇਕਦਮ ਉਠ ਜਾਂਦਾ। ਪਰ ਗੱਡੀ ਬਿਨਾਂ ਰੁਕੇ ਅੱਗੇ ਚਲੇ ਜਾਂਦੀ ਤਾਂ ਉਹ ਨਿਰਾਸ ਅਤੇ ਖਿੱਝਿਆ ਜਿਹਾ ਸੌਂ ਜਾਂਦਾ।

ਜਦ ਉਸ ਦੀ ਬੇਚੈਨੀ ਬਹੁਤ ਵੱਧ ਗਈ ਤਾਂ ਉਹ ਉਠ ਕੇ ਟਹਿਲਣ ਲੱਗਾ। ਵਰਾਂਡੇ ਵਿਚ ਦੋ ਮੰਜਿਆਂ 'ਤੇ ਸੁੱਤੇ ਪਏ ਤਿੰਨ ਸਿਪਾਹੀ ਘੁਰਾੜੇ ਮਾਰ ਰਹੇ ਸਨ। ਦੂਜੇ ਪਾਸੇ ਬੈਂਚ 'ਤੇ ਸੁੱਤਾ ਪਿਆ ਚੌਕੀਦਾਰ ਨੱਕ ਅਤੇ ਮੂੰਹ ਰਾਹੀਂ ਅਜੀਬ ਜਿਹੀਆਂ ਅਵਾਜ਼ਾਂ ਕੱਚ ਰਿਹਾ ਸੀ। ਲਾਅਨ ਵਿਚ ਬਲਵੰਤ, ਸਰਦਾਰਾ ਸਿੰਘ ਅਤੇ ਰੱਖਾ ਵੀ ਮੂੰਹ ਅੱਡੀ ਸੌਂ ਰਹੇ ਸਨ।

ਅੱਧੀ ਰਾਤ ਦੇ ਬਾਅਦ ਗੱਡੀ ਆਈ। ਬਚਿੰਤ ਸਿੰਘ ਦੌੜ ਕੇ ਗਿਆ ਅਤੇ ਗੇਟ ਖੋਲ੍ਹ ਦਿੱਤਾ। ਗੱਡੀ ਦੀਆਂ ਮੋਹਰਲੀਆਂ ਬੱਤੀਆਂ ਦੀ ਰੋਸ਼ਨੀ ਸਾਰੇ ਵਰਾਂਡੇ ਵਿਚ ਫੈਲ ਗਈ। ਡਰਾਈਵਰ ਨੇ ਗੱਡੀ ਦਾ ਇੰਜਣ ਬੰਦ ਕਰ ਦਿੱਤਾ ਅਤੇ ਛਾਲ ਮਾਰ ਕੇ ਆਪਣੀ ਸੀਟ ਤੋਂ ਥੱਲੇ ਉੱਤਰਿਆ। ਗੱਡੀ ਦੀ ਦੂਸਰੀ ਰਾਹੀਂ ਇਕ ਹੋਰ ਆਦਮੀ ਬਾਹਰ ਆਇਆ।

“ਇਥੇ ਤਾਂ ਸਾਰੇ ਘੋੜੇ ਵੇਚ ਕੇ ਸੁੱਤੇ ਪਏ ਹਨ।” ਡਰਾਈਵਰ ਮਾਨ ਸਿੰਘ ਨੇ ਆਪਣੇ ਸਾਥੀ ਰੂਪ ਲਾਲ ਨੂੰ ਕਿਹਾ।

ਬਚਿੰਤ ਸਿੰਘ ਨੇ ਚੌਕੀਦਾਰ ਨੂੰ ਜਗਾ ਦਿੱਤਾ ਅਤੇ ਖਿੱਚ ਕੇ ਕਿਹਾ, “ਗੱਡੀ ਆ ਗਈ ਹੈ।”

“ਅਛਾ।” ਚੌਕੀਦਾਰ ਨੇ ਗਰਦਣ ਘੁਮਾ ਕੇ ਗੱਡੀ ਵੱਲ ਦੇਖਿਆ ਅਤੇ ਫਿਰ ਲੰਮਾ ਪੈ ਗਿਆ। ਉਸ ਨੇ ਉੱਠਦਿਆਂ-ਉੱਠਦਿਆਂ ਪੰਦਰਾਂ ਵੀਹ ਮਿੰਟ ਲਾ ਦਿੱਤੇ। ਉਹ ਡਰਾਈਵਰ ਮਾਨ ਸਿੰਘ ਦੇ ਕੋਲ ਆ ਗਿਆ, “ਸਰਦਾਰ ਮਾਨ ਸਿੰਘ, ਸੱਤ ਸ੍ਰੀ ਅਕਾਲ।”

“ਸੱਤ ਸ੍ਰੀ ਅਕਾਲ, ਸੁਣਾ ਦੇਵਾ ਸਿੰਘ, ਕੀ ਹਾਲ ਹੈ?”

“ਬਿਲਕੁਲ ਠੀਕ-ਠਾਕ....ਬਹੁਤ ਚਿਰ ਲਾ ਦਿੱਤਾ ਤੁਸੀਂ ਆਉਣ ਲਈ। ਡਾਕਟਰ ਸਾਹਬ ਨੇ ਤਾਂ ਛੇ ਵਜੇ ਇਤਲਾਹ ਦੇ ਦਿੱਤੀ ਸੀ।”

“ਗੱਡੀ ਵਿਹਲੀ ਨਹੀਂ ਸੀ। ਸਿਵਲ ਸਰਜਨ ਦੇ ਨਿਆਣੇ ਸਿਨੇਮਾ ਦੇਖਣ ਗਏ ਹੋਏ ਸਨ। ਉਹਨਾਂ ਨੂੰ ਘਰ ਪਹੁੰਚਾਉਂਦਿਆਂ-ਕਰਦਿਆਂ ਨੂੰ ਸਵਾ ਦਸ ਵੱਜ ਗਏ। ਖਾਣਾ ਖਾ ਕੇ ਤੁਰਦਿਆਂ ਨੂੰ ਸਵਾ ਗਿਆਰਾਂ ਹੋ ਗਏ।ਮਰੀਜ਼ ਕਿੱਥੇ ਹੈ?”

“ਮਰੀਜ਼ ਨਹੀਂ, ਫੌਜਾਦਾਰੀ ਦਾ ਕੇਸ ਹੈ। ਜਖਮ ਖਰਾਬ ਹੋ ਗਏ ਹਨ।” ਚੌਕੀਦਾਰ ਨੇ ਕਿਹਾ। ਫਿਰ ਡਾਕਟਰ ਦੇ ਕੁਆਟਰ ਵੱਲ ਜਾਂਦਾ ਬੋਲਿਆ, “ਮੈਂ ਡਾਕਟਰ ਸਾਹਬ ਨੂੰ ਦੱਸ ਆਵਾਂ....ਸਾਇਟ ਕੋਈ ਪਰਚਾ ਵਗੈਰਾ ਨਾਲ ਦੇਣਾ ਹੋਵੇ।”

“ਅੱਛਾ, ਇਹ ਦੱਸੋ....ਇਸ ਵੇਲੇ ਇਥੇ ਕਿਤੇ ਚਾਹ ਮਿਲ ਸਕਦੀ ਹੈ। ਨੀਂਦ ਆ ਰਹੀ ਹੈ। ਬਸ, ਪੰਜਾਬ ਮੀਲ ਦੀ ਚਾਹ ਮਿਲ ਜਾਵੇ ਤਾਂ ਬੇੜਾ ਪਾਰ ਸਮੱਝੋ।” ਡਰਾਈਵਰ ਮਾਨ ਸਿੰਘ ਨੇ ਕਿਹਾ।

“ਅੱਡੇ ’ਤੇ ਤਾਂ ਦੁਕਾਨਾਂ ਬੰਦ ਹਨ। ਹਾਂ....ਦਾਰਪੁਰ ਮੰਡੀ ਵਿਚ ਇਕ ਦੁਕਾਨ ਸਾਰੀ ਰਾਤ ਖੁੱਲੀ ਰਹਿੰਦੀ ਹੈ।” ਦੇਵਾ ਸਿੰਘ ਨੇ ਦੱਸਿਆ।

“ਰੂਪੇ, ਆ ਜਾ, ਚਾਹ ਪੀ ਆਈਏ।” ਕਹਿ ਕੇ ਮਾਨ ਸਿੰਘ, ਚੌਂਕੀਦਾਰ ਨੂੰ ਬੋਲਿਆ, “ਜਦ ਤੱਕ ਤੁਸੀਂ ਡਾਕਟਰ ਸਾਹਬ ਤੋਂ ਕਾਗਜ਼-ਪੱਤਰ ਤਿਆਰ ਕਰਵਾ ਲਉ।”

ਗੱਡੀ ਗੇਟ ਤੋਂ ਬਾਹਰ ਨਿਕਲ ਗਈ ਤਾਂ ਚੌਂਕੀਦਾਰ, ਡਾਕਟਰ ਦੇ ਕੁਆਟਰ ਵੱਲ ਚਲੇ ਗਿਆ। ਅੱਧੇ ਪੰਥੇ ਬਾਅਦ ਵਾਪਸ ਆ ਕੇ ਉਹ ਫਿਰ ਬੈਂਚ 'ਤੇ ਬੈਠ ਗਿਆ।

“ਡਾਕਟਰ ਸਾਹਬ ਆ ਗਏ?” ਬਚਿੰਤ ਸਿੰਘ ਨੇ ਪੁੱਛਿਆ।

“ਆ ਰਹੇ ਹਨ।” ਚੌਂਕੀਦਾਰ ਨੇ ਬੈਂਚ 'ਤੇ ਪਏ ਨੇ ਉੱਤਰ ਦਿੱਤਾ।

ਟੀਕੇ ਦਾ ਅਸਰ ਖਤਮ ਹੋਣ ਬਾਅਦ ਕਰਤਾਰ ਫਿਰ ਤੜਫਣ ਲੱਗਾ ਸੀ। ਬਚਿੰਤ ਸਿੰਘ ਕੁੱਝ ਸਮਾਂ ਕਰਤਾਰ ਦੀ ਹਾਏ-ਹਾਏ ਧਿਆਨ ਨਾਲ ਸੁਣਦਾ ਰਿਹਾ। ਫਿਰ ਚੌਂਕੀਦਾਰ ਦੇ ਕੋਲ ਆ ਕੇ ਘਬਰਾਇਆ ਹੋਇਆ ਬੋਲਿਆ, “ਕਾਕਾ, ਹਾਏ-ਹਾਏ ਕਰ ਰਿਹਾ ਹੈ। ਸ਼ਾਇਦ ਤਕਲੀਫ਼ ਜ਼ਿਆਦਾ ਵੱਧ ਗਈ ਹੈ।”

“ਕੋਈ ਗੱਲ ਨਹੀਂ। ਤਕਲੀਫ਼ ਵਿਚ ਹਰ ਆਦਮੀ ਹੂੰਗਦਾ ਹੈ, ਹਾਏ-ਹਾਏ ਕਰਦਾ ਹੈ।” ਕਹਿ ਕੇ ਚੌਂਕੀਦਾਰ ਨੇ ਕਰਵੱਟ ਲੈ ਲਈ।

ਬਚਿੰਤ ਸਿੰਘ ਨੇ ਲਾਅਨ ਵਿਚ ਪਏ ਬਲਵੰਤ, ਸਰਦਾਰਾ ਸਿੰਘ ਅਤੇ ਰੱਖੇ ਨੂੰ ਜਗਾ ਦਿੱਤਾ। ਉਹ ਅੱਖਾਂ ਮਲ੍ਹੇ ਉਠ ਬੈਠੇ। ਬਲਵੰਤ ਨੇ ਵਰਾਂਡੇ ਵੱਲ ਦੇਖਦਿਆਂ ਪੁੱਛਿਆ, “ਕੀ ਗੱਡੀ ਆ ਗਈ?”

“ਹਾਂ, ਆ ਤਾਂ ਗਈ ਹੈ, ਪਰ ਹੁਣ ਡਰਾਈਵਰ ਚਾਹ ਪੀਣ ਚਲੇ ਗਿਆ ਹੈ।” ਬਚਿੰਤ ਸਿੰਘ ਨੇ ਉਸ ਦੇ ਕੋਲ ਬੈਠਦਿਆਂ ਕਿਹਾ।

ਉਹ ਚਾਰੇ ਉੱਘਲਾਉਂਦੇ ਹੋਏ ਡਾਕਟਰ ਦੀ ਉਡੀਕ ਕਰਦੇ ਰਹੇ। ਜਦ ਅੱਧਾ ਘੰਟਾ ਹੋਰ ਲੰਘ ਗਿਆ ਨਾ ਡਾਕਟਰ ਆਇਆ ਤੇ ਨਾ ਡਰਾਈਵਰ, ਤਾਂ ਬਚਿੰਤ ਸਿੰਘ ਇਕ ਦਮ ਬੇਚੈਨ ਹੋ ਗਿਆ। ਉਹ ਵਰਾਂਡੇ ਵਿਚ ਚਲੇ ਗਿਆ ਜਿਥੇ ਇਕ ਪਾਸੇ ਸੌਂ ਰਹੇ ਤਿੰਨਾਂ ਕੰਸਟੇਬਲਾਂ ਦੇ ਘੁਰਾਡੇ ਅਤੇ ਵਾਰਡ ਦੇ ਅੰਦਰੋਂ ਕਰਤਾਰ ਦੇ ਕਰਾਹੁਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਬਚਿੰਤ ਸਿੰਘ, ਚੌਂਕੀਦਾਰ ਦੇ ਕੋਲ ਆ ਗਿਆ ਜਿਹੜਾ ਫਿਰ ਸੌਂ ਗਿਆ ਸੀ।

ਬਚਿੰਤ ਸਿੰਘ ਨੇ ਉਸ ਨੂੰ ਮੌਢੇ ਤੋਂ ਫੜ ਕੇ ਹਿਲਾਇਆ ਤਾਂ ਉਹ ਹੜਬੜ੍ਹ ਕੇ ਉਹਦੀ ਵੱਲ ਦੇਖਣ ਲੱਗਾ। ਫਿਰ ਗੁੱਸੇ ਨਾਲ ਪੁੱਛਿਆ, “ਕੀ ਗੱਲ ਹੈ?”

“ਡਾਕਟਰ ਸਾਹਬ ਤਾਂ ਅਜੇ ਆਏ ਨਹੀਂ?” ਬਚਿੰਤ ਸਿੰਘ ਨੇ ਕਿਹਾ।

“ਆ ਜਾਣਗੇ।” ਚੌਂਕੀਦਾਰ ਨੇ ਖਿੱਝਦਿਆਂ ਕਿਹਾ।

“ਇਕ ਵਾਰ ਉਹਨਾਂ ਨੂੰ ਫਿਰ ਜਾ ਕੇ ਕਹਿ ਆਉ....ਕਾਕਾ ਬਹੁਤ ਤੜਫ਼ ਰਿਹਾ ਹੈ।” ਬਚਿੰਤ ਸਿੰਘ ਨੇ ਦੁੱਖ ਭਰੇ ਲਹਿਜੇ ਵਿਚ ਕਿਹਾ।

“ਇਕ ਵਾਰ ਕਹਿ ਆਇਆਂ ਹਾਂ। ਘੜੀ-ਘੜੀ ਨਹੀਂ ਜਾਣਾ। ਉਹ ਮੇਰਾ ਅਫਸਰ ਹੈ....ਉਹਨੂੰ ਗੁੱਸਾ ਚੜ੍ਹ ਗਿਆ ਤਾਂ ਮੈਨੂੰ ਨੌਕਰੀ ਤੋਂ ਕੱਢ ਦੇਵੇਗਾ।” ਚੌਂਕੀਦਾਰ ਨੇ ਕਰਵੱਟ ਲੈਂਦਿਆਂ ਕਿਹਾ।

“ਮੇਰੀ ਖਾਤਰ ਇਕ ਵਾਰ ਫਿਰ ਜਾ ਆਉ।” ਬਚਿੰਤ ਸਿੰਘ ਨੇ ਮਿਨਤ ਕਰਦਿਆਂ ਕਿਹਾ।

“ਸਰਦਾਰ ਜੀ, ਮੈਂ ਮੁਫਤ ਵਿਚ ਝਿੜਕਾਂ ਕਿਉਂ ਖਾਵਾਂ? ਉਹਦੀ ਜਦ ਮਰਜ਼ੀ ਹੋਵੇਗੀ ਆ ਜਾਵੇਗਾ।”

ਬਚਿੰਤ ਸਿੰਘ ਕੁੱਝ ਪੱਲ ਉਹਦੀ ਵੱਲ ਦੇਖਦਾ ਰਿਹਾ। ਫਿਰ ਜੇਬ ਵਿਚੋਂ ਇਕ ਰੁਪਇਆ ਕੱਢ ਕੇ ਉਹਨੂੰ ਫਤਾਊਂਦਿਆਂ ਬੋਲਿਆ, “ਮੇਰੀ ਖਾਤਰ....ਇਕ ਵਾਰ ਫਿਰ ਜਾ ਆਉ।”

“ਕੀ ਹੈ?” ਚੌਂਕੀਦਾਰ ਨੇ ਬਚਿੰਤ ਸਿੰਘ ਵੱਲ ਹੱਥ ਵਧਾਉਂਦਿਆਂ ਪੁੱਛਿਆ।

“ਕੁਛ ਨਹੀਂ। ਚਾਹ-ਪਾਣੀ ਲਈ ਪੇਸੇ ਹਨ।” ਬਚਿੰਤ ਸਿੰਘ ਨੇ ਕਿਹਾ।

“ਇਕ ਨਾਲ ਕੀ ਬਣੇਗਾ?.....ਦੋ ਤਾਂ ਦੋ।” ਚੌਂਕੀਦਾਰ ਨੇ ਹੌਲੀ ਪਰ ਦ੍ਰਿੜ ਇਰਾਦੇ ਨਾਲ ਕਿਹਾ।

ਬਚਿੰਤ ਸਿੰਘ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਸ ਨੇ ਚੁੱਪ-ਚਾਪ ਚੌਂਕੀਦਾਰ ਨੂੰ ਇਕ ਰੁਪਇਆ ਹੋਰ ਦੇ ਦਿੱਤਾ। ਚੌਂਕੀਦਾਰ ਆਪਣੀ ਲਾਠੀ ਨਾਲ ਪੱਕੇ ਫਰਸ਼ ਤੇ ਜ਼ੋਰ-ਜ਼ੋਰ ਨਾਲ ਠੱਕ-ਠੱਕ ਕਰਦਾ ਹੋਇਆ ਡਾਕਟਰ ਦੇ ਕੁਆਟਰ ਵੱਲ ਚਲੇ ਗਿਆ। ਕੋਈ ਦਸ ਮਿੰਟ ਦੇ ਬਾਅਦ ਡਾਕਟਰ ਦੇ ਕਮਰੇ ਦੀ ਬੱਡੀ ਜੱਗ ਗਈ। ਚੌਂਕੀਦਾਰ ਆਪਣੀ ਲਾਠੀ ਨਾਲ ਠੱਕ-ਠੱਕ ਕਰਦਾ ਵਾਪਸ ਆ ਗਿਆ। ਉਸ ਨੇ ਵਰਾਂਡੇ ਵਿਚ ਸੌਂ ਰਹੇ ਸਿਪਾਹੀਆਂ ਵਿਚੋਂ ਬੈਟਰੀ ਦੀ ਰੋਸ਼ਨੀ ਨਾਲ ਸੂਰਤ ਸਿੰਘ ਨੂੰ ਪਹਿਚਾਣਿਆ ਅਤੇ ਉਸ ਨੂੰ ਮੌਢੇ ਤੋਂ ਹਲੂਣਦਾ ਬੋਲਿਆ, “ਹੌਲਦਾਰ ਸਾਹਬ, ਉਠੋ....ਡਾਕਟਰ ਸਾਹਬ ਆ ਰਹੇ ਹਨ।”

ਬਚਿੰਤ ਸਿੰਘ ਵੀ ਦੌੜ ਕੇ ਵਰਾਂਡੇ ਵਿਚ ਆ ਗਿਆ। ਅੰਦਰ ਕਰਤਾਰ ਬਹੁਤ ਉੱਚੀ-ਉੱਚੀ ਹੁੰਗ ਰਿਹਾ ਸੀ। ਸੂਰਤ ਸਿੰਘ ਹਤਬਤਾ ਕੇ ਉੱਠਿਆ। ਚੌਂਕੀਦਾਰ ਨੇ ਇਕ ਵਾਰ ਫਿਰ ਡਾਕਟਰ ਦੇ ਆਉਣ ਦੀ ਸੂਚਨਾ ਦਿੱਤੀ ਤਾਂ ਉਸ ਨੇ ਉਠ ਕੇ ਅਧਿਕ ਬੰਦੂਕ ਸੰਭਾਲ ਲਈ। ਉਸ ਨੇ ਦੜ੍ਹੀ 'ਤੇ ਹੱਥ ਫੇਰਦਿਆਂ ਕਿਹਾ, “ਡਾਕਟਰ ਸਾਹਬ ਇਸ ਵੇਲੇ ਕਿਉਂ ਆ ਰਿਹਾ ਹੈ?”

“ਅੰਦਰ ਜਿਸ ਮਰੀਜ਼ ਦੀ ਹਾਲਤ ਖਰਾਬ ਹੈ, ਉਸ ਨੂੰ ਬੜੇ ਹਸਪਤਾਲ ਭੇਜਣਾ ਹੈ।.... ਸਿਸਟਰ ਨੂੰ ਸੱਦਣ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ।” ਕਹਿ ਕੇ ਚੌਂਕੀਦਾਰ ਫਿਰ ਕੁਆਟਰ ਵੱਲ ਨੂੰ ਦੌੜ ਗਿਆ।

ਨਰਸ ਨਰਿੰਦਰ ਕੌਰ ਨੇ ਆਉਂਦਿਆਂ ਹੀ ਚੌਂਕੀਦਾਰ ਨੂੰ ਡਾਂਟਿਆਂ ਕਿਹਾ, “ਦੇਵਾ ਸਿੰਘ, ਤੈਨੂੰ ਪੰਜਾਹ ਵਾਰ ਦੱਸਿਆ ਹੈ ਕਿ ਰਾਤ ਨੂੰ ਨਾ ਜਗਾਇਆ ਕਰ। ਤੈਨੂੰ ਨੀਦ ਦੀਆਂ ਗੋਲੀਆਂ ਦਿੱਤੀਆਂ ਹੋਈਆਂ ਹਨ। ਜਦ ਕੋਈ ਰੋਗੀ ਜ਼ਿਆਦਾ ਹਾਏ-ਹਾਏ ਕਰੇ, ਉਸ ਨੂੰ ਚੁਪ ਕਰਕੇ ਇਕ ਗੋਲੀ ਦੇ ਦਿਆ ਕਰ।”

“ਸਿਸਟਰ....ਦੂਜੇ ਮਰੀਜ਼ਾਂ ਨੂੰ ਤਾਂ ਮੈਂ ਇਕ ਛੱਡ ਕੇ ਦੋ-ਦੋ ਗੋਲੀਆਂ ਦੇ ਦਿੰਦਾ ਹਾਂ, ਪਰ ਜਖਮੀਆਂ ਤੇ ਤਾਂ ਪੁਲਸ ਦਾ ਪਹਿਰਾ ਹੈ। ਉਸ ਦੇ ਕੋਲ ਤਾਂ ਡਾਕਟਰ ਸਾਹਬ ਜਾਂ ਆਪ ਹੀ ਜਾ ਸਕਦੇ ਹੋ।” ਚੌਂਕੀਦਾਰ ਨੇ ਸਫਾਈ ਪੇਸ਼ ਕਰਦਿਆਂ ਕਿਹਾ।

ਨਰਸ ਨਰਿੰਦਰ ਕੌਰ ਦੀ ਅਵਾਜ਼ ਸੁਣ ਕੇ ਕੰਸਟੇਬਲ ਸੂਰਤ ਸਿੰਘ ਸੁਚੇਤ ਹੋ ਗਿਆ। ਨਰਿੰਦਰ ਕੌਰ ਨੇ ਵਰਾਂਡੇ ਵਿਚ ਕਦਮ ਰੱਖਿਆ ਤਾਂ ਉਹ ਦੋ ਕਦਮ ਅੱਗੇ ਵੱਧਦਾ, ਹੱਸਦਾ ਹੋਇਆ ਬੋਲਿਆ, “ਸਿਸਟਰ, ਆਪਣੇ ਮਰੀਜ਼ਾਂ ਨੂੰ ਸੌਣ ਵੇਲੇ ਅਜਿਹੀ ਦਵਾਈ ਦਿਆ ਕਰੋ ਕਿ ਉਹ ਸਾਰੀ ਰਾਤ ਵੱਖ ਵੀ ਨਾ ਲੈਣ। ਨਹੀਂ ਤਾਂ ਨਾ ਇਹ ਆਪ ਸੌਂਦੇ ਹਨ ਤੇ ਨਾ ਸਾਨੂੰ ਸੌਣ ਦਿੰਦੇ ਹਨ। ਕਦੀ-ਕਦੀ ਤੁਹਾਡੀ ਨੀਂਦ ਵੀ ਖਰਾਬ ਕਰਨੀ ਪੈਂਦੀ ਹੈ।”

“ਚੌਂਕੀਦਾਰ ਨੂੰ ਤਾਂ ਗੋਲੀਆਂ ਦਿੱਤੀਆਂ ਹੋਈਆਂ ਹਨ। ਸਵੇਰੇ ਤੁਹਾਨੂੰ ਵੀ ਦੇ ਦੇਵਾਂਗੀ।” ਨਰਿੰਦਰ ਕੌਰ ਨੇ ਹੱਸਦਿਆਂ ਕਿਹਾ। ਫਿਰ ਜੋਰ-ਜੋਰ ਨਾਲ ਹੱਥ ਮਲਦੀ ਡਾਕਟਰ ਦੇ ਕੁਆਟਰ ਵੱਲ ਦੇਖਦੀ ਬੋਲੀ, “ਡਾਕਟਰ ਸਾਹਬ ਨੂੰ ਦੱਸ ਦਿੱਤਾ ਜਾਂ ਨਹੀਂ, ਦੇਵਾ ਸਿੰਘ?”

“ਹਾਂ ਸਿਸਟਰ, ਉਹਨਾਂ ਦੀ ਬੱਤੀ ਜਗੀ ਤੇ ਹੀ ਮੈਂ ਉਥੋਂ ਆਇਆ ਸੀ।”

ਕਮਰੇ ਅੰਦਰ ਕਰਤਾਰ ਦੀ ਹਾਏ-ਹਾਏ ਹੋਰ ਵੀ ਤੇਜ਼ ਅਤੇ ਉੱਚੀ ਹੋ ਗਈ ਸੀ। ਉਸ ਦੀ ਅਵਾਜ਼ ਸੁਣ ਕੇ ਬਚਿੰਤ ਸਿੰਘ ਦਾ ਦਿਲ ਬੈਠ ਰਿਹਾ ਸੀ, ਬੇਚੈਨੀ ਵੱਧ ਰਹੀ ਸੀ। ਉਸ ਨੇ ਬਹੁਤ ਘਬਰਾਈ ਹੋਈ ਅਵਾਜ਼ ਵਿਚ ਨਰਸ ਨੂੰ ਕਿਹਾ, “ਬੀਬੀ, ਮਰੀਜ਼ ਨੂੰ ਦੇਖ ਲਉ। ਬਹੁਤ ਚਿਰ ਦਾ ਹਾਏ-ਹਾਏ ਕਰ ਰਿਹਾ ਹੈ।”

“ਹੁਣੇ ਦੇਖਦੇ ਹਾਂ। ਡਾਕਟਰ ਸਾਹਬ ਆ ਰਹੇ ਹਨ।” ਨਰਸ ਨੇ ਬਚਿੰਤ ਸਿੰਘ ਤੇ ਉੱਡਦੀ ਜਿਹੀ ਨਜ਼ਰ ਮਾਰ ਕੇ ਕਿਹਾ।

ਕਰਤਾਰ ਦੀ ਹਾਏ-ਹਾਏ ਤੇ ਤਰਸੇਸ ਸਿੰਘ ਅਤੇ ਮੰਸਾਰਾਮ ਦੇ ਘੁਰਾਡ੍ਹਿਆਂ ਤੋਂ ਤੰਗ ਆ ਕੇ ਸੂਰਤ ਸਿੰਘ, ਨਰਿੰਦਰ ਕੌਰ ਅਤੇ ਚੌਂਕੀਦਾਰ ਦੇਵਾ ਸਿੰਘ ਵਰਾਂਡੇ ਤੋਂ ਬਾਹਰ ਆ ਗਏ। ਬਚਿੰਤ ਸਿੰਘ ਕੁੱਝ ਸਮਾਂ ਉਹਨਾਂ ਤੋਂ ਦੂਰ ਹੀ ਖੜ੍ਹਾ ਰਿਹਾ। ਫਿਰ ਬਲਵੰਤ ਹੋਰਾਂ ਕੋਲ ਚਲੇ ਗਿਆ।

ਕੋਈ ਤਿੰਨ ਵਜੇ ਡਰਾਈਵਰ ਮਾਨ ਸਿੰਘ ਮੁਤ ਕੇ ਆਇਆ। ਉਹ ਗੱਡੀ ਚੋਂ ਬਾਹਰ ਨਿਕਲਿਆ ਤਾਂ ਚੌਂਕੀਦਾਰ ਨੇ ਹੱਸਦਿਆਂ ਪੁੱਛਿਆ, “ਤੁਸੀਂ ਚਾਹ ਜਾਂ ਕੁੱਝ ਹੋਰ ਪੀਣ ਬੈਠ ਗਏ ਸੀ?”

“ਪੀ ਤਾਂ ਚਾਹ ਹੀ.....ਜ਼ਰਾ ਉੱਘ ਆ ਗਈ ਸੀ। ਸੋਚਿਆ, ਬੋਡੀ ਨੀਂਦ ਹੀ ਪੂਰੀ ਕਰ ਲਵਾਂ। ਸਵੇਰ ਦਾ ਡਿਊਟੀ ਤੇ ਹਾਂ।” ਮਾਨ ਸਿੰਘ ਨੇ ਜੋਰ ਨਾਲ ਉਬਾਸੀ ਲਈ। ਫਿਰ ਉਸ ਨੇ ਮੂੰਹ ਮੋਹਰੇ ਹੱਥ ਘੁਮਾਉਂਦਿਆਂ ਪੁੱਛਿਆ, “ਮਰੀਜ਼ ਕਿਥੇ ਹੈ? ਡਾਕਟਰ ਸਾਹਬ ਤੋਂ ਪਰਚਾ ਲੈ ਲਿਆ ਉਸ ਦਾ?”

“ਡਾਕਟਰ ਸਾਹਬ ਆਉਂਦੇ ਹੀ ਹੋਣੇ ਹਨ?” ਇਹ ਕਹਿ ਕੇ ਚੌਂਕੀਦਾਰ, ਡਾਕਟਰ ਦੇ ਕੁਆਟਰ ਵੱਲ ਦੇਖਣ ਲੱਗਾ ਜਿਸ ਦੀਆਂ ਦੋ ਖਿਤਕੀਆਂ ਵਿਚੋਂ ਰੋਸ਼ਨੀ ਛਣ-ਛਣ ਬਾਹਰ ਆ ਰਹੀ ਸੀ।

ਮਾਨ ਸਿੰਘ ਨੇ ਗੱਡੀ ਦਾ ਬੋਨੈਟ ਉਪਰ ਚੁੱਕਿਆ ਅਤੇ ਆਪ ਬੈਚ 'ਤੇ ਬੈਠ ਰਿਹਾ। ਕੁੱਝ ਹੀ ਮਿੰਟਾਂ ਬਾਅਦ ਉਸ ਦੇ ਘੁਰਾਡ੍ਹਿਆਂ ਦੀ ਅਵਾਜ਼ ਆਉਣ ਲੱਗੀ।

“ਦੇਵਾ ਸਿੰਘ, ਲਗਦਾ ਹੈ ਕਿ ਡਾਕਟਰ ਸਾਹਬ ਫਿਰ ਸੌਂ ਗਏ ਹਨ। ਜਾ ਕੇ ਪਤਾ ਕਰੋ। ਘਰ ਮੇਰਾ ਨਿਆਣਾ ਇਕੱਲਾ ਸੌਂ ਰਿਹਾ ਹੈ।” ਸਿਸਟਰ ਨਰਿੰਦਰ ਕੌਰ ਨੇ ਕਿਹਾ।

“ਬਾਬੂ ਜੀ ਕਿਥੇ ਗਏ?”

“ਇਥੇ ਹੀ ਹਨ। ਉਹਨਾਂ ਦੀ ਤਬੀਅਤ ਠੀਕ ਨਹੀਂ ਹੈ।” ਨਰਿੰਦਰ ਕੌਰ ਨੇ ਬੇਚੈਨੀ ਨਾਲ ਪਾਸਾ ਬਦਲਦਿਆਂ ਕਿਹਾ।

ਕੋਈ ਪੰਦਰਾਂ ਮਿੰਟਾਂ ਬਾਅਦ ਡਾਕਟਰ ਆ ਗਿਆ। ਸੂਰਤ ਸਿੰਘ ਨੇ ਕਾਹਲੀ ਨਾਲ ਉੱਠ ਕੇ ਜਿੰਦਾ ਖੋਲ੍ਹਿਆ। ਡਾਕਟਰ ਉਹਨਾਂ ਸਾਰਿਆਂ ਦੀ ਸੱਤ-ਸ੍ਰੀ-ਅਕਾਲ ਦਾ ਜਵਾਬ ਦਿੱਤਿਆਂ ਕਮਰੇ ਵੱਲ ਚਲੇ ਗਿਆ। ਨਰਸ ਨਰਿੰਦਰ ਕੌਰ ਉਸ ਦੇ ਪਿੱਛੇ-ਪਿੱਛੇ ਸੀ।

ਡਾਕਟਰ ਗਰੋਵਰ ਕਰਤਾਰ ਦੇ ਉਪਰ ਚੁੱਕ ਗਿਆ। ਉਸ ਨੇ ਕਰਤਾਰ ਦੀ ਨਬਜ਼ ਦੇਖੀ ਅਤੇ ਉਸ ਦੀ ਹਿਸਟਰੀ-ਸੀਟ ਉਪਰ ਕੁੱਝ ਲਿਖ ਕੇ ਨਰਿੰਦਰ ਕੌਰ ਨੂੰ ਟਰਾਂਸਫਰ ਸਰਟੀਫਿਕੇਟ ਤਿਆਰ ਕਰਨ ਲਈ ਕਿਹਾ। ਨਰਿੰਦਰ ਕੌਰ ਨੇ ਫਾਰਮ ਭਰ ਕੇ ਡਾਕਟਰ ਗਰੋਵਰ ਦੇ ਹੱਥ ਫੜਾ ਦਿੱਤਾ ਅਤੇ ਇਕ ਪਾਸੇ ਖੜ੍ਹੀ ਹੋ ਗਈ। ਡਾਕਟਰ ਨੇ ਫਾਰਮ ਤੇ ਉੱਡਦੀ ਜਿਹੀ ਨਜ਼ਰ ਮਾਰੀ ਅਤੇ ਉਸ ਹੀ ਹਿਸਟਰੀ-ਸੀਟ ਨਾਲ ਪਿੰਨ ਕਰਕੇ ਚੌਂਕੀਦਾਰ ਨੂੰ ਵਧਾਉਂਦਿਆਂ ਕਿਹਾ, “ਇਹ ਡਰਾਈਵਰ ਨੂੰ ਦੇ ਦਿਉ। ਮਰੀਜ਼ ਨੂੰ ਛੇਤੀ-ਛੇਤੀ ਭੇਜ ਦਿਉ” ਕਹਿ ਕੇ ਡਾਕਟਰ ਗਰੋਵਰ ਬੂਹੇ ਵੱਲ ਨੂੰ ਮੁਤ ਪਿਆ।

“ਡਾਕਟਰ ਸਾਹਬ, ਮਰੀਜ਼ ਨੂੰ ਕੋਈ ਟੀਕਾ ਲਾ ਦਿਉਇਹਨੂੰ ਬਹੁਤ ਤਕਲੀਫ਼ ਹੁੰਦੀ ਲਗਦੀ ਹੈ।” ਬਚਿੰਤ ਸਿੰਘ ਨੇ ਹੱਥ ਜੋੜਦਿਆਂ ਕਿਹਾ।

“ਟੀਕਾ ਲਾ ਦਿੱਤਾ ਸੀ। ਹੁਣ ਲੋੜ ਨਹੀਂ ਹੈ।” ਕਹਿ ਕੇ ਡਾਕਟਰ ਗਰੋਵਰ ਵਰਾਂਡੇ ਵਿਚ ਆ ਗਿਆ।

ਸੁਰਤ ਸਿੰਘ ਨੇ ਤਰਸੇਮ ਸਿੰਘ ਅਤੇ ਮੰਸਾਰਾਮ ਨੂੰ ਝੰਜੜ ਕੇ ਜਗਾ ਦਿੱਤਾ। ਉਹਨਾਂ ਨੇ ਡਾਕਟਰ ਦੀ ਅਵਾਜ਼ ਸੁਣੀ ਤਾਂ ਛੇਤੀ-ਛੇਤੀ ਪਗਡੀਆਂ ਸਿਰ ’ਤੇ ਰੱਖ ਕੇ ਆਪਣੀਆਂ ਰਾਈਫਲਾਂ ਸੰਭਾਲ ਲਈਆਂ। ਨਰਸਿੰਗ ਅਰਦਲੀ ਰੂਪ ਲਾਲ ਅਤੇ ਚੌਂਕੀਦਾਰ ਐਂਬੂਲੇਂਸ ਵਿਚੋਂ ਸਟਰੈਚਰ ਕੱਢ ਲਿਆਏ। ਦੋਨਾਂ ਨੇ ਮਿਲ ਕੇ ਕਰਤਾਰ ਨੂੰ ਸਟਰੈਚਰ ਤੇ ਪਾਇਆ ਅਤੇ ਲਿਆ ਕੇ ਐਂਬੂਲੇਂਸ ਵਿਚ ਰੱਖ ਦਿੱਤਾ। ਨਰਿੰਦਰ ਕੌਰ ਨੇ ਬਿਸਤਰੇ ’ਤੇ ਨਜ਼ਰ ਮਾਰੀ। ਉਸ ਨੇ ਬੈਡ-ਸੀਟ ਅਤੇ ਮਰੀਜ਼ ਨੂੰ ਹਸਪਤਾਲ ਤੋਂ ਮਿਲੇ ਸਮਾਨ ਨੂੰ ਚੈਕ ਕੀਤਾ ਤੇ ਬਾਹਰ ਆ ਗਈ।

ਤਰਸੇਮ ਸਿੰਘ, ਡਰਾਈਵਰ ਦੇ ਨਾਲ ਮੋਹਰਲੀ ਸੀਟ ’ਤੇ ਬੈਠ ਗਿਆ। ਮੰਸਾਰਾਮ ਅਤੇ ਰੂਪਲਾਲ ਸਟਰੈਚਰ ਦੇ ਸਾਹਮਣੇ ਵਾਲੀ ਸੀਟ ’ਤੇ ਬੈਠ ਗਏ। ਬਚਿੰਤ ਸਿੰਘ ਦੇ ਪਿੱਛੇ-ਪਿੱਛੇ ਬਲਵੰਡ, ਸਰਦਾਰਾ ਸਿੰਘ ਅਤੇ ਰੱਖਾ ਵੀ ਐਂਬੂਲੇਂਸ ਵੱਲ ਵੱਧੇ ਤਾਂ ਰੂਪਲਾਲ ਨੇ ਉਹਨਾਂ ਨੂੰ ਰੋਕਦਿਆਂ ਕਿਹਾ, “ਸਿਰਫ਼ ਇਕ ਜਣਾ ਆਉ। ਪਿੱਛੇ ਤਿੰਨ ਆਦਮੀਆਂ ਤੋਂ ਜ਼ਿਆਦਾ ਬਿਠਾਉਣ ਦਾ ਹੁਕਮ ਨਹੀਂ ਹੈ।”

ਬਚਿੰਤ ਸਿੰਘ ਹਾਂਡੇ ਕੱਢਦਾ ਬੋਲਿਆ, “ਇਕ ਹੋਰ ਬਿਠਾ ਲਉ, ਮੇਰੇ ਨਾਲ ਦੂਸਰਾ ਆਦਮੀ ਹੋਵੇਗਾ ਤਾਂ ਮੈਨੂੰ ਆਸਰਾ ਰਹੇਗਾ।”

“ਕਹਿ ਜੂ ਦਿੱਤਾ ਕਿ ਹੁਕਮ ਨਹੀਂ ਹੈ।” ਰੂਪਲਾਲ ਨੇ ਸਥਤੀ ਨਾਲ ਕਿਹਾ।

“ਅੱਛਾ ਬਲਵੰਡੇ, ਤੁਸੀਂ ਪਿੱਡ ਨੂੰ ਚਲੋ ਜਾਓ।.....ਸਵੇਰੇ ਪਹਿਲੀ ਲਾਰੀ ਚਾਚਾ ਮੇਲਾ ਸਿੰਘ ਨੂੰ ਬੜੇ ਹਸਪਤਾਲ ਭੇਜ ਦੇਣਾ। ਉਸ ਨੂੰ ਕਹਿਣਾ ਕਿ ਫੇਰੂਮਲ ਨੂੰ ਨਾਲ ਲੈ ਆਵੇ। ਜਸਵੰਤ ਕੌਰ ਨੂੰ ਨਾਲ ਨਾ ਲਿਆਵੇ। ਉਹ ਵਿਚਾਰੀ ਇਸ ਖੱਜਲ-ਖੁਆਰੀ ਵਿਚ ਕੀ ਕਰੂਗੀ” ਬਚਿੰਤ ਸਿੰਘ ਨੇ ਕਿਹਾ।

ਤੱਤਕੇ ਚਾਰ ਵਜੇ ਐਂਬੂਲੇਂਸ ਹਸਪਤਾਲ ਪਹੁੰਚ ਗਈ। ਕਰਤਾਰ ਨੂੰ ਐਮਰਜੈਂਸੀ ਵਾਰਡ ਵਿਚ ਲੈ ਗਏ। ਤਰਸੇਮ ਸਿੰਘ ਅਤੇ ਮੰਸਾਰਾਮ ਇਕ ਪਾਸੇ ਬੈਠ ਗਏ। ਡਿਊਟੀ ਨਰਸ, ਡਰਿੰਗ-ਰੂਮ ਵਿਚ ਸੌਂ ਰਹੀ ਸੀ ਅਤੇ ਡਾਕਟਰ ਉਥੇ ਨਹੀਂ ਸੀ। ਰੂਪਲਾਲ ਨੇ ਨਰਸ ਨੂੰ ਜਗਾ ਕੇ ਕਿਹਾ, “ਬਹੁਤ ਸੀਰੀਅਸ ਕੇਸ ਲੈ ਕੇ ਆਏ ਹਾਂ। ਸਿਸਟਰ ਛੇਤੀ ਉਠੋ।”

“ਇਥੇ ਸਿਰਫ਼ ਸੀਰੀਅਸ ਕੇਸ ਹੀ ਆਉਂਦੇ ਹਨ। ਤੁਸੀਂ ਮਰੀਜ਼ ਨੂੰ ਲੰਮੇ ਪਾ ਦਿਓ। ਮੈਂ ਹੁਣੇ ਆਉਂਦੀ ਹਾਂ।” ਨਰਸ ਨੇ ਕਰਵੱਟ ਲੈਂਦਿਆਂ ਕਿਹਾ।

ਰੂਪਲਾਲ ਨੇ ਕੇਸ-ਹਿਸਟਰੀ ਅਤੇ ਟਰਾਂਸਫਰ-ਸਰਟੀਫਿਕੇਟ ਨਰਸ ਦੇ ਹੱਥ ਵਿਚ ਦੇ ਦਿੱਤੇ ਜਿਹਨਾਂ ਨੂੰ ਉਸ ਨੇ ਸਿਰਹਾਣੇ ਥੱਲੇ ਰੱਖ ਲਿਆ।

ਪੰਦਰਾਂ-ਵੀਹ ਮਿੰਟਾਂ ਦੇ ਬਾਅਦ ਨਰਸ ਉਠ ਕੇ ਐਮਰਜੈਂਸੀ-ਰੂਮ ਵਿਚ ਆ ਗਈ। ਤਰਸੇਮ ਸਿੰਘ ਨੇ ਬੈਂਚ ਤੋਂ ਉਠਦਿਆਂ ਪੁੱਛਿਆ, “ਸਿਸਟਰ, ਕੀ ਦੂਜੇ ਕਮਰੇ ਵਿਚੋਂ ਕੋਈ ਬੂਹਾ ਬਾਹਰ ਨੂੰ ਜਾਂਦਾ ਹੈ?”

“ਨਹੀਂ।” ਨਰਸ ਨੇ ਉੱਤਰ ਦਿੱਤਾ।

ਮੈਂ ਦੇਖਦਾ ਹਾਂ।” ਤਰਸੇਮ ਸਿੰਘ ਨੇ ਦੂਸਰੇ ਕਮਰੇ ਵੱਲ ਜਾਂਦਿਆਂ ਕਿਹਾ।

“ਕਹਿ ਤਾਂ ਦਿੱਤਾ, ਨਹੀਂ ਖੁੱਲਦਾ।” ਨਰਸ ਨੇ ਤਲਖ ਲਹਿਜੇ ਵਿਚ ਕਿਹਾ।

“ਅਸੀਂ ਤਸੱਲੀ ਤਾਂ ਕਰਨੀ ਹੈ ਨਾ।” ਤਰਸੇਮ ਨੇ ਕਿਹਾ ਅਤੇ ਉਸ ਕਮਰੇ ਵਿਚ ਜਾ ਕੇ ਦੇਖ ਕੇ ਮੁੜਦਿਆਂ ਬੋਲਿਆ, “ਡਿਊਟੀ ਹੀ ਐਸੀ ਹੈ। ਮੁਲਜਿਮ ਦੀ ਜਦ ਤੱਕ ਜਮਾਨਤ ਨਹੀਂ ਹੋ ਜਾਂਦੀ, ਜਾਂ ਇਹਨੂੰ ਵਾਰਸਾਂ ਦੇ ਹਵਾਲੇ ਨਹੀਂ ਕਰ ਦਿੱਤਾ ਜਾਂਦਾ, ਇਹ ਸਾਡੀ ਜ਼ਿਮੇਦਾਰੀ ਹੈ।”

ਨਰਸ ਨੇ ਡਿੱਖੀਆਂ ਨਜ਼ਰਾਂ ਨਾਲ ਉਹਦੀ ਵੱਲ ਦੇਖਿਆ ਅਤੇ ਰਜਿਸਟਰ ਵਿਚ ਦਰਜ ਕਰਕੇ ਬਚਿੰਤ ਸਿੰਘ ਨੂੰ ਪੁੱਛਿਆ, “ਮਰੀਜ਼ ਦੇ ਨਾਲ ਤੁਸੀਂ ਆਏ ਹੋ?”

“ਹਾਂ ਜੀ।” ਬਚਿੰਤ ਸਿੰਘ ਨੇ ਅੱਗੇ ਵੱਧਦਿਆਂ ਕਿਹਾ।

“ਕੀ ਐਕਸੀਡੈਂਟ ਦਾ ਕੇਸ ਹੈ?” ਨਰਸ ਨੇ ਪੁੱਛਿਆ।

“ਨਹੀਂ ਸਿਸਟਰ, ਡੌਜ਼ਦਾਰੀ ਦਾ ਕੇਸ ਹੈ। ਮੁਲਜ਼ਮ ਦੀ ਅਜੇ ਜਮਾਨਤ ਨਹੀਂ ਹੋਈ।” ਤਰਸੇਮ ਸਿੰਘ ਨੇ ਬੈਠਿਆਂ ਬੈਠਿਆਂ ਕਿਹਾ।

“ਅੱਛਾ। ਤਾਂ ਫੌਜਦਾਰੀ ਦਾ ਕੇਸ ਹੈ।” ਨਰਸ ਨੇ ਕਿਹਾ ਅਤੇ ਫਿਰ ਬਾਹਰ ਆ ਕੇ ਹਾਕਾਂ ਮਾਰਨ ਲੱਗਾ, “ਚੇਤਰਾਮ.....ਓ ਚੇਤਰਾਮ।”

ਕਈ ਵਾਰ ਹਾਕਾਂ ਮਾਰਨ ’ਤੇ ਵੀ ਕੋਈ ਉੱਤਰ ਨਾ ਮਿਲਿਆ ਤਾਂ ਉਹ ਬੁਝਬੁਝ ਕਰਦੀ ਅੰਦਰ ਮੁੜ ਆਈ। ਉਹ ਕਰਤਾਰ ਦੀ ਨਾਤ ਫੜ੍ਹ ਕੇ ਘੜੀ ਦੇਖਦੀ ਰਹੀ। ਉਸ ਨੇ ਪਲਸ-ਰੋਟ ਸੀਟ ਤੇ ਲਿਖਿਆ ਅਤੇ ਬਚਿੰਤ ਸਿੰਘ ਵੱਲ ਦੇਖਿਆ।

ਬਚਿੰਤ ਸਿੰਘ ਨਰਸ ਦੀਆਂ ਅੱਖਾਂ ਦੀ ਤਾਬ ਨਾ ਢੱਲ ਸਕਿਆ। ਉਸ ਦਾ ਚਿਹਰਾ ਪੀਲਾ ਹੋ ਗਿਆ। ਉਸ ਨੂੰ ਆਪਣੇ ਸਰੀਰ ਵਿਚ ਝੁਣ੍ਝੁਣੀ ਜਿਹੀ ਮਹਿਸੂਸ ਹੋਈ। ਨਰਸ ਨੇ ਹਿਸਟਰੀ ਸੀਟ ਦਾ ਪੈਂਡ ਕਰਤਾਰ ਦੇ ਮੰਜੇ ਦੀ ਪਿਉਦੀ ਲਟਕਾ ਦਿੱਤਾ ਅਤੇ ਦੁਆਰਾ ਬਾਹਰ ਆ ਕੇ ਚੇਤਰਾਮ ਨੂੰ ਹਾਕਾਂ ਮਾਰਨ ਲੱਗੀ। ਇਕ ਵਾਰ ਫਿਰ, ਜਦ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਹ ਆ ਕੇ ਕੁਰਸੀ ’ਤੇ ਬੈਠ ਗਈ ਅਤੇ ਮੌਜੂਦਾ ਦੇ ਹੋਹਾਂ ਬਾਹਾਂ ਦਾ ਸਿਰਹਾਣਾ ਬਣਾ ਕੇ ਮੱਥਾ ਟਿਕਾ ਦਿੱਤਾ। ਅਜੇ ਉਹ ਉੱਘ ਹੀ ਰਹੀ ਸੀ ਕਿ ਬਾਹਰ ਉਸ ਨੂੰ ਚੇਤਰਾਮ ਦੀ ਅਵਾਜ਼ ਸੁਣਾਈ ਦਿੱਤੀ, ਜਿਹੜਾ ਕਿਸੇ ਨਾਲ ਬਹਿਸ ਕਰ ਰਿਹਾ ਸੀ। ਨਰਸ ਨੇ ਸਿਰ ਉੱਪਰ ਚੁੱਕਿਆ ਅਤੇ ਹੌਲੀ-ਹੌਲੀ ਉੱਠ ਕੇ ਬਾਹਰ ਚਲੇ ਗਈ। ਪਰ ਕਮਰੇ ਦੇ ਅੰਦਰ ਟੈਲੀਫੋਨ ਦੀ ਘੰਟੀ ਵੱਖਣ ਲੱਗੀ ਤਾਂ ਉਹ ਮੁੜ ਆਈ ਅਤੇ ਫੌਨ ਚੁੱਕ ਕੇ ਹੌਲੀ ਜਿਹੇ ਬੋਲੀ, “ਐਮਰਜੈਂਸੀ।”

“ਤੁਸੀਂ ਕਿੱਥੇ ਮਰ ਜਾਂਦੇ ਹੋ.....ਕੀ ਡਿਊਟੀ ’ਤੇ ਵੀ ਸੁੱਤੇ ਰਹਿੰਦੇ ਹੋ? ਦੋ ਮਿੰਟ ਤੱਕ ਕਿਸੇ ਨੇ ਵੀ ਫੌਨ ਨਹੀਂ ਚੁੱਕਿਆ।” ਬਹੁਤ ਗੁੱਸੇ ਨਾਲ ਕਹਿ ਕੇ ਉਹ ਫਿਰ ਬੋਲਿਆ, “ਮੈਂ ਡਿਪਟੀ ਕਮਿਸ਼ਨਰ ਬੋਲ ਰਿਹਾ ਹਾਂ। ਡਾਕਟਰ ਆਨ-ਡਿਊਟੀ ਕੌਣ ਹੈ?”

“ਗੁੱਡ ਮਾਰਨਿੰਗ ਸਰ, “ਡਾਕਟਰ ਗੋਪਾਲ, ਸਰ।”

“ਕਿੱਥੇ ਹੈ ਡਾਕਟਰ?”

“ਸਰ, ਬਾਬੂਮ ਗਏ ਹਨ।” ਨਰਸ ਨੇ ਬਹੁਤ ਨਿਮਰਤਾ ਨਾਲ ਉੱਤਰ ਦਿੱਤਾ।

“ਮੇਰੇ ਛੋਟੇ ਬੱਚੇ ਨੂੰ ਸਾਹ ਦੀ ਤਕਲੀਫ਼ ਹੋ ਰਹੀ ਹੈ। ਖੰਘ ਅਤੇ ਬੁਖਾਰ ਵੀ ਹੈ। ਉਹਨਾਂ ਨੂੰ ਕਹੋ ਕਿ ਫੌਰਨ ਪਹੁੰਚਣਾ।”

“ਯੈਸ ਸਰ....ਮੈਂ ਉਹਨਾਂ ਨੂੰ ਹੁਣੇ ਦੱਸਦੀ ਹਾਂ।” ਨਰਸ ਨੇ ਫੋਨ ਰੱਖ ਦਿੱਤਾ। ਉਹ ਕਾਹਲੀ-ਕਾਹਲੀ ਬਾਹਰ ਚਲੇ ਗਈ ਅਤੇ ਚੇਤਰਾਮ ਨੂੰ ਝਿੜਕਦੀ ਹੋਈ ਬੋਲੀ, “ਚੇਤਰਾਮ, ਕੀ ਝਗੜਾ ਕਰ ਰਿਹਾ ਹੈ?.....ਡਾਕਟਰ ਸਾਹਬ ਨੂੰ ਹੁਣੇ ਸੱਦ ਕੇ ਲਿਆਉ। ਡੀ. ਸੀ. ਸਾਹਬ ਦਾ ਟੈਲੀਫੋਨ ਹੈ।”

ਡੀ. ਸੀ. ਦੇ ਫੋਨ ਬਾਰੇ ਸੁਣ ਕੇ ਚੇਤਰਾਮ ਬੁਝਭੁਝ ਕਰਦਾ ਮੈਡੀਕਲ ਵਾਰਡ ਵੱਲ ਨੂੰ ਦੌੜ ਗਿਆ।

ਕੁੱਝ ਹੀ ਮਿੰਟਾਂ ਬਾਅਦ ਡਾਕਟਰ ਗੋਪਾਲ ਆ ਗਿਆ। ਨਰਸ ਨੇ ਬਹੁਤ ਹੀ ਕਾਹਲੀ-ਕਾਹਲੀ ਡੀ.ਸੀ. ਨਾਲ ਹੋਈ ਗੱਲ ਬਾਤ ਡਾਕਟਰ ਸਾਹਬ ਨੂੰ ਦੱਸ ਦਿੱਤੀ। ਡਾਕਟਰ ਨੇ ਸਿਰ ਹਿਲਾਇਆ ਅਤੇ ਨਰਸ ਤੋਂ ਐਮਰਜੈਂਸੀ-ਬੈਗ ਲੈ ਕੇ ਹਸਪਤਾਲ ਦੀ ਗੱਡੀ ਵੱਲ ਨੂੰ ਤੁਰ ਪਿਆ।

“ਡਾਕਟਰ ਸਾਹਬ, ਇਕ ਐਮਰਜੈਂਸੀ ਕੇਸ ਟਾਂਡਾ ਤੋਂ ਟਰਾਂਸਫਰ ਹੋ ਕੇ ਆਇਆ ਹੈ। ਬਹੁਤ ਸੀਰੀਅਸ ਲਗਦਾ ਹੈ।”

“ਤੁਸੀਂ ਉਸ ਨੂੰ ਕੋਰਮੀਨ ਦਾ ਇੰਜੈਕਸ਼ਨ ਦੇ ਦਿਓ। ਬਾਕੀ ਬਾਅਦ ਵਿਚ ਦੇਖ ਲਵਾਂਗੇ।”

ਸਵੇਰ ਨੂੰ ਛੇ ਵਜੇ ਡਾਕਟਰ ਗੋਪਾਲ ਵਾਪਸ ਆਇਆ। ਨਰਸ ਨੇ ਦੌੜ ਕੇ ਉਸ ਕੋਲ ਜਾਂਦਿਆਂ ਕਾਹਲੀ-ਕਾਹਲੀ ਪੁੱਛਿਆ, “ਡਾਕਟਰ, ਕੀ ਹੋਇਆ ਸੀ ਡੀ. ਸੀ. ਦੇ ਬੱਚੇ ਨੂੰ?”

“ਹੋਣਾ ਕੀ ਸੀ....ਉਹੀ ਖੰਘ-ਜੁਕਾਮ ਹੈ। ਛਾਤੀ ਰੁਕੀ ਹੋਈ ਹੈ। ਬੋਡ੍ਰਾ ਜਿਹਾ ਟੈਮਪਰੇਚਰ ਵੀ ਹੈ। ਬੜਾ ਅਫਸਰ ਹੋਣ ਦੇ ਨਾਤੇ ਉਹ ਸਮਝਦਾ ਹੈ ਕਿ ਉਸ ਦੇ ਬੱਚੇ ਨੂੰ ਵਾਧੂ ਦੀ ਛਿੱਕ ਵੀ ਨਹੀਂ ਆਉਣੀ ਚਾਹੀਦੀ।” ਡਾਕਟਰ ਨੇ ਬੂਹੇ ਵੱਲ ਜਾਂਦਿਆਂ ਕਿਹਾ, “ਸਿਸਟਰ, ਚੇਤਰਾਮ ਨੂੰ ਕਹੋ, ਚਾਹ ਬਣਾਵੋ।”

“ਯੈਸ ਡਾਕਟਰ, ਤੁਸੀਂ ਇਸ ਕੇਸ ਨੂੰ ਦੇਖ ਲਓ, ਬਹੁਤ ਸੀਰੀਅਸ ਲਗਦਾ ਹੈ।” ਨਰਸ ਨੇ ਅੱਖ ਘੁਮਾ ਕੇ ਕਰਤਾਰ ਵੱਲ ਇਸ਼ਾਰਾ ਕਰਦਿਆਂ ਹੋਲੀ ਜਿਹੇ ਕਿਹਾ।

“ਸਿਸਟਰ, ਪਲੀਜ਼! ਬਾਅਦ ਵਿਚ ਦੇਖਾਂਗਾ। ਮੈਂ ਬਾਬੂ ਰੂਮ ਜਾਣਾ ਹੈ। ਅਧੇ ਘੰਟੇ ਦਾ ਬਹੁਤ ਪਰੈਸ਼ਰ ਹੈ।” ਡਾਕਟਰ ਗੋਪਾਲ ਨੇ ਮੁਸਕਰਾਂਦਿਆਂ ਕਿਹਾ ਅਤੇ ਬਾਬੂ ਰੂਮ ਵੱਲ ਨੂੰ ਦੌੜ ਗਿਆ।

ਕੋਈ ਪੰਦਰਾਂ ਮਿੰਟਾਂ ਬਾਅਦ ਉਹ ਵਾਪਸ ਆਇਆ। ਉਸ ਨੇ ਡਰੈਸਿੰਗ ਰੂਮ ਵਿਚ ਜਾ ਕੇ ਹੱਥ-ਮੂੰਹ ਧੋਤਾ ਅਤੇ ਐਮਰਜੈਂਸੀ ਰੂਮ ਵਿਚ ਆ ਗਿਆ। ਮੇਜ਼ 'ਤੇ ਪਏ ਦੋ ਗਲਾਸਾਂ ਵਿਚੋਂ ਭਾਫ਼ ਨਿਕਲਦੀ ਦੇਖ ਕੇ ਉਹ ਖੁਸ਼ ਹੁੰਦਿਆਂ ਬੋਲਿਆ, “ਚਾਹ ਤਿਆਰ ਹੋ ਗਈ?”

ਡਾਕਟਰ ਗੋਪਾਲ ਦੇ ਕੋਲ ਆ ਕੇ ਤਰਸੇਮ ਸਿੰਘ ਬੋਲਿਆ, “ਡਾਕਟਰ ਸਾਹਬ, ਅਸੀਂ ਵੀ ਵਾਰੀ-ਵਾਰੀ ਜਾ ਕੇ ਚਾਹ ਪੀ ਆਉਂਦੇ ਹਾਂ। ਮੁਜਰਿਮ ਪੁਲਸ ਦੀ ਹਿਰਾਸਤ ਵਿਚ ਹੈ?”

“ਪੀ ਆਉ।” ਡਾਕਟਰ ਗੋਪਾਲ ਨੇ ਸਿਰ ਹਿਲਾਉਂਦਿਆਂ ਕਿਹਾ।

“ਸਰਦਾਰ ਜੀ, ਆਉ ਆਪਾਂ ਵੀ ਚਾਹ ਪੀ ਆਈਏ।” ਤਰਸੇਮ ਸਿੰਘ ਨੇ ਬਚਿੰਤ ਸਿੰਘ ਨੂੰ ਕਿਹਾ। ਫਿਰ ਮੰਸਾਰਾਮ ਨੂੰ ਬੋਲਿਆ, “ਮੰਸੇ ਮੇਰੇ ਆਉਣ ਬਾਅਦ ਤੂੰ ਵੀ ਜਾ ਕੇ ਚਾਹ ਪੀ ਆਵੀ। ਮੁਜਰਮ ਦਾ ਧਿਆਨ ਰੱਖੋ।”

ਤਰਸੇਮ ਸਿੰਘ ਨੇ ਦੋ ਆਂਡਿਆਂ ਦਾ ਆਮਲੇਟ, ਚਾਰ ਟੋਸਟ ਖਾਧੇ ਅਤੇ ਇਕ ਪਾਅ ਢੁੱਧ ਦੀ ਚਾਹ ਪੀ ਕੇ ਐਮਰਜੈਂਸੀ ਰੂਮ ਵਿਚ ਵਾਪਸ ਆ ਗਿਆ। ਬਚਿੰਤ ਸਿੰਘ ਉਥੇ ਹੀ ਦੁਕਾਨ 'ਤੇ ਬੈਠਾ ਰਿਹਾ। ਡਾਕਟਰ ਗੋਪਾਲ ਕਰਤਾਰ ਨੂੰ ਆਕਸੀਜਨ ਦੀ ਟਿਊਬ ਲਾ ਰਿਹਾ ਸੀ। ਤਰਸੇਮ ਸਿੰਘ ਨੇ ਮੰਸਾਰਾਮ ਨੂੰ ਇਸ਼ਾਰੇ ਨਾਲ ਬਾਹਰ ਸੱਦਿਆਂ ਅਤੇ ਉਸ ਦੇ ਕੰਨ ਵਿਚ ਬੋਲਿਆ, “ਆਮਲੇਟ ਅਤੇ ਟੋਸਟ ਬਣਵਾ ਲਈਂ ਅਤੇ ਬਚਿੰਤ ਸਿੰਘ ਤੋਂ ਪੈਸੇ ਦੁਆ ਕੇ ਇਧਰ ਭੇਜ ਦੇਵੀਂ। ਡਾਕਟਰ ਤਾਂ ਮਰੀਜ਼ ਦੇ ਨੱਕ ਵਿਚ ਗੈਸ ਦੀ ਨਾਲੀ ਲਾ ਰਿਹਾ ਹੈ।”

ਮੰਸਾਰਾਮ ਦੇ ਜਾਣ ਮਗਰੋਂ ਤਰਸੇਮ ਸਿੰਘ ਰਾਈਫਲ ਲੈ ਕੇ ਬੂਹੇ ਦੇ ਬਾਹਰ ਅਜਿਹੀ ਜਗ੍ਹਾ ਆ ਖੜ੍ਹਾ ਹੋਇਆ ਜਿਥੋਂ ਕਰਤਾਰ ਤੇ ਉਸ ਦੀ ਨਜ਼ਰ ਰਹੇ। ਬੋਡ੍ਰੀ ਦੇਰ ਬਾਅਦ ਹੀ ਬਚਿੰਤ ਸਿੰਘ ਵੀ ਆ ਗਿਆ। ਉਸ ਨੇ ਕਰਤਾਰ ਦੇ ਨੱਕ ਵਿਚ ਨਾਲੀ ਦੇਖੀ ਤਾਂ ਉਸ ਦਾ ਕਲੜਾ ਧੱਕ-ਧੱਕ ਕਰਨ ਲੱਗਾ। ਡਾਕਟਰ ਗੋਪਾਲ ਅਤੇ ਨਰਸ ਮਿਲ ਕੇ ਕਰਤਾਰ ਨੂੰ ਨਾਲੀ ਰਾਹੀਂ ਗੁਲੂਕੋਜ਼ ਦੇਣ ਦੀ ਤਿਆਰੀ ਕਰ ਰਹੇ ਸਨ। ਕਰਤਾਰ ਦੇ ਦੋਨਾਂ ਬੁੱਲਾਂ ਦੇ ਕੋਨੇ ਫੜਫੜਾ ਰਹੇ ਸਨ। ਉਸ ਦੀਆਂ ਅੱਖਾਂ ਪਥਰਾ ਗਈਆਂ ਸਨ। ਇਹ ਦੇਖ ਕੇ ਬਚਿੰਤ ਸਿੰਘ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਡਾਕਟਰ ਗੋਪਾਲ ਦੇ ਕੋਲ ਜਾ ਕੇ ਹੱਥ ਜੋੜ ਦਿੱਤੇ ਅਤੇ ਗਿੜਗੜਾਉਂਦਾ ਹੋਇਆ ਕੰਬਦੀ ਅਵਾਜ਼ ਵਿਚ ਬੋਲਿਆ, “ਡਾਕਦਾਰ ਸਾਬੂ, ਇਹਨੂੰ ਬਚਾ ਲਓ। ਸਾਡੇ ਭਰਾਵਾਂ ਦੀ ਇਹੀ ਇਕ ਅੱਲਾਦ ਹੈ।”

“ਸਰਦਾਰ ਜੀ, ਸਾਡਾ ਫਰਜ਼ ਤਾਂ ਦਵਾਈ ਦੇਣਾ ਹੈ। ਅਰਾਮ ਦੇਣਾ ਨਾ ਦੇਣਾ ਤਾਂ ਵਾਹਿਗੁਰੂ ਦੇ ਹੱਥ ਵਿਚ ਹੈ।” ਡਾਕਟਰ ਗੋਪਾਲ ਨੇ ਅਕਾਸ਼ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਸੀਂ ਹੌਸਲਾ ਰੱਖੋ। ਅਸੀਂ ਆਪਣਾ ਪੂਰਾ ਜੋੜ ਲਾ ਰਹੇ ਹਾਂ।”

ਡਾਕਟਰ ਗੋਪਾਲ ਅਪਣੇ ਮੇਜ਼ ਕੋਲ ਆ ਗਿਆ। ਉਹ ਇਕ ਪਰਚਾ ਲਿਖ ਕੇ ਨਰਸ ਵੱਲ ਵਧਾਉਂਦਾ ਬੋਲਿਆ, “ਸਰਜੀਕਲ ਸਪੈਸ਼ਲਿਸਟ ਨੂੰ ਕਾਲ ਕਰ ਦਿਓ।”

“ਡਾਕਟਰ, ਮੈਡੀਕਲ ਸਪੈਸ਼ਲਿਸਟ ਨੂੰ ਵੀ ਕਾਲ ਭੇਜ ਦਿੰਦੇ ਹਾਂ।” ਨਰਸ ਨੇ ਕਿਹਾ।

“ਠੀਕ ਹੈ।” ਕਹਿ ਕੇ ਡਾਕਟਰ ਗੋਪਾਲ ਨੇ ਇਕ ਹੋਰ ਪਰਚਾ ਲਿਖ ਦਿੱਤਾ।

ਨਰਸ ਨੇ ਚੇਤਰਾਮ ਨੂੰ ਸੱਦ ਕੇ ਸਾਰੀ ਗੱਲ ਸਮਝਾ ਦਿੱਤੀ। ਦੋਨੋ ਪਰਚੇ ਉਸ ਨੂੰ ਛੜਾ ਦਿੱਤੇ ਅਤੇ ਨਾਲ ਹੀ ਫੋਨ ਬੁੱਕ ਵੀ ਦੇ ਦਿੱਤੀ। ਬਚਿੰਤ ਸਿੰਘ ਹੱਥ ਬੰਨ੍ਹੀ ਫਿਰ ਉਹਨਾਂ ਦੇ ਕੋਲ ਆ ਖੜ੍ਹਾ ਹੋਇਆ, “ਡਾਕਦਾਰ ਸਾਹਬ ਜੀ, ਕਰਤਾਰ ਠੀਕ ਹੈ?”

“ਬਾਬਾ, ਨਹੀਂ, ਠੀਕ ਨਹੀਂ ਹੈ। ਅਸੀਂ ਬੜੇ ਡਾਕਟਰਾਂ ਨੂੰ ਸੱਦਿਆ ਹੈ। ਅਸਲੀ ਇਲਾਜ ਉਹਨਾਂ ਦੇ ਆਉਣ 'ਤੇ ਹੀ ਸ਼ੁਰੂ ਹੋਵੇਗਾ।” ਡਾਕਟਰ ਗੋਪਾਲ ਨੇ ਉਸ ਨੂੰ ਸਮਝਾਉਂਦਿਆਂ ਕਿਹਾ, “ਆਪ ਹੋਸਲਾ ਰੱਖੋ, ਅਸੀਂ ਆਪਣਾ ਪੂਰਾ ਜ਼ੋਰ ਲਾ ਰਹੇ ਹਾਂ।”

ਪੋਣੇ ਘੰਟੇ ਬਾਅਦ ਚੇਤਰਾਮ ਵਾਪਸ ਆ ਗਿਆ ਅਤੇ ਫੋਨ ਬੁੱਕ ਨਰਸ ਨੂੰ ਛੜਾਉਂਦਾ ਬੋਲਿਆ, “ਦੋਨੋ ਡਾਕਟਰ ਡੀ.ਸੀ. ਸਾਹਬ ਦੀ ਕੋਠੀ ਗਏ ਹੋਏ ਹਨ।”

“ਵਟ?” ਡਾਕਟਰ ਗੋਪਾਲ ਨੇ ਹੈਰਾਨੀ ਨਾਲ ਪੁੱਛਿਆ।

“ਡਾਕਟਰ, ਇਹੀ ਮੌਕੇ ਹੁੰਦੇ ਹਨ.....ਬੜੇ ਅਫਸਰਾਂ ਨਾਲ ਮੇਲ-ਜੋਲ ਵਧਾਉਣ ਦੇ।” ਨਰਸ ਨੇ ਮੁਸਕਰਾਉਂਦਿਆਂ ਕਿਹਾ।

“ਸਿਸਟਰ, ਚੇਤਰਾਮ ਨੂੰ ਡੀ. ਸੀ. ਦੀ ਕੋਠੀ ਭੇਜ ਦਿਓ।” ਡਾਕਟਰ ਗੋਪਾਲ ਨੇ ਕਿਹਾ।

“ਡਾਕਟਰ ਸਾਹਬ, ਤੁਸੀਂ ਆਪ ਫੋਨ ਕਿਉਂ ਨਹੀਂ ਕਰ ਲੈਂਦੇ?” ਚੇਤਰਾਮ ਨੇ ਕਿਹਾ।

“ਕਾਲ ਹਮੇਸ਼ਾਂ ਲਿਖ ਕੇ ਜਾਂਦੀ ਹੈ। ਤੂੰ ਫੋਨ-ਬੁੱਕ ਲੈ ਕੇ ਉਥੇ ਚਲੇ ਜਾ।” ਡਾਕਟਰ ਗੋਪਾਲ ਨੇ ਫੋਨ-ਬੁੱਕ ਉਸ ਨੂੰ ਛੜਾਉਂਦਿਆਂ ਕਿਹਾ।

ਚੇਤਰਾਮ ਬੋਡ੍ਰਾ ਹਿਚਕਚਾਇਆ, ਪਰ ਡਾਕਟਰ ਗੋਪਾਲ ਨੂੰ ਬੋਡ੍ਰਾ ਬਿੱਤਿਆ ਦੇਖ ਕੇ ਉਸ ਨੇ ਫੋਨ-ਬੁੱਕ ਚੁੱਕ ਲਈ ਅਤੇ ਬੁੱਹੇ ਵੱਲ ਜਾਂਦਾ ਬੁਤਬੁਡ ਕਰਨ ਲੱਗਾ, “ਮੇਰਾ ਕੀ ਹੈ?.....ਮੈਨੂੰ ਜੋ ਤੁਸੀਂ ਨਰਕ ਵਿਚ ਵੀ ਭੇਜੋਂਗੇ ਤਾਂ ਮੈਂ ਉਥੇ ਵੀ ਚਲਾ ਜਾਉਂਗਾ। ਇਕ ਛੋਟਾ ਜਿਹਾ ਕਰਮਚਾਰੀ ਤਾਂ ਹਾਂ!”

ਸਾਢੇ ਸੱਤ ਵਜੇ ਮੇਲਾ ਸਿੰਘ ਅਤੇ ਫੇਰੂਮਲ ਹਸਪਤਾਲ ਪਹੁੰਚ ਗਏ। ਹਸਪਤਾਲ ਦੇ ਬਹੁਤ ਹੀ ਖੁੱਲ੍ਹੇ ਵਿਹੜੇ ਵਿਚ ਖੜ੍ਹੇ ਬਚਿੰਤ ਸਿੰਘ ਨੂੰ ਲੱਭਦੇ, ਇਧਰ-ਉਧਰ ਝਾਕਦੇ, ਲੋਕਾਂ ਨੂੰ ਪੁੱਛ ਰਹੇ ਸਨ। ਬਚਿੰਤ ਸਿੰਘ ਨੇ ਉਹਨਾਂ ਨੂੰ ਦੇਖ ਲਿਆ ਅਤੇ ਕਾਹਲੀ-ਕਾਹਲੀ ਉਹਨਾਂ ਵੱਲ ਨੂੰ ਤੁਰ ਪਿਆ। ਬਚਿੰਤ ਸਿੰਘ ਨੂੰ ਦੇਖ ਕੇ ਉਹ ਦੌੱਨੋ ਉਸ ਕੋਲ ਆ ਗਏ। ਮੇਲਾ ਸਿੰਘ ਅਤੇ ਫੇਰੂਮਲ ਨੇ ਇਕੋ ਸਮੇਂ ਪੁੱਛਿਆ, “ਸੁਣਾ, ਕਰਤਾਰ ਦਾ ਕੀ ਹਾਲ ਹੈ?”

“ਮੰਦਾ ਹੈ। ਧੋਕਣੀ ਲੱਗੀ ਹੋਈ ਹੈ। ਡਾਕਦਾਰ ਨੇ ਨੱਕ ਵਿਚ ਗੈਸ ਦੀ ਨਾਲੀ ਪਾ ਦਿੱਤੀ ਹੈ ਅਤੇ ਉਸ ਰਾਹੀਂ ਦੁਆਈ ਦੇ ਰਹੇ ਹਨ।” ਬਚਿੰਤ ਸਿੰਘ ਨੇ ਰੋਣ-ਹਾਕੀ ਅਵਾਜ਼ ਵਿਚ ਕਿਹਾ।

ਉਹ ਤਿੰਨੇ ਮੂੰਹ ਲਟਕਾਈ ਖੜ੍ਹੇ ਰਹੇ। ਬਚਿੰਤ ਸਿੰਘ ਅੱਖਾਂ ਪੂੰਝਦਾ ਬੋਲਿਆ, “ਬੜੇ ਡਾਕਟਰਾਂ ਨੂੰ ਬੁਲਾਉਣ ਲਈ ਆਦਮੀ ਭੇਜਿਆ ਹੈ। ਨਾ ਡਾਕਟਰ ਹੀ ਆਏ ਹਨ ਅਤੇ ਨਾ ਹੀ ਉਹ ਆਦਮੀ ਅਜੇ ਮੁਤ ਕੇ ਆਇਆ ਹੈ।”

“ਹੋਸਲਾ ਰੱਖ। ਵਾਹਿਗੁਰੂ ਮਿਹਰ ਕਰੇਗਾ।” ਮੇਲਾ ਸਿੰਘ ਨੇ ਕਿਹਾ।

ਉਹ ਤਿੰਨੇ ਐਮਰਜੈਂਸੀ ਰੂਮ ਵਿਚ ਕਰਤਾਰ ਦੇ ਮੰਜੇ ਕੋਲ ਆ ਖੜ੍ਹੇ ਹੋਏ। ਕਰਤਾਰ ਦਾ ਸਾਹ ਬਹੁਤ ਤੇਜ਼ ਚੱਲ ਰਿਹਾ ਸੀ ਅਤੇ ਨਾਲ ਹੀ ਹਲਕੀ ਜਿਹੀ ਸੀਟੀ ਵੀ ਵੱਜ ਰਹੀ ਸੀ। ਮੇਲਾ ਸਿੰਘ ਅਤੇ ਫੇਰੂਮਲ ਨੇ ਇਕ ਦੂਸਰੇ ਵੱਲ ਦੇਖਿਆ ਅਤੇ ਅੱਖਾਂ ਹੀ ਅੱਖਾਂ ਨਾਲ ਸਮਝਾ ਦਿੱਤਾ ਕਿ ਕਰਤਾਰ ਹੁਣ ਉਪਰਾ ਸਾਹ ਹੀ ਲੈ ਰਿਹਾ ਹੈ।

ਬਚਿੰਤ ਸਿੰਘ ਫੇਰੂਮਲ ਦਾ ਇਸ਼ਾਰਾ ਦੇਖ ਕੇ ਮੇਲਾ ਸਿੰਘ ਨੂੰ ਬੋਲਿਆ, “ਚਾਚਾ, ਤੂੰ ਬੋਡ੍ਰੀ ਦੇਰ ਕਰਤਾਰ ਦੇ ਕੋਲ ਬੈਠ, ਮੈਂ ਦੋ ਮਿੰਟਾਂ ਵਿਚ ਆਇਆ।”

ਬਚਿੰਤ ਸਿੰਘ ਦੇ ਪਿੱਛੇ-ਪਿੱਛੇ ਫੇਰੂਮਲ ਵੀ ਆ ਗਿਆ।

“ਸ਼ਾਹ, ਮੇਰਾ ਕੰਮ ਕੀਤਾ?” ਬਚਿੰਤ ਸਿੰਘ ਨੇ ਇਕ ਕੋਨੇ ਵਿਚ ਜਾ ਕੇ ਪੁੱਛਿਆ।

“ਕਿਉਂ ਨਹੀਂ! ਜਦ ਜਬਾਨ ਦਿੱਤੀ ਸੀ ਤਾਂ ਕੰਮ ਕਰਨਾ ਕਿਉਂ ਨਹੀਂ ਸੀ? ਸਾਰੀ ਰਾਤ ਨੀਂਦ ਨਹੀਂ ਆਈ। ਧਿਆਨ ਕਾਕੇ ਕਰਤਾਰ ਵਿਚ ਹੀ ਰਿਹਾ। ਵਾਹਿਗੁਰੂ ਮਿਹਰ ਕਰੇ।” ਫੇਰੂਮਲ ਨੇ ਕਿਹਾ ਅਤੇ ਕੁੜਤੀ ਦੀ ਜੇਬ ਵਿਚੋਂ ਇਕ ਪੋਟਲੀ ਕੱਢੀ ਅਤੇ ਫਿਰ ਉਸ ਨੂੰ ਵਾਪਸ ਜੇਬ ਵਿਚ ਰੱਖਦਾ ਹੋਇਆ ਬੋਲਿਆ, “ਮੈਂ ਪਟਵਾਰੀ ਨੂੰ ਸੱਦ ਲਿਆਵਾਂ।”

ਕੁੱਝ ਹੀ ਮਿੰਟਾਂ ਬਾਅਦ ਫੇਰੂਮਲ, ਮੇਲਾ ਸਿੰਘ ਦੇ ਨਾਲ ਵਾਪਸ ਆ ਗਿਆ। ਉਸ ਨੇ ਜੇਬ ਵਿਚੋਂ ਇਕ ਕਾਗਜ਼ ਕੱਢਿਆ ਅਤੇ ਇਕ ਜਗ੍ਹਾ ਅੰਗੂਠਾ ਰੱਖਦਾ ਹੋਇਆ ਬੋਲਿਆ, “ਸਰਦਾਰ ਬਚਿੰਤ ਸਿੰਘ, ਇਥੇ ਮਾਤਾ ਜਿਹਾ ਅੰਗੂਠਾ ਲਾ ਦਿਓ.....ਇਹ ਕਾਗਜ਼ ਯਾਦਦਾਸ਼ਤ ਦੇ ਲਈ ਹੈ।”

ਬਚਿੰਤ ਸਿੰਘ ਨੇ ਅੰਗੂਠਾ ਲਾ ਦਿੱਤਾ। ਫੇਰੂਮਲ ਨੇ ਅੰਗੂਠੇ ਦੇ ਨਿਸ਼ਾਨ ਨੂੰ ਧਿਆਨ ਨਾਲ ਦੇਖਿਆ ਅਤੇ ਫਿਰ ਕਾਗਜ਼ ਮੇਲਾ ਸਿੰਘ ਨੂੰ ਛੜਾਉਂਦਾ ਬੋਲਿਆ, “ਪਟਵਾਰੀ, ਤੂੰ ਵੀ ਮਾਤ੍ਰ ਜਿਹੇ ਦਸਤਖਤ ਕਰ ਦੇ.....ਗਵਾਹੀ ਲਈ।”

ਮੇਲਾ ਸਿੰਘ ਦਸਤਖਤ ਕਰਕੇ ਕਾਗਜ਼ ਫੇਰੂਮਲ ਨੂੰ ਛੜਾਉਂਦਿਆਂ ਆਪਣੀਆਂ ਚਿੱਟੀਆਂ ਮੁੱਛਾਂ ਵਿਚ ਮੁਸਕਰਾ ਰਿਹਾ ਸੀ। ਫੇਰੂਮਲ ਨੇ ਮੇਲਾ ਸਿੰਘ ਦੇ ਦਸਤਖਤਾਂ ਨੂੰ ਚੰਗੀ ਤਰ੍ਹਾਂ ਦੇਖ ਕੇ, ਕਾਗਜ਼ ਤਹਿਂ ਕਰਕੇ ਜੇਬ ਵਿਚ ਪਾ ਲਿਆ। ਫਿਰ ਬੈਲੀ ਬਚਿੰਤ ਸਿੰਘ ਨੂੰ ਦਿੱਦਾ ਹੋਇਆ ਬੋਲਿਆ, “ਪੰਜ ਸੌ ਕੋਲ ਰਾਤ ਲਏ ਸਨ। ਬਾਰਾਂ ਸੌ ਬੈਲੀ ਵਿਚ ਹਨ। ਪਹਿਲੀ ਛਿਮਾਹੀ ਦਾ ਸੁਦ ਤਿੰਨ ਸੌ ਰੁਪਏ ਮੈਂ ਕੱਟ ਲਏ ਹਨ।”

ਬਚਿੰਤ ਸਿੰਘ ਨੇ ਬੰਦ ਬੈਲੀ ਨੂੰ ਟੋਹਿਆ ਅਤੇ ਉਸ ਨੂੰ ਆਪਣੇ ਕੁੜਤੇ ਦੇ ਥੱਲੇ ਕੁੜਤੀ ਦੀ ਜੇਬ ਵਿਚ ਰੱਖ ਲਿਆ। ਫਿਰ ਉਹ ਐਮਰਜੈਂਸੀ ਰੂਮ ਵੱਲ ਨੂੰ ਚੱਲ ਪਏ। ਉਹ ਜਿੰਨੇ ਉਥੋਂ ਖੜ੍ਹੇ ਸਨ ਕਿ ਉਤਰਮ ਵਾਪਸ ਆ ਗਿਆ। ਉਹ ਫੋਨ-ਬੁਕ ਮੇਜ਼ 'ਤੇ ਸਿੱਟਦਾ, ਨਰਸ ਨੂੰ ਗੁੱਸੇ ਨਾਲ ਬੋਲਿਆ, “ਕੀ ਮੈਲਿਆ ਮੈਨੂੰ ਉਥੇ ਜਾ ਕੇ? ਡਾਕਟਰ ਸਾਹਬ ਅੰਦਰ ਬੈਠੇ ਸਨ। ਮੈਂ ਦੋ ਘੰਟੇ ਉਥੇ ਖੜਾ ਰਿਹਾ। ਅੱਠ ਵਜੇ ਡਾਕਟਰ ਬਾਹਰ ਨਿਕਲੇ ਤਾਂ ਪਰਚੇ ਉਹਨਾਂ ਨੂੰ ਦਿੱਤੇ। ਹੁਣ ਉਹ ਕੋਠੀ ਹੋ ਕੇ ਆਉਣਗੇ।”

ਨੇ ਵਜੇ ਮੈਡੀਕਲ ਸਪੈਸ਼ਲਿਸਟ ਡਾਕਟਰ ਮਦਨ ਆ ਗਿਆ। ਉਸ ਨੇ ਕਰਤਾਰ ਦੀ ਹਿਸਟਰੀ ਸ਼ੀਟ ਪੜ੍ਹੀ ਅਤੇ ਪੈਡ ਵਾਪਸ ਰੱਖਦਿਆਂ ਸਿਰ ਮਾਰ ਦਿੱਤਾ, “ਇਹ ਸਰਜੀਕਲ ਕੇਸ ਹੈ। ਡਾਕਟਰ ਸਰਦਾਨਾ ਆ ਰਿਹਾ ਹੈ।”

ਬਚਿੰਤ ਸਿੰਘ ਦੌੜ ਕੇ ਡਾਕਟਰ ਮਦਨ ਕੋਲ ਆ ਗਿਆ ਅਤੇ ਹੱਥ ਜੋੜ ਕੇ ਉਸ ਦੇ ਨਾਲ-ਨਾਲ ਤੁਰਦਾ ਬੋਲਿਆ, “ਡਾਕਦਾਰ ਸਾਹਬ ਜੀ, ਕੈਸਾ ਹਾਲ ਹੈ ਮਰੀਜ਼ ਦਾ?”

“ਠੀਕ ਨਹੀਂ ਹੈ। ਦੂਸਰੇ ਡਾਕਟਰ ਸਾਹਬ ਆ ਰਹੇ ਹਨ। ਇਹ ਕੇਸ ਉਹਨਾਂ ਦਾ ਹੈ।” ਕਹਿ ਕੇ ਡਾਕਟਰ ਮਦਨ ਅੱਗੇ ਤੁਰ ਪਿਆ।

ਬਚਿੰਤ ਸਿੰਘ ਬਹੁਤ ਉਦਾਸ ਅਤੇ ਘਬਰਾਇਆ ਹੋਇਆ ਮੇਲਾ ਸਿੰਘ ਅਤੇ ਫੇਰੂਮਲ ਦੇ ਕੋਲ ਆ ਗਿਆ। ਉਹ ਭਰਤਾਈ ਅਵਾਜ਼ ਵਿਚ ਬੋਲਿਆ,

“ਕਰਤਾਰ, ਆਪਾਂ ਨੂੰ ਦਗਾ ਦੇ ਰਿਹਾ ਹੈ।” ਕਹਿ ਕੇ ਬਚਿੰਤ ਸਿੰਘ ਰੋ ਪਿਆ ਅਤੇ ਹੰਝੂ ਪਰਲ-ਪਰਲ ਅੱਖਾਂ ਚੋਂ ਡਿੱਗਣ ਲੱਗੇ।

ਮੇਲਾ ਸਿੰਘ ਅਤੇ ਫੇਰੂਮਲ ਉਸ ਨੂੰ ਹੌਸਲਾ ਦੇਣ ਲੱਗੇ ਪਰ ਬਚਿੰਤ ਸਿੰਘ ਦੀਆਂ ਅੱਖਾਂ ਚੋਂ ਹੰਝੂ ਵਹਿੰਦੇ ਰਹੇ।

“ਰੋਂਦਾ ਕਿਉਂ ਹੈ? ਬਾਬੇ ਤੋਂ ਮਿਹਰ ਮੰਗ। ਉਸ ਦੇ ਘਰ ਕੋਈ ਕਮੀ ਨਹੀਂ ਹੈ। ਉਸ ਦੀ ਮਿਹਰ ਹੋਵੇ ਤਾਂ ਮੁਰਦੇ ਵੀ ਜਾਗ ਪੈਂਦੇ ਹਨ।” ਮੇਲਾ ਸਿੰਘ ਨੇ ਕਿਹਾ। ਪਰ ਬਚਿੰਤ ਸਿੰਘ ਲਗਾਤਾਰ ਰੋਂਦਾ ਰਿਹਾ।

ਐਮਰਜੈਂਸੀ-ਰੂਮ ਵਿਚ ਸਰਜੀਕਲ ਸਪੈਸ਼ਲਿਸਟ ਡਾਕਟਰ ਸਰਦਾਨਾ ਦਾਖਲ ਹੋਇਆ ਤਾਂ ਬਚਿੰਤ ਸਿੰਘ ਨੇ ਆਪਣੇ ਹੰਝੂ ਪੂੰਝ ਦਿੱਤੇ। ਉਹ ਤਿੰਨੇ ਕਾਹਲੀ-ਕਾਹਲੀ ਤੁਰਦੇ ਉਸ ਦੇ ਪਿੱਛੇ ਚਲੇ ਗਏ।

ਕਰਤਾਰ ਦੀ ਧੋਂਕਣੀ ਬਿਲਕੁਲ ਬੰਦ ਹੋ ਗਈ ਸੀ। ਉਸ ਦੀਆਂ ਅੱਖਾਂ ਅੱਧਖੁੱਲੀਆਂ ਸਨ। ਉੱਪਰਲਾ ਬੁੱਲ ਖੱਬੇ ਪਾਸੇ ਨੂੰ ਵਿਲਕਿਆ ਹੋਇਆ ਸੀ। ਡਾਕਟਰ ਸਰਦਾਨਾ ਨੂੰ ਦੇਖ ਕੇ ਨਰਸ ਅਤੇ ਬਾਕੀ ਦੇ ਲੋਕ ਉਠ ਖੜ੍ਹੇ ਹੋਏ। ਡਾਕਟਰ ਸਰਦਾਨਾ ਨੇ ਪਹਿਲਾਂ ਕਰਤਾਰ ਦੀ ਨਬਜ਼ ਦੇਖੀ, ਫਿਰ ਸਟੈਬੋਸਕੋਪ ਨਾਲ ਦਿਲ ਦੀ ਧਤਕਣ ਦੇਖਣ ਲੱਗਾ। ਫਿਰ ਅੱਖ ਖੋਲ੍ਹੇ ਕੇ ਉਸ ਵਿਚ ਛੋਟੀ ਜਿਹੀ ਬੈਟਰੀ ਮਾਰ ਕੇ ਪੁਤਲੀ ਨੂੰ ਘੂਰਦਾ ਰਿਹਾ। ਫਿਰ ਡੂੰਘਾ ਸਾਹ ਕੱਢਦਿਆਂ ਸਿਰ ਹਿਲ ਦਿੱਤਾ।

ਨਰਸ ਨੇ ਅੱਗੇ ਹੋ ਕੇ ਆਕਸੀਜਨ ਦੀ ਨਾਲੀ ਨੱਕ ਵਿਚੋਂ ਖਿੱਚ ਲਈ। ਗੁਲੂਕੋਜ਼ ਦੀ ਨਾਲੀ ਵਿਚੋਂ ਸੂਬੀ ਕੱਢ ਲਈ ਅਤੇ ਉਸ ਦੀਆਂ ਦੋਨੋਂ ਬਾਹਾਂ ਧੜ ਦੇ ਬਰਾਬਰ ਰੱਖ ਕੇ ਮੂੰਹ 'ਤੇ ਚਾਦਰ ਖਿੱਚ ਦਿੱਤਾ।

ਇਹ ਦੇਖ ਕੇ ਬਚਿੰਤ ਸਿੰਘ ਭੁੱਬਾਂ ਮਾਰ ਕੇ ਰੋਣ ਲੱਗਾ, “ਓ ਲੋਕੋ, ਮੇਰਾ ਸਭ-ਕੁਝ ਲੁਟਿਆ ਗਿਆ। ਉਦੇ ਅਸੀਂ ਜੀਂਦੇ ਮਰ ਗਏ।”

ਬਚਿੰਤ ਸਿੰਘ ਦੀਆਂ ਚੀਕਾਂ ਸੁਣ ਕੇ ਕਈ ਲੋਕ ਇਕੱਠੇ ਹੋ ਗਏ। ਫਿਰ ਬਚਿੰਤ ਸਿੰਘ ਨੂੰ ਇਕਦਮ ਗੁੱਸਾ ਆ ਗਿਆ ਅਤੇ ਉਹ ਚੀਕਾਂ ਮਾਰਦਾ ਨੱਥਾ ਸਿੰਘ ਦੇ ਖਾਨਦਾਨ, ਪੁਲਸ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਗਾਲਾਂ ਕੱਢਣ ਲੱਗਾ, “ਉਦੇ ਲੋਕੋ, ਇਹਨਾਂ ਸਾਰਿਆਂ ਨੇ ਮਿਲ ਕੇ ਮੇਰਾ ਮੁੰਡਾ ਮਾਰ ਦਿੱਤਾ। ਮੈਂ ਸਭ ਦਾ ਖੂਨ ਕਰ ਦੇਵਾਂਗਾ।”

ਡਾਕਟਰ ਸਰਦਾਨਾ ਨੇ ਬਚਿੰਤ ਸਿੰਘ ਨੂੰ ਤਸੱਲੀ ਦਿੱਤੀ। ਨਰਸ ਨੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਮੇਲਾ ਸਿੰਘ ਅਤੇ ਫੇਰੂਮਲ, ਉਸ ਨੂੰ ਹੌਸਲਾ ਰੱਖਣ ਲਈ ਕਹਿ ਰਹੇ ਸਨ, ਪਰ ਬਚਿੰਤ ਸਿੰਘ ਵਿਆਕੁਲ ਹੋ ਰਿਹਾ ਸੀ।

“ਸਿਸਟਰ, ਲਾਸ਼ ਮੌਰਚੂਅਰੀ ਵਿਚ ਭੇਜ ਦਿਓ। ਮੈਡੀਕਲ-ਲੀਗਲ ਕੇਸ ਹੈ, ਇਹਦਾ ਪੋਸਟਮਾਰਟਮ ਹੋਵੇਗਾ।” ਡਾਕਟਰ ਸਰਦਾਨਾ ਨੇ ਕਿਹਾ।

“ਜੈਸ ਡਾਕਟਰ।” ਕਹਿ ਕੇ, ਦਰਵਾਜ਼ਾ ਰੋਕੀ ਖੜ੍ਹੇ ਲੋਕਾਂ ਨੂੰ ਪਿੱਛੇ ਹੱਟਣ ਦਾ ਹੁਕਮ ਦਿੱਤਾ ਅਤੇ ਤੱਲਖ ਲਹਿਜੇ ਵਿਚ ਉਹਨਾਂ ਨੂੰ ਝਿੜਕਦੀ ਹੋਈ ਬੋਲੀ, “ਇਥੇ ਕੋਈ ਤਮਾਸ਼ਾ ਹੋ ਰਿਹਾ ਹੈ?”

ਲੋਕ ਇਧਰ-ਉਧਰ ਬਿਖਰ ਗਏ ਪਰ ਕੁੱਝ ਪਲਾਂ ਬਾਅਦ ਫਿਰ ਦਰਵਾਜ਼ੇ ਸਾਹਮਣੇ ਇਕੱਠੇ ਹੋ ਗਏ। ਨਰਸ ਨੇ ਮੌਰਚੂਅਰੀ ਦੇ ਇੰਚਾਰਜ ਨੂੰ ਬੁਲਾਇਆ ਅਤੇ ਉਸ ਨੂੰ ਕਰਤਾਰ ਦੀ ਲਾਸ਼ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਸ ਨੂੰ ਛੋਤੀ ਤੋਂ ਛੋਤੀ ਇਥੋਂ ਲੈ ਜਾਓ। ਇਸ ਦੇ ਵਾਰਸ ਦੀ ਹਾਹਕਾਰ ਨਾਲ ਵਾਰਡ ਦੇ ਰੋਗੀ ਡਿਸਟਰਿਕਟ ਹੋ ਰਹੇ ਹਨ।”

ਦਸ ਮਿੰਟ ਵਿਚ ਕਰਤਾਰ ਦੀ ਲਾਸ਼ ਨੂੰ ਸਟਰੇਚਰ 'ਤੇ ਪਾ ਕੇ ਮੌਰਚੂਅਰੀ ਪਹੁੰਚਾ ਦਿੱਤਾ ਗਿਆ। ਤਰਸੇਮ ਸਿੰਘ ਸਦਰ ਥਾਣੇ ਵਿਚ ਰਿਪੋਰਟ ਦੇਣ ਚਲੇ ਗਿਆ। ਮੰਸਾਰਾਮ ਲਾਸ਼ ਦੇ ਨਾਲ ਆ ਗਿਆ। ਬਚਿੰਤ ਸਿੰਘ ਨੂੰ ਸਹਾਰਾ ਦੇਈ ਮੇਲਾ ਸਿੰਘ ਅਤੇ ਫੇਰੂਮਲ ਵੀ ਉਤੇ ਆ ਗਏ। ਲਾਸ਼ ਨੂੰ ਮੌਰਚੂਅਰੀ ਵਿਚ ਰੱਖ ਕੇ ਬਾਹਰ ਜਿੰਦਾ ਲਾ ਦਿੱਤਾ ਗਿਆ।

ਬਚਿੰਤ ਸਿੰਘ ਅਜੇ ਵੀ ਧਾਹਾਂ ਮਾਰ ਕੇ ਰੋ ਰਿਹਾ ਸੀ। ਜਦ ਉਸ ਨੂੰ ਚੁੱਪ ਕਰਾਉਣ ਦੇ ਸਭ ਯਤਨ ਅਸਫਲ ਹੋ ਗਏ ਤਾਂ ਮੇਲਾ ਸਿੰਘ ਉਸ ਨੂੰ ਸਮਝਾਉਂਦਾ ਹੋਇਆ ਬੋਲਿਆ, “ਮੇਰੀ ਵੀ ਗੱਲ ਸੁਣ ਲੈ, ਰੋਣ-ਯੋਣ ਨੂੰ ਤਾਂ ਸਾਰੀ ਉਮਰ ਪਈ ਹੈ।”

ਬਚਿੰਤ ਸਿੰਘ ਉਸ ਵੱਲ ਦੇਖਣ ਲੱਗ ਤਾਂ ਮੇਲਾ ਸਿੰਘ ਨੀਵਾਂ ਹੁੰਦਾ ਬੋਲਿਆ, “ਬਚਿੰਤ ਸਿੰਘਾਂ, ਤੂੰ ਜੱਟ ਦਾ ਪੁੱਤ ਹੈ। ਘਰ ਵਿਚ ਜਵਾਨ ਦੀ ਮੌਤ ਤੋਂ ਬੜਾ ਹੋਰ ਕੋਈ ਦੁੱਖ ਨਹੀਂ ਹੋ ਸਕਦਾ। ਪਰ ਇਹ ਸੋਚ, ਕਿ ਜੇ ਤੂੰ ਦਿਲ ਛੋਡ ਦਿੱਤਾ ਤਾਂ ਬਦਲਾ ਕੌਣ ਲਵੇਗਾ? ਇਹ ਮੌਕਾ ਹੌਸਲਾ ਰੱਖਣ ਦਾ ਹੈ,

ਜਨਾਨੀਆਂ ਵਾਂਗ ਰੋਣ ਦਾ ਨਹੀਂ। ਹੁਣ ਇਥੋਂ ਵੀ ਡਾਕਟਰੀ ਰਿਪੋਰਟ ਲੈਣੀ ਪਵੇਗੀ। ਜੇ ਡਾਕਟਰ ਲਿਖ ਦੇਵੇ ਕਿ ਮੌਤ ਜਖਮਾਂ ਕਰਕੇ ਹੋਈ ਹੈ ਤਾਂ ਨੀਲੋਵਾਲੀਆਂ ਦੇ ਦੋ-ਤਿੰਨ ਆਦਮੀ ਸਿੱਧੇ ਫਾਹੇ ਲੱਗਣਗੇ। ਹੌਸਲਾ ਰੱਖ। ਆਪਾਂ ਰੱਜ ਕੇ ਰੋਟੀ ਉਸ ਦਿਨ ਹੀ ਖਾਵਾਂਗੇ ਜਿਸ ਦਿਨ ਨੀਲੋਵਾਲੀਆਂ ਦੇ ਘਰੋਂ ਘੱਟੋ-ਘੱਟ ਦੋ ਅਰਬੀਆਂ ਇਕੋ ਵਾਰ ਉਠਣਗੀਆਂ।”

ਬਚਿੰਤ ਸਿੰਘ ਰੋਣਾ ਭੁਲ ਕੇ ਸੋਚ ਵਿਚ ਪੈ ਗਿਆ। ਫਿਰ ਫੇਰੂਮਲ ਵੱਲ ਦੇਖਦਾ ਬੋਲਿਆ, “ਸ਼ਾਹ, ਤੂੰ ਹੁਣੇ ਪਿੰਡ ਚਲੇ ਜਾ। ਚਾਚੇ ਨੂੰ ਮੇਰੇ ਕੋਲ ਰਹਿਣ ਦੋ। ਜਸਵੰਤ ਕੌਰ ਨੂੰ ਹੌਸਲਾ ਦੇਣਾ ਉਸ ਨੂੰ ਇਥੇ ਨਾ ਆਉਣ ਦਿਓ। ਜੈਲਦਾਰ ਦਸੌਂਧਾ ਸਿੰਘ ਨੂੰ ਮੇਰੀ ਵਲੋਂ ਕਹਿਣਾ ਕਿ ਹੁਣੇ ਇਥੇ ਆ ਜਾਵੇ। ਬਹੁਤ ਜ਼ਰੂਰੀ ਕੰਮ ਹੈ। ਨਾਲ ਇਕ-ਦੋ ਆਦਮੀ ਹੋਰ ਲਈ ਆਵੇ। ਬਲਵੰਤ ਨੂੰ ਕਹਿ ਦੇਣਾ ਕਿ ਸਿੰਵਿਆਂ (ਸਮਸ਼ਾਨ ਭੂਮੀ) ਵਿਚ ਲਕੜੀਆਂ ਪਹੁੰਚਾ ਦੇਵੇ।”

“ਮੈਨੂੰ ਮੰਡੀ ਵਿਚ ਕੰਮ ਸੀ। ਕੁੱਝ ਸੌਦਾ ਲੈਣਾ ਸੀ। ਚਲੋ, ਫਿਰ ਕਿਸੇ ਦਿਨ ਲੈ ਲਵਾਂਗਾ।” ਫੇਰੂਮਲ ਨੇ ਕਿਹਾ ਅਤੇ ਸਾਫਾ ਮੋਹਿਆਂ ’ਤੇ ਰੱਖਦਾ ਹਸਪਤਾਲ ਦੇ ਗੇਟ ਵੱਲ ਨੂੰ ਤੁਰ ਪਿਆ।

ਹੌਲੀ-ਹੌਲੀ ਬਚਿੰਤ ਸਿੰਘ ਦੇ ਹੰਡੂ ਸੁੱਕ ਗਏ। ਉਹ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਲੰਮੇ ਸਾਹ ਲੈ ਕੇ ਕਹਿੰਦਾ, “ਹੇ ਵਾਹਿਗੁਰੂ, ਤੇਰਾ ਭਾਣਾ ਤੂੰ ਹੀ ਜਾਣੋ।”

ਮੇਲਾ ਸਿੰਘ ਵੀ ਉਸ ਦੇ ਕੋਲ ਹੀ ਨੀਵੀਂ ਪਾਈ ਉਦਾਸ ਜਿਹਾ ਬੈਠਾ ਸੀ। ਇਹ ਸੋਚ ਕੇ ਉਹ ਚੁਕੰਨਾ ਹੋ ਗਿਆ ਕਿ ਬਚਿੰਤ ਸਿੰਘ ਅਤੇ ਜਗਤ ਸਿੰਘ ਦੋਨੋਂ ਭਰਾ ਬੋਲਿਆਂ ਕੁਠਰੀਆਂ ਮੁੜਾਂ ਚ ਮਮੂਲੀ ਜਿਹਾ ਮੁਸਕਰਾਇਆ। ਉਸ ਨੇ ਸੰਤੋਖਜਨਕ ਸਾਹ ਛੱਡਿਆ ਅਤੇ ਉਹ ਬਚਿੰਤ ਸਿੰਘ ਅਤੇ ਜਗਤ ਸਿੰਘ ਦੀ ਜਾਇਦਾਦ ਵਿਚ ਆਪਣੇ ਖਾਨਦਾਨ ਦੇ ਹਿੱਸੇ ਦਾ ਹਿਸਾਬ ਲਾਉਣ ਲੱਗਾ।

ਦੋ ਵਜੇ ਤੋਂ ਥੋੜੀ ਦੇਰ ਬਾਅਦ ਜੈਲਦਾਰ ਦਸੌਂਧਾ ਸਿੰਘ, ਸਰਦਾਰਾ ਸਿੰਘ ਅਤੇ ਰੱਖਾ ਉਥੇ ਆ ਗਏ। ਉਹਨਾਂ ਨੂੰ ਦੇਖ ਕੇ ਬਚਿੰਤ ਸਿੰਘ ਦੀਆਂ ਅੱਖਾਂ ਵਿਚ ਇਕ ਵਾਰ ਫਿਰ ਹੰਡੂ ਆ ਗਏ। ਉਹ ਦਸੌਂਧਾ ਸਿੰਘ ਦੇ ਗਲ ਲੱਗ ਕੇ ਰੋਂਦਾ ਰਿਹਾ, “ਜੈਲਦਾਰਾ, ਅਸੀਂ ਜੀਦੇ ਹੀ ਮਰ ਗਏ! ਉਏ...ਮੇਰਾ ਜਵਾਨ ਪੁੱਤਰ ਸਾਨੂੰ ਦਗਾ ਦੇ ਗਿਆ।”

ਦਸ-ਪੰਦਰਾਂ ਮਿੰਟਾਂ ਬਾਅਦ ਉਹ ਚੁੱਪ ਹੋ ਗਿਆ ਅਤੇ ਉਸ ਨੇ ਕਰਤਾਰ ਨੂੰ ਬਚੇ ਹਸਪਤਾਲ ਲਿਆਉਣ ਅਤੇ ਉਸ ਦੇ ਮਰਨ ਤੱਕ ਦੀ ਪੂਰੀ ਕਹਾਣੀ ਸੁਣਾਈ। ਗੱਲਾਂ ਕਰਦਿਆਂ ਕਦੀ-ਕਦੀ ਉਸ ਦਾ ਮਨ ਭਰ ਜਾਂਦਾ ਅਤੇ ਉਸ ਦੀਆਂ ਅੱਖਾਂ ਵਿਚ ਹੰਡੂ ਆ ਜਾਂਦੇ।

ਕੁੱਝ ਦੇਰ ਉਹ ਸਭ ਚੁੱਪ ਬੈਠੇ ਰਹੇ। ਕੰਸਟੇਬਲ ਤਰਸੇਮ ਸਿੰਘ ਨੇ ਕੋਤਵਾਲੀ ਤੋਂ ਵਾਪਸ ਆਉਂਦਿਆਂ ਹੀ ਮੰਸਾਰਾਮ ਤੋਂ ਪੁੱਛਿਆ, “ਰੋਟੀ ਦਾ ਕੀ ਕੀਤਾ?”

“ਕਰਨਾ ਕੀ ਸੀ? ਤੇਰੀ ਉਡੀਕ ਕਰ ਰਿਹਾ।” ਮੰਸਾਰਾਮ ਨੇ ਉਠ ਕੇ ਕੱਪੜੇ ਝਾੜਦਿਆਂ ਕਿਹਾ, “ਮੇਰੀ ਤਾਂ ਕੁੱਖ ਨਾਲ ਜਾਨ ਨਿਕਲ ਰਹੀ ਹੈ।”

“ਇਹਨਾਂ ਨੇ ਤਾਂ ਰੋਟੀ ਲਈ ਪੁੱਛਿਆ ਹੀ ਨਹੀਂ ਹੋਣਾ?” ਤਰਸੇਮ ਸਿੰਘ ਨੇ ਕਿਹਾ। “ਹੁਣ ਇਹ ਸਾਨੂੰ ਰੋਟੀ ਲਈ ਕਿਉਂ ਪੁੱਛਣਗੇ? ਜੱਟ ਨੂੰ ਸਾਡੇ ਤੱਕ ਕੰਮ ਨਾ ਹੋਵੇ ਤਾਂ ਇਹ ਅੱਖ ਨਹੀਂ ਮਿਲਾਉਂਦੇ।” ਮੰਸਾਰਾਮ ਨੇ ਕਿਹਾ।

ਤਰਸੇਮ ਸਿੰਘ ਅਤੇ ਮੰਸਾਰਾਮ ਰੋਟੀ ਦੇ ਬਾਰੇ ਸੋਚ ਹੀ ਰਹੇ ਸਨ ਕਿ ਜੈਲਦਾਰ ਦਸੌਂਧਾ ਸਿੰਘ ਉਹਨਾਂ ਦੇ ਕੋਲ ਆ ਗਿਆ। ਤਰਸੇਮ ਸਿੰਘ ਨੇ ਅੱਗੇ ਹੋ ਕੇ ਉਸ ਨਾਲ ਹੱਥ ਮਿਲਾਉਂਦਿਆਂ ਪੁੱਛਿਆ, “ਜੈਲਦਾਰ ਜੀ, ਸੁਖ ਹੈ! ਤੁਸੀਂ ਇਥੇ ਕਿਵੇਂ?”

“ਬਚਿੰਤ ਸਿੰਘ ਦਾ ਸੁਨੇਹਾ ਗਿਆ ਸੀ।ਵਿਚਾਰੇ ਨਾਲ ਬਹੁਤ ਮਾਤਾ ਹੋਇਆ।” ਫਿਰ ਉਸ ਨੇ ਪੁੱਛਿਆ, “ਤੁਸੀਂ ਕਿਵੇਂ ਆਏ?”

“ਇਸੇ ਮੁਜਰਮ ਨਾਲ ਆਏ ਸੀ। ਉਹ ਪੁਲਸ ਹਿਰਾਸਤ ਵਿਚ ਸੀ।” ਤਰਸੇਮ ਸਿੰਘ ਨੇ ਦੱਸਿਆ।

“ਅੱਛਾ, ਅੱਛਾ!” ਦਸੌਂਧਾ ਸਿੰਘ ਨੇ ਕਿਹਾ।

“ਰੋਟੀ-ਪਾਣੀ ਖਾ ਲਿਆ ਹੈ?” ਤਰਸੇਮ ਸਿੰਘ ਨੇ ਪੁੱਛਿਆ।

“ਮੈਂ ਤਾਂ ਪਿੰਡੋਂ ਹੀ ਖਾ ਆਇਆ ਹਾਂ।” ਦਸੌਂਧਾ ਸਿੰਘ ਨੇ ਕਿਹਾ। ਫਿਰ ਉਹਨਾਂ ਦਾ ਇਰਦਾਦ ਭਾਪੀਦਿਆਂ, ਹੱਥ ਦੇ ਇਸ਼ਾਰੇ ਨਾਲ ਉਹਨਾਂ ਨੂੰ ਰੁਕਣ ਦਾ ਸੰਕੇਤ ਕਰਦਾ ਬਚਿੰਤ ਸਿੰਘ ਦੇ ਕੋਲ ਚਲੇ ਗਿਆ ਅਤੇ ਦੋਨੋਂ ਬਾਕੀਆਂ ਨਾਲੋਂ ਥੋੜ੍ਹਾ ਪਰੇ ਹੋ ਕੇ ਜਾ ਬੈਠੇ।

ਬਚਿੰਤ ਸਿੰਘ ਨੇ ਕਹਿਣਾ ਸੁਰ ਕੀਤਾ, ਡਾਕਦਾਰ ਨੂੰ ਮਿਲਣਾ ਹੈ ਕਿਉਂਕਿ ਇਥੇ ਵੀ ਰਿਪੋਰਟ ਲਿਖੀ ਜਾਣੀ ਹੈ।” ਉਸ ਨੇ ਚਾਰੇ ਪਾਸੇ ਦੇਖ ਕੇ ਕੁਝਤੀ ਦੀ ਜੇਬ ਵਿਚੋਂ ਰੁਪਇਆਂ ਦੀ ਬੈਲੀ ਕੱਢੀ ਅਤੇ ਪਰਦੇ ਨਾਲ ਉਸ ਨੂੰ ਫੜਾਉਂਦਾ ਬੋਲਿਆ, “ਇਹਦੇ ਵਿਚ ਬਾਰਾਂ ਸੌ ਰੁਪਏ ਹਨ। ਤੂੰ ਡਾਕਟਰ ਨਾਲ ਮਿਲ-ਮਿਲਾ ਕਰ ਲੈ। ਨੀਲੋਵਾਲੀਆਂ ਦੇ ਇਕ-ਦੋ ਬੰਦੇ ਫਾਹੇ ਜ਼ਰੂਰ ਲੱਗਣੇ ਚਾਹੀਦੇ ਹਨ।” ਬਚਿੰਤ ਸਿੰਘ ਨੇ ਦਿੜ ਇਰਦੇ ਨਾਲ ਕਿਹਾ।

ਫਿਰ ਉਹ ਉਠ ਕੇ ਦੂਜੇ ਬੰਦਿਆਂ ਕੋਲ ਚਲੇ ਗਏ। ਥੋੜ੍ਹੀ ਦੇਰ ਬੈਠਣ ਪਿਛੋਂ ਦਸੌਂਧਾ ਸਿੰਘ ਚਲੇ ਗਿਆ ਅਤੇ ਦੋਹਾਂ ਕੰਸਟੇਬਲਾਂ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ।

ਪੱਧੇ ਘੰਟੇ ਬਾਅਦ ਦੋਨੋਂ ਕੰਸਟੇਬਲ ਡਕਾਰ ਮਾਰਦੇ ਮੁੜ ਆਏ ਅਤੇ ਜਾ ਕੇ ਇਕ ਦੱਖਤ ਦੇ ਥੱਲੇ ਲੰਮੇ ਪੈ ਗਏ। ਤਰਸੇਮ ਸਿੰਘ ਡਕਾਰ ਮਾਰਦਾ ਬੋਲਿਆ, “ਇੰਨਾ ਸਵਾਦ ਮੁਰਗਾ ਸਾਡੇ ਅੱਡੇ ’ਤੇ ਨਹੀਂ ਬਣਦਾ।”

“ਨਹੀਂ, ਇਹ ਗੱਲ ਨਹੀਂ ਹੈ। ਕੀ ਤੂੰ ਕਦੀ ਦਾਰਾਪੁਰ ਵਿਚ ਨੱਬੂ ਦੇ ਢਾਬੇ ਤੇ ਮੁਰਗਾ ਬਣਵਾ ਕੇ ਖਾਧਾ ਹੈ?”

“ਨਹੀਂ.....।”

“ਤਾਂ ਇਕ ਦਿਨ ਉਥੋਂ ਮੁਰਗਾ ਬਣਵਾ ਕੇ ਖਾਹ ਅਤੇ ਫਿਰ ਗੱਲ ਕਰੀਂ। ਆਪਣੀਆਂ ਉਂਗਲੀਆਂ ਨਾ ਖਾ ਗਿਆ ਤਾਂ ਮੇਰੇ ਮੂੰਹ 'ਤੇ ਬੁੱਕ ਦੇਈਂ।” ਮੰਸਾਰਾਮ ਨੇ ਪ੍ਰਚੇ ਵਿਸ਼ਵਾਸ ਨਾਲ ਕਿਹਾ।

“ਕੱਲ ਹੀ ਬਣਵਾ ਲੈਂਦੇ ਹਾਂ।” ਕਹਿ ਕੇ ਤਰਸੇਮ ਸਿੰਘ ਵੱਖ ਲੈ ਕੇ ਲੰਮਾ ਪੈ ਗਿਆ।

ਚਾਰ ਵਜੇ ਤੱਕ ਪੋਸਟਮਾਰਟਮ ਹੋ ਗਿਆ। ਇਲਾਕੇ ਦੇ ਮੈਜਿਸਟਰੇਟ ਦੀ ਇਜਾਜ਼ਤ ਬਾਅਦ ਪੁਲਸ ਨੇ ਲਾਸ਼ ਬਚਿੰਤ ਸਿੰਘ ਦੇ ਹਵਾਲੇ ਕਰ ਦਿੱਤੀ। ਜੈਲਦਾਰ ਦਸੋਂਧਾ ਸਿੰਘ ਚਿੰਟਾ ਕੱਪੜਾ, ਪਰਾਲੀ ਅਤੇ ਅੱਡਿਓਂ ਟਰੱਕ ਲੈ ਆਇਆ। ਦੋਨੋਂ ਕੰਸਟੇਬਲ ਟਰੱਕ ਵਿਚ ਡਰਾਈਵਰ ਦੇ ਨਾਲ ਸੀਟ 'ਤੇ ਜਾ ਬੈਠੇ। ਪਿੰਡੋਂ ਆਏ ਬਾਕੀ ਬੰਦੇ ਕਰਤਾਰ ਦੀ ਲਾਸ਼ ਦੇ ਦੌਨੀਂ ਪਾਸੀਂ ਬੈਠ ਗਏ।

ਸੂਰਜ ਛੱਪਣ ਵਿਚ ਅਜੇ ਘੰਟਾ ਰਹਿੰਦਾ ਸੀ, ਜਦ ਟਰੱਕ ਪਿੰਡ ਪਹੁੰਚ ਗਿਆ। ਟਰੱਕ ਦੀ ਅਵਾਜ਼ ਸੁਣਦਿਆਂ ਹੀ ਸਾਰਾ ਪਿੰਡ ਬਚਿੰਤ ਸਿੰਘ ਦੇ ਘਰ ਸਾਹਮਣੇ ਇਕੱਠਾ ਹੋ ਗਿਆ। ਘਰ ਦੇ ਅੰਦਰੋਂ ਜਸਵੰਤ ਕੌਰ ਅਤੇ ਮੁੱਹਲੇ ਦੀਆਂ ਹੋਰ ਔਰਤਾਂ ਦੇ ਵਿਰਲਾਪ ਦੀਆਂ ਅਵਾਜ਼ਾਂ ਆ ਰਹੀਆਂ ਸਨ। ਜਦ ਮੰਜੇ 'ਤੇ ਪਾ ਕੇ ਲਾਸ਼ ਅੰਦਰ ਲਿਆਂਦੀ ਤਾਂ ਕੁਰਲਾਟ ਮੱਚ ਗਿਆ। ਜਸਵੰਤ ਕੌਰ, ਕਰਤਾਰ ਦੇ ਮੂੰਹ ਤੋਂ ਕੱਪੜਾ ਪਰੇ ਕਰਕੇ ਦੁਹੱਥੜ ਮਾਰਦੀ ਉਸ ਨੂੰ ਪਾਗਲਾਂ ਵਾਂਗ ਚੁੰਮਣ ਲੱਗੀ। ਉਸ ਦੀ ਕਮੀਜ਼ ਦੇ ਬਣਨ ਖੱਲੇ ਸਨ ਅਤੇ ਪਿੱਟ-ਪਿੱਟ ਕੇ ਉਸ ਦੀ ਛਾਤੀ ਲਾਲ-ਸਰਖ ਹੋਈ ਪਈ ਸੀ। ਪਿੰਟਣ ਕਰਕੇ ਗੱਲੁਂ ਚੋਂ ਖੂਨ ਰਿਸਣ ਵਾਲਾ ਹੋਇਆ ਪਿਆ ਸੀ। ਮੰਜੇ ਦੇ ਪਾਵਿਆਂ ਨਾਲ ਵਾਰ-ਵਾਰ ਟੱਕਰਾਂ ਮਾਰਨ ਕਰਕੇ ਉਸ ਦੇ ਮੱਥੇ ਤੇ ਕਈ ਬਾਈਂ ਨੀਲ ਪੈ ਗਏ ਸਨ। ਰੋਂਦੀ-ਰੋਂਦੀ ਉਹ ਕਈ ਵਾਰ ਗਸ ਖਾ ਕੇ ਛਿੰਗ ਪੈਂਦੀ ਅਤੇ ਹੋਸ਼ ਆਉਦਿਆਂ ਹੀ ਫਿਰ ਵਿਰਲਾਪ ਕਰਨ ਲੱਗਦੀ।

“ਹਾਏ ਵੇ ਪੁੱਤਰਾ....ਤੂੰ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ? ਮੈਂ ਤਾਂ ਤੇਰੇ ਲਈ ਬਹੁੰ ਲੱਭ ਰਹੀ ਸੀ ਅਤੇ ਤੂੰ ਅਕਾਲ ਚਲਾਣਾ ਕਰ ਲਿਆ..... ਵੇ ਕਰਤਾਰ, ਮੇਰੇ ਨਾਲ ਇਕ ਵਾਰ ਗੱਲ ਕਰ ਲੈ, ਫਿਰ ਭਾਵੇਂ ਸਾਰੀ ਉਮਰ ਲਈ ਮੂੰਹ ਮੋਤ ਲਵੀ।” ਜਸਵੰਤ ਕੌਰ, ਕਰਤਾਰ ਨੂੰ ਦੁਲਾਰਦੀ ਹੋਈ ਬੋਲੀ।

ਬਾਕੀ ਔਰਤਾਂ ਰੋਦੀਆਂ-ਰੋਦੀਆਂ ਬੱਕ ਕੇ ਚੁੱਪ ਹੋ ਜਾਂਦੀਆਂ। ਪਰ ਜਸਵੰਤ ਕੌਰ ਦਾ ਵਿਰਲਾਪ ਸੁਣ-ਸੁਣ ਕੇ ਉਹ ਫਿਰ ਰੋਣ ਲੱਗ ਪੈਂਦੀਆਂ। ਮੇਲਾ ਸਿੰਘ ਦੀ ਪਤਨੀ ਬੇਬੇ, ਜਸਵੰਤ ਕੌਰ ਨੂੰ ਆਪਣੇ ਕਮਜ਼ੋਰ ਅਤੇ ਬੁੱਢੇ ਹੱਥਾਂ ਨਾਲ ਕਰਤਾਰ ਦੀ ਲਾਸ਼ ਤੋਂ ਪਿੱਛੇ ਖਿੱਚਦੀ ਬੋਲੀ, “ਜਸਵੰਤ ਕੌਰ, ਬਸ ਕਰ! ਪਤਾ ਨਹੀਂ, ਅਜੇ ਕਿੰਨੇ ਦਿਨ ਰੋਣਾ ਹੈ?”

“ਨੀ, ਕਿਉਂ ਹੱਟ ਜਾਂਦਾ?” ਜਸਵੰਤ ਕੌਰ ਨੇ ਉਸ ਨੂੰ ਪਰੇ ਧੱਕਦਿਆਂ ਕਿਹਾ, “ਮੈਨੂੰ ਆਪਣੇ ਪੁੱਤ ਨਾਲ ਗੱਲ ਤਾਂ ਕਰਨ ਦੇ..... ਵੇ ਪੁੱਤਰਾ, ਮੈਂ ਤੈਨੂੰ ਸੋ ਸੱਧਰਾਂ ਨਾਲ ਪਾਲਿਆ ਸੀ। ਤੂੰ ਮੈਨੂੰ ਛੱਡ ਕੇ ਇਕੱਲਾ ਕਿੱਥੇ ਚੱਲਿਆਂ?..... ਸੈਂ ਵੀ ਤੇਰੇ ਨਾਲ ਹੀ ਜਾਉਂਗੀ....।” ਕਹਿ ਕੇ ਜਸਵੰਤ ਕੌਰ ਨੇ ਜੋਰ ਨਾਲ ਛਾਤੀ ਦੇ ਦੁਹੱਥੜ ਮਾਰਿਆ ਅਤੇ ਬੇਹੋਸ਼ ਹੋ ਕੇ ਕਰਤਾਰ ਦੀ ਛਾਤੀ 'ਤੇ ਹੀ ਛਿੰਗ ਪਈ।

ਔਰਤਾਂ ਜਸਵੰਤ ਕੌਰ ਨੂੰ ਆਪਣੀਆਂ ਚੁੰਨੀਆਂ ਨਾਲ ਹਵਾ ਝੱਲ ਕੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੀਆਂ। ਆਦਮੀ, ਅੰਤਿਮ ਇਸ਼ਨਾਨ ਲਈ ਕਰਤਾਰ ਦੀ ਲਾਸ਼ ਨੂੰ ਚੁੱਕ ਕੇ ਇਕ ਕੌਨੇ ਵਿਚ ਲੈ ਗਏ ਜਿੱਥੇ ਖੇਸ ਤਾਣ ਕੇ ਪਰਦਾ ਕਰ ਦਿੱਤਾ ਗਿਆ ਸੀ।

ਹੋਸ਼ ਆਉਣ 'ਤੇ ਜਸਵੰਤ ਕੌਰ ਉਠ ਕੇ ਬੈਠ ਗਈ ਅਤੇ ਬਹੁਤ ਹੀ ਕਮਜ਼ੋਰ ਅਵਾਜ਼ ਵਿਚ ਹਾਏ-ਹਾਏ ਕਰਨ ਲੱਗੀ। ਉਹਦੇ ਵਾਲ ਖੁੱਲ ਕੇ ਗਲ ਵਿਚ ਪੈ ਗਏ ਸਨ। ਮੰਜਾ ਖਾਲੀ ਦੇਖ ਕੇ ਜਸਵੰਤ ਕੌਰ ਰੋਣ ਲੱਗੀ ਅਤੇ ਪਾਗਲਾਂ ਵਾਂਗ ਚੀਕਾਂ ਮਾਰਦੀ ਚਾਰੇ ਪਾਸੇ ਦੇਖਣ ਲੱਗੀ, “ਹਾਏ ਵੇ, ਮੇਰਾ ਕਰਤਾਰ ਕਿੱਥੇ ਗਿਆ?”

“ਨਹਾਉਣ ਲਈ ਲੈ ਗਏ ਹਨ।” ਬੇਬੇ ਨੇ ਕਿਹਾ।

“ਆਪਣੇ ਪੁੱਤ ਨੂੰ ਮੈਂ ਆਪਣੇ ਹੱਥਾਂ ਨਾਲ ਨਹਾਵਾਂਗੀ, ਦੁੱਧ ਅਤੇ ਦਰੀਂ ਨਾਲਾ।”

ਜਸਵੰਤ ਕੌਰ ਨੇ ਉੱਠਣ ਦੀ ਕੋਸ਼ਿਸ਼ ਕਰਦਿਆਂ ਕਿਹਾ।

ਨਹਾਉਣ ਦੇ ਬਾਅਦ ਕਰਤਾਰ ਦੀ ਲਾਸ਼, ਅਰਥੀ 'ਤੇ ਰੱਖ ਦਿੱਤੀ ਗਈ। ਜਦ ਅਰਥੀ ਚੁੱਕੀ ਤਾਂ ਬਚਿੰਤ ਸਿੰਘ ਦੇ ਘਰ ਅਤੇ ਤਬੇਲੇ ਦੀਆਂ ਛੱਡਾਂ, ਅਤੇ ਘਰ ਦੇ ਆਲੇ ਦੁਆਲੇ ਹਰ ਪਾਸੇ ਲੋਕ ਖੜ੍ਹੇ ਸਨ। ਅਰਥੀ ਦੇਖ ਕੇ ਜਸਵੰਤ ਕੌਰ ਦੁਹੱਥੜ ਮਾਰਦੀ ਬੋਲੀ, “ਮੇਰੇ ਕਰਤਾਰ ਨੂੰ ਮੋਹਿਆਂ 'ਤੇ ਚੁੱਕ ਕੇ ਕਿਉਂ ਲੈ ਜਾ ਰਹੇ ਹਨ? ਉਹ ਤਾਂ ਹਮੇਸ਼ਾਂ ਘੋੜੀ 'ਤੇ ਸਵਾਰ ਹੋ ਕੇ ਜਾਂਦਾ ਸੀ।”

ਅਰਥੀ ਦੇ ਪਿੱਛੇ-ਪਿੱਛੇ ਸਾਰਾ ਪਿੰਡ ਜਾ ਰਿਹਾ ਸੀ। ਨੀਲੋਵਾਲੀਏ ਵੀ ਦੂਰ ਖੜ੍ਹੇ ਚੋਰੀ-ਛੁਪੇ ਦੇਖ ਰਹੇ ਸਨ। ਜਸਵੰਤ ਕੌਰ ਅਰਥੀ ਦੇ ਪਿੱਛੇ ਸਾਰਿਆਂ ਤੋਂ ਮੋਹਰੇ ਲੜਖਡਾਉਂਦੀ ਤੁਰ ਰਹੀ ਸੀ। ਰੋ-ਰੋ ਕੇ ਉਸ ਦਾ ਗਲਾ ਬੈਠ ਗਿਆ ਸੀ। ਅੱਖਾਂ ਵਿਚ ਹੰਝੂ ਖੁਸ਼ਕ ਹੋ ਗਏ ਸਨ।

ਸੂਰਜ ਦੀ ਕੇਵਲ ਉੱਡਦੀ-ਉੱਡਦੀ ਧੂਪ ਹੀ ਬਾਕੀ ਸੀ, ਜਦ ਕਰਤਾਰ ਦੀ ਲਾਸ਼ ਚਿਤਾ 'ਤੇ ਰੱਖੀ ਗਈ। ਬਚਿੰਤ ਸਿੰਘ ਨੇ ਕਰਤਾਰ ਦੇ ਸਿਰ 'ਤੇ ਹੱਥ ਫੇਰਦਿਆਂ ਰੋ ਕੇ ਕਿਹਾ, “ਚੰਗਾ ਪੁੱਤ, ਤੇਰੀ ਮਰਜ਼ੀ! ਤੇਰਾ-ਸਾਡਾ ਸਾਬ ਇਥੇ ਤੱਕ ਹੀ ਸੀ।”

ਜਸਵੰਤ ਕੌਰ ਕਰਤਾਰ ਦਾ ਮੂੰਹ ਆਖਰੀ-ਵਾਰ ਦੇਖਣ ਆਈ। ਉਹ ਕਦੀ ਉਹਦੀਆਂ ਗੱਲਾਂ ਨੂੰ ਸਹਿਲਾਉਂਦੀ, ਕਦੀ ਹਲਕਾ ਜਿਹਾ ਮੋਹਿਆਂ ਨੂੰ ਝੰਜੜਦੀ ਹੋਈ ਕਹਿੰਦੀ, “ਉਠ ਪੁੱਤਰਾ....ਬਹੁਤ ਸੌਂ ਲਿਆ।”

ਬਚਿੰਤ ਸਿੰਘ ਨੇ ਬਹੁਤ ਮੁਸਕਲ ਨਾਲ ਜਸਵੰਤ ਕੌਰ ਨੂੰ ਉਥੋਂ ਉਠਾਇਆ। ਉਹ ਚਿਤਾ ਦੇ ਚਾਰੇ ਪਾਸੇ ਆਪਣੇ ਹੱਥਾਂ ਨਾਲ ਅੱਗ ਲਾਉਂਦਾ ਬੁਝਬੁਝਾਇਆ, “ਇਹਨਾਂ ਹੱਥਾਂ ਨਾਲ ਤੈਨੂੰ ਖੁਆਇਆ-ਬਿਡਾਇਆ ਸੀ....ਇਹਨਾਂ ਹੱਥਾਂ ਨਾਲ ਹੀ ਤੈਨੂੰ ਅੱਗ ਲਾ ਰਿਹਾ ਹਾਂ। ਅੱਛਾ....ਵਾਹਿਗੁਰੂ ਤੇਰੀ ਇੱਛਾ!”

ਜਦ ਅੱਗ ਭਤਕ ਉਠੀ ਅਤੇ ਚਾਰੇ ਪਾਸੇ ਫੈਲ ਗਈ ਤਾਂ ਲੋਕ ਵਾਪਸ ਆ ਗਏ। ਬਹੁਤੇ ਲੋਕ ਬਚਿੰਤ ਸਿੰਘ ਦੇ ਘਰ ਫੇਰਾ ਮਾਰ ਕੇ ਆਪਣੇ ਘਰਾਂ ਨੂੰ ਮੁੜ ਗਏ। ਮਿਲਖਾ ਸਿੰਘ ਅਤੇ ਮੁਨਸੀ ਬਾਬੂਰਾਮ ਇਕੱਠੇ ਹੀ ਆ ਰਹੇ ਸਨ। ਬਾਬੂਰਾਮ ਨੇ 'ਭਗਵਾਨ' ਨੂੰ ਯਾਦ ਕਰਦਿਆਂ ਕਿਹਾ, "ਚੌਧਰੀ, ਦੇਖੀ ਕਰਤਾਰ ਦੀ ਲਾਸ? ਕੁੰਦਨ ਵਰਗੀ ਦੇਹ ਕਿਵੇਂ ਜਲ ਗਈ ਸੀ। ਵਿਚਾਰਾ ਵੀਹਵੇਂ ਸਾਲ ਵਿਚ ਹੀ ਸੀ ਕਿ ਮੌਤ ਨੇ ਆ ਘੇਰਿਆ।"

"ਮੁਨਸੀ, ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਜੱਟ ਨੂੰ ਮਰਿਆ ਉਦੋਂ ਜਾਣੀਏ, ਜਦ ਚਾਲੀ ਦਿਨ ਪੂਰੇ ਹੋ ਜਾਣ।" ਮਿਲਖਾ ਸਿੰਘ ਨੇ ਕਿਹਾ। ਫਿਰ ਬਾਬੂਰਾਮ ਵੱਲ ਦੇਖਦਾ ਬੋਲਿਆ, "ਹੁਣ ਕੇਸ ਵਿਚ ਜਾਨ ਆਈ ਹੈ। 302 ਦਫ਼ਾ ਲੱਗ ਗਈ ਤਾਂ ਸੁਆਦ ਆਵੇਗਾ।"

ਬਹੁਤ ਰਾਤ ਗਏ ਤੱਕ, ਸਮਸ਼ਾਨ-ਭੂਮੀ ਵਿਚ ਕਰਤਾਰ ਦੀ ਚਿਤਾ ਦੇ ਅੰਗਾਰੇ ਦਹਿਕਦੇ ਰਹੇ। ਬਚਿੰਤ ਸਿੰਘ ਦੇ ਹਨੇਰੇ ਘਰ ਵਿਚੋਂ ਚੀਕਾਂ ਸੁਣਦੀਆਂ ਰਹੀਆਂ। ਨੀਲੋਵਾਲੀਆਂ ਦੇ ਰੋਸ਼ਨ ਘਰ ਵਿਚ ਠਹਾਕੇ ਅਤੇ ਬਚਿੰਤ ਸਿੰਘ ਦੇ ਸ਼ਰੀਕ ਮੇਲਾ ਸਿੰਘ ਅਤੇ ਸਰਦਾਰਾ ਸਿੰਘ ਵਗੈਰਾ ਦੇ ਘਰਾਂ ਦੇ ਬੰਦ ਬੂਹਿਆਂ ਪਿੱਛੇ ਮੁੰਹ ਮੌਹਰੇ ਹੱਥ ਚੱਖ ਕੇ ਹੱਸਣ ਦੀਆਂ ਅਵਾਜ਼ਾਂ ਆਉਂਦੀਆਂ ਰਹੀਆਂ।

ਸਤਾਰਾਂ

ਬਚਿੰਤ ਸਿੰਘ ਅਤੇ ਜਸਵੰਤ ਕੌਰ ਨੂੰ ਬਾਣੇ ਦੇ ਬਾਹਰ ਪਿੱਪਲ ਦੇ ਥੱਲੇ ਥੜੇ 'ਤੇ ਬੈਠਿਆਂ ਨੂੰ ਦੋ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ, ਪਰ ਉਹਨਾਂ ਨੂੰ ਅਜੇ ਤੱਕ ਹਸਪਤਾਲ ਵਿਚ ਜਗਤ ਸਿੰਘ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਮਿਲੀ ਸੀ। ਜੈਲਦਾਰ ਦਸੋਂਧਾ ਸਿੰਘ ਚੌਥੀ ਵਾਰ ਬਾਣੇ ਦੇ ਅੰਦਰ ਚੱਕਰ ਲਾ ਕੇ ਵਾਪਸ ਆਇਆ ਤਾਂ ਬਚਿੰਤ ਸਿੰਘ ਝੱਟ ਉਠ ਕੇ ਖੜ੍ਹਾ ਹੋ ਗਿਆ ਅਤੇ ਉਹਦੀ ਵੱਲ ਆਸ਼ਾ-ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ। ਫਿਰ ਉਸ ਨੇ ਉਤਸੁਕਤਾ ਨਾਲ ਪੁੱਛਿਆ, "ਮਿਲ ਗਈ ਇਜਾਜ਼ਤ?"

"ਮਿਲ ਗਈ ਹੈ।" ਜੈਲਦਾਰ ਦਸੋਂਧਾ ਸਿੰਘ ਨੇ ਗਾਲ ਦਿੰਦਿਆਂ ਕਿਹਾ, "ਇਸ ਤਰ੍ਹਾਂ ਤਾਂ ਵਿਆਹ-ਸ਼ਾਦੀ ਵਿਚ ਲਾਗੀ ਵੀ ਲਾਗ ਨਹੀਂ ਮੰਗਦੇ, ਜਿਵੇਂ ਇਹ ਪੈਸੇ ਮੰਗਦੇ ਹਨ। ਹੌਲਦਾਰ ਨੂੰ ਪੰਜਾਹ ਰੁਪਏ ਦਿੱਤੇ ਤਾਂ ਕਿਤੇ ਮੰਨਿਆ ਅਤੇ ਉਹ ਵੀ.....ਸੋ ਅਹਿਸਾਨ ਜਿਤਾਉਂਦਾ, ਜਿਵੇਂ ਛਾਂਸੀ ਦੀ ਸਜਾ ਮਾਫ ਕਰਾ ਦਿੱਤੀ ਹੋਵੇ।"

"ਚੱਲੀਏ ਫਿਰ।" ਬਚਿੰਤ ਸਿੰਘ ਨੇ ਆਪਣੀ ਕਿਰਪਾਨ ਉਠਾਉਂਦਿਆਂ ਕਿਹਾ।

"ਨਹੀਂ ਅਜੇ ਬੈਠੋ....ਉਹ ਆਪਣੇ ਨਾਲ ਚੱਲ੍ਹਗਾ। ਅਜੇ ਹਸਪਤਾਲ ਦੇ ਡਾਕਟਰ ਤੋਂ ਵੀ ਇਜਾਜ਼ਤ ਲੈਣੀ ਹੈ।" ਦਸੋਂਧਾ ਸਿੰਘ ਨੇ ਅੱਖਾਂ ਮਲ ਕੇ ਦਾੜ੍ਹੀ ਤੇ ਹੱਥ ਫੇਰਦਿਆਂ ਕਿਹਾ।

ਜਸਵੰਤ ਕੌਰ ਉਹਨਾਂ ਕੋਲੋਂ ਜ਼ਰਾ ਹੱਟ ਕੇ, ਛੋਟਾ ਜਿਹਾ ਪੂੰਡ ਕੱਢੀ ਬੈਠੀ ਸੀ। ਉਹ ਬੋੜ੍ਹੀ-ਬੋੜ੍ਹੀ ਦੇਰ ਬਾਅਦ ਆਹ ਭਰਦੀ ਅਤੇ ਵਾਹਿਗੁਰੂ ਨੂੰ ਯਾਦ ਕਰਨ ਲਗਦੀ। ਜੈਲਦਾਰ ਦਸੋਂਧਾ ਸਿੰਘ ਨੇ ਸੂਰਜ ਵੱਲ ਦੇਖਿਆ। ਫਿਰ ਕੁੜਤੇ ਦੀ ਜੇਬ ਵਿਚੋਂ ਘੜੀ ਕੱਢ ਕੇ ਟਾਈਮ ਦੇਖਦਾ ਬੋਲਿਆ, "ਇਥੇ ਹੀ ਇੰਨਾ ਚਿਰ ਲੱਗ ਗਿਆ ਹੈ। ਸਹਿਰ ਕਦੋਂ ਪਹੁੰਚਾਂਗੇ? ਜਿਸ ਆਦਮੀ ਰਾਹੀਂ ਡਾਕਦਾਰ ਨੂੰ ਮਿਲਣਾ ਹੈ, ਉਹ ਚਲਾ ਗਿਆ ਤਾਂ ਬੇਫਜ਼ੂਲ ਹੀ ਖੱਜਲ-ਖੁਆਗੀ ਹੋਣੀ ਹੈ।"

"ਇਕ ਵਾਰ ਫਿਰ ਅੰਦਰ ਗੇਤਾ ਮਾਰ ਆ।" ਬਚਿੰਤ ਸਿੰਘ ਨੇ ਡਰਦਿਆਂ-ਡਰਦਿਆਂ ਸੁਝਾ ਦਿੱਤਾ।

"ਬਚਿੰਤ ਸਿੰਅਂ, ਮੈਂ ਤਾਂ ਚੱਕਰ ਲਾ ਆਵਾਂਗਾ, ਪਰ ਜੇ ਉਹ ਖੁੰਦਕ ਖਾ ਗਿਆ ਤਾਂ ਸਾਰਾ ਮਾਮਲਾ ਉਲਟਾ ਪੈ ਜਾਵੇਗਾ।" ਜੈਲਦਾਰ ਦਸੋਂਧਾ ਸਿੰਘ ਨੇ ਖਿੱਤਦਿਆਂ ਕਿਹਾ।

ਇਹ ਸੁਣ ਕੇ ਬਚਿੰਤ ਸਿੰਘ ਖਮੋਸ਼ ਹੋ ਗਿਆ। ਜਸਵੰਤ ਕੌਰ ਨੇ ਬਹੁਤ ਜ਼ੋਰ ਨਾਲ ਹਉਕਾ ਲਿਆ। ਜੈਲਦਾਰ ਦਸੋਂਧਾ ਸਿੰਘ ਪਿੱਪਲ ਨਾਲ ਪਿੱਠ ਲਾਈ ਅਧਲੇਟਿਆ ਜਿਹਾ ਹੋ ਗਿਆ ਅਤੇ ਅੱਖਾਂ ਮੀਟ ਲਈਆਂ।

ਬੋੜੇ ਚਿਰ ਬਾਅਦ ਹੌਲਦਾਰ ਬਾਹਰ ਨਿਕਲਿਆ। ਉਸ ਨਾਲ ਤਿੰਨ ਆਦਮੀ ਹੋਰ ਸਨ ਜਿਹਨਾਂ ਵਿਚੋਂ ਦੋਹ ਕੋਲ ਬੰਦੂਕਾਂ ਸਨ ਅਤੇ ਤੀਸਰੇ ਕੋਲ ਪਿਸਤੋਲ ਸੀ। ਉਹ ਪਿੱਪਲ ਤੋਂ ਪਰੇ ਹੀ ਖੜ੍ਹ ਗਏ ਅਤੇ ਗੱਲਾਂ ਕਰਨ ਲੱਗੇ। ਕੁੱਝ ਮਿੰਟਾਂ ਪਿਛੋਂ ਹੌਲਦਾਰ ਨੇ ਉਹਨਾਂ ਤਿੰਨਾਂ ਨਾਲ ਵਾਰੀ-ਵਾਰੀ ਹੱਥ ਮਿਲਾਇਆ। ਉਹ ਅਜੇ ਮੁਡਿਆ ਵੀ ਨਹੀਂ ਸੀ ਕਿ ਉਹਨਾਂ ਵਿਚੋਂ ਇਕ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੇ ਮੋਢੇ 'ਤੇ ਹੱਥ ਰੱਖੀ, ਬਾਕੀ ਦੋ ਆਦਮੀਆਂ ਤੋਂ ਦੂਰ ਲੈ ਗਿਆ। ਉਹ ਆਪਸ ਵਿਚ ਕੁੱਝ ਦੇਰ ਗੱਲਾਂ ਕਰਦੇ ਰਹੇ। ਫਿਰ ਪਰੇ ਖੜ੍ਹ ਦੋਹਾਂ ਆਦਮੀਆਂ ਦੇ ਕੋਲ ਆ ਗਏ। ਹੌਲਦਾਰ ਨੇ ਉਹਨਾਂ ਤਿੰਨਾਂ ਨਾਲ ਦੁਆਰਾ ਹੱਥ ਮਿਲਾਇਆ, ਪਰ ਕੋਈ ਹੋਰ ਗੱਲ ਯਾਦ ਆ ਜਾਣ ਕਰਕੇ ਫਿਰ ਰੁਕ ਗਿਆ। ਉਹ ਚਾਰੇ ਜਣੇ ਕਾਢੀ ਦੇਰ ਘੁਸਰ-ਮੁਸਰ ਕਰਦੇ ਰਹੇ। ਕਦੀ ਕਦੀ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ।

ਬਚਿੰਤ ਸਿੰਘ ਬੇਚੈਨੀ ਨਾਲ ਉਨ੍ਹਾਂ ਵੱਲ ਦੇਖ ਰਿਹਾ ਸੀ। ਉਹ ਜੈਲਦਾਰ ਦਸੋਂਧਾ ਸਿੰਘ ਵੱਲ ਨੂੰ ਮੂਧਾ ਹੁੰਦਾ ਹੌਲੀ ਜਿਹੇ ਬੋਲਿਆ, "ਜੈਲਦਾਰਾ, ਇਹ ਕੀ ਕਰ ਰਹੇ ਹਨ। ਮਰਾਸੀਆਂ ਵਾਂਗ ਇਹਨਾਂ ਦੀਆਂ ਗੱਲਾਂ ਹੀ ਮੁੱਕਣ ਵਿਚ ਨਹੀਂ ਆਉਂਦੀਆਂ।"

ਜੈਲਦਾਰ ਦਸੋਂਧਾ ਸਿੰਘ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਹੌਲਦਾਰ ਤੀਸਰੀ ਵਾਰ ਹੱਥ ਮਿਲਾ ਕੇ ਜਦ ਮੁਤਿਆ ਤਾਂ ਜੈਲਦਾਰ ਦਸੋਂਧਾ ਸਿੰਘ ਅਤੇ ਬਚਿੰਤ ਸਿੰਘ ਉਠ ਕੇ ਖੜ੍ਹ ਗਏ। ਜਸਵੰਤ ਕੌਰ ਨੇ ਆਪਣਾ ਘੁੰਡ ਹੋਰ ਥੱਲੇ ਨੂੰ ਖਿੱਚ ਲਿਆ ਅਤੇ ਕੱਪੜੇ ਠੀਕ ਕਰਕੇ, ਹੱਥ ਵਿਚ ਢੁੱਧ ਦਾ ਭਾਂਡਾ ਚੁੱਕ ਕੇ, ਉਹ ਵੀ ਬੜ੍ਹ ਤੋਂ ਥੱਲੇ ਉਤਰ ਆਈ।

ਹੌਲਦਾਰ ਨੇ ਉਹਨਾਂ ਦੇ ਨੇਤੇ ਆ ਕੇ ਜਸਵੰਤ ਕੌਰ ਨੂੰ ਧਿਆਨ ਨਾਲ ਦੇਖਿਆ। ਫਿਰ ਬਚਿੰਤ ਸਿੰਘ ਦੇ ਨਾਲ ਅਫਸੋਸ ਜਾਹਿਰ ਕਰਦਾ ਬੋਲਿਆ, “ਸਰਦਾਰਾ, ਬਹੁਤ ਦੁੱਖ ਹੋਇਆ ਤੁਹਾਡੇ ਕਾਕੇ ਦੀ ਮੌਤ ਦਾ ਸੁਣ ਕੇ।”

“ਵਾਹਿਗੁਰੂ ਦਾ ਭਾਣਾ, ਉਹੀ ਜਾਣੇ।” ਬਚਿੰਤ ਸਿੰਘ ਫਿਸ ਪਿਆ, “ਹੌਲਦਾਰ ਸਾਹਬ, ਸਾਡਾ ਤਾਂ ਘਰ ਲੁੱਟ ਹੋ ਗਿਆ।”

ਹੌਲਦਾਰ ਪ੍ਰਲਾਦ ਸਿੰਘ ਨੇ ਬੇਨਿਆਜ਼ੀ ਨਾਲ ਕਿਹਾ, “ਸਰਦਾਰਾ, ਲੜਾਈ-ਫਸਾਦ ਨਾਲ ਸਿਹਤ ਤਾਂ ਬਣੇਗੀ ਨਹੀਂ, ਸੱਟਾਂ ਹੀ ਲੱਗਣਗੀਆਂ, ਸਿਰ ਪਾਟਣਗੇ ਅਤੇ ਮੌਤਾਂ ਹੋਣਗੀਆਂ।”

ਗੱਲ ਬਦਲਣ ਲਈ ਜੈਲਦਾਰ ਦਸੋਂਧਾ ਸਿੰਘ ਨੇ ਹੌਲਦਾਰ ਵੱਲ ਝੁਕਦਿਆਂ ਪੁੱਛਿਆ, “ਹੌਲਦਾਰ ਜੀ, ਉਹ ਸਰਦਾਰ ਕੌਣ ਸਨ?”

“ਜੈਲਦਾਰਾ, ਤੂੰ ਉਹਨਾਂ ਨੂੰ ਨਹੀਂ ਜਾਣਦਾ?” ਹੌਲਦਾਰ ਪ੍ਰਲਾਦ ਸਿੰਘ ਨੇ ਹੈਰਾਨੀ ਨਾਲ ਪੁੱਛਿਆ। ਫਿਰ ਬੋਲਿਆ, “ਪਿਸਤੌਲ ਵਾਲਾ ਸਰਦਾਰ ਪ੍ਰਤਾਪ ਸੀ। ਨਾਲ ਬੰਦੂਕ ਵਾਲੇ ਦੋਂ ਆਦਮੀ ਉਸ ਦੇ ਯਾਰ ਸਨ।”

“ਮਿਆਨੀ ਵਾਲਾ? ਜਿਸ ਨੇ ਚਾਰ-ਪੰਜ ਸਾਲ ਪਹਿਲਾਂ ਇਥੇ ਅੱਡੇ ਵਿਚ ਦਿਨ-ਦਿਹਾੜੇ ਕਤਲ ਕੀਤਾ ਸੀ?” ਜੈਲਦਾਰ ਨੇ ਪੁੱਛਿਆ।

“ਹਾਂ, ਇਹ ਉਹ ਹੀ ਪ੍ਰਤਾਪਾ ਸੀ.....ਤਿੰਨ ਸਾਲ ਦੀ ਸਜ਼ਾ ਕੱਟ ਕੇ ਪਰਸੋਂ ਹੀ ਜੇਲ ਤੋਂ ਰਿਹਾ ਹੋਇਆ ਹੈ।” ਹੌਲਦਾਰ ਨੇ ਦੱਸਿਆ।

“ਅਤੇ ਅੱਜ ਥਾਣੇ ਆ ਗਿਆ?” ਜੈਲਦਾਰ ਦਸੋਂਧਾ ਸਿੰਘ ਬਹੁਤ ਹੈਰਾਨ ਸੀ।

“ਜੈਲਦਾਰ, ਬਦਮਾਸ਼ ਥਾਣੇ ਨਹੀਂ ਆਵੇਗਾ ਤਾਂ ਕਿਥੇ ਜਾਵੇਗਾ?” ਹੌਲਦਾਰ ਪ੍ਰਲਾਦ ਸਿੰਘ ਨੇ ਹੱਸਦਿਆਂ ਕਿਹਾ।

ਹਸਪਤਾਲ ਦੇ ਗੇਟ ਕੋਲ ਪਹੁੰਚ ਕੇ ਹੌਲਦਾਰ ਪ੍ਰਲਾਦ ਸਿੰਘ ਨੇ ਬਚਿੰਤ ਸਿੰਘ ਵੱਲ ਦੇਖਦਿਆਂ ਕਿਹਾ, “ਜਾ ਕੇ ਡਾਕਟਰ ਸਾਹਬ ਤੋਂ ਇਜਾਜ਼ਤ ਤਾਂ ਲੈ ਲਓ। ਸੰਤਰੀ ਨੂੰ ਮੈਂ ਕਹਿ ਦਿੰਦਾ ਹਾਂ।”

ਪ੍ਰਲਾਦ ਸਿੰਘ ਨੇ ਡਿਊਟੀ ਤੇ ਤੈਨਾਤ ਸੰਤਰੀ ਨੂੰ ਅਵਾਜ਼ ਦਿੱਤੀ, “ਗਿਆਨ ਕਾਕਾ, ਇਧਰ ਆ।

ਗਿਆਨ ਸਿੰਘ ਬੰਦੂਕ ਸੰਭਾਲਦਾ ਦੌੜ ਕੇ ਉਹਨਾਂ ਦੇ ਕੋਲ ਆ ਗਿਆ। ਪ੍ਰਲਾਦ ਸਿੰਘ ਉਸ ਦੇ ਮੌਚੇ ’ਤੇ ਹੱਥ ਰੱਖਦਾ ਬੋਲਿਆ, ਇਹ ਕੰਧਾਲੇ ਤੋਂ ਫੌਜਦਾਰੀ ਦੇ ਕੇਸ ਵਿਚ ਜਖਮੀ ਹੋਏ ਜਗਤ ਸਿੰਘ ਨੂੰ ਮਿਲਣ ਆਏ ਹਨ। ਡਾਕਟਰ ਸਾਹਬ ਇਜਾਜ਼ਤ ਦੇ ਦੇਣ ਤਾਂ ਇਹਨਾਂ ਨੂੰ ਮਿਲਾ ਦੇਣਾ।”

“ਮਿਲਾ ਦੇਵਾਂਗਾ।” ਗਿਆਨ ਸਿੰਘ ਨੇ ਕਿਹਾ।

“ਹੋਰ ਕੀ ਖਬਰ-ਸਾਰ ਹੈ?” ਹਵਾਲਦਾਰ ਨੇ ਪੁੱਛਿਆ।

“ਬਸ, ਮੌਜ-ਹੀ ਮੌਜ ਹੈ।” ਗਿਆਨ ਸਿੰਘ ਨੇ ਪ੍ਰਸੰਨ ਹੋ ਕੇ ਉੱਤਰ ਦਿੱਤਾ।

“ਜਾਉ ਭਾਈ, ਡਾਕਟਰ ਸਾਹਬ ਨੂੰ ਮਿਲ ਕੇ ਇਜਾਜ਼ਤ ਲੈ ਲਓ। ਸੰਤਰੀ ਨੂੰ ਕਹਿ ਦਿੱਤਾ ਹੈ।” ਕਹਿ ਕੇ ਹੌਲਦਾਰ ਪ੍ਰਲਾਦ ਸਿੰਘ ਟਹਿਲਦਾ ਹੋਇਆ ਅੱਡੇ ਵੱਲ ਚਲੇ ਗਿਆ।

ਜੈਲਦਾਰ ਦਸੋਂਧਾ ਸਿੰਘ, ਬਚਿੰਤ ਸਿੰਘ ਅਤੇ ਜਸਵੰਤ ਕੌਰ ਡਾਕਟਰ ਦੇ ਕਮਰੇ ਵੱਲ ਨੂੰ ਚਲੇ ਗਏ। ਕਮਰਾ ਖਾਲੀ ਸੀ। ਇਕ ਵਾਰ ਅੰਦਰ ਦੇਖ ਕੇ ਉਹ ਨਾਲ ਵਾਲੇ ਕਮਰੇ ਵੱਲ ਨੂੰ ਚਲੇ ਗਏ। ਉਥੇ ਨਰਸ ਨਰਿੰਦਰ ਕੌਰ ਸਟੂਲ ’ਤੇ ਦੌਨੋਂ ਪੈਰ ਰੱਖੀ ਸਵੈਟਰ ਬੁਣ ਰਹੀ ਸੀ। ਬਚਿੰਤ ਸਿੰਘ ਨੇ ਜਸਵੰਤ ਕੌਰ ਦੇ ਨੇਤੇ ਹੁੰਦਿਆਂ ਕਿਹਾ, “ਜਸਵੰਤ ਕੌਰੇ, ਬੀਬੀ ਬੈਠੀ ਹੈ, ਉਸ ਨਾਲ ਤੂੰ ਹੀ ਗੱਲ ਕਰ।”

ਜਸਵੰਤ ਕੌਰ ਡਰਦੀ-ਡਰਦੀ ਕਮਰੇ ਵਿਚ ਵੜ੍ਹ ਗਈ ਅਤੇ ਬਿਤਕਦੀ ਅਵਾਜ਼ ਵਿਚ ਬੋਲੀ, “ਬੀਬੀ ਜੀ, ਮਰੀਜ ਨੂੰ ਮਿਲਣਾ ਹੈ।”

“ਚਾਰ ਵਜੇ ਆਇਉ, ਅਜੇ ਟਾਇਮ ਨਹੀਂ ਹੈ।” ਨਰਿੰਦਰ ਕੌਰ ਨੇ ਉਹਦੀ ਵੱਲ ਦੇਖੇ ਬਿਨਾਂ ਹੀ ਫੈਸਲਾਕੁੰਨ ਜਵਾਬ ਦੇ ਦਿੱਤਾ।

ਜਸਵੰਤ ਕੌਰ ਅੱਗੋਂ ਕੁੱਝ ਨਾ ਕਹਿ ਸਕੀ ਅਤੇ ਮੂੰਹ ਲਟਕਾਈ, ਹੰਡੂ ਭਰੀਆਂ ਅੱਖਾਂ ਨਾਲ ਵਾਪਸ ਆ ਗਈ।

“ਕੀ ਹੋਇਆ?” ਬਚਿੰਤ ਸਿੰਘ ਨੇ ਫਿਕਰਮੰਦ ਹੁੰਦਿਆਂ ਪੁੱਛਿਆ।

“ਕਹਿੰਦੀ ਹੈ, ਅਜੇ ਟਾਇਮ ਨਹੀਂ ਹੈ, ਚਾਰ ਵਜੇ ਆਇਉ।” ਜਸਵੰਤ ਕੌਰ ਨੇ ਬੁਝੀ ਹੋਈ ਅਵਾਜ਼ ਨਾਲ ਕਿਹਾ।

“ਮਾਰ ਮੱਥੇ ਪੰਜ-ਸੱਤ ਰੁਪਏ ਇਹਦੇ ਵੀ। ਪੈਸੇ ਦੇਖਦਿਆਂ ਹੀ ਟਾਇਮ ਹੋ ਜਾਵੇਗਾ।” ਜੈਲਦਾਰ ਦਸੋਂਧਾ ਸਿੰਘ ਨੇ ਕੁੱਝ ਤਲਖ ਅਵਾਜ਼ ਵਿਚ ਕਿਹਾ।

“ਜੈਲਦਾਰਾ, ਤੂੰ ਹੀ ਜਾ।” ਬਚਿੰਤ ਸਿੰਘ ਨੇ ਉਦਾਸ ਹੁੰਦਿਆਂ ਕਿਹਾ।

ਜੈਲਦਾਰ ਦਸੋਂਧਾ ਸਿੰਘ ਦੱਬੇ ਪੈਰੀਂ ਕਮਰੇ ਅੰਦਰ ਵੜ੍ਹ ਗਿਆ ਅਤੇ ਸੱਤ-ਸ੍ਰੀ-ਅਕਾਲ ਬੁਲਾ ਕੇ ਕਿਹਾ, “ਬੀਬੀ ਜੀ ਇਹਨਾਂ ਨਾਲ ਬਹੁਤ ਜੁਲਮ ਹੋ ਗਿਆ ਹੈ।”

“ਕਿਹਨਾਂ ਨਾਲ?” ਨਰਿੰਦਰ ਕੌਰ ਨੇ ਇਕ ਪੱਲ ਸਲਾਈਆਂ ਰੋਕਦਿਆਂ ਜੈਲਦਾਰ ਦਸੋਂਧਾ ਸਿੰਘ ਵੱਲ ਦੇਖਦਿਆਂ ਪੁੱਛਿਆ।

“ਇਹਨਾਂ ਨਾਲਾ” ਜੈਲਦਾਰ ਦਸੋਂਧਾ ਸਿੰਘ ਨੇ ਦਰਵਾਜ਼ੇ ਵਿਚ ਖੜ੍ਹੇ ਬਚਿੰਤ ਸਿੰਘ ਅਤੇ ਜਸਵੰਤ ਕੌਰ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਹਨਾਂ ਦਾ ਜ਼ਖਮੀ ਲੜਕਾ, ਜਿਸ ਨੂੰ ਕੱਲ ਬੜੇ ਹਸਪਤਾਲ ਲੈ ਗਏ ਸਨ, ਉਸ ਦੀ ਮੌਤ ਹੋ ਗਈ ਹੈ।”

ਨਰਿੰਦਰ ਕੌਰ ਫਿਰ ਸਲਾਈਆਂ ਚਲਾਉਣ ਲੱਗੀ ਅਤੇ ਬਹੁਤ ਹੀ ਕਾਰੋਬਾਰੀ ਅੰਦਰਾਜ ਵਿਚ ਬੋਲੀ, “ਉਹ ਤਾਂ ਇਥੇ ਹੀ ਮਰ ਗਿਆ ਸੀ। ਬਸ ਕੋਈ-ਕੋਈ ਸਾਹ ਬਾਕੀ ਸੀ।”

ਜੈਲਦਾਰ ਦਸੋਂਧਾ ਸਿੰਘ ਕੁੱਝ ਪੱਲ ਚੁੱਪ ਰਿਹਾ। ਫਿਰ ਦਸ ਰੂਪਏ ਉੱਨ ਦੇ ਗੋਲੇ ਥੱਲੇ ਖਿਸਕਾਉਂਦਾ ਬੋਲਿਆ, “ਉਸ ਲੜਕੇ ਦਾ ਬਾਪ ਵੀ ਜ਼ਖਮੀ ਹੈ.....ਜਗਤ ਸਿੰਘ, ਇਥੇ ਭਰਤੀ ਹੈ....। ਇਹ ਉਸ ਨੂੰ ਦੱਸਣ ਆਏ ਹਨ।”

ਨਰਿੰਦਰ ਕੌਰ ਨੇ ਦਸ ਰੂਪਏ ਦੇਖੇ ਤਾਂ ਤੁਣਕ ਕੇ ਬੋਲੀ, “ਇਹ ਕੀ ਹੈ?”

ਦਸੋਂਧਾ ਸਿੰਘ ਘਬਰਾ ਗਿਆ ਅਤੇ ਹੱਥ ਜੋਤਦਾ ਬੋਲਿਆ, “ਕੁੱਝ ਨਹੀਂ ਹੈ। ਬੀਬੀ ਜੀ, ਰਿਸ਼ਵਤ ਨਹੀਂ ਦੇ ਰਿਹਾ। ਤੁਹਾਨੂੰ ਧੀ-ਧਿਆਣੀ ਸਮਝ ਕੇ ਪਿਆਰ ਦੇ ਰਿਹਾ ਹਾਂ।”

ਨਰਿੰਦਰ ਕੌਰ ਨੇ ਉੱਨ ਦੇ ਗੋਲੇ ਨੂੰ ਖਿਸਕਾ ਕੇ ਨੋਟ ਨੂੰ ਚੰਗੀ ਤਰ੍ਹਾਂ ਢੱਕ ਲਿਆ ਅਤੇ ਸਲਾਈਆਂ ਚਲਾਉਂਦੀ ਬੋਲੀ, “ਪੁਲਸ ਤੋਂ ਇਜਾਜ਼ਤ ਲੈ ਲਈ ਹੈ?”

“ਹਾਂ ਜੀ, ਪਹਿਲਾਂ ਥਾਣੇ ਹੀ ਗਏ ਸੀ। ਹੌਲਦਾਰ ਸਾਹਬ ਆਪ ਆ ਕੇ ਸੰਤਰੀ ਸਾਬੂ ਨੂੰ ਕਹਿ ਕੇ ਗਏ ਹਨ।” ਦਸੋਂਧਾ ਸਿੰਘ ਨੇ ਦੱਸਿਆ।

ਨਰਿੰਦਰ ਕੌਰ ਕੁੱਝ ਪੱਲ ਸੋਚ ਵਿਚ ਛੁੱਬੀ ਰਹੀ। ਫਿਰ ਬੁਡਬੜਾਈ, “ਡਾਕਟਰ ਸਾਹਬ ਆਏ ਨਹੀਂ। ਉਹਨਾਂ ਦੀ ਇਜਾਜ਼ਤ ਬਿਨਾਂ ਕਿਵੇਂ ਮੁਲਾਕਾਤ ਕਰਾ ਦੇਵਾਂ?” ਉਸ ਨੇ ਸਿਰ ਝਟਕਿਆ, ਉੱਨ ਦਾ ਗੋਲਾ ਅਤੇ ਦਸ ਰੂਪਏ ਸੰਭਾਲਦੀ ਬੋਲੀ, “ਚਲੋ, ਜੋ ਹੋਵੇਗਾ ਦੇਖਿਆ ਜਾਵੇਗਾ।”

ਬਚਿੰਤ ਸਿੰਘ, ਜਸਵੰਤ ਕੌਰ ਅਤੇ ਦਸੋਂਧਾ ਸਿੰਘ ਉਹਦੇ ਪਿੱਛੇ-ਪਿੱਛੇ ਵਾਰਡ ਵੱਲ ਨੂੰ ਤਰ ਪਏ। ਕਮਰੇ ਦੇ ਨੇੜੇ ਪਹੁੰਚ ਕੇ ਨਰਿੰਦਰ ਕੌਰ ਉਹਨਾਂ ਨੂੰ ਸਮਝਾਉਂਦੀ ਹੋਈ ਬੋਲੀ, “ਜ਼ਿਆਦਾ ਰੋਣਾ-ਯੋਣਾ ਨਹੀਂ।” ਫਿਰ ਧਮਕੀ ਦਿੰਦੀ ਬੋਲੀ, ਜੇ ਬਹੁਤਾ ਰੌਲਾ ਪਾਇਆ ਤਾਂ ਮੈਂ ਤੁਹਾਨੂੰ ਬਾਹਰ ਕੱਢ ਦੇਵਾਂਗੀ।”

ਜਦ ਉਹ ਕਮਰੇ ਵਿਚ ਵੜ੍ਹਣ ਲੱਗੇ ਤਾਂ ਸੰਤਰੀ ਨੇ ਰੋਕ ਲਿਆ, “ਆਪਣੀਆਂ ਕਿਰਪਾਨਾਂ ਬਾਹਰ ਰੱਖੋ। ਅੰਦਰ ਹਥਿਆਰ ਲਿਜਾਣ ਦੀ ਮਨਾਹੀ ਹੈ।”

ਜਦ ਉਹ ਜਗਤ ਸਿੰਘ ਦੇ ਕੋਲ ਪਹੁੰਚੇ ਤਾਂ ਉਹ ਉੰਘ ਰਿਹਾ ਸੀ। ਉਸ ਨੂੰ ਦੇਖਦਿਆਂ ਹੀ ਜਸਵੰਤ ਕੌਰ ਦੀ ਚੀਕ ਨਿਕਲ ਗਈ। ਬਚਿੰਤ ਸਿੰਘ ਨੇ ਵੀ ਭੁੱਬ ਮਾਰੀ। ਜਗਤ ਸਿੰਘ ਹੜਬੜ੍ਹਾ ਕੇ ਜਾਗ ਪਿਆ। ਜੈਲਦਾਰ ਨੇ ਬਹੁਤ ਹੀ ਅਫਸੋਸ ਭਰੀ ਅਵਾਜ਼ ਵਿਚ ਕਿਹਾ, “ਜਗਤ ਸਿੰਅਂ, ਬਹੁਤ ਜੁਲਮ ਹੋ ਗਿਆ ਹੈ। ਕਾਕਾ ਕਰਤਾਰ ਆਪਾਂ ਨੂੰ ਦਗਾ ਦੇ ਗਿਆ ਹੈ।”

ਇਹ ਸੁਣ ਕੇ ਜਗਤ ਸਿੰਘ ਕੁੱਝ ਪੱਲ ਡੋਰ-ਭੋਰ ਸਿਹਾ ਹੋ ਗਿਆ। ਫਿਰ ਜਸਵੰਤ ਕੌਰ ਨੂੰ ਸਿਸਕੀਆਂ ਲੈਂਦੀ ਅਤੇ ਬਚਿੰਤ ਸਿੰਘ ਦੀਆਂ ਅੱਖਾਂ ਵਿਚ ਹੰਝੂ ਦੇਖ ਕੇ, ਉਸ ਨੇ ਵੀ ਭੁੱਬ ਮਾਰੀ ਅਤੇ ਨੀਲੋਵਾਲੀਆਂ ਨੂੰ ਗਾਲਾਂ ਦੇਣ ਲੱਗਾ।

ਜੈਲਦਾਰ ਦਸੋਂਧਾ ਸਿੰਘ ਉਸ ਨੂੰ ਢਾਰਸ ਦੇਣ ਲੱਗ ਪਰ ਜਗਤ ਸਿੰਘ ਰੋਂਦਾ ਗਾਲਾਂ ਕੱਢਦਾ ਰਿਹਾ। ਜਸਵੰਤ ਕੌਰ ਦੀਆਂ ਸਿਸਕੀਆਂ ਹੌਲੀ-ਹੌਲੀ ਹਟਕੋਰਿਆਂ ਵਿਚ ਬਦਲ ਗਈਆਂ। ਬਚਿੰਤ ਸਿੰਘ ਦੀ ਦਾੜ੍ਹੀ ਹੰਝੂਆਂ ਨਾਲ ਭਿੱਜ ਗਈ।

ਜਗਤ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਅਤੇ ਲੰਮਾ ਪੈ ਗਿਆ। ਫਿਰ ਉਹ ਉਠਿਆ ਅਤੇ ਬਚਿੰਤ ਸਿੰਘ ਵੱਲ ਗੁੱਸੇ ਨਾਲ ਦੇਖਦਾ ਬੋਲਿਆ, “ਹੁਣ ਕਿਉਂ ਰੋ ਰਿਹਾਂ? ਉਸ ਵੇਲੇ ਹੱਲਾ ਮਾਰ ਕੇ ਸਾਡੇ ਨਾਲ ਮੈਦਾਨ ਵਿਚ ਉਤਰਦਾ। ਉਸ ਵੇਲੇ ਤਾਂ ਤਹਿਮਤ ਛਿੱਲਾ ਕਰਕੇ ਇਸ ਤਰ੍ਹਾਂ ਖੜ੍ਹਾ ਰਿਹਾ ਜਿਵੇਂ ਰਿੱਛ ਦਾ ਤਮਾਸ਼ਾ ਦੇਖ ਰਿਹਾ ਹੋਵੇਂ।” ਫਿਰ ਉਹ ਬਹੁਤ ਹੀ ਉੱਚੀ ਅਵਾਜ਼ ਵਿਚ ਗੁੱਸੇ ਨਾਲ ਬੋਲਿਆ, “ਬਚਿੰਤ ਸਿੰਅਂ, ਮੈਨੂੰ ਤਾਂ ਤੇਰੀ ਨੀਅਤ ‘ਤੇ ਵੀ ਸੱਕ ਪੈਂਦਾ ਹੈ।”

ਜਗਤ ਸਿੰਘ ਦੀਆਂ ਅਜਿਹੀਆਂ ਸਖ਼ਤ ਗੱਲਾਂ ਸੁਣ ਕੇ ਬਚਿੰਤ ਸਿੰਘ ਤੜਫ਼ ਉਠਿਆ। ਜੈਲਦਾਰ ਦਸੋਂਧਾ ਸਿੰਘ ਨੇ ਜਗਤ ਸਿੰਘ ਨੂੰ ਸਮਝਾਉਂਦਿਆਂ ਕਿਹਾ, “ਜਗਤ ਸਿੰਅਂ, ਕੀ ਤੂੰ ਪਾਗਲ ਹੋ ਗਿਆ ਹੈਂ? ਤੂੰ ਤਾਂ ਇਥੇ ਮੰਜੇ ’ਤੇ ਪਿਆ ਅਤੇ ਬਚਿੰਤ ਸਿੰਘ ਵਿਚਾਰਾ ਇਕੱਲਾ ਵਾ-ਵਰੋਲੇ ਵਾਂਗ ਘੁੰਮ ਰਿਹਾ ਹੈ। ਇਹਦਾ ਇਕ ਪੈਰ ਹਸਪਤਾਲ ਵਿਚ, ਇਕ ਕਦੇ ਥਾਣੇ ਕਦੀ ਪਿੰਡ.....।”

ਜਗਤ ਸਿੰਘ ਕੁੱਝ ਸਾਂਤ ਹੋ ਗਿਆ ਤਾਂ ਬਚਿੰਤ ਸਿੰਘ ਫੁੱਟ-ਫੁੱਟ ਰੋ ਪਿਆ, “ਜਗਤ ਸਿੰਅਂ, ਤੂੰ ਇੰਨਾ ਦੁੱਖੀ ਨਾ ਹੋ। ਸਾਡੇ ਨਾਲ ਜੋ ਭਾਣਾ ਵਰਤਣਾ ਸੀ ਉਹ ਤਾਂ ਵਰਤ ਗਿਆ। ਪਰ ਤੈਨੂੰ ਇਕ ਗੱਲ ਦੇਸ ਦਿਆਂ....ਨੀਲੋਵਾਲੀਆਂ ਦੇ ਅੱਵਲ ਤਾਂ ਦੋ, ਨਹੀਂ ਤਾਂ ਇਕ ਆਦਮੀ ਤਾਂ ਜ਼ਰੂਰ ਫਾਂਸੀ ਲਗਵਾਉਂਗਾ।”

ਜਗਤ ਸਿੰਘ ਫਿਰ ਭਤਕ ਉਠਿਆ, “ਬਚਿੰਤ ਸਿੰਘਾ, ਤੂੰ ਵਕੀਲਾਂ ਵਰਗੀਆਂ ਗੱਲਾਂ ਕਰ ਰਿਹਾਂ। ਨੀਲੋਵਾਲੀਆਂ ਦਾ ਸਾਰਾ ਟੱਬਰ ਫਾਂਸੀ ਲੱਗ ਜਾਵੇ ਤਾਂ ਕੀ ਤੇਰੇ ਮਨ ਨੂੰ ਸਾਂਤੀ ਮਿਲ ਜਾਵੇਗੀ?” ਫਿਰ ਜਿਵੇਂ ਸਮਝਾਉਂਦਾ ਹੋਇਆ ਬੋਲਿਆ, “ਮੇਰੇ ਪੁੱਤ ਦਾ ਖੂਨ ਹੋਇਆ ਹੈ। ਮੇਰਾ ਕਲੇਜਾ ਤਾਂ ਹੁਣ ਤਦ ਠੰਡਾ ਹੋਵੇਗਾ। ਜਦ ਮੇਰੇ ਸਾਹਮਣੇ ਉਹਨਾਂ ਦੇ ਡੱਕਰੇ ਹੋਣਗੇ। ਪਰ ਇਹ ਕਰੇਗਾ ਕੌਣ?....ਕਰਤਾਰ ਮਰ ਗਿਆ...ਮੈਂ ਨਾ ਮਰਿਆ ਹਾਂ...ਨਾ ਜ਼ਿੰਦਾ ਹਾਂ। ਨੀਲੋਵਾਲੀਆਂ ਦੀ ਜਿੱਤ ਹੀ ਜਿੱਤ ਹੈ।” ਆਪਣੀ ਬੇਬਸੀ ਦੇ ਅਹਿਸਾਸ ਨਾਲ ਜਗਤ ਸਿੰਘ ਭੁੱਬਾਂ ਮਾਰ ਕੇ ਰੋਂਦਾ ਬੋਲਿਆ, “ਹਾਏ ਉਏ ਰੱਬਾ, ਹੁਣ ਮੈਂ ਤੈਨੂੰ ਕਿਵੇਂ ਮੂੰਹ ਦਿਖਾਵਾਂਗਾ!”

ਜਗਤ ਸਿੰਘ ਦੀਆਂ ਚੀਕਾਂ ਸਾਰੇ ਹਸਪਤਾਲ ਵਿਚ ਗੁੰਜ ਗਈਆਂ ਸਨ। ਨਰਿੰਦਰ ਕੌਰ ਦੀ ਸਹਿਣ-ਸਕਤੀ ਜਿਵੇਂ ਖਤਮ ਹੋ ਗਈ। ਉਸ ਨੇ ਸਲਾਈਆਂ ਮੇਜ਼ ’ਤੇ ਸੁੱਟ ਦਿੱਤੀਆਂ ਅਤੇ ਕਾਹਲੀ-ਕਾਹਲੀ ਉਹਨਾਂ ਦੇ ਕਮਰੇ ਵਿਚ ਪਹੁੰਚ ਗਈ। ਉਸ ਨੇ ਚੀਕਦੀ ਹੋਈ ਅਵਾਜ਼ ਵਿਚ ਕਿਹਾ, “ਬਾਬਾ, ਕਿਉਂ

ਰੋਲਾ ਪਾ ਰਹੇ ਹੋ? ਕੀ ਤੇਰਾ ਵੀ ਮਰਨ ਦਾ ਇਰਾਦਾ ਹੈ?” ਫਿਰ ਉਸ ਨੇ ਬਚਿੰਤ ਸਿੰਘ ਹੋਰਾਂ ਵੱਲ ਮੁੜਦਿਆਂ ਕਿਹਾ, “ਤੁਸੀਂ ਹੁਣ ਜਾਓ ਇਥੋਂ। ਉਠੋਂ, ਛੇਤੀ ਕਰੋ।” ਕਹਿ ਕੇ ਉਸ ਨੇ ਸੰਤਰੀ ਨੂੰ ਹਾਕ ਮਾਰੀ।

ਸੰਤਰੀ ਨੂੰ ਬੂਝੇ ਵਿਚ ਖੜ੍ਹਾ ਦੇਖ ਕੇ ਜੈਲਦਾਰ ਦਸੌਂਧਾ ਸਿੰਘ ਉਠ ਕੇ ਖੜ੍ਹਾ ਹੋ ਗਿਆ। ਨਾ ਚਾਹੁੰਦਿਆਂ ਵੀ ਬਚਿੰਤ ਸਿੰਘ ਨੂੰ ਉਠਣਾ ਪਿਆ। ਉਸ ਨੇ ਨਮ ਅੱਖਾਂ ਨਾਲ ਜਗਤ ਸਿੰਘ ਵੱਲ ਦੇਖਿਆ। ਉਹਨਾਂ ਦੇ ਪਿੱਛੇ-ਪਿੱਛੇ ਜਸਵੰਤ ਕੌਰ ਵੀ ਤੁਰ ਪਈ। ਉਸ ਨੇ ਦੁੱਧ ਵਾਲਾ ਭਾਂਡਾ ਜਗਤ ਸਿੰਘ ਦੇ ਸਿਰਹਾਣੇ ਰੱਖ ਦਿੱਤਾ ਅਤੇ ਉਸ ਵੱਲ ਮੂੰਧੀ ਹੁੰਦੀ ਬੋਲੀ, “ਕਰਤਾਰ ਦੇ ਬਾਪੂ, ਹੌਸਲਾ ਰੱਖ। ਘਰ ਪਹਿਲਾਂ ਹੀ ਉੱਜੜ ਗਿਆ ਹੈ। ਜੋ ਬਾਕੀ ਬਚਿਆ ਹੈ, ਤੂੰ ਉਸ ਨੂੰ ਵੀ ਉਜਾੜ ਦੇਣਾ ਚਾਹੁੰਦਾ ਹੈ।”

ਜਗਤ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਸਿਰਫ਼ ਖਾਲੀ-ਖਾਲੀ ਨਿਗਾਹਾਂ ਨਾਲ ਉਸ ਨੂੰ ਦੇਖਦਾ ਰਿਹਾ। ਫਿਰ ਨਾਲ ਪਏ ਖਾਲੀ ਮੰਜੇ ’ਤੇ ਹੱਥ ਰੱਖ ਕੇ ਰੋਣ ਲੱਗਾ।

ਜਦ ਜਸਵੰਤ ਕੌਰ ਕਮਰੇ ਤੋਂ ਬਾਹਰ ਨਿਕਲੀ ਤਾਂ ਜੈਲਦਾਰ ਦਸੌਂਧਾ ਸਿੰਘ ਅਤੇ ਬਚਿੰਤ ਸਿੰਘ, ਸੰਤਰੀ ਅਤੇ ਨਰਸ ਨਰਿੰਦਰ ਕੌਰ ਨਾਲ ਇਕ ਪਾਸੇ ਖੜ੍ਹੇ ਖਸਰ ਫਸਰ ਕਰ ਰਹੇ ਸਨ। ਜਸਵੰਤ ਕੌਰ ਛੋਟਾ ਜਿਹਾ ਘੰਡ ਕੱਢੀ ਉਹਨਾਂ ਤੋਂ ਪਰੇ ਹੀ ਖੜ੍ਹੀ ਹੋ ਗਈ। ਜੈਲਦਾਰ ਦਸੌਂਧਾ ਸਿੰਘ ਨੇ ਹੱਥ ਜੋੜਦਿਆਂ ਕਿਹਾ, “ਜਗਤ ਸਿੰਘ ਦੀ ਘਰ ਵਾਲੀ ਨੂੰ ਉਸ ਦੇ ਕੋਲ ਬੈਠਣ ਦੀ ਇਜਾਜ਼ਤ ਦੇ ਕੇ ਮਿਹਰਬਾਨੀ ਕਰੋ। ਉਹ ਬਹੁਤ ਦੁੱਖੀ ਹੈ।”

ਮੈਂ ਇਹ ਖਤਰਾ ਨਹੀਂ ਲੈ ਸਕਦੀ। ਡਾਕਟਰ ਸਾਹਬ ਬਾਹਰ ਗਏ ਹੋਏ ਹਨ। ਜਗਤ ਸਿੰਘ ਦੇ ਜਖਮ ਅਜੇ ਕੱਚੇ ਹਨ.....ਟਾਂਕੇ ਟੁੱਟ ਗਏ ਤਾਂ ਉਹਦੀ ਜਾਨ ਜਾ ਸਕਦੀ ਹੈ।” ਨਰਿੰਦਰ ਕੌਰ ਨੇ ਸਖਤ ਲਹਿਜੇ ਵਿਚ ਕਿਹਾ। ਫਿਰ ਬੋਲੀ, “ਮੈਂ ਹੁਣੇ ਜਾ ਕੇ ਨੀਂਦ ਦਾ ਟੀਕਾ ਲਉਂਦੀ ਹਾਂ। ਹੁਣ ਦਾ ਸੁੱਤਾ ਸਵੇਰੇ ਹੀ ਉਠੇਗਾ।”

ਜੈਲਦਾਰ ਦਸੌਂਧਾ ਸਿੰਘ ਲਾ-ਜਵਾਬ ਹੋ ਗਿਆ ਤਾਂ ਬਚਿੰਤ ਸਿੰਘ ਹਾਤੂੰ ਕੱਢਦਾ ਬੋਲਿਆ, “ਉਸ ਦਾ ਖਿਆਲ ਰੱਖਣਾ।”

“ਖਿਆਲ ਤਾਂ ਰੱਖਦੇ ਹੀ ਹਾਂ। ਮਨਾਹੀ ਦੇ ਬਾਵਜੂਦ ਜਦ ਤੁਸੀਂ ਆ ਜਾਂਦੇ ਹੋ ਤਾਂ ਟਾਈਮ-ਕੁਟਾਈਮ ਮੁਲਾਕਾਤ ਕਰਾ ਦਿੰਦੇ ਹਾਂ।” ਨਰਿੰਦਰ ਕੌਰ ਨੇ ਅਹਿਸਾਨ ਜਿਤਾਉਂਦਿਆਂ ਕਿਹਾ।

ਬਚਿੰਤ ਸਿੰਘ ਨੇ ਜੈਲਦਾਰ ਦਸੌਂਧਾ ਸਿੰਘ ਵੱਲ ਦੇਖਿਆ। ਉਸ ਦਾ ਇਸ਼ਾਰਾ ਦੇਖ ਕੇ ਦਸ-ਦਸ ਰੂਪਏ ਸੰਤਰੀ ਅਤੇ ਨਰਿੰਦਰ ਕੌਰ ਦੀ ਮੁੱਠੀ ਵਿਚ ਫੜਾਉਂਦਾ ਬੋਲਿਆ, “ਬੀਬੀ ਜੀ, ਚੇਤੇ ਨਾਲ ਟੀਕਾ ਲਾ ਦੇਣਾ।”

“ਕੱਲ ਸਵੇਰੇ ਬੀਬੀ ਜੀ ਨੂੰ ਭੇਜ ਦੇਣਾ, ਮੁਲਾਕਾਤ ਕਰਾ ਦੇਵਾਂਗੇ।” ਨਰਿੰਦਰ ਕੌਰ ਨੇ ਜਸਵੰਤ ਕੌਰ ਵੱਲ ਦੇਖਦਿਆਂ ਕਿਹਾ।

ਉਹ ਤਿੰਨੇ ਹੌਲੀ-ਹੌਲੀ ਅੱਡੇ ਵੱਲ ਆ ਗਏ। “ਜੈਲਦਾਰਾ, ਕੋਈ ਚਾਹ-ਪਾਣੀ ਪੀਣਾ ਹੈ ਤਾਂ ਪੀ ਲੈ।” ਬਚਿੰਤ ਸਿੰਘ ਨੇ ਕਿਹਾ।

“ਪਹਿਲਾਂ ਲਾਰੀ ਦਾ ਪਤਾ ਕੇ ਲਈਏ। ਤਿਆਰ ਹੋਈ ਤਾਂ ਸਿੱਧੇ ਸ਼ਹਿਰ ਚਲੇ ਜਾਵਾਂਗੇ। ਉਹ ਕੰਮ ਵੀ ਬਹੁਤ ਜ਼ਰੂਰੀ ਹੈ।” ਜੈਲਦਾਰ ਦਸੌਂਧਾ ਸਿੰਘ ਨੇ ਆਪਣੀ ਚਾਲ ਹੋਰ ਵੀ ਤੇਜ਼ ਕਰ ਦਿੱਤਾ।

ਉਹ ਉਸ ਪਾਸੇ ਚਲੇ ਗਏ, ਜਿਥੋਂ ਸ਼ਹਿਰ ਲਈ ਲਾਰੀ ਚਲਦੀ ਸੀ। ਲਾਰੀ ਖੜ੍ਹੀ ਸੀ ਅਤੇ ਉਸ ਵਿਚ ਕੁੱਝ ਸਵਾਰੀਆਂ ਵੀ ਬੈਠੀਆਂ ਸਨ।

“ਕਿਉਂ ਭਾਈ, ਕਦੋਂ ਕੁ ਚੱਲੇਗੀ?” ਜੈਲਦਾਰ ਨੇ ਬਸ ਦੇ ਅੰਦਰ ਬੈਠੀ ਇਕ ਸਵਾਰੀ ਨੂੰ ਪੁੱਛਿਆ।

ਇਹ ਗੱਲ ਜਾਂ ਤਾਂ ਵਾਹਿਗੁਰੂ ਜਾਣੇ ਜਾਂ ਡਰੈਵਰ। ਅਸੀਂ ਇਸ ਆਸ ਵਿਚ ਬੈਠ ਗਏ ਹਾਂ ਕਿ ਕਦੀ ਤਾਂ ਚਲੇਗੀ ਹੀ।” ਸਵਾਰੀ ਨੇ ਲੱਤਾਂ ਪਸਾਰਦਿਆਂ ਉੱਤਰ ਦਿੱਤਾ।

ਉਹ ਤਿੰਨੇ ਵੀ ਲਾਰੀ ਵਿਚ ਬੈਠ ਗਏ। ਇਕ ਲੰਮੀ ਸੀਟ ’ਤੇ ਸਿਰਫ਼ ਇਕ ਕੁੜੀ ਬੈਠੀ ਸੀ। ਬਚਿੰਤ ਸਿੰਘ, ਜਸਵੰਤ ਕੌਰ ਵੱਲ ਦੇਖਦਾ ਬੋਲਿਆ, “ਜਸਵੰਤ ਕੌਰੇ, ਤੂੰ ਗੁੜੀ ਨਾਲ ਬੈਠ ਜਾ।”

ਬਸ ਵਿਚ ਆਦਮੀ ਆਲਾਂ ਵਾਂਗ ਭਰੇ ਪਏ ਸਨ। ਅੰਦਰ ਬੈਠੇ ਅਤੇ ਖੜ੍ਹੇ ਲੋਕਾਂ ਦਾ ਦਮ ਘੁੱਟ ਰਿਹਾ ਸੀ। ਪਰ ਕਲੀਨਰ ਅਜੇ ਤੱਕ ਬਸ ਦੇ ਬਾਹਰ ਖੜ੍ਹਾ ਹੋਕਾ ਦੇ ਰਿਹਾ ਸੀ, “ਹੈ ਭਾਈ ਕੋਈ ਹੁਸ਼ਿਆਰਪੁਰ, ਅੱਲੋ ਬੁਲੋਵਾਲ, ਸਰਾਂ ਜਾਣ ਵਾਲਾ?”

ਉਸ ਨੇ ਤਿੰਨ-ਚਾਰ ਵਾਰ ਹੋਕਾ ਦਿੱਤਾ। ਫਿਰ ਲੰਮੀ ਸੀਟੀ ਵਜਾ ਕੇ ਅਵਾਜ਼ ਦਿੱਤੀ, “ਭਾਈਆ, ਖਿੱਚ ਦੋ।”

ਬਸ ਹਿਚਕੇਲੇ ਖਾਂਦੀ ਅੱਗੇ ਤੁਰੀ ਗਈ। ਜਿਥੇ ਸੱਤ ਦਾ ਕੱਚਾ ਹਿੱਸਾ ਆ ਜਾਂਦਾ, ਬਸ ਧੂੜ ਨਾਲ ਭਰ ਜਾਂਦੀ ਅਤੇ ਹਿਚਕੋਲਿਆਂ ਦੇ ਕਾਰਨ ਸਵਾਰੀਆਂ ਆਪਸ ਵਿਚ ਟਕਰਾਉਣ ਲਗਦੀਆਂ।

ਜਦ ਸਰਾਂ ਨੇਡੇ ਆ ਗਈ ਤਾਂ ਬਚਿੰਤ ਸਿੰਘ ਨੇ ਖੜ੍ਹੇ ਲੋਕਾਂ ਦੇ ਵਿਚਾਲਿਉਂ ਗਰਦਣ ਕੱਢਦਿਆਂ ਕਿਹਾ, “ਜਸਵੰਤ ਕੌਰੇ, ਤੂੰ ਸਰਾਂ ਉੱਤਰ ਜਾ, ਮੈਂ ਸ਼ਾਮ ਤੱਕ ਆ ਜਾਵਾਂਗਾ।”

ਜਸਵੰਤ ਕੌਰ ਸਰਾਂ ਉੱਤਰ ਗਈ। ਬਚਿੰਤ ਸਿੰਘ ਉਸ ਨੂੰ ਪਿੱਡ ਵੱਲ ਜਾਂਦੀ ਨੂੰ ਉਦੋਂ ਤੱਕ ਦੇਖਦਾ ਰਿਹਾ ਜਦ ਤੱਕ ਉਹ ਨਜ਼ਰ ਆਉਂਦੀ ਰਹੀ। ਫਿਰ ਖਾਲੀ ਖਾਲੀ ਨਜ਼ਰਾਂ ਨਾਲ ਬਾਹਰ ਝਾਕਣ ਲੱਗਾ।

ਦਿਨ ਢਲੇ ਉਹ ਹੁਸ਼ਿਆਰਪੁਰ ਪਹੁੰਚ ਗਏ। ਅੱਡੇ ਤੋਂ ਉਹ ਸਿੱਧੇ ਹਸਪਤਾਲ ਚਲੇ ਗਏ। ਜੈਲਦਾਰ ਦਸੌਂਧਾ ਸਿੰਘ, ਬਚਿੰਤ ਸਿੰਘ ਨੂੰ ਇਕ ਢੂਖਤ ਦੇ ਥੱਲੇ ਬੈਚ ਤੇ ਬੈਠਣ ਨੂੰ ਕਹਿ ਕੇ ਆਪ ਉਸ ਪਾਸੇ ਨੂੰ ਚਲੇ ਗਿਆ ਜਿਧਰ ਡਾਕਟਰ ਬੈਠਦੇ ਸੀ। ਕੋਈ ਇਕ ਘੰਟੇ ਬਾਅਦ ਜਦ ਉਹ ਵਾਪਸ ਆਇਆ ਤਾਂ ਉਸ ਦੇ ਨਾਲ ਇਕ ਹੋਰ ਆਦਮੀ ਸੀ।

ਬਚਿੰਤ ਸਿੰਘ ਬੈਚ ਤੋਂ ਉਠੁੱਠ ਖੜ੍ਹਾ ਹੋਇਆ ਅਤੇ ਉਹ ਤਿੰਨੇ ਕੁੱਝ ਦੂਰ ਜਾ ਕੇ ਇਕ ਦੁੱਖਤ ਥੱਲੇ ਜਾ ਬੈਠੇ।

“ਬਚਿੰਤ ਸਿੰਘਾਂ, ਇਹ ਸੋਹੀਆਂ ਤੋਂ ਦਲੀਪਚੰਦ ਹੈ। ਇਹਦੇ ਨਾਲ ਪੁਰਾਣੀ ਜਾਣ-ਪਛਾਣ ਹੈ। ਸੱਤ ਸਾਲ ਪਹਿਲਾਂ ਜਦ ਤਰਲੋਚਨ ਸਿੰਘ ਦੇ ਮੁੜੇ ਨੇ ਫੌਜਲਦਾਰੀ ਕੀਤੀ ਸੀ ਤਾਂ ਇਸ ਨੇ ਸਾਡੀ ਬਹੁਤ ਮਦਦ ਕੀਤੀ ਸੀ। ਪੈਸਾ ਤਾਂ ਲੱਗਾ ਸੀ, ਪਰ ਮੁੜੇ ਨੂੰ ਸਿਰਫ਼ ਇਕ ਸਾਲ ਦੀ ਸਜ਼ਾ ਹੋਈ ਸੀ।”

“ਜੈਲਦਾਰ ਜੀ, ਆਪਣਾ ਤਾਂ ਇਕ ਅਸੂਲ ਹੈ ਕਿ ਗੱਲ ਸੱਚੀ ਅਤੇ ਪੱਕੀ ਕਰੋ। ਖਰਾ ਕੰਮ ਕਰੋ ਅਤੇ ਪੈਸੇ ਲਓ।” ਦਲੀਪਚੰਦ ਨੇ ਇਕ-ਇਕ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ।

“ਤੁਸੀਂ ਇਹੀ ਕੰਮ ਕਰਦੇ ਹੋ?” ਬਚਿੰਤ ਸਿੰਘ ਨੇ ਪੁੱਛਿਆ।

“ਹਾਂ, ਇਹ ਇਥੇ ਕੰਮਪਾਊਂਡਰ ਹੈ।” ਜੈਲਦਾਰ ਦਸੌਂਧਾ ਸਿੰਘ ਨੇ ਉੱਤਰ ਦਿੱਤਾ।

“ਮੇਰੀ ਤਾਂ ਸਾਰੀ ਉਮਰ ਹੀ ਇਸ ਹਸਪਤਾਲ ਵਿਚ ਲੰਘ ਗਈ ਹੈ। ਵੀਹ ਡਾਕਟਰ ਆਏ ਅਤੇ ਚਲੇ ਗਏ। ਨਵੇਂ ਡਾਕਟਰ ਇਥੇ ਪਹਿਲਾਂ ਕੱਚੇ ਡਾਕਟਰ ਬਣੇ ਫਿਰ ਪੱਕੇ ਹੋ ਕੇ ਸਿਵਲ ਸਰਜਨ ਬਣ ਗਏ, ਪਰ ਸਾਰੇ ਅੱਜ ਤੱਕ ਦਲੀਪਚੰਦ ਨੂੰ ਯਾਦ ਕਰਦੇ ਹਨ। ਇਕ ਵਾਰ ਉਹਨਾਂ ਦੇ ਸਾਹਮਣੇ ਚਲੇ ਜਾਵਾਂ ਤਾਂ ਸਾਰਾ ਕੰਮ ਛੱਡ ਕੇ ਪਹਿਲਾਂ ਮੇਰੀ ਗੱਲ ਸੁਣਦੇ ਹਨ।” ਦਲੀਪਚੰਦ ਨੇ ਕਿਹਾ। ਫਿਰ ਬੋਲਿਆ, “ਇਸ ਦੀ ਇਕ ਹੀ ਵਜ਼ੂ ਹੈ ਕਿ ਹਮੇਸ਼ਾਂ ਸੱਚਾ ਸੌਦਾ ਕੀਤਾ ਹੈ।”

ਦਲੀਪਚੰਦ ਨੇ ਆਪਣੀ ਗੱਲ-ਬਾਤ ਦਾ ਬਚਿੰਤ ਸਿੰਘ ਤੇ ਅਸਰ ਹੁੰਦਾ ਦੇਖ ਕੇ ਕਿਹਾ, “ਅੱਜ ਕੱਲ ਇਥੇ ਬਹੁਤ ਸਾਰੇ ਲੋਕ ਮੋਹਤਬਰ ਬਣੇ ਫਿਰਦੇ ਹਨ। ਨਵੇਂ ਡਾਕਟਰ ਵੀ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ। ਨਰਸਾਂ ਵੀ ਝਿੜਕ ਦਿੰਦੀਆਂ ਹਨ ਪਰ ਉਹ ਗੱਲ ਇੰਝ ਕਰਦੇ ਹਨ ਜਿਵੇਂ ਇਥੇ ਸਿਵਲ ਸਰਜਨ ਉਹ ਹੀ ਹੋਣ। ਕਿਸੇ ਨੂੰ ਝਾਂਸਾ ਦਿੰਦੇ ਹਨ ਕਿ ਡਾਕਟਰੀ ਮੁਆਇਨਾ ਠੀਕ ਕਰਾ ਦੇਵਾਂਗੇ.....ਸੌ ਰੁਪਏ ਦੇ ਦਿਉ! ਕਿਸੇ ਨੂੰ ਕੁੱਝ, ਕਿਸੇ ਨੂੰ ਕੁੱਝ.....ਤੁਠ-ਸੱਚ ਬੋਲ ਕੇ ਪੈਸੇ ਬਟੋਰ ਲੈਂਦੇ ਹਨ।” ਦਲੀਪਚੰਦ ਕੁੱਝ ਪੱਲ, ਦੂਰ ਜਾ ਰਹੇ ਇਕ ਆਦਮੀ ਨੂੰ ਦੇਖਦਾ ਰਿਹਾ। ਫਿਰ ਇਸ਼ਾਰਾ ਕਰਦਾ ਬੋਲਿਆ, “ਉਸ ਆਦਮੀ ਨੂੰ ਦੇਖ ਰਹੇ ਹੋ?”

“ਹਾਂ ਜੀ,” ਜੈਲਦਾਰ ਦਸੌਂਧਾ ਸਿੰਘ ਬੁਝ-ਬੜਾਇਆ।

“ਇਹ ਅਪਰੋਸ਼ਨ-ਰੂਮ ਵਿਚ ਜਮਾਦਾਰ ਹੈ। ਮਤਲਬ ਇਹ ਹੈ ਕਿ ਮਾੜੀ ਤੋਂ ਮਾੜੀ ਨੌਕਰੀ ਹੈ ਇਸ ਦੀ.....ਪਰ ਗੱਲ ਇਸ ਤਰ੍ਹਾਂ ਕਰਦਾ ਹੈ ਜਿਵੇਂ ਸਿਵਲ ਸਰਜਨ ਇਸ ਦਾ ਸਾਂਢੂ ਹੋਵੇ। ਬੱਡੇ ਡਾਕਟਰ....ਇਸ ਦੇ ਸਾਲੇ-ਭੋਈਏ ਹੋਣ।” ਇਕ ਪੱਲ ਰੁਕ ਕੇ ਦਲੀਪਚੰਦ ਫਿਰ ਬੋਲਿਆ, “ਮੈਂ ਇਹ ਸਭ ਕੁੱਝ ਇਸ ਲਈ ਦੱਸਿਆ ਹੈ ਕਿ ਕਿਸੇ ਗਲਤ ਆਦਮੀ ਦੇ ਅੜਿਕੇ ਨਾ ਆ ਜਾਇਉ। ਕਿਤੇ ਇਹ ਨਾ ਹੋਵੇ ਕਿ ਪੈਸਾ ਵੀ ਖਰਚ ਹੋ ਜਾਵੇ ਅਤੇ ਕੰਮ ਵੀ ਨਾ ਹੋਵੇ।”

“ਇਸੇ ਕਰਕੇ ਤਾਂ ਤੇਰੇ ਕੋਲ ਆਏ ਹਾਂ।” ਜੈਲਦਾਰ ਦਸੌਂਧਾ ਸਿੰਘ ਨੇ ਕਿਹਾ।

“ਕੰਮ ਕੀ ਹੈ?” ਦਲੀਪਚੰਦ ਨੇ ਪੁੱਛਿਆ।

ਜੈਲਦਾਰ ਦਸੌਂਧਾ ਸਿੰਘ ਉਸ ਨੂੰ ਕੋਸ ਸਮਝਾਉਣ ਲੱਗਾ ਤਾਂ ਉਹ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕਦਾ ਬੋਲਿਆ, “ਕੋਸ ਮੈਨੂੰ ਪਤਾ ਹੈ। ਇਹ ਦੱਸੋ ਕਿ ਚਾਹੁੰਦੇ ਕੀ ਹੋ?”

“ਅਸੀਂ ਇਹ ਚਾਹੁੰਦੇ ਹਾਂ ਕਿ ਡਾਕਟਰੀ ਰਿਪੋਰਟ ਅਜਿਹੀ ਹੋਵੇ ਕਿ ਮੁਖਾਲਿਵ ਫਰੀਕ ਤੇ ਦਫ਼ਾ 302 ਦਾ ਮੁਕੱਦਮਾ ਬਣੇ।” ਜੈਲਦਾਰ ਦਸੌਂਧਾ ਸਿੰਘ ਨੇ ਕਿਹਾ ਅਤੇ ਫਿਰ ਬਚਿੰਤ ਸਿੰਘ ਵੱਲ ਦੇਖ ਕੇ ਪੁੱਛਿਆ, “ਕਿਉਂ ਬਚਿੰਤ ਸਿੰਘਾਂ?”

“ਹਾਂ....ਘੱਟੋ-ਘੱਟ ਉਹਨਾਂ ਦੇ ਦੋ ਆਦਮੀ ਫਾਂਸੀ ਚੜ੍ਹਣ।” ਬਚਿੰਤ ਸਿੰਘ ਨੇ ਪੱਕੇ ਇਰਾਦੇ ਨਾਲ ਕਿਹਾ।

ਦਲੀਪ ਸੰਘ ਸੋਚ ਵਿਚ ਪੈ ਗਿਆ ਅਤੇ ਕੋਲ ਪਈ ਇਕ ਟਹਿਣੀ ਚੁੱਕ ਕੇ ਇਸ ਤਰ੍ਹਾਂ ਜਮੀਨ 'ਤੇ ਫੇਰਨ ਲੱਗਾ ਜਿਵੇਂ ਜਖਮ ਤੇ ਲੇਪ ਕਰ ਰਿਹਾ ਹੋਵੇ। ਜੈਲਦਾਰ ਦਸੌਂਧਾ ਸਿੰਘ ਅਤੇ ਬਚਿੰਤ ਸਿੰਘ ਧਿਆਨ ਨਾਲ ਉਸ ਵੱਲ ਦੇਖ ਰਹੇ ਸਨ। ਜੈਲਦਾਰ ਦਸੌਂਧਾ ਸਿੰਘ ਨੇ ਪੁੱਛਿਆ, “ਕਿਉਂ, ਕਿਹੜੀ ਸੋਚ ਵਿਚ ਪੈ ਗਿਆ?”

ਦਲੀਪਚੰਦ ਬੋੜ੍ਹੀ ਦੇਰ ਉਹਦੀ ਵੱਲ ਦੇਖਦਾ ਰਿਹਾ। ਫਿਰ ਬੋਲਿਆ, “ਬਹੁਤ ਬੜਾ ਕੰਮ ਹੈ।”

“ਅਸੀਂ ਕਦ ਕਿਹਾ ਕਿ ਛੋਟਾ ਕੰਮ ਹੈ?” ਜੈਲਦਾਰ ਦਸੌਂਧਾ ਸਿੰਘ ਨੇ ਕਿਹਾ।

“ਪੈਸੇ ਕਾਫੀ ਲੱਗਣਗੇ....ਹਜ਼ਾਰਾਂ ਵਿਚ।” ਦਲੀਪਚੰਦ ਨੇ ਉਹਨਾਂ ਨੂੰ ਟੋਹਣ ਲਈ ਕਿਹਾ।

“ਕਿੰਨੇ ਲੱਗਣਗੇ?” ਜੈਲਦਾਰ ਨੇ ਪੁੱਛਿਆ।

“ਇਹ ਤਾਂ ਗੱਲ ਕਰਕੇ ਹੀ ਦੱਸ ਸਕਦਾ ਹਾਂ। ਡਾਕਟਰ ਸੰਤੋਖ ਸਿੰਘ ਨੇ ਪੋਸਟ-ਮਾਰਟਮ ਕੀਤਾ ਹੈ।” ਦਲੀਪਚੰਦ ਨੇ ਕਿਹਾ। ਫਿਰ ਬੋਲਿਆ, “ਉਹ ਆਦਮੀ ਵੀ ਲਾਲਚੀ ਹੈ। ਜਾਤ ਦਾ ਤਰਖਾਣ ਹੈ....ਆਦਮੀ ਫਸ ਜਾਵੇ ਤਾਂ ਚੰਗੇ-ਮੋਟੇ ਪੱਛ ਲਾਹੁੰਦਾ ਹੈ।”

“ਫਿਰ ਵੀ ਕੁੱਝ ਤਾਂ ਅੰਦਾਜ਼ ਜਿਹਾ ਦੱਸ।” ਜੈਲਦਾਰ ਦਸੌਂਧਾ ਸਿੰਘ ਨੇ ਕਿਹਾ।

ਦਲੀਪਚੰਦ ਫਿਰ ਸੋਚ ਵਿਚ ਡੁੱਬ ਗਿਆ। ਕੁੱਝ ਪਲਾਂ ਬਾਅਦ ਰੁਕ-ਰੁਕ ਕੇ ਕਹਿਣ ਲੱਗਾ, ਪਿਛਲੇ ਸਾਲ ਇਕ ਅਜਿਹਾ ਹੀ ਕੋਸ ਆਇਆ ਸੀ। ਡਾਕਟਰ ਸੇਠੀ ਨੇ ਪੋਸਟ-ਮਾਰਟਮ ਕੀਤਾ ਸੀ। ਉਹ ਸ਼ਰੀਫ ਆਦਮੀ ਸੀ....ਰੁਪਇਆ ਇਕ ਹਜ਼ਾਰ ਲਿਆ ਸੀ ਉਸ ਨੇ। ਮੇਰੇ ਰਾਹੀਂ ਹੀ ਕੰਮ ਹੋਇਆ ਸੀ। ਇਹ ਡਾਕਟਰ ਲਾਲਚੀ ਹੈ, ਪੰਜ-ਸੱਤ ਸੌ ਵਾਧੂ ਹੀ ਸੰਗੂਗਾ।”

ਜੈਲਦਾਰ ਦਸੋਂਧਾ ਸਿੰਘ ਨੇ ਬਚਿੰਤ ਸਿੰਘ ਵੱਲ ਦੇਖਿਆ ਤਾਂ ਉਹ ਟ੍ਰਿੱਡ ਇਰਾਦੇ ਨਾਲ ਬੋਲਿਆ, “ਦੇਖ ਭਾਈ, ਜਿਥੇ ਦੋ ਸੌ ਨਾਲ ਕੰਮ ਹੋਵੇ, ਅਸੀਂ ਚਾਰ ਸੌ ਦੇਵਾਂਗੇ ਪਰ ਕੰਮ ਪੱਕਾ ਹੋਣਾ ਚਾਹੀਦਾ।”

“ਕੰਮ ਤਾਂ ਪੱਕਾ ਹੀ ਹੋਵੇਗਾ।” ਦਲੀਪਚੰਦ ਨੇ ਵਿਸ਼ਵਾਸ ਦੁਆਉਂਦਿਆਂ ਕਿਹਾ, “ਅਪਣਾ ਅਸੂਲ ਹੋਰ ਹੈ।” ਕਹਿ ਕੇ ਉਹ ਬਚਿੰਤ ਸਿੰਘ ਦੀਆਂ ਅੱਖਾਂ ਵਿਚ ਝਾਕਦਾ ਬੋਲਿਆ, “ਜਿਹੜਾ ਕੰਮ ਦੋ ਰੁਪਏ ਵਿਚ ਹੁੰਦਾ ਹੈ, ਮੈਂ ਉਸ ਨੂੰ ਡੇਢ ਵਿਚ ਹੀ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ।”

“ਪੈਸਾ ਹੁਣੇ ਲੈਣਾ ਹੈ ਜਾਂ ਬਾਅਦ ਵਿਚ?” ਜੈਲਦਾਰ ਨੇ ਪੁੱਛਿਆ।

“ਤੁਸੀਂ ਇਥੇ ਬੈਠੋ....ਮੈਂ ਪਤਾ ਕਰਦਾ ਹਾਂ ਕਿ ਡਾਕਟਰ ਨੇ ਰਿਪੋਰਟ ਦੇ ਦਿੱਤੀ ਹੈ ਜਾਂ ਨਹੀਂ। ਜੇ ਰਿਪੋਰਟ ਦਫ਼ਤਰ ਭੇਜ ਦਿੱਤੀ ਹੋਈ ਤਾਂ ਹੈਡ ਕਲਰਕ ਅਤੇ ਬਾਬੂ ਨੂੰ ਵੀ ਮਿਲਣਾ ਪਵੇਗਾ।”

ਦਲੀਪਚੰਦ ਦੇ ਜਾਣ ਬਾਅਦ ਬਚਿੰਤ ਸਿੰਘ ਨੇ ਪੁੱਛਿਆ, “ਜੈਲਦਾਰਾ, ਇਹ ਗੱਲਾਂ ਤਾਂ ਪੱਕੀਆਂ ਕਰ ਰਿਹਾ ਸੀ, ਆਦਮੀ ਵੀ ਪੱਕਾ ਹੈ ਨਾ?”

“ਭਾਈ, ਤੈਨੂੰ ਦੱਸਿਆ ਹੈ ਕਿ ਇਕ ਵਾਰ ਕੰਮ ਪਿਆ ਸੀ। ਇਸ ਨੇ ਸਹੀ ਕਰਾ ਦਿੱਤਾ ਸੀ। ਬਾਕੀ ਸੋਹੀਆਂ ਦੂਰ ਨਹੀਂ ਹੈ। ਸਾਡੇ ਨਾਲ ਧੋਖਾ ਕਰੇਗਾ ਤਾਂ ਬੋਟੀ-ਬੋਟੀ ਉਡਾ ਦੇਵਾਂਗਾ।” ਜੈਲਦਾਰ ਦਸੋਂਧਾ ਸਿੰਘ ਨੇ ਕਿਹਾ।

ਉਹ ਦੌਨੇ ਉਸ ਵੱਲ ਦੇਖ ਰਹੇ ਸਨ, ਜਿਧਰ ਦਲੀਪਚੰਦ ਗਿਆ ਸੀ। ਜੈਲਦਾਰ ਦਸੋਂਧਾ ਸਿੰਘ ਬੜੇ ਗੇਟ ਤੋਂ ਅੰਦਰ ਆ ਰਹੇ ਤਿੰਨ ਆਦਮੀਆਂ ਨੂੰ ਧਿਆਨ ਨਾਲ ਦੇਖ ਕੇ ਬੋਲਿਆ, “ਨੱਥਾ ਸਿੰਘ ਵੀ ਘੁੰਮ ਰਿਹਾ ਹੈ। ਨਾਲ ਭਗਵਾਨ ਸਿੰਘ ਅਤੇ ਮਿਲਖਾ ਸਿੰਘ ਵੀ ਹਨ।”

“ਕਿੱਥੇ?” ਬਚਿੰਤ ਸਿੰਘ ਨੇ ਕਾਹਲੀ ਨਾਲ ਪੁੱਛਿਆ।

“ਉਧਰ, ਬੜੇ ਦਰਵਾਜ਼ੇ ਰਾਹੀਂ ਅੰਦਰ ਆ ਰਹੇ ਹਨ।” ਜੈਲਦਾਰ ਦਸੋਂਧਾ ਸਿੰਘ ਨੇ ਇਸ਼ਾਰਾ ਕਰਦਿਆਂ ਕਿਹਾ।

ਬਚਿੰਤ ਸਿੰਘ ਨੂੰ ਇਕਦਮ ਜਗਤ ਸਿੰਘ ਦੇ ਲਫ਼ਜ਼ ਯਾਦ ਆ ਗਏ। ਕਿਰਪਾਨ ਸੰਭਾਲ ਕੇ ਉਹ ਝਟਕੇ ਨਾਲ ਉਠਿਆ, “ਜੈਲਦਾਰਾ....ਜਗਤ ਸਿੰਘ ਨੂੰ ਮੇਰੀ ਨੀਅਤ ਵਿਚ ਫਰਕ ਆ ਗਿਆ ਲਗਦਾ ਹੈ। ਮੈਂ ਨੀਅਤ ਠੀਕ ਕਰ ਹੀ ਲਵਾਂ। ਇਸ ਤੋਂ ਚੰਗਾ ਮੌਕਾ ਕਦੇ ਮਿਲੇ ਨਾ ਮਿਲੇ।” ਕਹਿ ਕੇ ਬਚਿੰਤ ਸਿੰਘ ਆਪਣੀ ਕਿਰਪਾਨ ਚੁੱਕ ਕੇ ਦਰਵਾਜ਼ੇ ਵੱਲ ਨੂੰ ਦੌਤਿਆ ਅਤੇ ਪੱਕੇ ਇਰਾਦੇ ਨਾਲ ਬੋਲਿਆ, “ਨੱਥਾ ਸਿੰਘ ਦੇ ਮੈਂ ਆਪਣੇ ਹੱਥਾਂ ਨਾਲ ਡੱਕਰੇ ਕਰ ਦੇਵਾਂਗਾ।”

ਜੈਲਦਾਰ ਦਸੋਂਧਾ ਸਿੰਘ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਜਕਤਦਿਆਂ ਕਿਹਾ, “ਕੀ ਤੂੰ ਪਾਗਲ ਹੋ ਗਿਆ ਹੈ?”

“ਜੈਲਦਾਰਾ, ਤੂੰ ਛੱਡ ਦੇ ਸੈਨ੍ਹੁੰ! ਜੇ ਤੂੰ ਮੇਰਾ ਯਾਰ ਹੈ ਤਾਂ ਮੇਰੇ ਰਾਹ ਵਿਚ ਨਾ ਆ।” ਬਚਿੰਤ ਸਿੰਘ ਨੇ ਉੱਚੀ ਅਵਾਜ਼ ਵਿਚ ਕਿਹਾ।

ਬਚਿੰਤ ਸਿੰਘ ਗਾਲਾਂ ਕੱਚਣ ਲੱਗ ਤਾਂ ਜੈਲਦਾਰ ਦਸੋਂਧਾ ਸਿੰਘ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ ਅਤੇ ਉਸ ਨੂੰ ਘਸੀਟਦਾ ਹੋਇਆ ਬਹੁਤ ਦੂਰ ਲੈ ਗਿਆ। ਫਿਰ ਉਹਦੇ ਮੂੰਹ ਤੋਂ ਹੱਥ ਹਟਾ ਕੇ ਜਕੜ ਢਿੱਲੀ ਕਰਦਾ ਬੋਲਿਆ, “ਬਚਿੰਤ ਸਿੰਘਾ, ਕਮਾਲ ਕਰਦਾਂ! ਜੋ ਕਰਨਾ ਚਾਹੁੰਦਾ ਹੈ, ਉਸ ਦਾ ਨਤੀਜਾ ਵੀ ਸੋਚਿਆ ਹੈੜ੍ਹੀ?“ “ਨਤੀਜਾ ਕੌਣ ਸੋਚਦਾ ਹੈ? ਆਦਮੀ ਨਤੀਜਾ ਸੋਚਣ ਬੈਠ ਜਾਵੇ ਤਾਂ ਸਾਇਦ ਕੀਤੀ ਨੂੰ ਵੀ ਨਾ ਮਾਰੋ।” ਬਚਿੰਤ ਸਿੰਘ ਨੇ ਕਿਹਾ। ਫਿਰ ਭੁੱਬਾਂ ਮਾਰ ਕੇ ਰੋਂਦਾ ਬੋਲਿਆ, “ਜੈਲਦਾਰਾ, ਇਕ ਮਾਂ ਜਾਇਆ ਮੇਰਾ ਭਰਾ, ਮੇਰੀ ਨੀਅਤ ਤੇ ਸੱਕ ਕਰ ਰਿਹਾ ਹੈ....ਉ਷ੇ....ਮੈਂ ਸਾਰੀ ਜਿੰਦ ਉਹਨਾਂ ਨੂੰ ਦੇ ਦਿੱਤੀ....ਜੋ ਜਮੀਨ ਜਾਇਦਾਦ ਬਣਾਈ ਹੈ, ਕੀ ਮੈਂ ਉਸ ਨੂੰ ਛਾਤੀ ਤੇ ਰੱਖ ਕੇ ਨਾਲ ਲੈ ਜਾਵਾਂਗਾ?....ਤੂੰ ਦੱਸ, ਉਸ ਨੇ ਜੋ ਕਿਹਾ, ਉਹ ਜਾਇਜ਼ ਸੀ?”

“ਬਿਲਕੁਲ ਨਜ਼ਾਇਜ਼ ਕਿਹਾ,” ਜੈਲਦਾਰ ਦਸੋਂਧਾ ਸਿੰਘ ਨੇ ਉੱਚੀ ਅਤੇ ਟ੍ਰਿੱਡ ਅਵਾਜ਼ ਵਿਚ ਕਿਹਾ, “ਗੁੱਸੇ ਅਤੇ ਦੁੱਖ ਵਿਚ ਆਦਮੀ ਪਾਗਲ ਹੋ ਜਾਂਦਾ ਹੈ। ਕੀ ਪਤਾ, ਉਹ ਕਿੰਨਾ ਪਛਾਤਾ ਰਿਹਾ ਹੋਵੇਗਾ!”

ਬਚਿੰਤ ਸਿੰਘ ਰੋਂਦਾ ਹੋਇਆ ਕੁੱਝ ਪੱਲ ਖਲਾ ਵਿਚ ਘਰਦਾ ਰਿਹਾ। ਜੈਲਦਾਰ ਦਸੋਂਧਾ ਸਿੰਘ ਨੇ ਉਸ ਦਾ ਗੁੱਟ ਫੜ ਲਿਆ ਤਾਂ ਉਹ ਉਸ ਤੋਂ ਛੁਤਾਉਂਦਾ ਹੋਇਆ ਬੋਲਿਆ, “ਡਾਕਟਰ ਨੇ ਰਿਪੋਰਟ ਦੇ ਦਿੱਤੀ ਹੈ। ਪਰ ਦਿਲ-ਦਿਸਾਗ ਅਤੇ ਸਿਹਦੇ ਦਾ ਮੁਆਇਨਾ ਕਰਨ ਲਈ ਬਾਹਰ ਭੇਜਿਆ ਹੈ....ਅੱਜ ਹੀ”

“ਕੀ ਲਿਖਿਆ ਹੈ ਡਾਕਟਰ ਨੇ?” ਜੈਲਦਾਰ ਦਸੋਂਧਾ ਸਿੰਘ ਨੇ ਪੁੱਛਿਆ।

“ਭਾਈ, ਕਲਰਕ ਤਾਂ ਮੁਫ਼ਤ ਵਿਚ ਛੁੱਟੀ ਦੀ ਦਰਖਾਸਤ ਬਾਰੇ ਵੀ ਨਹੀਂ ਦੱਸਦੇ, ਇਹ ਤਾਂ ਪੋਸਟ-ਮਾਰਟਮ ਦੀ ਰਿਪੋਰਟ ਹੈ।” ਦਲੀਪਚੰਦ ਨੇ ਕਿਹਾ।

“ਫਿਰ ਪਤਾ ਕਿਸ ਤਰ੍ਹਾਂ ਲੱਗੇਗਾ?” ਬਚਿੰਤ ਸਿੰਘ ਨੇ ਫਿਕਰਮੰਦ ਹੁੰਦਿਆਂ ਪੁੱਛਿਆ।

“ਪਤਾ ਲੱਗ ਜਾਵੇਗਾ.....ਬੋੜਾ ਸਬਰ ਕਰੋ....ਉਸ ਨੇ ਅਜੇ ਤੱਕ ਪੜ੍ਹੀ ਨਹੀਂ ਹੈ।....ਕਹਿੰਦਾ ਹੈ ਕਿ ਮੌਕਾ ਮਿਲਦਿਆਂ ਹੀ ਦੇਖ ਲਵੇਗਾ।” ਦਲੀਪਚੰਦ ਨੇ ਵਿਸ਼ਵਾਸ ਦੁਆਉਂਦਿਆਂ ਕਿਹਾ।

ਉਹ ਖਮੋਸ਼, ਚਿੰਤਾ ਵਿਚ ਮਗਨ ਬੈਠੇ ਸਨ। ਜੈਲਦਾਰ ਦਸੋਂਧਾ ਸਿੰਘ ਨੇ ਖਮੋਸ਼ੀ ਤੋਤਦਿਆਂ ਕਿਹਾ, “ਡਾਕਦਾਰ ਨੂੰ ਵੀ ਮਿਲਣਾ ਪਵੇਗਾ?”

“ਇਸ ਗੱਲ ਦੀ ਚਿੰਤਾ ਨਾ ਕਰੋ....।” ਦਲੀਪਚੰਦ ਨੇ ਕਿਹਾ, “ਜੇ ਰਿਪੋਰਟ ਠੀਕ ਹੋਈ ਤਾਂ ਡਾਕਟਰ ਦੇ ਕੋਲ ਜਾਣ ਦੀ ਕੀ ਲੋੜ ਹੈ?”

“ਹੁੰਾ” ਜੈਲਦਾਰ ਦਸੋਂਧਾ ਸਿੰਘ ਨੇ ਸੋਚਿਆ।

ਦਫਤਰ ਦੇ ਕਲਰਕ ਬਿਸ਼ੰਬਰ ਸਿੰਘ ਨੂੰ ਕਮਰੇ ਦੇ ਬਾਹਰ ਨਿਕਲਦਿਆਂ ਦੇਖ ਕੇ, ਦਲੀਪਚੰਦ ਤੁਰੰਤ ਉਠ ਕੇ ਖੜ੍ਹਾ ਹੋ ਗਿਆ ਅਤੇ ਹੌਲੀ ਜਿਹੇ ਬੋਲਿਆ, “ਪੰਜ ਸੌ ਰੁਪਏ ਦੇ ਦਿਉ.....ਹੈਡ ਕਲਰਕ ਅਤੇ ਬਾਬੂ ਲਈ।”

ਬਚਿੰਤ ਸਿੰਘ ਦਾ ਇਸ਼ਾਰਾ ਦੇਖ ਕੇ ਜੈਲਦਾਰ ਨੇ ਅੰਦਰਲੀ ਜੇਬ ਵਿਚੋਂ ਪੰਜ ਸੌ ਰੁਪਏ ਕੱਢ ਕੇ ਉਹਨੂੰ ਫਤਾ ਦਿੱਤੇ। ਦਲੀਪਚੰਦ ਨੇ ਰੁਪਏ ਜੇਬ ਵਿਚ ਪਾਏ ਅਤੇ ਕਾਹਲੀ-ਕਾਹਲੀ ਉਹਦੇ ਵੱਲ ਨੂੰ ਤੁਰ ਪਿਆ।

ਦਲੀਪਚੰਦ ਅਤੇ ਬਿਸ਼ੰਬਰ ਸਿੰਘ ਗੇਟ ਦੇ ਬਾਹਰ ਨਿਕਲ ਗਏ। ਬਚਿੰਤ ਸਿੰਘ ਅਤੇ ਜੈਲਦਾਰ ਦਸੋਂਧਾ ਸਿੰਘ ਉਹਨਾਂ ਵੱਲ ਦੇਖ ਰਹੇ ਸਨ। ਉਹ ਇਕ ਕੋਨੇ ਵਿਚ ਜਾ ਕੇ ਘੁਸਰ-ਘੁਸਰ ਕਰਦੇ ਰਹੇ। ਫਿਰ ਬਿਸ਼ੰਬਰ ਸਿੰਘ ਇਕ ਕਮਰੇ ਵਿਚ ਵੜ੍ਹ ਗਿਆ ਅਤੇ ਦਲੀਪਚੰਦ ਉਹਨਾਂ ਦੇ ਕੋਲ ਆ ਕੇ ਬੈਠ ਗਿਆ।

“ਕੀ ਲਿਖਿਆ ਹੈ ਰਿਪੋਰਟ ਵਿਚ?” ਬਚਿੰਤ ਸਿੰਘ ਨੇ ਕਾਹਲੀ ਨਾਲ ਪੁੱਛਿਆ।

“ਡਾਕਟਰ ਗੱਲ ਗੋਲਮੋਲ ਕਰ ਗਿਆ ਹੈ।” ਦਲੀਪਚੰਦ ਨੇ ਕਿਹਾ। ਫਿਰ ਸੋਚਦਾ ਹੋਇਆ ਬੋਲਿਆ, “ਡਾਕਟਰ ਨੂੰ ਮਿਲਣਾ ਹੀ ਪੈਣਾ ਹੈ.....ਮੈਂ ਤਾਂ ਚਾਹੁੰਦਾ ਸੀ ਕਿ ਤੁਹਾਡੇ ਰੁਪਏ ਬੱਚ ਜਾਣ।” ਫਿਰ ਗੱਲ ਬਦਲਦਾ ਹੋਇਆ ਬੋਲਿਆ, “ਤੁਹਾਡਾ ਦੂਜੇ ਧੜੇ (ਮੁਖਾਲਫ ਫਰੀਕ) ਦਾ ਬੰਦਾ ਵੀ ਘੁੰਮ ਰਿਹਾ ਹੈ।.....ਮੈਨੂੰ ਹੁਣੇ ਮਿਲਖਾ ਸਿੰਘ ਵੀ ਮਿਲਿਆ ਸੀ।”

“ਪਤਾ ਹੈ। ਜਦੋਂ ਗੇਟ ਦੇ ਅੰਦਰ ਆਏ ਸੀ ਤਾਂ ਅਸੀਂ ਦੇਖਿਆ ਸੀ। ਨੱਥਾ ਸਿੰਘ ਅਤੇ ਮਿਲਖਾ ਸਿੰਘ ਦੇ ਨਾਲ ਭਗਵਾਨ ਸਿੰਘ ਵੀ ਹੈ।” ਜੈਲਦਾਰ ਦਸੋਂਧਾ ਸਿੰਘ ਨੇ ਕਿਹਾ।

“ਮਿਲਖਾ ਸਿੰਘ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਮੈਂ ਉਸ ਨੂੰ ਜਵਾਬ ਦੇ ਚਿੱਤਾ।” ਦਲੀਪਚੰਦ ਨੇ ਦੱਸਿਆ। ਫਿਰ ਦਾਰਸ਼ਨਿਕ ਭਾਵ ਨਾਲ ਬੋਲਿਆ, “ਕੁੱਤਾ ਅਤੇ ਪੇਸ਼ੇਵਰ ਗਵਾਹ ਇਕ ਬਰਾਬਰ ਹੁੰਦੇ ਹਨ। ਜਿਸ ਬੂਰੇ ਤੋਂ ਟੁਕੜਾ ਪੈ ਗਿਆ, ਉਧਰ ਹੀ ਪੂਛ ਹਿਲਾਉਣ ਲੱਗੇ।”

ਦਲੀਪਚੰਦ ਖਮੋਸ ਹੋ ਗਿਆ ਤਾਂ ਬਚਿੰਤ ਸਿੰਘ ਬੇਚੈਨੀ ਨਾਲ ਪਾਸੇ ਮਾਰਨ ਲੱਗਾ। ਉਸ ਦੇ ਦਿਲ ਦੀ ਗੱਲ ਭਾਂਪ ਕੇ ਜੈਲਦਾਰ ਦਸੋਂਧਾ ਸਿੰਘ ਨੇ ਦਲੀਪਚੰਦ ਤੋਂ ਪੁੱਛਿਆ, “ਫਿਰ ਡਾਕਦਾਰ ਨੂੰ ਕਦੋਂ ਮਿਲਣਾ ਹੈ?”

“ਇਹੀ ਸੋਚ ਰਿਹਾ ਸੀ।....ਬਾਬੂ ਬਿਸ਼ੰਬਰ ਸਿੰਘ ਨੂੰ ਮੈਂ ਰੋਕਿਆ ਹੋਇਆ ਹੈ।....ਮੌਕਾ ਦੇਖ ਰਿਹਾ ਹਾਂ....ਸਾਰਾ ਕੰਮ ਪਰਦੇ ਨਾਲ ਕਰਨਾ ਪਵੇਗਾ। ਸਰਦਾਰ ਜੀ, ਜ਼ਮਾਨਾ ਬਹੁਤ ਬੁਰਾ ਹੈ। ਜੇ ਇਕ ਦੋਸਤ ਹੈ ਤਾਂ ਸੋ ਦੁਸ਼ਮਣ ਵੀ ਹਨ....ਜਮੀਨ ਸੁੰਘਦੇ ਫਿਰਦੇ ਹਨ।” ਦਲੀਪਚੰਦ ਨੇ ਉਹਦੀ ਅੱਖਾਂ ਵਿਚ ਝਾਕਦਿਆਂ ਕਿਹਾ।

ਦਲੀਪਚੰਦ ਨੇ ਚੁੱਪ ਸਾਧ ਲਈ ਅਤੇ ਡੰਘੀ ਸੋਚ ਵਿਚ ਛੁੱਬ ਗਿਆ। ਫਿਰ ਉਸ ਨੇ ਇਕਦਮ ਉਹਨਾਂ ਵੱਲ ਦੇਖਿਆ, ਜਿਵੇਂ ਉੱਘਦਾ-ਉੱਘਦਾ ਚੌਂਕ ਗਿਆ ਹੋਵੇ। ਉਹ ਉਠਦਾ ਹੋਇਆ ਬੋਲਿਆ, ਜਿਹੜਾ ਕੰਮ ਸੁਰੂ ਕੀਤਾ ਹੈ ਉਹਨੂੰ ਸਿਰੇ ਤਾਂ ਲਾਉਣਾ ਹੀ ਹੈ। ਤੁਸੀਂ ਇਥੇ ਬੈਠੋ, ਮੈਂ ਹੁਣੇ ਆਉਂਦਾ ਹਾਂ। ਡਾਕਟਰ ਮਿਲ ਜਾਵੇ ਤਾਂ ਗੱਲ ਕਰ ਹੀ ਆਵਾਂ।”

“ਅਸੀਂ ਵੀ ਚੱਲੀਏ?” ਬਚਿੰਤ ਸਿੰਘ ਨੇ ਪੁੱਛਿਆ।

“ਨਾ-ਨਾ ਅਜੇ ਨਹੀਂ। ਸਮਾਂ ਆਉਣ ਤੇ ਤੁਹਾਡੀ ਮੁਲਾਕਾਤ ਵੀ ਕਰਾ ਦੇਵਾਂਗਾ।” ਦਲੀਪਚੰਦ ਨੇ ਉਹਨਾਂ ਨੂੰ ਵਿਸ਼ਵਾਸ ਦੁਆਉਇਆਂ ਕਿਹਾ। ਫਿਰ ਬੋਲਿਆ, “ਮੈਨੂੰ ਅੱਧਾ-ਪੌਣਾ ਘੰਟਾ ਲੱਗ ਜਾਵੇਗਾ। ਤੁਸੀਂ ਚਾਹ ਪਾਣੀ ਪੀਣਾ ਹੈ ਤਾਂ ਪੀ ਆਵੇ ਅਤੇ ਮੁਤ ਕੇ ਇੱਥੇ ਹੀ ਆ ਜਾਇਓ।”

ਦਲੀਪਚੰਦ ਦੇ ਜਾਣ ਬਾਅਦ ਬਚਿੰਤ ਸਿੰਘ ਘਾਹ ਤੇ ਲੰਮਾ ਪੈ ਗਿਆ ਅਤੇ ਬੋੜੀ ਦੇਰ ਪਿੱਛੋਂ ਹੀ ਸੋ ਗਿਆ। ਜੈਲਦਾਰ ਦਸੋਂਧਾ ਸਿੰਘ ਦੇ ਮਨ ਵਿਚ ਆਇਆ ਕਿ ਦਲੀਪਚੰਦ ਦੇ ਵਾਪਸ ਆਉਣ ਤੱਕ ਬਜ਼ਾਰ ਦਾ ਗੇੜਾ ਲਾ ਆਵੇ। ਪਰ ਇਹ ਸੋਚ ਕੇ ਉਸ ਨੇ ਇਰਾਦਾ ਬਦਲ ਦਿੱਤਾ ਕਿ ਨੱਥਾ ਸਿੰਘ ਜਾਂ ਉਸ ਦੇ ਆਦਮੀ ਬਚਿੰਤ ਸਿੰਘ ਨੂੰ ਇਕੱਲਾ ਦੇਖ ਕੇ ਉਸ ‘ਤੇ ਹਮਲਾ ਨਾ ਕਰ ਦੇਣ। ਉਹ ਨਿਰਾਸ ਜਿਹਾ ਇਕ ਪਾਸੇ ਹੋ ਕੇ ਬੈਠ ਗਿਆ।

ਪੰਦਰਾਂ-ਵੀਂਹਾਂ ਮਿੰਟਾਂ ਬਾਅਦ ਬਚਿੰਤ ਸਿੰਘ ਦੀ ਅੱਖ ਖੁੱਲ ਗਈ ਅਤੇ ਉਹ ਹੜਬੜਾ ਕੇ ਉੱਠ ਬੈਠਾ। ਉਸ ਨੇ ਦਾੜ੍ਹੀ ਤੇ ਦੋਨੋਂ ਹੱਥ ਫੇਰਦਿਆਂ ਪੁੱਛਿਆਂ, “ਦਲੀਪਚੰਦ ਅਜੇ ਆਇਆ ਨਹੀਂ?”

“ਨਹੀਂ।” ਜੈਲਦਾਰ ਨੇ ਉਬਾਸੀ ਲੈਂਦਿਆਂ ਕਿਹਾ।

“ਜੈਲਦਾਰਾ, ਤੂੰ ਕੋਈ ਚਾਹ-ਪਾਣੀ ਪੀ ਲੈਂਦਾ, ਤਡਕੇ ਤੋਂ ਮੇਰੇ ਨਾਲ ਖੱਜਲ-ਖੁਆਰ ਹੋ ਰਿਹਾ ਹੈ।” ਬਚਿੰਤ ਸਿੰਘ ਨੇ ਕਿਹਾ। ਫਿਰ ਅਫਸੋਸ ਭਰੀ ਅਵਾਜ਼ ਵਿਚ ਬੋਲਿਆ, “ਕਿਸਮਤ ਮੇਰੀ ਖਰਾਬ ਹੈ, ਨਾਲ ਸਜ਼ਾ ਤੂੰ ਵੀ ਭੁਗਤ ਰਿਹਾ ਹੈ।”

“ਸਜ਼ਾ ਕਿਉ? ਤੇਰਾ ਦੁੱਖ, ਕੀ ਮੇਰਾ ਦੁੱਖ ਨਹੀਂ ਹੈ?” ਜੈਲਦਾਰ ਦਸੋਂਧਾ ਸਿੰਘ ਨੇ ਪੁੱਛਿਆ।

“ਉਹ ਤਾਂ ਹੈ।” ਹੌਲੀ ਜਿਹੇ ਕਹਿ ਕੇ ਸਿਰ ਹਿਲਾਉਂਦੇ ਬਚਿੰਤ ਸਿੰਘ ਦੀ ਛਾਤੀ ਮਾਣ ਨਾਲ ਫੁੱਲ ਗਈ।

ਫਿਰ ਦੋਨੋਂ ਵਿਚਾਲੇ ਗਹਿਰੀ ਖਮੋਸੀ ਛਾ ਗਈ। ਦੋਵੇਂ ਆਪਣੇ-ਆਪਣੇ ਵਿਚਾਰਾਂ ਵਿਚ ਗੁੰਮ-ਸੁੰਮ ਬੈਠੇ ਰਹੇ। ਜੈਲਦਾਰ ਦਸੋਂਧਾ ਸਿੰਘ ਨੇ ਉਬਾਸੀ ਲਈ ਤਾਂ ਕੁੱਝ ਦੇਰ ਬਾਅਦ ਬਚਿੰਤ ਸਿੰਘ ਵੀ ਭਾਂਅ-ਭਾਂਅ ਜਿਹੀ ਅਵਾਜ਼ ਕੱਢਦਾ ਅੰਗੜਾਈ ਲੈਣ ਲੱਗਾ। ਫਿਰ ਇਹ ਚੱਕਰ ਅਜਿਹਾ ਸੁਰੂ ਹੋਇਆ ਕਿ ਇਕ ਤੋਂ ਬਾਅਦ ਦੂਜਾ ਉਬਾਸੀ ਲੈਣ ਲੱਗਾ। ਦੋਹਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਦਸੋਂਧਾ ਸਿੰਘ ਨੇ ਪੱਗੜੀ ਦੇ ਲੜ੍ਹ ਨਾਲ ਅੱਖਾਂ ਦਾ ਪਾਣੀ

ਪੁੰਝਿਆ ਅਤੇ ਇਕ ਵਾਰ ਫਿਰ ਉਬਾਸੀ ਲਈ, ਤਾਂ ਉਸ ਵਕਤ ਬਚਿੰਤ ਸਿੰਘ ਬੋਲਿਆ, “ਕਿਉਂ, ਬੱਕ ਗਿਆ ਹੈ?” ਫਿਰ ਆਪ ਹੀ ਉੱਤਰ ਦਿੱਤਾ, “ਬੱਕਣਾ ਤਾਂ ਸੀ ਹੀ। ਤੜਕੇ ਏ ਹੀ ਨੱਠੇ-ਭੱਜੇ ਫਿਰ ਰਹੇ ਹਾਂ। ਰਮਤੇ ਜੋਗੀ ਵਾਂਗ ਪੈਰ ਚੱਕਰ ਪੈ ਗਿਆ ਹੈ। ਮੇਰੀ ਮੰਨ, ਤੂੰ ਚਾਹ-ਪਾਣੀ ਪੀ ਆਂ”

“ਦਲੀਪਚੰਦ ਆ ਜਾਵੇ। ਕੰਮ ਖਤਮ ਕਰਕੇ ਇਕ ਹੀ ਵਾਰ ਚਾਹ ਪੀਵਾਂਗੇ।” ਜੈਲਦਾਰ ਦਸੌਂਧਾ ਸਿੰਘ ਨੇ ਉਬਾਸੀ ਲੈਂਦਿਆਂ ਕਿਹਾ।

ਗੇਟ ਵਿਚ ਦਲੀਪਚੰਦ ਨੂੰ ਆਉਂਦਾ ਦੇਖ ਕੇ ਹੈਰਾਨ ਹੋ ਗਏ ਅਤੇ ਧਿਆਨ ਨਾਲ ਦੇਖਣ ਲੱਗੇ, ਜਿਵੇਂ ਉਸ ਦਾ ਇਕ-ਇਕ ਕਦਮ ਨਾਪ ਰਹੇ ਹੋਣ। ਦਲੀਪਚੰਦ ਉਹਨਾਂ ਦੇ ਨੈੜੇ ਆ ਗਿਆ ਤਾਂ ਉਹ ਅਧੇ ਕੁ ਉਠ ਖੜ੍ਹੇ ਹੋਏ। ਉਹ ਉਹਨਾਂ ਦੇ ਕੋਲ ਬੈਠਦਾ ਹੋਇਆ ਬੋਲਿਆ, “ਡਾਕਟਰ ਘਰ ਨਹੀਂ ਹੈ। ਕਿਤੇ ਬਾਹਰ ਗਿਆ ਹੋਇਆ ਹੈ। ਕਾਫੀ ਲੇਟ ਮੁੜ ਕੇ ਆਵੇਗਾ।”

ਇਹ ਸੁਣ ਕੇ ਬਚਿੰਤ ਸਿੰਘ ਨਿਰਾਸ ਹੋ ਗਿਆ ਅਤੇ ਖਿੱਚ ਕੇ ਬੋਲਿਆ, “ਡਾਕਦਾਰ ਨੇ ਵੀ ਇਸ ਵੇਲੇ ਹੀ ਬਾਹਰ ਜਾਣਾ ਸੀ।”

“ਸਰਦਾਰ ਜੀ, ਚਿੰਤਾ ਨਾ ਕਰੋ। ਮੈਂ ਬਿਸੰਬਰ ਸਿੰਘ ਤੋਂ ਖਾਲੀ ਫਾਰਮ ਲੈ ਲਿਆ ਹੈ। ਅਸੀਂ ਦੋਵੇਂ ਰਾਤ ਨੂੰ ਫਿਰ ਡਾਕਟਰ ਦੀ ਕੋਠੀ ਜਾਵਾਂਗੇ। ਨਾ ਮਿਲਿਆ ਤਾਂ ਸਵੇਰੇ ਤੜਕੇ ਹੀ ਫਿਰ ਜਾਵਾਂਗੇ। ਪ੍ਰਮਾਤਮਾ ਸੁੱਖ ਰੱਖੋ। ਸੁਰਜ ਚੜ੍ਹਣ ਤੋਂ ਪਹਿਲਾਂ ਤੇਰਾ ਕੰਮ ਕਰਾ ਲਵਾਂਗੇ। ਤੁਸੀਂ ਹੁਣ ਬੇਫਿਕਰ ਹੋ ਕੇ ਘਰ ਜਾਓ। ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ ਮੇਰੇ ਕੋਲ ਆ ਜਾਇਓ।” ਦਲੀਪਚੰਦ ਨੇ ਉਹਨਾਂ ਨੂੰ ਵਿਸ਼ਵਾਸ ਦੁਆਉਂਦਿਆਂ ਕਿਹਾ।

“ਦਲੀਪਚੰਦਾ, ਕੰਮ ਹੋਣਾ ਚਾਹੀਦਾ.....ਕਹੋ ਤਾਂ ਅਸੀਂ ਰਾਤ ਇਥੇ ਹੀ ਕੱਟ ਲੈਂਦੇ ਹਾਂ।” ਜੈਲਦਾਰ ਦਸੌਂਧਾ ਸਿੰਘ ਨੇ ਕਿਹਾ।

“ਨਹੀਂ ਜੀ। ਤੁਸੀਂ ਆਪਣੇ ਘਰ ਜਾਓ। ਮੈਂ ਇਥੇ ਹੀ ਹਾਂ। ਦਲੀਪਚੰਦ ਨੇ ਬਹੁਤ ਸ਼੍ਰੀ ਅਤੇ ਵਿਸ਼ਵਾਸ ਪੂਰਣ ਅਵਾਜ਼ ਵਿਚ ਕਿਹਾ।

“ਤਾਂ ਫੇਰ ਅਸੀਂ ਜਾਈਏ?” ਜੈਲਦਾਰ ਦਸੌਂਧਾ ਸਿੰਘ ਨੇ ਉੱਠਿਆਂ ਪੁੱਛਿਆ।

“ਨਿਸਚਿੰਤ ਹੋ ਕੇ ਜਾਈਏ। ਪਰ ਸਵੇਰੇ ਥੋੜ੍ਹਾ ਛੇਤੀ ਪਹੁੰਚ ਜਾਣਾ। ਡਾਕਟਰ ਨੂੰ ਨਜ਼ਰ ਵੀ ਤਾਂ ਦੇਣੀ ਹੈ। ਦਲੀਪਚੰਦ ਨੇ ਕਿਹਾ। ਫਿਰ ਉਹਨੀਂ ਵੱਲ ਮਹਾ ਹੁੰਦਾ ਬੋਲਿਆ, “ਘੱਟੋ-ਘੱਟ ਢਾਈ ਹਜ਼ਾਰ ਰੁਪਏ ਨਾਲ ਲੈ ਕੇ ਆਇਓ। ਕੀ ਪਤਾ, ਡਾਕਟਰ ਕਿੰਨੀ ਰਕਮ ਮੰਗ ਲਵੇ। ਅਜਿਹੇ ਮਾਮਲੇ ਵਿਚ ਸੱਦੇ ਜਾਂ ਬਹਿਸ ਦੀ ਗੁੰਜਾਇਸ਼ ਨਹੀਂ ਹੁੰਦੀ।”

ਦਲੀਪਚੰਦ ਗੇਟ ਤੱਕ ਉਹਨਾਂ ਦੇ ਨਾਲ ਆਇਆ ਅਤੇ ਉਹਨਾਂ ਨੂੰ ਇਕ ਵਾਰ ਫਿਰ ਬੇਫਿਕਰ ਹੋਣ ਦਾ ਵਿਸ਼ਵਾਸ ਦੁਆ ਕੇ ਵਾਪਸ ਆ ਗਿਆ। ਉਹ ਮੁਰਦਾ-ਘਰ ਦੇ ਨੈੜੇ ਇਕ ਦੁੱਖਤ ਬੱਲੇ ਉਸ ਦੀ ਉਡੀਕ ਕਰਦੇ ਨੱਥਾ ਸਿੰਘ, ਭਗਵਾਨ ਸਿੰਘ ਅਤੇ ਮਿਲਖਾ ਸਿੰਘ ਕੋਲ ਚਲੇ ਗਿਆ। ਦਲੀਪਚੰਦ ਨੂੰ ਦੇਖ ਕੇ ਉਹ ਉਠ ਖੜ੍ਹੇ ਹੋਏ। ਉਹ ਉਹਨਾਂ ਦੇ ਨੈੜੇ ਜਾ ਕੇ ਘਾਹ ਤੇ ਧੁੱਪ ਵਿਚ ਹੀ ਬੈਠ ਗਿਆ ਅਤੇ ਉਹ ਵੀ ਉਸ ਦੇ ਨਾਲ ਬੈਠ ਗਏ। ਦਲੀਪਚੰਦ ਨੇ ਉਕਤਾਹਟ ਭਰੀ ਅਵਾਜ਼ ਵਿਚ ਕਿਹਾ, “ਬਹੁਤ ਬੱਕ ਗਿਆ ਹਾਂ।”

“ਕੁੱਝ ਪਤਾ ਲੱਗਾ, ਡਾਕਟਰੀ ਰਪਟ ਬਾਰੇ?” ਮਿਲਖਾ ਸਿੰਘ ਨੇ ਪੁੱਛਿਆ।

“ਇੰਨੀ ਦੇਰ ਦਾ ਇਸੇ ਕੰਮ ਵਿਚ ਲੱਗਾ ਹੋਇਆ ਸੀ। ਬਾਬੂ ਨਹੀਂ ਮਿਲ ਰਿਹਾ ਸੀ। ਬਹੁਤ ਮੁਸ਼ਕਲ ਨਾਲ ਉਸ ਨੂੰ ਲੱਭਿਆ। ਪਹਿਲਾਂ ਉਸ ਨੂੰ ਮਨਾਇਆ। ਫੇਰ ਹੈਡ ਕਲਰਕ ਦੇ ਘਰ ਗਏ। ਬਹੁਤ ਨਾਂਹ-ਨੁੱਕਰ ਕਰਨ ਲੱਗਾ। ਲੱਖ ਤਰਲੇ-ਸਿੰਨਤਾਂ ਕੀਤੇ। ਪੰਜ ਸੌ ਰੁਪਏ ਨਾਲ ਵੀ ਬਹੁਤ ਮੁਸ਼ਕਲ ਨਾਲ ਮੰਨਿਆ ਅਤੇ ਅਲਮਾਰੀ ਦੀ ਚਾਬੀ ਬਾਬੂ ਨੂੰ ਦਿੱਤੀ।” ਦਲੀਪਚੰਦ ਨੇ ਬਹੁਤ ਦਰਦਨਾਕ ਅੰਦਰੀਜ਼ ਵਿਚ ਸਾਰੀ ਕਹਾਣੀ ਸੁਣਾ ਕੇ ਪੁੱਛਿਆ, “ਬੋਲ, ਕੀ ਇਰਾਦਾ ਹੈ?”

ਮਿਲਖਾ ਸਿੰਘ ਨੇ ਨੱਥਾ ਸਿੰਘ ਵੱਲ ਦੇਖਿਆ। ਉਹ ਗਹਿਰੀ ਸੋਚ ਵਿਚ ਡੱਬਿਆ ਹੋਇਆ ਸੀ। ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਦਲੀਪਚੰਦ ਨੇ ਚਿਤਾਵਨੀ ਦਿੰਦਿਆਂ ਕਿਹਾ, “ਤੁਹਾਡੇ ਦੂਜੇ ਧੱਤੇ ਦਾ ਬੰਦਾ ਬਚਿੰਤ ਸਿੰਘ, ਗੜ੍ਹੀ ਵਾਲੇ ਜੈਲਦਾਰ ਦਸੌਂਧਾ ਸਿੰਘ ਨੂੰ ਨਾਲ ਲੈ ਕੇ ਮਿਲਣ ਆਇਆ ਸੀ। ਨਾਲੇ ਜੈਲਦਾਰ ਨਾਲ ਮੇਰਾ ਪੁਰਾਣਾ ਮੂੰਹ-ਮੁਲਾਹਜਾ ਹੈ, ਤਾਂ ਵੀ ਮੈਂ ਉਹਨਾਂ ਨੂੰ ਮੂੰਹ ਨਹੀਂ ਲਾਇਆ। ਮੈਂ ਤਾਂ ਹੱਥ ਜੋੜ ਦਿੱਤੇ ਕਿ ਆਪਣੇ ਬਸ ਦਾ ਕੰਮ ਨਹੀਂ ਹੈ।”

ਮਿਲਖਾ ਸਿੰਘ ਨੇ ਨੱਥਾ ਸਿੰਘ ਵੱਲ ਮੂਧ ਹੁੰਦਿਆਂ ਪੂਰੇ ਵਿਸ਼ਵਾਸ ਨਾਲ ਕਿਹਾ, “ਕੀ ਸੋਚ ਰਿਹਾ? ਪੈਸੇ ਕੱਢ ਕੇ ਦਲੀਪਚੰਦ ਦੇ ਹੱਥ ’ਤੇ ਰੱਖ ਦੋ।”

“ਰਕਮ ਜ਼ਿਆਦਾ ਮੰਗ ਰਿਹਾ ਹੈ, ਥੋੜ੍ਹੀ ਘੱਟ ਨਹੀਂ ਹੋ ਸਕਦੀ?” ਨੱਥਾ ਸਿੰਘ ਨੇ ਢਿੱਲੀ ਜਿਹੀ ਅਵਾਜ਼ ਵਿਚ ਕਿਹਾ।

ਇਹ ਸੁਣ ਕੇ ਦਲੀਪਚੰਦ ਭੜਕ ਪਿਆ ਅਤੇ ਉਠਦਾ ਹੋਇਆ ਗੁੱਸੇ ਨਾਲ ਬੋਲਿਆ, “ਅਜੀਬ ਆਦਮੀ ਹੈ! ਕੀ ਤੁਸੀਂ ਇਥੇ ਕਿਸੇ ਮਾਲ ਦਾ ਸੌਦਾ ਕਰਨ ਆਏ ਆਂ?”

ਦਲੀਪਚੰਦ ਜਾਣ ਲਈ ਮਿਲਿਆ ਤਾਂ ਮਿਲਖਾ ਸਿੰਘ ਉਸ ਦੀ ਬਾਂਹ ਫੜ ਕੇ ਉਸ ਨੂੰ ਆਪਣੀ ਵੱਲ ਖਿੱਚਿਆਂ ਬੋਲਿਆ, “ਤੂੰ ਤਾਂ ਗੁੱਸੇ ਹੀ ਹੋ ਗਿਆ।” ਫਿਰ ਉਸ ਨੇ ਨੱਥਾ ਸਿੰਘ ਨੂੰ ਝਿੜਕਿਆਂ, “ਬਾਣੀਏ ਵਾਂਗ ਗਿਣਤੀਆਂ-ਮਿਣਤੀਆਂ ਕਰੋਗਾ ਤਾਂ ਲੜ ਚੁੱਕਿਆ ਮੁਕੱਦਮਾ। ਪੈਸੇ ਕੱਢ ਕੇ ਕਰ ਇਹਦੇ ਹਵਾਲੇ।”

ਨੱਥਾ ਸਿੰਘ ਇਸ ਦੋਹਰੇ ਹਮਲੇ ਦੀ ਤਾਬ ਨਾ ਝੱਲ ਸਕਿਆ। ਉਸ ਨੇ ਬਹੁਤ ਹੀ ਮੁਸ਼ਕਲ ਨਾਲ ਪੰਜ ਸੌ ਰੁਪਏ ਕੱਢ ਕੇ ਦਲੀਪਚੰਦ ਨੂੰ ਫੜਾਏ। ਪੈਸੇ ਫੜ ਕੇ ਜੇਬ ਵਿਚ ਸੰਭਾਲਦਾ ਉਹ ਹਸਪਤਾਲ ਦੇ ਦਫਤਰ ਨੂੰ ਚਲੇ ਗਿਆ। ਉਥੋਂ ਉਹ ਡਿਸਪੈਂਸਰੀ ਵਿਚ ਵੜ ਗਿਆ। ਫਿਰ ਉਸ ਨੇ ਚਾਹ ਮੰਗਵਾ ਕੇ ਪੀਤੀ। ਕੁੱਝ ਦੇਰ ਉਹ ਕੁਰਸੀ ’ਤੇ ਟੇਡਾ ਹੋ ਕੇ ਉਂਘਲਾਉਂਦਾ ਰਿਹਾ। ਕੁੱਝ ਦੇਰ ਬਾਅਦ ਉਹ ਦਫਤਰ ਵੱਲ ਚੱਕਰ ਲਾ ਕੇ ਉਹਨਾਂ ਦੇ ਕੋਲ ਆ ਗਿਆ ਅਤੇ ਉਹਨਾਂ ਦੇ ਕੋਲ ਬੈਠ ਗਿਆ। ਫਿਰ ਚਾਰੇ ਪਾਸੇ ਦੇਖ ਕੇ ਹੌਲੀ ਜਿਹੇ ਬੋਲਿਆ, “ਸਰਦਾਰ ਜੀ, ਰਿਪੋਰਟ ਤੁਹਾਡੇ ਬਹੁਤ ਖਿਲਾਫ਼ ਹੈ। ਕਤਲ ਦਾ ਕੇਸ ਬਣਦਾ ਹੈ।”

ਇਹ ਸੁਣ ਕੇ ਨੱਥਾ ਸਿੰਘ ਘਬਰਾ ਗਿਆ ਅਤੇ ਉਸ ਦੇ ਮੂੰਹ ਤੋਂ ਹਵਾਈਆਂ ਉਡਣ ਲੱਗੀਆਂ। ਮਿਲਖਾ ਸਿੰਘ ਨੇ ਰਿਪੋਰਟ ਦੇ ਬਾਰੇ ਹੋਰ ਜਾਣਕਾਰੀ ਪਤਾ ਕਰਨ ਲਈ ਪੁੱਛਿਆ, “ਲਿਖਿਆ ਕੀ ਹੈ ਡਾਕਦਾਰ ਨੇ?”

“ਤੁਹਾਨੂੰ ਰਿਪੋਰਟ ਦਾ ਨਿਚੋਤ ਦੱਸ ਦਿੱਤਾ ਹੈ। ਪੁਲਸ ਇਸ ਰਿਪੋਰਟ ਨੂੰ ਲੈ ਕੇ 302 ਦਾ ਕੇਸ ਬਣਾਵੇਗੀ।” ਦਲੀਪਚੰਦ ਨੇ ਪੂਰੇ ਵਿਸ਼ਵਾਸ ਨਾਲ ਕਿਹਾ। ਫਿਰ ਬੋਲਿਆ, “ਸੁਣਿਆ ਹੈ, ਪੁਲਸ ਨੇ ਮਰਨ ਵਾਲੇ ਦਾ ਆਖਰੀ ਬਿਆਨ ਵੀ ਲੈ ਲਿਆ ਸੀ।”

ਨੱਥਾ ਸਿੰਘ ਦਾ ਜਿਵੇਂ ਦਿਲ ਬੈਠਣ ਲੱਗ ਪਿਆ। ਉਹ ਤਿੰਨੇ ਖਮੋਸ਼ ਹੋ ਗਏ। ਭਗਵਾਨ ਸਿੰਘ ਨੇ ਖਮੋਸ਼ੀ ਤੋਤਦਿਆਂ ਪੁੱਛਿਆ, “ਹੁਣ ਕੁੱਝ ਹੋ ਸਕਦਾ ਹੈ ਜਾਂ ਨਹੀਂ?”

“ਹੋਣ ਨੂੰ ਕਿਉਂ ਨਹੀਂ ਹੋ ਸਕਦਾ?” ਦਲੀਪਚੰਦ ਨੇ ਉਸ ਵੱਲ ਦੇਖਿਆ ਅਤੇ ਸਮਝਾਉਂਦਾ ਹੋਇਆ ਬੋਲਿਆ, “ਇਸ ਮੁਲਕ ਵਿਚ ਸਭ ਕੁੱਝ ਹੋ ਸਕਦਾ ਹੈ। ਬਸ, ਮੁੱਲ ਤਾਰਨਾ ਪੈਂਦਾ ਹੈ।” ਫਿਰ ਉਸ ਨੇ ਮਿਲਖਾ ਸਿੰਘ ਵੱਲ ਦੇਖਿਆਂ ਕਿਹਾ, “ਕਿਉਂ ਚੌਧਰੀ, ਇਥੇ ਤਾਂ ਪੈਸੇ ਖਰਚ ਕਰਕੇ ਗੁਨਾਹਗਾਰ ਸਾਫ਼ ਬਹੀ ਹੋ ਜਾਂਦੇ ਹਨ ਅਤੇ ਪੈਸੇ ਨਾ ਹੋਣ ਕਰਕੇ ਬੇਗੁਨਾਹ ਫਾਂਸੀ ਲਾ ਦਿੱਤੇ ਜਾਂਦੇ ਹਨ।

“ਕੀ ਡਾਕਦਾਰ ਤੋਂ ਰਿਪੋਰਟ ਬਦਲਾਈ ਜਾ ਸਕਦੀ ਹੈ?” ਮਿਲਖਾ ਸਿੰਘ ਨੇ ਪੁੱਛਿਆ।

“ਕਹਿ ਨਹੀਂ ਸਕਦਾ। ਗੱਲ ਕਰਨੀ ਪਵੇਗੀ। ਆਦਮੀ ਬਹੁਤ ਸਖਤ ਹੈ। ਨਜਾਇਜ਼ ਕੰਮ ਘੱਟ ਹੀ ਕਰਦਾ ਹੈ। ਜੇ ਕਰਦਾ ਹੈ ਤਾਂ ਪੈਸੇ ਬਹੁਤ ਲੈਂਦਾ ਹੈ।”

“ਕਿੰਨਾ ਕੁ ਲਵੇਗਾ?” ਨੱਥਾ ਸਿੰਘ ਨੇ ਪੁੱਛਿਆ।

“ਪੰਜ ਹਜ਼ਾਰ ਤੋਂ ਘੱਟ ਤਾਂ ਲਵੇਗਾ ਨਹੀਂ।” ਦਲੀਪ ਸਿੰਘ ਨੇ ਕਿਹਾ। ਫਿਰ ਬੋਲਿਆ, “ਇਥੇ ਜਾਇਜ਼ ਕੰਮ ਕਰਾਉਣ ਲਈ ਪੰਜ-ਸੱਤ ਸੌ ਰੂਪਏ ਲੱਗ ਜਾਣੇ ਆਮ ਜਿਹੀ ਗੱਲ ਹੈ। ਨਜਾਇਜ਼ ਕੰਮ ਤਾਂ ਹਜ਼ਾਰਾਂ ਵਿਚ ਹੀ ਹੋਵੇਗਾ।”

“ਕਿਉਂ, ਨੱਥਾ ਸਿੰਅਂ ਬੋਲ, ਤੂੰ ਕੀ ਚਾਹੁੰਦਾ ਹੈ? ਆਪਣੇ ਦਲੀਪਚੰਦ ਦੀ ਹਸਪਤਾਲ ਦੇ ਸਿਵਲ ਸਰਜਨ ਨਾਲ ਬਹੁਤ ਬਣਦੀ ਹੈ।” ਮਿਲਖਾ ਸਿੰਘ ਨੇ ਪ੍ਰਸੰਨ-ਭਾਵ ਨਾਲ ਕਿਹਾ।

ਨੱਥਾ ਸਿੰਘ ਢੂਢੀ ਸੋਚ ਵਿਚੋਂ ਬੋਲਿਆ, “ਪੰਜ ਹਜ਼ਾਰ ਲੱਗਣਗੇ!” ਫਿਰ ਉਸ ਨੇ ਉਹਨਾਂ ਦੋਨਾਂ ਦੀਆਂ ਅੱਖਾਂ ਵਿਚ ਝਾਕਦਿਆਂ ਪੁੱਛਿਆ, “ਜੇ ਫੇਰ ਵੀ ਸਾਡੇ ਆਦਮੀਆਂ ਨੂੰ ਸਜ਼ਾ ਹੋ ਗਈ ਤਾਂ?”

“ਸਰਦਾਰ ਜੀ, ਡਾਕਟਰ ਤਾਂ ਰਿਪੋਰਟ ਦੇਵੇਗਾ.....ਉਹਨੇ ਮੁਕੱਦਮੇ ਦਾ ਫੈਸਲਾ ਨਹੀਂ ਲਿਖਣਾ। ਮਰਨੇ ਵਾਲਾ ਮਰ ਗਿਆ, ਸਾਡ-ਛੂਕ ਦਿੱਤਾ। ਉਹ ਤਾਂ ਹੁਣ ਵਾਪਸ ਆਉਣੇ ਰਿਹਾ। ਸਮਝ ਗਿਆ ਮੇਰੀ ਗੱਲ?” ਦਲੀਪਚੰਦ ਨੇ ਭਰਵੱਟੇ ਉੱਪਰ ਚੁੱਕਦਿਆਂ ਕਿਹਾ। ਫਿਰ ਉਹਨਾਂ ਦੇ ਨੌਜਵਾਨੇ ਹੋ ਕੇ ਹੌਲੀ ਜਿਹੇ ਬੋਲਿਆ, “ਪੈਸੇ ਲਾਉਣ ਦਾ ਹੋਸਲਾ ਹੈ ਤਾਂ ਫਾਂਸੀ ਵੀ ਉਹ ਹੀ ਲੱਗ ਸਕਦੇ ਹਨ ਜਿਹਨਾਂ ਦਾ ਆਦਮੀ ਮਰਿਆ ਹੈ।”

ਇਹ ਸੁਣ ਕੇ ਨੱਥਾ ਸਿੰਘ ਦੇ ਕੰਨ ਖੜ੍ਹੇ ਹੋ ਗਏ। ਮਿਲਖਾ ਸਿੰਘ ਨੇ ਕਾਹਲੀ ਨਾਲ ਪੁੱਛਿਆ, “ਉਹ ਕਿਵੇਂ?”

“ਇਹਦਾ ਵੀ ਗੁਰ ਹੈ। ਪਰ ਵੀਹ-ਪੰਜੀ ਹਜ਼ਾਰ ਲੱਗੁਗਾ।” ਦਲੀਪਚੰਦ ਨੇ ਹੌਲੀ-ਹੌਲੀ ਸਿਰ ਸੱਜੇ-ਖੱਬੇ ਹਿਲਾਉਦਿਆਂ ਕਿਹਾ।

“ਗੁਰ ਤਾਂ ਦੱਸ.....ਫਿਰ ਸੋਚਦੇ ਹਾਂ।” ਮਿਲਖਾ ਸਿੰਘ ਨੇ ਕਿਹਾ।

“ਚੌਧਰੀ, ਇਸ ਤਰ੍ਹਾਂ ਕੋਈ ਗੁਰ ਦੱਸਦਾ ਹੈ? ਕਿਉਂ ਭੋਲਾ ਬਾਦਸ਼ਾਹ ਬਣਦਾ ਹੈ?” ਦਲੀਪਚੰਦ ਨੇ ਹੱਸਦਿਆਂ ਕਿਹਾ। ਫਿਰ ਵਿੜ ਇਰਾਦੇ ਨਾਲ ਬੋਲਿਆ, “ਅਜਮਾਇਆ ਹੋਇਆ ਨੁਸਖਾ ਹੈ। ਅਗਰ ਵੀਹ-ਪੰਜੀ ਹਜ਼ਾਰ ਰੂਪਏ ਖਰਚ ਕਰਨ ਦਾ ਇਰਾਦਾ ਹੋਵੇ ਤਾਂ ਆ ਜਾਇਉ, ਕੋਸ਼ਿਸ਼ ਕਰਕੇ ਦੇਖ ਲਵਾਂਗੇ।” ਦਲੀਪਚੰਦ ਨੇ ਉੱਠਦਿਆਂ ਕਿਹਾ, “ਕਾਹਲੀ ਨਹੀਂ ਹੈ....ਦੋ-ਚਾਰ, ਪੰਜ-ਸੱਤ ਦਿਨ, ਘਰ ਬੈਠ ਕੇ ਸੋਚ ਵਿਚਾਰ ਕਰ ਲਓ। ਮਨ ਬਣ ਗਿਆ ਤਾਂ ਆ ਜਾਣਾ। ਅਸੀਂ ਇਥੇ ਤੁਹਾਡੀ ਸੇਵਾ ਕਰਨ ਲਈ ਹੀ ਬੈਠੇ ਹਾਂ।” ਫਿਰ ਉਹ ਰੁਕਦਾ ਹੋਇਆ ਬੋਲਿਆ, “ਇਸ ਵਕਤ ਦੀ ਰਿਪੋਰਟ ਅਨੁਸਾਰ ਤਾਂ ਸਾਫ਼ ਕਤਲ ਦਾ ਕੇਸ ਬਣਦਾ ਹੈ।”

ਦਲੀਪਚੰਦ ਦੇ ਜਾਣ ਬਾਅਦ ਉਹ ਤਿੰਨੇ ਖਮੋਸ਼ ਬੈਠੇ ਰਹੇ। ਮਿਲਖਾ ਸਿੰਘ ਨੇ ਛੁੱਬਦੇ ਸੂਰਜ ਵੱਲ ਦੇਖਿਆ ਅਤੇ ਉੱਠਦਿਆਂ ਕਿਹਾ, “ਘਰ ਵੀ ਪਹੁੰਚਣਾ ਹੈ ਜਾਂ ਰਾਤ ਇਥੇ ਹੀ ਕੱਟਣੀ ਹੈ?”

ਉਹ ਉਠੇ ਅਤੇ ਹੌਲੀ-ਹੌਲੀ ਹਸਪਤਾਲ ਦੇ ਵੱਡੇ ਦਰਵਾਜ਼ੇ ਵੱਲ ਨੂੰ ਤੁਰ ਪਏ। ਉਥੇ ਪਹੁੰਚ ਕੇ ਮਿਲਖਾ ਸਿੰਘ ਰੁਕ ਗਿਆ ਅਤੇ ਨੱਥਾ ਸਿੰਘ ਵੱਲ ਹੱਥ ਵਧਾਉਂਦਿਆਂ ਬੋਲਿਆ, “ਦਸ-ਵੀਹ ਰੂਪਏ ਦੇਂਦੀ, ਇਥੇ ਠੇਕਾ ਨੇਤੇ ਹੀ ਹੈ.....ਇਕ-ਦੋ ਬੋਤਲਾਂ ਫੜ ਲਿਆਵਾਂ, ਕੁੱਝ ਨਜਲੇ ਦੀ ਸਿਕਾਇਤ ਹੋ ਰਹੀ ਹੈ।”

ਨੱਥਾ ਸਿੰਘ ਨੇ ਪੰਦਰਾਂ ਰੂਪਏ ਦੇ ਦਿੱਤੇ ਤਾਂ ਮਿਲਖਾ ਸਿੰਘ ਉਹਨਾਂ ਨੂੰ ਸੰਭਾਲਦਾ ਹੋਇਆ ਬੋਲਿਆ, ਤੁਸੀਂ ਅੱਡੇ ’ਤੇ ਚਲੋ। ਮੈਂ ਠੇਕੇ ਤੋਂ ਹੋ ਕੇ ਉਥੇ ਪਹੁੰਚਦਾ ਹਾਂ।”

ਨੱਥਾ ਸਿੰਘ ਅਤੇ ਭਗਵਾਨ ਸਿੰਘ ਅੱਡੇ ਨੂੰ ਜਾਣ ਵਾਲੀ ਸੜਕ ’ਤੇ ਮੁੜ ਗਏ ਅਤੇ ਮਿਲਖਾ ਸਿੰਘ ਕਾਹਲੀ-ਕਾਹਲੀ ਠੇਕੇ ਨੂੰ ਤੁਰ ਪਿਆ।

ਅਠਾਰਾਂ

ਲੋਕਾਂ ਨੇ ਅਜੇ ਹਲ ਕੱਢੇ ਹੀ ਸਨ ਜਦ ਛਿੱਬੂ ਅਤੇ ਜਗਤਾਰ ਨੂੰ ਲੈ ਕੇ ਬਚਿੰਤ ਸਿੰਘ ਗੜ੍ਹੀ ਨੂੰ ਤੁਰ ਪਿਆ। ਬਚਿੰਤ ਸਿੰਘ ਨੂੰ ਜੈਲਦਾਰ ਦਸੌਂਧਾ ਦੇ ਘਰ ਕੋਲ ਛੱਡ ਕੇ ਉਹ ਵਾਪਸ ਆ ਗਏ।

ਜਦ ਬਚਿੰਤ ਸਿੰਘ ਨੇ ਦਸੌਂਧਾ ਸਿੰਘ ਦੇ ਬੂਝੇ ਤੇ ਦਸਤਕ ਦਿੱਤੀ ਤਾਂ ਉਹ ਬਿਲਕੁਲ ਤਿਆਰ ਬੈਠਾ ਸੀ। ਬਚਿੰਤ ਸਿੰਘ ਨੂੰ ਬਿਠਾ ਕੇ ਉਸ ਨੇ ਕਿਹਾ, “ਮੈਂ ਤਿਆਰ ਹਾਂ। ਰੋਟੀਆਂ ਪੱਕ ਰਹੀਆਂ ਹਨ, ਬਣ ਗਈਆਂ ਤਾਂ ਬੋਡੀਆਂ ਨਾਲ ਲੈ ਚਲਦੇ ਹਾਂ। ਕੀ ਪਤਾ, ਅੱਜ ਵੀ ਦਿਨ ਉਥੇ ਹੀ ਢੱਲ ਜਾਵੇ?”

“ਕਿਉਂ ਖੇਲ ਕਰਦਾ ਹੈਂ ਜੈਲਦਾਰਾ! ਜਿਹੜੇ ਦੇ ਫੁਲਕੇ ਖਾਣੇ ਹਨ ਉਥੇ ਹੀ ਕਿਸੇ ਢਾਬੇ ’ਤੇ ਖਾ ਲੈਂਦੇ।” “ਨਾ ਭਾਈ, ਰੋਟੀ ਪੱਲੇ ਬੰਨੀ ਹੋਵੇ ਤਾਂ ਸਾਰੀ ਦੁਨੀਆਂ-ਜਹਾਨ ਰੋਟੀ ਲਈ ਪੁੱਛਦਾ ਹੈ। ਆਪਣਾ ਪੱਲਾ ਖਾਲੀ ਹੋਵੇ ਤਾਂ ਕੋਈ ਨਹੀਂ ਪੁੱਛਦਾ। ਢੁੱਧ ਵਿਚ ਆਟਾ ਗੁੰਨ੍ਹ ਕੇ ਬਾਰ੍ਤਾਂ ਪਰੋਂਠੇ ਬਣਵਾ ਲਵੇ ਹਨ। ਜਿੰਨੀ ਦੇਰ ਨੂੰ ਰੋਟੀ ਬਣਦੀ ਹੈ, ਤੂੰ ਲੱਸੀ ਪੀ ਲੈ।” ਕਹਿ ਕੇ ਦਸੌਂਧਾ ਸਿੰਘ ਲੱਸੀ ਨਾਲ ਭਰੀ ਬਾਲਟੀ ਚੁੱਕ ਲਿਆਇਆ। ਬਚਿੰਤ ਸਿੰਘ ਨੇ ਚਾਰ ਫੌਲੀਆਂ ਪੀਂਡੀਆਂ ਅਤੇ ਡਕਾਰ ਲੈ ਕੇ ਬੋਲਿਆ, “ਜੈਲਦਾਰਾ, ਬਸ, ਜੀ ਖੁਸ਼ ਹੋ ਗਿਆ।”

ਰੋਟੀ ਬੰਨ੍ਹ ਕੇ ਦਸੌਂਧਾ ਸਿੰਘ ਨੇ ਆਪਣੇ ਬੜੇ ਪੁੱਤ ਦਿਲਬਾਗ ਸਿੰਘ ਅਤੇ ਕਾਮੇ ਧਿਆਨੇ ਨੂੰ ਹਾਕ ਮਾਰੀ। ਫਿਰ ਬਚਿੰਤ ਸਿੰਘ ਨੂੰ ਬੋਲਿਆ, “ਵੈਸੇ ਤਾਂ ਕੋਈ ਖਤਰਾ ਨਹੀਂ ਹੈ, ਪਰ ਕੋਲ ਰਕਮ ਹੈ। ਇਸ ਲਈ ਇਹਨਾਂ ਨੂੰ ਨਾਲ ਲੈ ਲੈਂਦੇ ਹਾਂ। ਜਿਉਂ ਹੀ ਪਹੁੰਚਦੇ ਹੋਏ, ਖੇਤਾਂ ਅਤੇ ਪਗਡੰਡੀਆਂ ਰਾਹੀਂ ਸ਼ਹਿਰ ਵੱਲ ਤੁਰਦੇ ਗਏ।”

ਦਿਲਬਾਗ ਸਿੰਘ ਅਤੇ ਧਿਆਨਾ ਆ ਗਏ ਤਾਂ ਦਸੌਂਧਾ ਸਿੰਘ ਨੇ ਦਿਲਬਾਗ ਦੇ ਕੰਨ ਵਿਚ ਕਿਹਾ, ਕਾਕਾ, ਰਾਈਫਲ ਲੈ ਲਵੋ। ਆਪਾਂ ਸ਼ਹਿਰ ਜਾ ਰਹੇ ਹਾਂ। ਜਦ ਪਹੁੰਚੁੱਟ ਜਾਵੇ ਤੁਸੀਂ ਵਾਪਸ ਆ ਜਾਣਾ।”

“ਅੱਛਾ ਬਾਪੂ!” ਕਹਿ ਕੇ ਦਿਲਬਾਗ ਬਾਰਾਂ ਬੋਰ ਦੀ ਦੁਨਾਲੀ ਬੰਦੂਕ ਲੈ ਆਇਆ। ਧਿਆਨੇ ਨੇ ਬਰਛਾ ਚੁੱਕ ਲਿਆ ਅਤੇ ਉਹ ਦੌਨੋਂ ਆਪਣੀ-ਆਪਣੀ ਕਿਰਪਾਨ ਲੈ ਕੇ ਬਾਹਰ ਨਿਕਲ ਗਏ। ਤਾਰਿਆਂ-ਭਰੇ ਤੱਤਕੇ ਵਿਚ ਉਹ ਖਮੋਸ਼ ਇਕ ਦੂਸਰੇ ਦੇ ਪਿੱਛੇ ਤੁਰਦੇ ਹੋਏ, ਖੇਤਾਂ ਅਤੇ ਪਗਡੰਡੀਆਂ ਰਾਹੀਂ ਸ਼ਹਿਰ ਵੱਲ ਤੁਰਦੇ ਗਏ।

ਉਹ ਅੱਧੋਂ ਜ਼ਿਆਦਾ ਰਾਹ ਤਹਿਤ ਕਰ ਚੁੱਕੇ ਸਨ ਜਦ ਪੂਰਬ ਵਲੋਂ ਲਾਲੀ ਫੁੱਟ ਪਈ। ਦੂਰ-ਦੂਰ ਤੱਕ ਦੁੱਖਤ ਸਾਫ਼ ਨਜ਼ਰ ਆਉਣ ਲੱਗੇ। ਦਸੌਂਧਾ ਸਿੰਘ ਰੁਕ ਗਿਆ ਅਤੇ ਪਿੱਛੇ ਦੇਖਦਾ ਹੋਇਆ ਬੋਲਿਆ, “ਕਾਕਾ ਹੁਣ ਤੁਸੀਂ ਮੁੜ ਜਾਓ।”

“ਫਾਸਲਾ ਤਾਂ ਇੰਨਾ ਕੁ ਹੀ ਹੈ ਪਰ ਤੁਸੀਂ ਮੁੜ ਜਾਵੋ। ਮਾਲ-ਡੰਗਰ ਵੀ ਸਾਂਭਣਾ ਹੈ। ਮੈਂ ਸ਼ਾਮ ਤੋਂ ਪਹਿਲਾਂ ਮੁੜ ਆਵਾਂਗਾ।” ਜੈਲਦਾਰ ਦਸੌਂਧਾ ਸਿੰਘ ਨੇ ਕਿਹਾ।

ਦਿਲਬਾਗ ਅਤੇ ਧਿਆਨਾ ਪਿੱਛੇ ਮੁੜ ਆਏ। ਦਸੌਂਧਾ ਸਿੰਘ ਅਤੇ ਬਚਿੰਤ ਸਿੰਘ ਸ਼ਹਿਰ ਵੱਲ ਨੂੰ ਤੁਰੇ ਜਾ ਰਹੇ ਸਨ। ਰਾਹ ਵਿਚ ਉਹਨਾਂ ਨੂੰ ਸਾਈਕਲ-ਸਵਾਰ ਦੋਝੀ ਅਤੇ ਸ਼ਹਿਰ ਨੂੰ ਜਾ ਰਹੇ ਪੱਠਿਆਂ ਨਾਲ ਲੱਦੇ ਗੱਡੇ ਦਿਖਾਈ ਦੇਣ ਲੱਗੇ।

ਜਦ ਉਹ ਭੰਗੀ ਦੇ ਚੋਅ ਕੋਲ ਪਹੁੰਚੇ ਤਾਂ ਦਿਨ ਚੰਗੀ ਤਰ੍ਹਾਂ ਚੜ੍ਹ ਗਿਆ ਸੀ। ਸਾਰੇ ਪਾਸੇ ਧੁੱਪ ਪਸਰ ਗਈ ਸੀ। ਉਹਨਾਂ ਨੇ ਚੋਅ ਦੇ ਪਾਣੀ ਨਾਲ ਧੂੜ ਨਾਲ ਭਰੀਆਂ ਲੱਤਾਂ ਸਾਫ਼ ਕੀਤੀਆਂ, ਹੱਥ-ਮੂੰਹ ਧੋਤਾ ਅਤੇ ਚੋਅ ਪਾਰ ਕਰਕੇ ਗਊਸ਼ਾਲਾ ਬਜ਼ਾਰ ਵੱਲ ਚਲੇ ਗਏ।

“ਦਲੀਪਚੰਦ ਦਾ ਘਰ ਕਿੱਥੇ ਹੈ?” ਬਚਿੰਤ ਸਿੰਘ ਨੇ ਪੁੱਛਿਆ।

“ਨੇੜੇ ਹੀ ਹੈ, ਘੰਟਾ ਘਰ ਦੇ ਕੋਲ, ਮਰਵਾਹਾ ਮੁੱਹਲੇ ਵਿਚ।” ਦਸੌਂਧਾ ਸਿੰਘ ਨੇ ਕਾਰੋਬਾਰੀ ਅੰਦਰੀਜ਼ ਵਿਚ ਕਿਹਾ। ਫਿਰ ਬੋਲਿਆ, “ਬਸ, ਤੂੰ ਤੁਰਿਆ ਆ। ਬੋਡੀ ਦੇਰ ਹੋ ਗਈ ਹੈ। ਸੂਰਜ ਆਪਾਂ ਨੂੰ ਸ਼ਹਿਰ ਪਹੁੰਚ ਕੇ ਚੜ੍ਹਣਾ ਚਾਹੀਦਾ ਸੀ। ਜੇ ਬੰਦਾ ਆਖਰੀ ਪਹਿਰ ਪਿੱਛੋਂ ਤੁਰੇ ਤਾਂ ਪਹਿਲੇ ਪਹਿਰ ਸ਼ਹਿਰ ਪਹੁੰਚ ਸਕਦਾ ਹੈ।”

ਬੋਡੇ ਹੀ ਚਿਰ ਬਾਅਦ ਉਹ ਦਲੀਪਚੰਦ ਦੇ ਘਰ ਮੋਹਰੇ ਖੜ੍ਹੇ ਸਨ। ਦਸੌਂਧਾ ਸਿੰਘ ਨੇ ਅੱਗੇ ਹੋ ਕੇ ਹਾਕ ਮਾਰੀ। ਦਲੀਪਚੰਦ ਨੇ ਗਰਦਣ ਬਾਹਰ ਕੱਢ ਕੇ ਦੇਖਿਆ ਅਤੇ ਖੁਸ਼ ਹੋ ਕੇ ਪੁੱਛਿਆ:

“ਕੀ ਰਾਤੀ ਇਥੇ ਹੀ ਰਹਿ ਪਏ ਸੀ?” ਫਿਰ ਹੈਰਾਨੀ ਨਾਲ ਕਿਹਾ, “ਪਹਿਲੀ ਲਾਰੀ ਤਾਂ ਨੌ-ਸਵਾ ਨੌ ਵਜੇ ਆਉਂਦੀ ਹੈ।”

“ਅਸੀਂ ਪੈਦਲ ਹੀ ਆ ਗਏ ਸੀ?” ਸੋਚਿਆ, ਲਾਰੀ ਨੂੰ ਉਡੀਕਦਿਆਂ ਤਾਂ ਅੱਧੀ ਦਿਹਾੜੀ ਖਰਾਬ ਹੋ ਜਾਵੇਗੀ।” ਦਸੌਂਧਾ ਸਿੰਘ ਨੇ ਮੁਸਕਰਾਂਦਿਆਂ ਕਿਹਾ।

“ਆਉ, ਅੰਦਰ ਆਉ।” ਦਲੀਪਚੰਦ ਨੇ ਮੱਲੋਮੱਲੀ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ।

“ਨਹੀਂ, ਪਹਿਲਾਂ ਉਹ ਕੰਮ ਕਰ ਲਈਏ।”

“ਓ ਹੋ.....ਜੈਲਦਾਰ ਜੀ, ਅੰਦਰ ਤਾਂ ਆਉ..... ਕੰਮ ਵੀ ਹੋ ਜਾਵੇਗਾ।”

ਦਲੀਪਚੰਦ ਦੋਹਾਂ ਦੇ ਹੱਥ ਫਤ ਕੇ ਆਪਣੀ ਬੈਠਕ ਵੱਲ ਨੂੰ ਖਿਚਣ ਲੱਗਾ। “ਘੁੱਟ-ਘੁੱਟ ਚਾਹ ਪੀ ਲਵੇ, ਫੇਰ ਚਲਦੇ ਹਾਂ। ਸਰਕਾਰੀ ਡਾਕਟਰ, ਅਕਸਰ ਲੇਟ ਹੀ ਆਉਂਦੇ ਹਨ।” ਕਹਿ ਕੇ ਦਲੀਪਚੰਦ ਨੇ ਆਪਣੇ ਮੁੰਡੇ ਨੂੰ ਹਾਕ ਮਾਰੀ, “ਸੁਰੇਸ਼ ਕਾਕਾ, ਆਪਣੀ ਮਾਂ ਨੂੰ ਕਹਿ ਦੋ ਕੱਪ ਚਾਹ ਦੇ ਬਣਾ ਦੇਵੇ।”

“ਡਾਕਦਾਰ ਨੂੰ ਮਿਲਿਆ ਸੀ?” ਦਸੌਂਧਾ ਸਿੰਘ ਨੇ ਪੁੱਛਿਆ।

“ਹਾਂ, ਮਿਲਿਆ ਸੀ। ਬਹੁਤ ਟੇਡਾ ਆਦਮੀ ਹੈ। ਸਾਡੇ ਅੱਠ ਵਜੇ ਬੁਲਾਇਆ ਹੈ.....ਖਾਲੀ ਫਾਰਮ ਮੈਂ ਉਸ ਨੂੰ ਦੇ ਆਇਆ ਸੀ।” ਦਲੀਪਚੰਦ ਨੇ ਕਿਹਾ, “ਇਹ ਪਹਿਲਾਂ ਗੜ੍ਹਸਿੰਕਰ ਦੇ ਹਸਪਤਾਲ ਵਿਚ ਹੁੰਦਾ ਸੀ। ਉਥੇ ਇਹਦੇ ’ਤੇ ਰਿਸ਼ਵਤ ਦਾ ਕੇਸ ਬਣ ਗਿਆ ਸੀ। ਤਿੰਨ ਮਹੀਨੇ ਤਾਂ ਮੁਅੱਤਲ ਰਿਹਾ ਫਿਰ ਬਹਾਲ ਹੋ ਗਿਆ। ਅਜੇ ਕੇਸ ਚੱਲ ਰਿਹਾ ਹੈ। ਇਸ ਲਈ ਡਰਦਾ ਹੈ। ਬੈਰ, ਸਾਡਾ ਕੰਮ ਕਰ ਦੇਵੇਗਾ।” ਦਲੀਪਚੰਦ ਨੇ ਕਿਹਾ। ਫਿਰ ਉਠਦਾ ਹੋਇਆ ਬੋਲਿਆ, “ਮੈਂ ਵੀ ਤਿਆਰ ਹੋ ਆਵਾਂ। ਤੁਸੀਂ ਉਨੀਂ ਦੇਰ ਚਾਹ ਪੀਵੋ।”

ਦਲੀਪਚੰਦ ਦੇ ਜਾਣ ਬਾਅਦ ਉਹ ਦੋਨੋਂ ਉਖੜੇ ਜਿਹੇ ਦੀਵਾਰਾਂ ਵੱਲ ਘੂੰਠਦੇ ਰਹੇ। ਸੁਰੇਸ਼ ਨੇ ਚਾਹ ਦੇ ਦੋ ਕੱਪ ਉਹਨਾਂ ਦੇ ਸਾਹਮਣੇ ਰੱਖੇ ਅਤੇ ਬਾਹਰ ਨਿਕਲ ਗਿਆ। ਦਸੌਂਧਾ ਸਿੰਘ ਨੇ ਕੱਪ ਵੱਲ ਦੇਖਿਆ ਅਤੇ ਹੱਸਦਾ ਹੋਇਆ ਬੋਲਿਆ, “ਦਲੀਪਚੰਦ ਤਾਂ ਸੱਚਮੁਚ ਚਾਹ ਦਾ ਇਕ ਘੁੱਟ ਹੀ ਪਿਲਾ ਰਿਹਾ ਹੈ।”

ਦੋਨਾਂ ਨੇ ਚਾਹ ਪੀਤੀ ਅਤੇ ਖਾਲੀ ਕੱਪ ਤਿਆਈ ’ਤੇ ਰੱਖ ਦਿੱਤੇ। ਦਸੌਂਧਾ ਸਿੰਘ ਮੁੱਛਾਂ ਨੂੰ ਸਵਾਰਦਾ ਬੋਲਿਆ, “ਦਲੀਪਚੰਦ ਨੇ ਇਕ ਘੁੱਟ ਚਾਹ ਪਿਲਾ ਕੇ ਭੁੱਖ ਚਮਕਾ ਦਿੱਤੀ ਹੈ। ਕੰਮ ਖਤਮ ਕਰ ਲਈਏ ਫਿਰ ਕਿਸੇ ਦੁਕਾਨ ’ਤੇ ਬੈਠਕੇ ਚੰਗੀ ਤਰ੍ਹਾਂ ਚਾਹ ਪੀਵਾਂਗੇ।”

ਦਲੀਪਚੰਦ ਤਿਆਰ ਹੋ ਕੇ ਬੈਠਕ ਵਿਚ ਆਇਆ ਤਾਂ ਉਹ ਉਠਦਿਆਂ ਬੋਲੇ, “ਚੱਲੀਏ?” ਦਸੌਂਧਾ ਸਿੰਘ ਨੇ ਪੁੱਛਿਆ।

“ਚਲੋ।” ਕਹਿ ਕੇ ਦਲੀਪਚੰਦ ਬਾਹਰ ਨਿਕਲ ਗਿਆ।

ਉਹ ਗਲੀਆਂ ਵਿਚੀਂ ਹੁੰਦੇ ਹੋਏ ਰੈਡ-ਰੋੜ ਤੇ ਆ ਗਏ, ਇਥੇ ਡਾਕਟਰ ਸੰਤੋਖ ਸਿੰਘ ਇਕ ਖੁੱਲੇ ਮਕਾਨ ਵਿਚ ਰਹਿੰਦਾ ਸੀ। ਦਲੀਪਚੰਦ ਨੇ ਦਰਵਾਜ਼ਾ ਖੋਲਿਆ ਅਤੇ ਹਾਕ ਮਾਰੀ। ਡਾਕਟਰ ਦੇ ਨੌਕਰ ਨੇ ਬਾਹਰ ਦੇਖਿਆ ਤਾਂ ਦਲੀਪਚੰਦ ਨੇ ਪੁੱਛਿਆ, “ਡਾਕਟਰ ਸਾਹਬ ਹੈਂ?”

“ਪੁੱਛ ਕੇ ਦੱਸਦਾ ਹਾਂ।” ਕਹਿ ਕੇ ਨੌਕਰ ਅੰਦਰ ਚਲੇ ਗਿਆ। ਅਗਲੇ ਪੱਲ ਡਾਕਟਰ ਦੀ ਪਤਨੀ ਨੇ ਖਿੜਕੀ ਰਾਹੀਂ ਉਹਨਾਂ ਵੱਲ ਦੇਖਿਆ ਅਤੇ ਦਲੀਪਚੰਦ ਨੂੰ ਪਛਾਣ ਕੇ ਉਥੋਂ ਹੀ ਬੋਲੀ, “ਦਲੀਪਚੰਦ, ਤੁਸੀਂ ਡਰਾਇੰਗ-ਰੂਮ ਵਿਚ ਬੈਠੋ। ਡਾਕਟਰ ਸਾਹਬ ਪਾਠ ਕਰ ਰਹੇ ਹਨ। ਬਸ, ਉਠਣ ਹੀ ਵਾਲੇ ਹਨ।”

ਦਲੀਪਚੰਦ ਉਹਨਾਂ ਨੂੰ ਨਾਲ ਲੈ ਕੇ ਡਰਾਇੰਗ ਰੂਮ ਵਿਚ ਚਲਾ ਗਿਆ। ਬੜੇ ਕਮਰੇ ਦੇ ਵਿਚੋ-ਵਿਚ ਕਾਲੀਨ ਵਿਛਿਆ ਹੋਇਆ ਸੀ ਅਤੇ ਦੋ ਸੋਫੇ ਅਤੇ ਕਈ ਕੁਰਸੀਆਂ ਰੱਖੀਆਂ ਹੋਈਆਂ ਸਨ। ਦਸੌਂਧਾ ਸਿੰਘ ਅਤੇ ਬਚਿੰਤ ਸਿੰਘ ਨੇ ਆਪਣੀਆਂ ਜੁੱਤੀਆਂ ਬਾਹਰ ਲਾਹ ਦਿੱਤੀਆਂ। ਉਹ ਕੁਰਸੀਆਂ ਤੇ ਸੰਗੜੇ ਜਿਹੇ ਬੈਠੇ, ਡਰਾਇੰਗ ਰੂਮ ਦੀ ਹਰ ਚੀਜ਼ ਨੂੰ ਹੈਰਾਨੀ ਨਾਲ ਦੇਖ ਰਹੇ ਸਨ। ਨਾਲ ਵਾਲੇ ਕਮਰੇ ਵਿਚੋਂ ਪਾਠ ਕਰਨ ਦੀ ਅਵਾਜ਼ ਆ ਰਹੀ ਸੀ, ਜਿਵੇਂ ਕੱਪੜੇ ਸੀਣ ਵਾਲੀ ਮਸ਼ੀਨ ਚੱਲ ਰਹੀ ਹੋਵੇ।

“ਵਸੋਂ ਸ਼ਹਿਰ ਦੀ.....ਪਿੰਡ ਵਿਚ ਤਾਂ ਮਿੱਟੀ ਖਰਾਬ ਹੈ।” ਦਸੌਂਧਾ ਸਿੰਘ ਨੇ ਬਚਿੰਤ ਸਿੰਘ ਦੇ ਕੰਨ ਵਿਚ ਕਿਹਾ।

ਕੁੱਝ ਸਮੇਂ ਬਾਅਦ ਪਾਠ ਕਰਨ ਦੀ ਅਵਾਜ਼ ਬੰਦ ਹੋ ਗਈ ਅਤੇ ਇਕ ਅਧੇਤ ਉਮਰ ਦਾ ਸਰਦਾਰ ਕੱਢਾ-ਬੁਨੈਣ ਪਾਈ ਅਤੇ ਸਿਰ ’ਤੇ ਪੀਲਾ ਪਟਕਾ ਬੰਨੀ ਕਮਰੇ ਵਿਚ ਆਇਆ। ਦਲੀਪਚੰਦ ਦੇ ਨਾਲ-ਨਾਲ ਦਸੌਂਧਾ ਸਿੰਘ ਅਤੇ ਬਚਿੰਤ ਸਿੰਘ ਵੀ ਉਠ ਖੜੇ ਹੋਏ। ਉਹਨਾਂ ਨੇ ਹੱਥ ਜੋੜ ਕੇ ’ਸੱਤ ਸ੍ਰੀ ਅਕਾਲ’ ਬੁਲਾਈ।

ਡਾਕਟਰ ਸੋਫੇ ’ਤੇ ਬੈਠ ਗਿਆ ਤਾਂ ਉਹ ਵੀ ਆਪਣੀ-ਆਪਣੀ ਜਗ੍ਹਾ ਬੈਠ ਗਏ। ਦਲੀਪਚੰਦ ਨੇ ਡਾਕਟਰ ਵਾਲੇ ਸੋਫੇ ਦੇ ਪਿੱਛੇ ਜਾ ਕੇ ਉਹਦੇ ਕੰਨ ਵਿਚ ਕੁੱਝ ਕਿਹਾ। ਡਾਕਟਰ ਧਿਆਨ ਨਾਲ ਸੁਣ ਰਿਹਾ ਸੀ, ਪਰ ਉਸ ਦੇ ਚਿਹਰੇ ’ਤੇ ਕੋਈ ਹਾਵ-ਭਾਵ ਨਹੀਂ ਸੀ। ਦਲੀਪਚੰਦ ਚੁੱਪ ਹੋ ਗਿਆ। ਡਾਕਟਰ ਵੀ ਖਮੋਸ਼ ਸੀ ਅਤੇ ਇਕ ਟੱਕ ਭੁੱਤ ਵੱਲ ਦੇਖ ਰਿਹਾ ਸੀ। ਬਚਿੰਤ ਸਿੰਘ ਦਾ ਦਿਲ ਧੱਕ-ਧੱਕ ਕਰਨ ਲੱਗ ਅਤੇ ਉਹ ਮੌਦੇ ਇਕੱਠੇ ਕਰਦਾ ਡਰਿਆ ਜਿਹਾ ਡਾਕਟਰ ਵੱਲ ਦੇਖਦਾ ਰਿਹਾ।

ਡਾਕਟਰ ਨੇ ਅੱਖਾਂ ਬੰਦ ਕਰ ਲਈਆਂ ਅਤੇ ਮੂੰਹ ਵਿਚ ਕੁੱਝ ਗੁਣਗਣਾਉਂਦਾ ਰਿਹਾ। ਫਿਰ ਉਸ ਨੇ ਅੱਖਾਂ ਖੋਲੀਆਂ ਅਤੇ ਨਾਪੀ-ਤੋਲੀ ਅਵਾਜ਼ ਵਿਚ ਬੋਲਿਆ, “ਸਰਦਾਰ ਜੀ, ਮੈਂ ਉਹ ਹੀ ਕੰਮ ਕਰਦਾ ਹਾਂ ਜਿਸ ਦਾ ਮੈਨੂੰ ਬਾਬੇ ਵਾਲੇ ਹੁਕਮ ਹੁੰਦਾ ਹੈ, ਤੁਹਾਡੇ ਲਈ ਹੁਕਮ ਹੋ ਗਿਆ ਹੈ।” ਉਹ ਖੁੱਲ੍ਹੀ ਦਾੜ੍ਹੀ ’ਤੇ ਹੱਥ ਫੇਰਦਾ ਬੋਲਿਆ, “ਮੈਂ ਤਾਂ ਹਰਾਮ ਦੀ ਕਸਾਈ ਨੂੰ ਹੱਥ ਲਾਉਣਾ ਵੀ ਪਾਪ ਸ਼ਸਤਰਾ ਹਾਂ। ਮੈਨੂੰ ਤਾਂ ਤੁਹਾਡੇ ਕੌਲੋਂ ਇਕ ਦਮਤਾ ਵੀ ਨਹੀਂ ਚਾਹੀਦਾ। ਬਾਕੀ ਤੁਸੀਂ ਸ਼ਰਧਾ ਅਨੁਸਾਰ ਬਾਬੇ ਦੀ ਸੇਵਾ ਕਰ ਦਿਓ।”

ਦਲੀਪਚੰਦ ਕਾਹਲੀ ਨਾਲ ਉੱਠਿਆ ਅਤੇ ਉਹਨਾਂ ਨੂੰ ਇਸ਼ਾਰਾ ਕਰਦਾ ਬੋਲਿਆ, “ਆਉ, ਮੇਰੇ ਨਾਲਾ।”

ਉਸ ਨੇ ਨਾਲ ਵਾਲੇ ਕਮਰੇ ਦਾ ਦਰਵਾਜ਼ਾ ਖੋਲਿਆ, ਜਿਥੇ ਗੁਰੂ ਗਰੰਥ ਸਾਹਬ ਰੱਖਿਆ ਹੋਇਆ ਸੀ। ਉਹ ਇਕ ਕੋਨੇ ਵਿਚ ਖੜ੍ਹੇ ਸਨ। ਦਲੀਪਚੰਦ ਨੇ ਕਿਹਾ, “ਦੋ ਹਜ਼ਾਰ ਰੁਪਏ ਗੁਰੂ ਗਰੰਥ ਦੇ ਉਪਰ ਵਿਛੇ ਰੁਮਾਲੇ ਦੇ ਥੱਲੇ ਰੱਖ ਕੇ ਮੱਥਾ ਟੇਕ ਦਿਓ।”

ਬਚਿੰਤ ਸਿੰਘ ਨੇ ਦਸੌਂਧਾ ਸਿੰਘ ਵੱਲ ਦੇਖਿਆ। ਉਸ ਨੇ ਜੇਬ ਵਿਚੋਂ ਦੋ ਹਜ਼ਾਰ ਰੁਪਏ ਕੱਢ ਕੇ ਉਸ ਦੇ ਹੱਥ ਵਿਚ ਦੇ ਦਿੱਤੇ। ਦਲੀਪਚੰਦ ਹੱਥ ਵਧਾਉਂਦਾ ਬੋਲਿਆ, “ਲਿਆਉ, ਮੈਨੂੰ ਦਿਓ।”

ਬਚਿੰਤ ਸਿੰਘ ਤੋਂ ਨੋਟ ਲੈ ਕੇ ਦਲੀਪਚੰਦ ਨੇ ਗਿਣੇ। ਫਿਰ ਉਹਨਾਂ ਨੂੰ ਵਾਪਸ ਫੜਾਉਂਦਾ ਬੋਲਿਆ, “ਜੇਥ ਵਿਚ ਆਨਾ-ਦੁਆਨੀ ਹੈ ਤਾਂ ਮੈਨੂੰ ਵੀ ਦਿਓ। ਮੈਂ ਵੀ ਮੱਥਾ ਟੇਕ ਦੇਵਾਂ।”

ਬਚਿੰਤ ਸਿੰਘ ਨੇ ਚਾਰ ਆਨੇ ਦਲੀਪ ਸਿੰਘ ਦੇ ਹੱਥ ਤੇ ਰੱਖ ਦਿੱਤੇ ਅਤੇ ਰੁਪਏ ਰੁਮਾਲ ਦੇ ਥੱਲੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਝੁੱਕ ਗਿਆ। ਉਸ ਨੇ ਮੱਥਾ ਚਾਦਰ ਤੇ ਲਾ ਦਿੱਤਾ ਅਤੇ ਵਾਹਿਗੁਰੂ ਦੀ ਮਿਹਰ ਮੰਗ ਕੇ ਉਠ ਗਿਆ। ਦਸੋਂਧਾ ਸਿੰਘ ਅਤੇ ਦਲੀਪਚੰਦ ਨੇ ਵੀ ਮੱਥਾ ਟੇਕਿਆ ਅਤੇ ਮੁੜ ਕੇ ਡਰਾਈਂਗ ਰੂਮ ਵਿਚ ਆ ਗਏ।

ਦਲੀਪਚੰਦ ਦਾ ਇਸ਼ਾਰਾ ਸਮਝ ਕੇ ਡਾਕਟਰ ਬੋਲਿਆ, “ਮੈਂ ਰਿਪੋਰਟ ਲਿਖਦਿਆਂ ਕਲਮ ਤੋੜ ਦਿੱਤੀ ਹੈ। ਸਿੱਧਾ 302 ਦਾ ਕੇਸ ਬਣੇਗਾ। ਵਾਹਿਗੁਰੂ ਦੀ ਮਿਹਰ ਚਾਹੀਦੀ ਹੈ। ਕਾਤਲ ਸਿੱਧੇ ਫਾਂਸੀ ਲੱਗਣਗੇ। ਹਰ ਆਦਮੀ ਨੂੰ ਕਰਨੀ ਦਾ ਫਲ ਮਿਲਦਾ ਹੈ ਤਾਂ ਉਹ ਕਿਵੇਂ ਬਚ ਸਕਦੇ ਹਨ!”

ਬਚਿੰਤ ਸਿੰਘ ਨੂੰ ਆਪਣੀ ਵੱਲ ਦੇਖਦਿਆਂ ਦੇਖ ਕੇ ਡਾਕਟਰ ਬੋਲਿਆ, “ਬੇਸ਼ਕ ਜ਼ਖਮੀ ਦੀ ਮੌਤ ਸੱਟਾਂ ਲੱਗਣ ਦੇ ਪੰਜ ਦਿਨ ਬਾਅਦ ਹੋਈ ਹੈ ਪਰ ਮੈਂ ਇੰਜ ਹੀ ਲਿਖਿਆ ਹੈ ਕਿ ਉਸ ਨੂੰ ਤਾਂ ਮੌਕੇ ’ਤੇ ਹੀ ਦਮ ਤੋੜ ਦੇਣਾ ਚਾਹੀਦਾ ਸੀ। ਪੰਜ ਦਿਨ ਪਤਾ ਨਹੀਂ ਉਹਦਾ ਸਾਹ ਕਿਵੇਂ ਚਲਦਾ ਰਿਹਾ।” ਕਹਿ ਕੇ ਡਾਕਟਰ ਉਠ ਖੜ੍ਹਾ ਹੋਇਆ। ਜਾਂਦਾ ਹੋਇਆ ਉਹ ਦਲੀਪਚੰਦ ਨੂੰ ਬੋਲਿਆ, “ਰਿਪੋਰਟ ਮੈਂ ਲਿਖ ਦਿੱਤੀ ਹੈ। ਹਸਪਤਾਲ ਜਾ ਕੇ ਸਿਰਫ ਮੋਹਰ ਲਗਾਉਣੀ ਹੈ। ਤੁਸੀਂ ਚੁੱਪ ਕਰਕੇ ਆ ਕੇ ਲੈ ਜਾਇਓ।”

ਡਾਕਟਰ ਦੇ ਘਰ ਤੋਂ ਬਾਹਰ ਆ ਕੇ ਦਲੀਪਚੰਦ ਅਹਿਸਾਨ ਜਤਾਉਂਦਾ ਬੋਲਿਆ, “ਸਰਦਾਰ ਜੀ ਵਧਾਈ ਹੋਵੇ। ਤੁਹਾਡਾ ਕੰਮ ਹੋ ਗਿਆ ਹੈ।”

ਬਚਿੰਤ ਸਿੰਘ ਖਮੋਸ ਅਤੇ ਫਿਕਰਮੰਦ ਜਿਹਾ ਸੀ। ਜਦ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਦਲੀਪਚੰਦ ਨੇ ਫਿਰ ਕਿਹਾ, “ਸਰਦਾਰ ਜੀ ਹੁਣ ਖੁਸ਼ ਹੋ?”

ਬਚਿੰਤ ਸਿੰਘ ਨੇ ਦਲੀਪ ਵੱਲ ਦੇਖਿਆ ਅਤੇ ਬੇਯਕੀਨੀ ਨਾਲ ਬੋਲਿਆ, “ਕੀ ਪਤਾ ਹੈ, ਡਾਕਦਾਰ ਨੇ ਟਾਲ ਦਿੱਤਾ ਹੈ। ਪੈਸਾ ਤਾਂ ਆਪਣੇ ਹੱਥ ਨਾਲ ਫਤਿਆ ਨਹੀਂ ਹੈ। ਮੇਰੀ ਤਸੱਲੀ ਤਾਂ ਤਦ ਹੁੰਦੀ, ਜਦ ਉਹ ਪੈਸਾ ਆਪਣੇ ਹੱਥੀਂ ਫੜਦਾ। ਕੀ ਪਤਾ, ਉਹ ਕੰਮ ਵੀ ਬਾਬੇ ਤੇ ਹੀ ਛੱਡ ਦੇਵੇ। ਅਤੇ ਫਿਰ ਬਾਬੇ ਦਾ ਕੀ ਭਰੋਸਾ?”

ਦਲੀਪਚੰਦ ਖਿਤਖਿਤਾ ਕੇ ਹੱਸਿਆ ਅਤੇ ਫਿਰ ਬੋਲਿਆ, “ਸਰਦਾਰ ਜੀ ਤੂੰ ਬਹੁਤ ਭੋਲਾ ਹੈ। ਉਸ ਘਰ ਵਿਚ ਬਾਬਾ ਅਤੇ ਡਾਕਟਰ ਵੱਖਰੇ ਨਹੀਂ ਹਨ। ਯਕੀਨ ਨਹੀਂ ਹੈ ਤਾਂ ਰਿਪੋਰਟ ਪੜ੍ਹ ਲਿਓ।” ਦਲੀਪਚੰਦ ਨੇ ਪੂਰੇ ਭਰੋਸੇ ਨਾਲ ਕਿਹਾ।

ਦਸੋਂਧਾ ਸਿੰਘ ਨੇ ਵੀ ਬਚਿੰਤ ਸਿੰਘ ਨੂੰ ਹੌਸਲਾ ਦਿੱਤਾ, ਪਰ ਉਹ ਬਹੁਤ ਸੰਤੁਸ਼ਟ ਨਾ ਹੋਇਆ। ਦਲੀਪਚੰਦ ਰੁਕ ਗਿਆ ਅਤੇ ਦਸੋਂਧਾ ਸਿੰਘ ਵੱਲ ਦੇਖਦਾ ਬੋਲਿਆ, “ਜੈਲਦਾਰ ਜੀ, ਤੁਹਾਡਾ ਕੰਮ ਹੋ ਗਿਆ, ਮੇਰੀ ਮਿਹਨਤ ਵੀ ਦੇ ਦਿਓ।”

“ਕਿੰਨੇ ਦੇਵਾਂ?” ਦਸੋਂਧਾ ਸਿੰਘ ਨੇ ਪੁੱਛਿਆ।

“ਤੁਹਾਨੂੰ ਪਤਾ ਹੈ, ਬਾਕੀ ਤੁਹਾਡੀ ਮਰਜ਼ੀ ਹੈ। ਬਹੁਤ ਔਖਾ ਕੰਮ ਸੀ। ਤੁਹਾਨੂੰ ਕੀ ਪਤਾ, ਮੈਂ ਡਾਕਟਰ ਦੀਆਂ ਕਿੰਨੀਆਂ ਮਿਨਤਾਂ ਕੀਤੀਆਂ ਹਨ।” ਦਲੀਪਚੰਦ ਨੇ ਕਿਹਾ।

“ਫਿਰ ਵੀ, ਕੁਝ ਤਾਂ ਦੱਸੋ?” ਦਸੋਂਧਾ ਸਿੰਘ ਨੇ ਪੁੱਛਿਆ।

“ਕੰਮ ਨੂੰ ਦੇਖੋ ਤਾਂ ਹਜ਼ਾਰ ਵੀ ਥੋੜਾ ਹੈ।” ਦਲੀਪਚੰਦ ਨੇ ਕਿਹਾ।

ਕੁਝ ਤਕਰਾਰ ਦੇ ਬਾਅਦ ਉਹ ਪੰਜ ਸੌ ਰੁਪਏ ’ਤੇ ਮੰਨ ਗਿਆ ਅਤੇ ਪੈਸੇ ਲੈ ਕੇ ਆਪਣੇ ਘਰ ਵੱਲ ਨੂੰ ਚਲੇ ਗਿਆ।

ਉੱਨੀ

ਮਿਲਖਾ ਸਿੰਘ ਨੇ ਨੱਥਾ ਸਿੰਘ ਹੋਰਾਂ ਦੇ ਤਬੇਲੇ ਦੀ ਕੰਧ ਉੱਪਰੋਂ ਗਰਦਣ ਚੁੱਕ ਕੇ ਅੰਦਰ ਦੇਖਿਆ ਅਤੇ ਉਸ ਨੂੰ ਮੰਜੇ ’ਤੇ ਲੰਮਾ ਪਿਆ ਦੇਖ ਕੇ ਬੂਹੇ ਵੱਲ ਨੂੰ ਤੁਰ ਪਿਆ। ਉਸ ਨੇ ਗਲੀ ਵਿਚ ਦੌੜੇ ਜਾ ਰਹੇ ਕੁੱਤੇ ਨੂੰ ਮੌਟੀ ਜਿਹੀ ਗਾਲ ਕੱਢ ਕੇ ਆਪਣੇ ਆਉਣ ਦੀ ਇਤਲਾਹ ਨੱਥਾ ਸਿੰਘ ਨੂੰ ਦਿੱਤੀ। ਨੱਥਾ ਸਿੰਘ ਕੁਝ ਪੱਲ, ਇਕ ਟੱਕ ਉਹਦੀ ਵੱਲ ਦੇਖਦਾ ਰਿਹਾ। ਫਿਰ ਅਲਸਾਇਆ ਜਿਹਾ ਉੱਠਿਆ ਅਤੇ ਲੱਤਾਂ ਇਕਠੀਆਂ ਕਰਦਾ ਬੈਠ ਗਿਆ।

ਮਿਲਖਾ ਸਿੰਘ ਨੇ ਤਬੇਲੇ ਦੇ ਚਾਰੇ ਪਾਸੇ ਨਜ਼ਰ ਘੁਸਾ ਕੇ ਦੇਖਿਆ। ਫਿਰ ਪੁੱਛਿਆ, “ਕਿਧਰ ਗਏ ਬਾਲ-ਬੱਚੇ?”

“ਇਥੇ ਕਿਤੇ ਹੋਣਗੇ।” ਨੱਥਾ ਸਿੰਘ ਨੇ ਸੁਸਤ ਅਵਾਜ਼ ਵਿਚ ਜਵਾਬ ਦਿੱਤਾ।

“ਕਿਉਂ, ਠੀਕ ਤਾਂ ਹੈ? ਸੁਸਤ ਬੋਲ ਰਿਹਾ ਹੈ।” ਮਿਲਖਾ ਸਿੰਘ ਨੇ ਪੁੱਛਿਆ।

“ਚਿੱਤ ਠੀਕ ਨਹੀਂ ਹੈ। ਬੋੜ੍ਹਾ ਬੁਖਾਰ ਹੈ। ਸਰੀਰ ਟੁੱਟ ਰਿਹਾ ਹੈ।” ਨੱਥਾ ਸਿੰਘ ਨੇ ਜਵਾਬ ਦਿੱਤਾ।

“ਸੌਂਫ਼, ਜਵੈਣ ਅਤੇ ਬੜੀ ਇਲਾਚੀ ਪਾ ਕੇ ਚਾਹ ਪੀ ਜਾਂ ਫਿਰ ਜਟਕਾ ਇਲਜ਼ ਕਰ। ਇਕ ਪਾਈਆ ਸ਼ਰਾਬ...ਸੁੱਕੀ ਪੀ ਲੈ।” ਮਿਲਖਾ ਸਿੰਘ ਨੇ ਮੁਸਕਰਾਂਦਿਆਂ ਸੁਝਾਅ ਦਿੱਤਾ।

ਨੱਥਾ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਮਿਲਖਾ ਸਿੰਘ ਉਸ ਦੇ ਬਰਾਬਰ ਬੈਠਦਾ ਬੋਲਿਆ, “ਫਿਰ ਕੀ ਸੋਚਿਆ...ਸੇ ਡਾਕਟਰ ਨੂੰ ਮਿਲਣਾ ਹੈ ਤਾਂ ਇਹੀ ਵਕਤ ਹੈ ਮਿਲਣ ਦਾ।”

ਮਿਲਖਾ ਸਿੰਘ ਉਸ ਦਾ ਜਵਾਬ ਉਡੀਕਦਾ ਕੁੱਝ ਪੱਲ ਨੱਥਾ ਸਿੰਘ ਵੱਲ ਦੇਖਦਾ ਰਿਹਾ। ਜਦ ਉਹ ਚੁੱਪ ਹੀ ਰਿਹਾ ਤਾਂ ਉਸ ਵੱਲ ਨੂੰ ਮੂਧ ਹੁੰਦਾ ਬੋਲਿਆ, “ਸੁਣਿਆ ਹੈ, ਬਚਿੰਤ ਸਿੰਘ ਨੇ ਡਾਕਟਰੀ ਰਪਟ ਸਹੀ ਕਰਵਾ ਲਈ ਹੈ। ਰੁਪਏ, ਪੰਜ ਹਜ਼ਾਰ ਖਰਚ ਕੀਤੇ ਹਨ।” ਮਿਲਖਾ ਸਿੰਘ ਨੇ ਸੱਜੇ ਹੱਥ ਦੀਆਂ ਚਾਰੇ ਉੰਗਲੀਆਂ ਅਤੇ ਅੰਗੂਠਾ ਫੈਲਾ ਦਿੱਤੇ।

ਨੱਥਾ ਸਿੰਘ ਨੇ ਚੌਂਕ ਕੇ ਉਸ ਵੱਲ ਦੇਖਿਆ, ਫਿਰ ਪੁੱਛਿਆ, “ਤੈਨੂੰ ਕਿਸ ਨੇ ਦੱਸਿਆ?”

“ਜਿਸ ਨੇ ਪਹਿਲਾਂ ਦੱਸਿਆ ਸੀ ਕਿ ਡਾਕਟਰੀ ਰਪਟ ਸਾਡੇ ਖਿਲਾਫ ਜਾਂਦੀ ਹੈ।” ਮਿਲਖਾ ਸਿੰਘ ਨੇ ਕਿਹਾ। ਫਿਰ ਚਿਤਾਵਨੀ ਦਿੰਦਾ ਬੋਲਿਆ, “ਜੇ ਸਾਡੇ ਖਿਲਾਫ ਦਫ਼ਾ 302 ਦਾ ਕੇਸ ਬਣ ਗਿਆ ਤਾਂ ਸੰਭਾਲਿਆਂ ਵੀ ਸੰਭਾਲ ਨਹੀਂ ਹੋਣਾ। ਜਿੰਨੇ ਤੇਰੇ ਸਿਰ ’ਤੇ ਵਾਲ ਹਨ, ਉਨ੍ਹੇ ਪੈਸੇ ਲਾ ਕੇ ਵੀ ਆਪਣੇ ਬੰਦੇ ਫਾਹੇ ਲੱਗ ਜਾਣਗੇ।”

“ਫਿਰ ਕੀ ਕਰਾਂ?” ਨੱਥਾ ਸਿੰਘ ਨੇ ਪੁੱਛਿਆ।

“ਉਹੀ ਜੋ ਦਲੀਪਚੰਦ ਨੇ ਦੱਸਿਆ ਸੀ।” ਮਿਲਖਾ ਸਿੰਘ ਨੇ ਕਿਹਾ, “ਉਹਦੀ ਗੱਲ ਤੇਰੀ ਸਮਝ ਵਿਚ ਨਹੀਂ ਆਉਣੀ ਪਰ ਮੈਂ ਸਮਝ ਗਿਆ ਸੀ...ਉਸ ਨੇ ਉਹ ਤੀਰ ਦੱਸਿਆ ਹੈ ਕਿ ਜੋ ਚੱਲ ਜਾਏ ਅਤੇ ਨਿਸ਼ਾਨੇ ਤੇ ਲੱਗ ਜਾਵੇ ਤਾਂ ਬਚਿੰਤ ਸਿੰਘ ਅਤੇ ਜਸਵੰਤ ਕੌਰ ਦੋਨੋਂ ਫਾਂਸੀ ਲੱਗ ਜਾਣਗੇ। ਵਲੈਤ ਤੋਂ ਬੁਲਾਏ ਵਕੀਲ ਵੀ ਉਹਨਾਂ ਨੂੰ ਬਚਾ ਨਹੀਂ ਸਕਣਗੇ।”

ਨੱਥਾ ਸਿੰਘ ਸੋਚ ਵਿਚ ਪੈ ਗਿਆ ਤਾਂ ਮਿਲਖਾ ਸਿੰਘ ਉਹਦੇ ਹੋਰ ਵੀ ਨੇਤੇ ਹੋ ਕੇ ਬੋਲਿਆ, “ਤੈਨੂੰ ਚੇਤੇ ਆ...ਸੇਰਪੁਰੇ ਵਾਲੇ ਜਗੀਰਦਾਰ ਅਮਰ ਸਿੰਘ ਦੇ ਮੁੰਡੇ ਦਵਿੰਦਰ ਸਿੰਘ ਨੇ ਪੰਜ ਸਾਲ ਪਹਿਲਾਂ ਆਪਣੇ ਪਿੰਡ ਵਿਚ ਕਤਲ ਕਰ ਦਿੱਤਾ ਸੀ।”

“ਹਾਂ, ਯਾਦ ਹੈ। ਉਸ ਨੂੰ ਸ਼ਾਇਦ ਸਾਲ-ਦੋ ਸਾਲ ਦੀ ਹੀ ਸਜ਼ਾ ਹੋਈ ਸੀ।”

“ਹਾਂ, ਤੇਰੇ ਬੱਚੇ ਜੀਣਾ।” ਮਿਲਖਾ ਸਿੰਘ ਨੇ ਖੁਸ਼ ਹੋ ਕੇ ਕਿਹਾ, “ਉਹ ਸਜ਼ਾ ਵੀ ਇਸ ਕਰਕੇ ਹੋਈ ਸੀ ਕਿ ਉਸ ਦੇ ਖਿਲਾਫ ਦੰਗਾ ਕਰਨੇ ਦੀ ਦਫ਼ਾ ਨਹੀਂ ਹਟੀ ਸੀ। ਲੇਕਿਨ ਮਕਤੂਲ ਦਾ ਬਾਪ ਅਤੇ ਭਾਈ ਫਾਂਸੀ ਲੱਗ ਗਏ ਸਨ।”

“ਹਾਂ, ਨੱਥਾ ਸਿੰਘ ਨੇ ਸਿਰ ਹਿਲਾਇਆ।

“ਪਤਾ ਹੈ, ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਸੀ?” ਮਿਲਖਾ ਸਿੰਘ ਨੇ ਪੁੱਛਿਆ।

“ਨਹੀਂ।”

“ਤੂੰ ਮੈਨੂੰ ਪੁੱਛ,” ਮਿਲਖਾ ਸਿੰਘ ਨੇ ਦਾੜੀ ’ਤੇ ਹੱਥ ਫੇਰਦਿਆਂ ਕਿਹਾ, “ਜਗੀਰਦਾਰ ਨੇ ਡਾਕਟਰ ਨੂੰ ਚਾਂਦੀ ਨਾਲ ਤੌਲ ਦਿੱਤਾ ਸੀ ਅਤੇ ਰਪਟ ਇਹ ਲਿਖਵਾਈ ਸੀ ਕਿ ਮਕਤੂਲ ਜਖਮਾਂ ਨਾਲ ਨਹੀਂ, ਜਹਿਰ ਨਾਲ ਮਰਿਆ ਹੈ।” ਫਿਰ ਸੋਚ ਕੇ ਬੋਲਿਆ, “ਪਰ ਜਗੀਰਦਾਰ ਦੇ ਵੀ ਸੱਤਰ-ਅੱਸੀ ਹਜ਼ਾਰ ਰੁਪਏ ਲੱਗ ਗਏ ਸਨ।”

“ਕੀ ਫਾਇਦਾ ਹੋਇਆ? ਉਹੀ ਜਗੀਰਦਾਰ...ਜਿਸ ਦੇ ਤਬੇਲੇ ਵਿਚ ਦੋ ਘੋੜੀਆਂ ਅਤੇ ਚਾਰ ਜੋਤ ਬਲਦਾਂ ਦੀਆਂ ਹੁੰਦੀਆਂ ਸਨ, ਹੁਣ ਝੋਟਿਆਂ ਦੀ ਇਕ ਜੋਤ ਨਾਲ ਖੇਤੀ ਕਰਦਾ ਹੈ।” ਨੱਥਾ ਸਿੰਘ ਨੇ ਉੱਚੀ ਅਵਾਜ਼ ਵਿਚ ਕਿਹਾ।

ਮਿਲਖਾ ਸਿੰਘ ਕੁੱਝ ਪੱਲ ਹੈਰਾਨੀ ਨਾਲ ਨੱਥਾ ਸਿੰਘ ਵੱਲ ਦੇਖਦਾ ਰਿਹਾ। ਫਿਰ ਖਿੱਝ ਕੇ ਬੋਲਿਆ, “ਉਸ ਦਾ ਬੇਟਾ ਕਾਤਲ ਅਤੇ ਖੂਨੀ ਤਾਂ ਨਹੀਂ ਕਹਿਲਾਉਂਦਾ। ਉਸ ਨੂੰ ਫਾਂਸੀ ਤਾਂ ਨਹੀਂ ਲੱਗੀ। ਲੱਖ ਲੱਗ ਵੀ ਗਿਆ ਤਾਂ ਕੀ ਹੋਇਆ, ਦਸ ਲੱਖ ਦੀ ਇੱਜ਼ਤ ਤਾਂ ਬੱਚ ਗਈ। ਚੋਂਹ ਕੂੰਟਾਂ ਵਿਚ ਉਸ ਦਾ ਨਾਂ ਤਾਂ ਗੁੰਜ ਗਿਆ।” ਮਿਲਖਾ ਸਿੰਘ ਨੇ ਇਕ-ਇਕ ਸ਼ਬਦ ’ਤੇ ਜੋਰ ਦਿੰਦਿਆਂ ਕਿਹਾ।

ਨੱਥਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ। ਉਹ ਖਮੋਸ਼ ਬੈਠਾ ਜਮੀਨ ਨੂੰ ਘੁਰਦਾ ਰਿਹਾ। ਮਿਲਖਾ ਸਿੰਘ ਨੇ ਧਿਆਨ ਨਾਲ ਉਸ ਨੂੰ ਦੇਖਿਆ। ਫਿਰ ਸੰਬੋਧਿਤ ਹੁੰਦਾ ਬੋਲਿਆ, “ਨੱਥਾ ਸਿੰਘ, ਤੂੰ ਤਾਂ ਜਿਗਰੇ ਵਾਲਾ ਆਦਮੀ ਹੈ। ਪਹਿਲਾਂ ਵੀ ਫੌਜਦਾਰੀ ਦਾ ਇਕ ਮੁਕੱਦਮਾ ਲੜ ਚੁੱਕਿਆ ਹੈ। ਮੇਰੇ ਖਿਆਲ ਵਿਚ ਦਲੀਪਚੰਦ ਨਾਲ ਮਿਲ ਲੈਣਾ ਚਾਹੀਦਾ।”

“ਪੈਸੇ ਕਿੱਥੋਂ ਲਿਆਵਾਂ?” ਨੱਥਾ ਸਿੰਘ ਨੇ ਸੋਚ ਵਿਚ ਢੁੱਬੀ ਅਵਾਜ਼ ਵਿਚ ਕਿਹਾ।

“ਜਮੀਨ ਵੇਚ ਦੇ। ਪੈਸਾ ਹੀ ਪੈਸਾ ਹੋ ਜਾਵੇਗਾ।” ਮਿਲਖਾ ਸਿੰਘ ਨੇ ਸੁਝਾਅ ਦਿੱਤਾ।

“ਜਮੀਨ ਵੇਚ ਦਿੱਤੀ ਤਾਂ ਮੁੰਡੇ ਕੀ ਭੱਠ ਝੋਕਣਗੇ? ਕੰਮੀਆਂ ਵਾਂਗ ਹੋਰ ਲੋਕਾਂ ਦੇ ਝੋਟੇ ਹੋਕਣਗੇ।” ਬਹੁਤ ਹੀ ਗੁੱਸੇ ਨਾਲ ਕਹਿ ਕੇ ਨੱਥਾ ਸਿੰਘ ਜਮੀਨ ਨੂੰ ਘੂਰਨ ਲੱਗਾ। ਮਿਲਖਾ ਸਿੰਘ ਤਲਖ ਅਵਾਜ਼ ਵਿਚ ਬੋਲਿਆ, “ਤੇਰੀਆਂ ਗੱਲਾਂ ਤੋਂ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਮੁਕੱਦਮਾ ਲੜ੍ਹਨ ਲਈ ਵਕੀਲ ਵੀ ਨਹੀਂ ਕਰੇਂਗਾ।”

“ਕਿਉਂ? ਵਕੀਲ ਕਿਉਂ ਨਹੀਂ ਖੜ੍ਹਾ ਕਰੂੰਗਾ?” ਨੱਥਾ ਸਿੰਘ ਨੇ ਵੀ ਤਲਖ ਅਵਾਜ਼ ਵਿਚ ਜਵਾਬ ਦਿੱਤਾ।

“ਭਾਈ ਮੇਰੇ, ਵਕੀਲ ਕੀ ਕਰੇਗਾ ਜਦ ਫਰਦ-ਜੁਰਮ ਦਫਾ 302 ਦੀ ਹੋਵੇਗੀ, ਡਾਕਟਰੀ ਰਪਟ ਤੇਰੇ ਖਿਲਾਫ਼ ਜਾਵੇਗੀ?” ਮਿਲਖਾ ਸਿੰਘ ਨੇ ਸਮਝਾਉਂਦਿਆਂ ਕਿਹਾ।

ਨੱਥਾ ਸਿੰਘ ਫਿਰ ਖਮੋਸ਼ ਹੋ ਗਿਆ। ਕੁੱਝ ਪਲਾਂ ਬਾਅਦ ਉਹ ਨਾਪੇ-ਤੋਲੇ ਸਬਦਾਂ ਵਿਚ ਬੋਲਿਆ, “ਦੇਖ ਮਿਲਖਾ ਸਿੰਅਂ! ਮੈਂ ਆਪਣਾ ਹਿਸਾਬ-ਕਿਤਾਬ ਕਰ ਲਿਆ ਹੈ।... ਮੇਰੇ ਚਾਰ ਪੁੱਤ ਹਨ। ਇਕ ਨੂੰ ਫਾਂਸੀ ਲੱਗ ਵੀ ਗਈ ਤਾਂ ਵੀ ਤਿੰਨ ਬੱਚ ਜਾਣਗੇ। ਬਚਿੰਤ ਸਿੰਘ ਅਤੇ ਜਗਤ ਸਿੰਘ ਦਾ ਇਕ ਪੁੱਤ ਸੀ, ਉਹ ਵੀ ਮਰ ਗਿਆ। ਉਹ ਤਾਂ ਅੰਤਰੇ ਹੋ ਗਏ। ਪੰਜ-ਸੱਤ ਸਾਲ ਜੀਣਗੇ... ਮਰ ਜਾਣਗੇ। ਉਹਨਾਂ ਦਾ ਨਾਂ ਤੱਕ ਨਹੀਂ ਰਹੇਗਾ... ਬਾਕੀ ਰਹੀ ਜਸਵੰਤ ਕੌਰ... ਉਸ ਨੂੰ ਆਪਣੇ ਕੀਤੇ ਦਾ ਦੰਡ ਮਿਲ ਗਿਆ। ਜਿਨ੍ਹੇ ਦਿਨ ਜੀਵੇਗੀ, ਡਿਲ-ਡਿਲ ਕਰਕੇ ਮਰੇਗੀ।” ਕਹਿੰਦੇ-ਕਹਿੰਦੇ ਨੱਥਾ ਸਿੰਘ ਦੀਆਂ ਅੱਖਾਂ ਵਿਚ ਅਜੀਬ ਜਿਹੀ ਚਮਕ ਅਤੇ ਅਵਾਜ਼ ਵਿਚ ਸੰਤੁਸ਼ਟੀ ਸੀ।

“ਨੱਥਾ ਸਿੰਅਂ, ਤੂੰ ਤਾਂ ਬਹੁਤ ਸਿਆਣਾ ਜੱਟ ਬਣ ਗਿਆ ਹੈ?” ਮਿਲਖਾ ਸਿੰਘ ਨੇ ਵਿਅੰਗ ਕੀਤਾ।

“ਜੱਟ ਤਾਂ ਹਮੇਸ਼ਾਂ ਸਿਆਣਾ ਹੁੰਦਾ ਹੈ... ਉਂਗੁਲ ਦੇਣ ਵਾਲੇ ਉਸ ਨੂੰ ਪਾਗਲ ਬਣਾ ਦਿੰਦੇ ਹਨ।” ਨੱਥਾ ਸਿੰਘ ਨੇ ਉੱਤਰ ਦਿੱਤਾ। ਫਿਰ ਉੱਠਦਾ ਹੋਇਆ ਬੋਲਿਆ, “ਮਿਲਖਾ ਸਿੰਘਾ, ਅਸੀਂ ਤਾਂ ਮੁਕੱਦਮਾ ਸਰੀਰ ਤੇ ਹੀ ਝੱਲਾਂਗੇ। ਬਾਕੀ ਜੋ ਹੋਵੇਗਾ ਦੇਖਿਆ ਜਾਵੇਗਾ।” ਕਹਿ ਕੇ ਨੱਥਾ ਸਿੰਘ ਦਲਾਨ ਵੱਲ ਨੂੰ ਚਲੇ ਗਿਆ।

ਮਿਲਖਾ ਸਿੰਘ ਉਸ ਨੂੰ ਕੁੱਝ ਪੱਲ ਦੇਖਦਾ ਰਿਹਾ। ਫਿਰ ਉਸ ਨੂੰ ਕਹਿਣ ਲੱਗਾ, “ਨੱਥਾ ਸਿੰਅਂ। ਮੈਂ ਤਾਂ ਤੈਨੂੰ ਆਪਣਾ ਸਮਝ ਕੇ ਸਲਾਹ ਦਿੱਤੀ ਸੀ। ਵਰਨਾ ਬਚਿੰਤ ਸਿੰਘ ਤਾਂ ਮੇਰੇ ਪਿੱਛੇ ਬੈਲੀ ਲੈ ਕੇ ਘੁੰਮ ਰਿਹਾ ਹੈ।” ਕਹਿ ਕੇ ਮਿਲਖਾ ਸਿੰਘ ਤੀਰ ਵਾਂਗ ਬਾਹਰ ਨਿਕਲ ਗਿਆ।

ਮਿਲਖਾ ਸਿੰਘ ਗੁੱਸੇ ਵਿਚ ਨਾਸਾਂ ਫੁਲਾਈ, ਕਦਮ-ਕਦਮ ’ਤੇ ਬੁੱਕਦਾ ਅਤੇ ਫੁੰਕਾਰੇ ਮਾਰਦਾ, ਮੁਨਸੀ ਬਾਬੂਰਾਮ ਦੀ ਦੁਕਾਨ ਵੱਲ ਨੂੰ ਚਲੇ ਗਿਆ। ਦੁਕਾਨ ਬੰਦ ਦੇਖ ਕੇ ਉਹ ਉਸ ਦੇ ਘਰ ਨੂੰ ਚਲੇ ਗਿਆ।

“ਮੁਨਸੀ, ਘਰ ਹੀ ਹੈ?” ਮਿਲਖਾ ਸਿੰਘ ਨੇ ਹਾਕ ਮਾਰ ਕੇ ਪੁੱਛਿਆ।

“ਹਾਂ, ਚੌਧਰੀ, ਅੰਦਰ ਆ ਜਾ।” ਮੁਨਸੀ ਬਾਬੂਰਾਮ ਨੇ ਘੁੱਟਵਾਂ ਜਿਹਾ ਉੱਤਰ ਦਿੱਤਾ।

“ਮੋਏ ਚੌਧਰੀ ਨੇ ਵੀ ਹੁਣੇ ਆਉਣਾ ਸੀ। ਮਰ ਜਾਣੇ ਦੀ ਨਜ਼ਰ ਬਹੁਤ ਬੁਰੀ ਹੈ। ਰਮੇਸ਼ ਦੇ ਭਾਈਆ, ਤੂੰ ਘਿਉ-ਸੱਕਰ ਬਾਅਦ ਵਿਚ ਖਾ ਲਈ।” ਦੁਰਗਾ ਬਾਲੀ ਵਿਚੋਂ ਕੌਲੀ ਚੁੱਕੀ ਅਤੇ ਅੰਦਰ ਚਲੇ ਗਈ।

ਮਿਲਖਾ ਸਿੰਘ ਅੰਦਰ ਆ ਗਿਆ। ਮੁਨਸੀ ਬਾਬੂਰਾਮ ਵਿਹੜੇ ਵਿਚ ਮੰਜੇ ’ਤੇ ਬੈਠਾ ਖਾਣਾ ਖਾ ਰਿਹਾ ਸੀ। ਮਿਲਖਾ ਸਿੰਘ ਨੂੰ ਦੇਖ ਕੇ ਉਸ ਨੇ ਬਾਲੀ ਚੁੱਕ ਲਈ ਅਤੇ ਉਸ ਦੇ ਬੈਠਣ ਲਈ ਥਾਂ ਬਣਾਉਂਦਾ ਬੋਲਿਆ, “ਚੌਧਰੀ, ਪਰਸਾਦਾ ਛੁੱਕੋਗੇ।”

“ਕੀ ਗੱਲ ਹੈ, ਅੱਜ ਇੰਨੀ ਲੇਟ ਖਾਣਾ ਖਾ ਰਿਹਾਂ?” ਮਿਲਖਾ ਸਿੰਘ ਨੇ ਸੂਰਜ ਵੱਲ ਦੇਖਦਿਆਂ ਪੁੱਛਿਆ।

“ਬਸ, ਐਵੇਂ ਦੇਰ ਹੋ ਗਈ।” ਬਾਬੂਰਾਮ ਨੇ ਬਾਲੀ ਵਿਚ ਹੱਥ ਧੋਇਆਂ ਕਿਹਾ। ਉਹ, ਬਾਲੀ ਮੰਜੇ ਦੇ ਥੱਲੇ ਰੱਖਦਾ ਬੋਲਿਆ, “ਸੰਕਰ ਸਿਲਿਆ ਸੀ। ਕੱਲ ਨੂੰ, ਉਸ ਨੂੰ ਥਾਣੇ ਬੁਲਾਇਆ ਹੈ। ਉਸ ਦੀ ਗੱਲ ਸੁਣਦਿਆਂ-ਸੁਣਦਿਆਂ ਟੈਮ ਲੱਗ ਗਿਆ।”

“ਉਹਨੂੰ ਕਿਉਂ ਸੱਦਿਆ ਹੈ?” ਮਿਲਖਾ ਸਿੰਘ ਨੇ ਬੇਚੈਨੀ ਨਾਲ ਪੁੱਛਿਆ।

ਮੁਨਸੀ ਬਾਬੂਰਾਮ ਨੇ ਮੁਸਕਰਾਂਦਿਆਂ ਮਿਲਖਾ ਸਿੰਘ ਵੱਲ ਦੇਖਿਆ। ਫਿਰ ਉਹਦੀ ਵੱਲ ਨੂੰ ਮੂਹ ਹੁੰਦਾ ਮਥੋਲੀਆ ਅਵਾਜ਼ ਵਿਚ ਬੋਲਿਆ, “ਪੁਲਸ ਨੇ ਸੰਕਰ ਦਾ ਬਿਆਨ ਬਦਲ ਦਿੱਤਾ ਹੈ।”

ਮਿਲਖਾ ਸਿੰਘ ਹੈਰਾਨ ਹੋ ਕੇ ਉਹਦੀ ਵੱਲ ਦੇਖਦਾ ਰਹਿ ਗਿਆ। ਬਾਬੂਰਾਮ ਭਰਵੱਟੇ ਚੜ੍ਹਾਉਂਦਾ ਬੋਲਿਆ, “ਬਦਲਣਾ ਵੀ ਚਾਹੀਦਾ ਸੀ... ਬਚਿੰਤ ਸਿੰਘ ਨੇ ਥਾਣੇਦਾਰ ਦੇ ਘਰ ਮੱਝ ਅਤੇ ਹੌਲਦਾਰ ਦੇ ਘਰ ਗਾਂ ਬੰਨ੍ਹ ਦਿੱਤੀ ਹੈ।”

“ਇਹ ਤਾਂ ਭਗਵਾਨ ਹੀ ਜਾਣੇ ਜਾਂ ਪੁਲਸ ਵਾਲੇ ਜਾਨਣ। ਮੈਨੂੰ ਤਾਂ ਸੰਕਰ ਨੇ ਬੋਡ੍ਰੀ ਜਿਹੀ ਗੱਲ ਦੱਸੀ ਹੈ।”

“ਉਹਨੇ ਕੀ ਦੱਸਿਆ ਹੈ?”

“ਚੌਧਰੀ ਜੀ, ਸੰਕਰ ਨੇ ਪੁਰੀ ਗੱਲ ਤਾਂ ਦੱਸੀ ਨਹੀਂ। ਬਸ, ਇੰਨਾ ਹੀ ਕਿਹਾ ਕਿ ਜਦ ਉਸ ਨੂੰ ਨਵਾਂ ਬਿਆਨ ਪੜ੍ਹ ਕੇ ਸੁਣਾਇਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਸੱਚ ਨਹੀਂ ਹੈ। ਹੌਲਦਾਰ ਨੇ ਉਸ ਨੂੰ ਇਕ ਹੀ ਵਾਰ ਸਮਝਾ ਦਿੱਤਾ ਕਿ ਸੱਚ ਉਹ ਨਹੀਂ ਜੋ ਉਸ ਨੇ ਦੇਖਿਆ ਸੀ। ਸੱਚ ਉਹ ਹੈ ਜੋ ਪੁਲਸ ਨੇ ਦੱਸਿਆ ਹੈ। ਉਸ ਨੇ ਹਰ ਜਗ੍ਹਾ ਪੁਲਸ ਦਾ ਦੱਸਿਆ ਸੱਚ ਹੀ ਬੋਲਣਾ ਹੈ।” ਮਿਲਖਾ ਸਿੰਘ ਫੂੰਘੀ ਸੋਚ ਵਿਚ ਫੁੱਬ ਗਿਆ। ਫਿਰ ਆਪਣੇ ਮੌਬੈ ਦੀਆਂ ਲਕੀਰਾਂ ਨੂੰ ਉਗਲੀਆਂ ਨਾਲ ਮਲਦਾ ਬੋਲਿਆ, “ਬਚਿੰਤ ਸਿੰਘ ਤਾਂ ਬੇਫਜ਼ੂਲ ਪੈਸਾ ਖਰਾਬ ਕਰ ਰਿਹਾ ਹੈ।... ਤੇਰੇ ਕੋਲ ਉਸ ਨੇ ਇਕ ਖੇਤ ਗਿਹਣੇ ਰੱਖਿਆ ਹੈ ਜਾਂ ਦੋ?”

“ਚੌਧਰੀ, ਤੈਨੂੰ ਇਹਦੇ ਨਾਲ ਕੀ?” ਮੁਨਸੀ ਬਾਬੂਰਾਮ ਨੇ ਇਸ ਗੱਲ ਨੂੰ ਉਥੇ ਹੀ ਖਤਮ ਕਰਨ ਲਈ ਕਿਹਾ। ਫਿਰ ਪੁੱਛਿਆ, “ਚੌਧਰੀ, ਬਚਿੰਤ ਸਿੰਘ ਪੈਸਾ ਬੇਫਜ਼ੂਲ ਕਿਵੇਂ ਖਰਾਬ ਕਰ ਰਿਹਾ ਹੈ?”

“ਮੁਨਸੀ, ਬਸ, ਤੈਨੂੰ ਦੱਸ ਦਿੱਤਾ।” ਮਿਲਖਾ ਸਿੰਘ ਨੇ ਅੱਖਾਂ ਝੱਮਕਦਿਆਂ ਕਿਹਾ।

“ਫਿਰ ਵੀ... ਕੋਈ ਤਾਂ ਵਜ਼ਾ ਹੋਵੇਗੀ ਜਿਹੜੀ ਤੂੰ ਇਹ ਗੱਲ ਕਹੀ ਹੈ।” ਮੁਨਸੀ ਬਾਬੂਰਾਮ ਨੇ ਰੋਹਬ ਨਾਲ ਪੁੱਛਿਆ।

ਉਹ ਕੁੱਝ ਦੇਰ, ਇਕ-ਦੂਜੇ ਤੋਂ ਅਸਲੀਅਤ ਪਤਾ ਕਰਨ ਲਈ ਦਾਅ-ਪੇਚ ਲਤਾਉਂਦੇ ਰਹੇ, ਪਰ ਕਿਸੇ ਨੂੰ ਵੀ ਕਾਮਯਾਬੀ ਨਾ ਮਿਲੀ। ਉਹ ਖਮੋਸ਼ ਬੈਠੇ ਸੌਚਦੇ ਰਹੇ। ਦੋਨਾਂ ਦੇ ਮਨ ਵਿਚ ਖਲਬਲੀ ਮੱਚੀ ਹੋਈ ਸੀ। ਜਦ ਬਾਬੂਰਾਮ ਕੋਲੋਂ ਆਪਣੀ ਉਤਸੁਕਤਾ ਨੂੰ ਛੁਪਾਈ ਰੱਖਣਾ ਮੁਸ਼ਕਲ ਹੋ ਗਿਆ ਤਾਂ ਉਹ ਚਿੰਤਿਤ ਅਵਾਜ਼ ਵਿਚ ਬੋਲਿਆ, “ਸੰਕਰ ਦਾ ਤਜ਼ਾ ਬਿਆਨ ਨੱਥਾ ਸਿੰਘ ਦੇ ਮੁੰਡਿਆਂ ਦੇ ਸਿੱਧਾ ਖਿਲਾਫ਼ ਜਾਂਦਾ ਹੈ।”

ਇਹ ਸੁਣ ਕੇ ਮਿਲਖਾ ਸਿੰਘ ਨੇ ਸਿੱਧਾ ਬਾਬੂਰਾਮ ਦੀਆਂ ਅੱਖਾਂ ਵਿਚ ਦੇਖਿਆ, ਪਰ ਚੁੱਪ ਰਿਹਾ। ਉਸ ਨੇ ਕਹਿਣਾ ਸ਼ੁਰੂ ਕੀਤਾ, “ਸੰਕਰ ਨੇ ਜੋ ਦੱਸਿਆ ਹੈ ਉਸ ਦੇ ਮੁਤਾਬਕ ਉਹਦਾ ਬਿਆਨ ਹੁਣ ਇਥੋਂ ਸੁਰ ਹੁੰਦਾ ਹੈ ਕਿ ਨੱਥਾ ਸਿੰਘ ਦੇ ਮੁੰਡਿਆਂ ਨੇ ਕਰਤਾਰ ਨੂੰ ਇਕੱਲਾ ਦੇਖ ਕੇ ਘੇਰ ਲਿਆ...ਜਦ ਜਗਤ ਸਿੰਘ ਆਪਣੇ ਜਖਮੀ ਲੜਕੇ ਨੂੰ ਚੁੱਕਣ ਗਿਆ ਤਾਂ ਉਹਨਾਂ ਨੇ ਉਸ ਨੂੰ ਵੀ ਘੇਰ ਲਿਆ। ਕਿਉਂਕਿ ਉਹ ਹਬਿਆਰ ਲੈ ਕੇ ਆਇਆ ਸੀ, ਇਸ ਲਈ ਭਿੜ ਪਿਆ।”

ਮਿਲਖਾ ਸਿੰਘ ਨੇ ਬੱਲੇ ਦਾ ਬੁੱਲ ਲਟਕਾ ਕੇ ਜ਼ੋਰ ਨਾਲ ਸਿਰ ਹਿਲਾਉਂਦਿਆਂ ਕਿਹਾ, “ਹੂੰਅ, ਬਚਿੰਤ ਸਿੰਘ ਇਕ ਹੀ ਬਾਰ ਨਾਲ ਤਿੰਨ ਲੈ ਰਿਹਾ ਹੈ।” “ਕੀ ਮਤਲਬ?”

“ਮੁਨਸੀ, ਮਤਲਬ ਬਿਲਕੁਲ ਸਾਫ਼ ਹੈ।...ਨੱਥਾ ਸਿੰਘ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਕਿ ਉਹ ਮੁਕੱਦਮਾ ਸਰੀਰ ’ਤੇ ਝੱਲੇਗਾ।”

“ਕੀ ਮਤਲਬ?” ਬਾਬੂਰਾਮ ਨੇ ਉਸ ਦੇ ਨੇਤੇ ਹੁੰਦਿਆਂ ਪੁੱਛਿਆ।

“ਮਤਲਬ ਇਹ ਹੈ ਕਿ ਉਹ ਮੁਕੱਦਮੇ ਤੇ ਪੈਸਾ ਨਹੀਂ ਲਾਵੇਗਾ।” ਮਿਲਖਾ ਸਿੰਘ ਨੇ ਬਾਬੂਰਾਮ ਦੀਆਂ ਅੱਖਾਂ ਵਿਚ ਝਾਕਦਿਆਂ ਕਿਹਾ, “ਮੇਰੀ ਉਸ ਨਾਲ ਅੱਜ ਹੀ ਗੱਲ ਹੋਈ ਸੀ। ਇਹ ਸਮਝੋ...ਜਦ ਤੁਸੀਂ ਰੋਟੀ ਖਾਣ ਬੈਠੇ ਹੋਵੋਗੇ, ਉਸ ਸਮੇਂ ਮੇਰੀ ਉਹਦੇ ਨਾਲ ਗੱਲ ਹੋ ਰਹੀ ਸੀ।...ਅਸੀਂ ਕੱਲ ਬਤੇ ਹਸਪਤਾਲ ਗਏ ਸੀ। ਇਕ ਜਾਣ ਪਛਾਣ ਵਾਲੇ ਆਦਮੀ ਰਾਹੀਂ ਗੱਲ-ਬਾਤ ਕੀਤੀ ਸੀ। ਉਸ ਨੇ ਅਜਿਹੀ ਸਕੀਮ ਦੱਸੀ ਜਿਸ ਨਾਲ ਬਚਿੰਤ ਸਿੰਘ ਅਤੇ ਜਸਵੰਤ ਕੌਰ ਦੋਨੋਂ ਫਾਰੇ ਲੱਗ ਜਾਂਦੇ। ਰੁਪਇਆ ਤਾਂ ਪੱਚੀ-ਤੀਰੀ ਹਜ਼ਾਰ ਖਰਚ ਹੋ ਜਾਂਦਾ ਪਰ ਨੱਥਾ ਸਿੰਘ ਮੰਨਿਆ ਨਹੀਂ।”

ਬਾਬੂਰਾਮ ਸੋਚਣ ਲੱਗਾ। ਫਿਰ ਅੱਖਾਂ ਮੀਚ ਕੇ ਬੋਲਿਆ, “ਇਸ ਦਾ ਮਤਲਬ ਹੈ ਕਿ ਠਾਕਰ ਦੇ ਬਚਣ ਦੀ ਕੋਈ ਆਸ ਨਹੀਂ। ਰਪਟ ਵਿਚ ਉਸ ਦਾ ਹੀ ਨਾਂ ਸਭ ਤੋਂ ਪਹਿਲਾਂ ਹੈ।”

“ਮੁਨਸੀ, ਜੋ ਤੂੰ ਦੱਸਿਆ ਅਤੇ ਜੋ ਮੈਂ ਨੱਥਾ ਸਿੰਘ ਤੋਂ ਸੁਣਿਆ ਹੈ ਉਸ ਦੇ ਮੁਤਾਬਕ ਤਾਂ ਪਿਆਚੂ ਅਤੇ ਰਾਜੂ ਨੂੰ ਵੀ ਤਕਤੀ ਸਜ਼ਾ ਹੋਵੇਗੀ। ਫਾਂਸੀ ਨਾ ਸਹੀ, ਉਮਰ-ਕੈਦ ਤਾਂ ਜ਼ਰੂਰ ਹੋ ਜਾਵੇਗੀ।” ਮਿਲਖਾ ਸਿੰਘ ਨੇ ਵਿਸ਼ਵਾਸ ਭਰੀ ਅਵਾਜ਼ ਵਿਚ ਕਿਹਾ।

ਉਹਨਾਂ ਦੀਆਂ ਗੱਲਾਂ ਸੁਣ ਕੇ ਦੁਰਗਾ ਬੁਹੇ ਦੇ ਉਹਲੇ ਆ ਕੇ ਖੜ੍ਹੁ ਗਈ। ਬਾਬੂਰਾਮ ਸੋਚ ਵਿਚ ਢੁੱਬੀ ਅਵਾਜ਼ ਵਿਚ ਬੋਲਿਆ, “ਠਾਕਰ ਦਾ ਵਿਆਹ ਹੋਇਆਂ, ਮੇਰਾ ਖਿਆਲ ਹੈ, ਸਾਲ ਨਹੀਂ ਹੋਇਆ ਹੈ। ਅਜੇ ਸ਼ਾਇਦ ਉਸ ਦੀ ਬਹੁ ਨੇ ਵਿਆਹ ਦਾ ਚੂਤਾ ਵੀ ਨਹੀਂ ਲਾਹਿਆ।”

“ਮੁਨਸੀ, ਆਪਣੀ ਮੂਰਖਤਾ ਅਤੇ ਕੰਜਸੀ ਨਾਲ ਨੱਥਾ ਸਿੰਘ ਆਪਣੇ ਘਰ ਵਿਚ ਇਕ ਹੋਰ ਜਸਵੰਤ ਕੌਰ ਪੈਦਾ ਕਰ ਰਿਹਾ ਹੈ। ਭਰੀ ਜਵਾਨੀ ਵਿਚ ਔਰਤ ਨੂੰ ਆਦਮੀ ਦਾ ਸਾਥ ਨਾ ਮਿਲੇਗਾ ਤਾਂ ਇਧਰ-ਉਧਰ ਤਾਕ-ਤਾਕ ਤਾਂ ਕਰੂਗੀ ਹੀ। ਕਿਸੇ ਪਸੇ ਮੂੰਹ ਮਾਰ ਬੈਠੀ ਤਾਂ ਜੂਤੀ ਵੀ ਜਾਵੇਗੀ।” ਮਿਲਖਾ ਸਿੰਘ ਨੇ ਭਵਿੱਖਵਾਣੀ ਕੀਤੀ।

ਦੁਰਗਾ ਬੁਹੇ ਦੇ ਨਾਲ ਲੱਗ ਗਈ। ਬਾਬੂਰਾਮ ਅਫਸੋਸ ਪ੍ਰਗਟ ਕਰਦਾ ਬੋਲਿਆ, “ਮਾਤਾ ਹੋਵੇਗਾ। ਨੱਥਾ ਸਿੰਘ ਨੇ ਹੋਸਲਾ ਕਿਉਂ ਛੱਡ ਦਿੱਤਾ? ਚੋਧਰੀ, ਤੂੰ ਉਹਨੂੰ ਸਮਝਾ। ਅਗਰ ਜਾਮੀਨ-ਜਾਇਦਾਦ ਦਾ ਇੰਨਾ ਮੋਹ ਹੈ ਤਾਂ ਫੌਜਦਾਰੀ ਦਾ ਪੰਗਾ ਨਹੀਂ ਲੈਣਾ ਚਾਹੀਦਾ ਸੀ।”

“ਉਹ ਨਹੀਂ ਮੰਨਦਾ। ਉਸ ਨੇ ਆਪਣੀ ਨਵੀਂ ਵਿਆਹੀ ਬਹੁ ਨੂੰ ਰੰਡੀ (ਵਿਧਵਾ) ਬਨਾਉਣ ਦਾ ਹੱਠ ਕਰ ਲਿਆ ਹੈ। ਉਹ ਇਨਸਾਨ ਨਹੀਂ, ਚੰਡਾਲ ਹੈ।” ਮਿਲਖਾ ਸਿੰਘ ਨੇ ਘ੍ਰੂਣਾ ਨਾਲ ਕਿਹਾ।

“ਚਲੋ, ਡਾਕਟਰੀ ਰਪਟ ਸਹੀ ਨਾ ਕਰਾਵੇ ਕਿਉਂਕਿ ਪੈਸਾ ਬਹੁਤ ਲਗਦਾ ਹੈ। ਪਰ ਪੁਲਸ ਨਾਲ ਮਿਲ-ਮਿਲਾ ਕੇ ਸੰਕਰ ਦਾ ਬਿਆਨ ਹੀ ਆਪਣੇ ਪੱਖ ਵਿਚ ਕਰਾ ਲਵੇ।” ਮੁਨਸੀ ਬਾਬੂਰਾਮ ਨੇ ਸੁਝਾ ਦਿੱਤਾ। ਫਿਰ ਉਸ ਵੱਲ ਨੂੰ ਝੁੱਕਦਾ ਹੋਇਆ ਬੋਲਿਆ, “ਬਾਣੇਦਾਰ ਮੰਗਵੀ ਘੋੜੀ ’ਤੇ ਸਵਾਰੀ ਕਰਦਾ ਹੈ। ਉਸ ਨੂੰ ਘੋੜੀ ਦੇ ਦੇਵੇ...ਸੰਕਰ ਦਾ ਬਿਆਨ ਆਪਣੇ-ਆਪ ਠੀਕ ਹੋ ਜਾਵੇਗਾ।”

“ਤੈਨੂੰ ਕਿਵੇਂ ਪਤਾ ਹੈ?” ਮਿਲਖਾ ਸਿੰਘ ਨੇ ਬਹੁਤ ਹੀ ਬੇਸਬਰੀ ਨਾਲ ਪੁੱਛਿਆ।

“ਬਸ, ਚੋਧਰੀ, ਤੈਨੂੰ ਦੱਸ ਦਿੱਤਾ। ਤੈਨੂੰ ਲੱਸੀ ਚਾਹੀਦੀ ਹੈ...ਉਹ ਤੈਨੂੰ ਦੇ ਦਿੱਤੀ। ਮੱਝ ਨੂੰ ਦੇਖ ਕੇ ਕੀ ਕਰੇਗਾ?” ਬਾਬੂਰਾਮ ਨੇ ਗੱਲ ਖਤਮ ਕਰਨ ਲਈ ਕਿਹਾ।

“ਜੇ ਉਹ ਮੰਨ ਜਾਵੇ ਤਾਂ ਰੁਪਇਆਂ ਦਾ ਬੰਦੋਬਸਤ ਹੋ ਜਾਵੇਗਾ?” ਮਿਲਖਾ ਸਿੰਘ ਨੇ ਪੁੱਛਿਆ।

“ਇਹ ਤਾਂ ਬਾਬਾਦ ਦੀ ਗੱਲ ਹੈ। ਪਹਿਲਾਂ ਉਹ ਮਨ ਤਾਂ ਬਣਾਵੇ। ਜਾਮੀਨ ਦਾ ਗਾਹਕ ਵੀ ਲਿਆ ਦੇਵਾਂਗੇ।” ਬਾਬੂਰਾਮ ਨੇ ਪੂਰੇ ਵਿਸ਼ਵਾਸ ਨਾਲ ਕਿਹਾ।

“ਨੱਥਾ ਸਿੰਘ ਦੇ ਕੋਲ ਹੁਣ ਮੈਂ ਆਪ ਤਾਂ ਜਾਣਾ ਨਹੀਂ।” ਮਿਲਖਾ ਸਿੰਘ ਨੇ ਜ਼ੋਰ-ਜ਼ੋਰ ਨਾਲ ਸਿਰ ਮਾਰਿਆ।

“ਚੋਧਰੀ, ਤੂੰ ਕਿਉਂ ਜਾਵੇਗਾ? ਜੇ ਉਸ ਨੂੰ ਲੋੜ ਹੋਵੇਗੀ ਤਾਂ ਉਹ ਚੱਲ ਕੇ ਤੇਰੇ ਕੋਲ ਆਵੇਗਾ।” ਬਾਬੂਰਾਮ ਨੇ ਸਮਝਾਇਆ।

ਮਿਲਖਾ ਸਿੰਘ ਦੇ ਨਾਲ ਬਾਬੂਰਾਮ ਵੀ ਬਾਹਰ ਚਲੇ ਗਿਆ ਤਾਂ ਦੁਰਗਾ ਦਹਿਲੀਜ਼ ’ਤੇ ਆ ਬੈਠੀ। ਗਲੀ ਵਿਚ ਉਸ ਨੇ ਨੱਥਾ ਸਿੰਘ ਦੀ ਗੁਆਂਢਣ ਨੰਦ ਕੋਰ ਨੂੰ ਦੇਖਿਆ। ਉਸ ਨੇ ਉਸ ਨੂੰ ਹਾਕ ਮਾਰ ਕੇ ਆਪਣੇ ਕੋਲ ਸੱਦ ਲਿਆ। ਇਧਰ-ਉਧਰ ਦੀਆਂ ਗੱਲਾਂ ਕਰਨ ਪਿੱਛੋਂ, ਦੁਰਗਾ ਨੇ ਪੁੱਛਿਆ, “ਨੱਥਾ ਸਿੰਘ ਕੇ ਠਾਕਰ ਦੀ ਵਹਟੀ ਇਥੇ ਹੀ ਹੈ ਕਿ ਪੇਕੀਂ ਚਲੇ ਗਈ ਹੈ?”

“ਨਾ, ਇਥੇ ਹੀ ਹੈ। ਅਸੀਂ ਇਕਠੀਆਂ ਹੀ ਘਰੋਂ ਇਧਰ ਆਈਆਂ ਹਾਂ। ਉਹ ਮੇਲਾਦਈ ਦੇ ਘਰ ਦਰੀ ਦਾ ਨਮੂਨਾ ਲੈਣ ਗਈ ਹੈ।” ਨੰਦ ਕੌਰ ਨੇ ਦੱਸਿਆ।

“ਬਹੁਤ ਜਿਗਰੇ ਵਾਲੀ ਕੁੜੀ ਹੈ। ਖਸਮ ਫਾਂਸੀ ਚੜ੍ਹ ਰਿਹਾ ਹੈ ਅਤੇ ਉਹ ਦਰੀ ਦਾ ਨਮੂਨਾ ਲੈ ਰਹੀ ਹੈ।” ਦੁਰਗਾ ਹੈਰਾਨੀ ਨਾਲ ਬੋਲੀ।

“ਤੈਨੂੰ ਕਿਹਨੇ ਦੱਸਿਆ?” ਨੰਦ ਕੌਰ ਨੇ ਹੈਰਾਨੀ ਨਾਲ ਪੁੱਛਿਆ।

“ਮਿਲਖਾ ਸਿੰਘ ਆਇਆ ਸੀ ਰਮੇਸ਼ ਦੇ ਭਾਈਏ ਕੋਲ। ਉਹਨਾਂ ਦਾ ਸਕਾ ਸਰੀਕੇਦਾਰ ਹੈ। ਉਹੀ ਦੱਸ ਗਿਆ ਹੈ ਕਿ ਨੱਥਾ ਸਿੰਘ ਦੇ ਮੁੰਡੇ ਮੁਕੱਦਮਾ ਸਰੀਰ 'ਤੇ ਹੀ ਝੱਲਣਗੇ। ਇਹ ਵੀ ਕਹਿੰਦਾ ਸੀ ਕਿ ਬਚਿੰਤ ਸਿੰਘ ਨੇ ਬਾਣੇਦਾਰ ਨੂੰ ਮੱਝ ਅਤੇ ਹੌਲਦਾਰ ਨੂੰ ਗਾਂ ਦਿੱਤੀ ਹੈ।” ਦੁਰਗਾ ਨੇ ਕਿਹਾ। ਫਿਰ ਨੰਦ ਕੌਰ ਨੂੰ ਸਾਰੀ ਗੱਲ ਸਮਝਾ ਕੇ ਬੋਲੀ, “ਵਿਚਾਰੀ ਸੀਤਲ ਕੌਰ ਦੀ ਜਿੰਦਗੀ ਖਰਾਬ ਹੋ ਜਾਵੇਗੀ। ਫੁੱਲਾਂ ਵਰਗੀ ਜਵਾਨੀ ਬਰਬਾਦ ਸਮਝੋ। ਅਜੇ ਵਿਚਾਰੀ ਨੇ ਦੇਖਿਆ ਹੀ ਕੀ ਹੈ! ਕੱਲ ਦੀ ਹੀ ਤਾਂ ਛੋਕਰੀ ਹੈ।”

ਅਧੇ ਕੁ ਘੰਟੇ ਬਾਅਦ ਨੱਥਾ ਸਿੰਘ ਦੇ ਘਰੋਂ ਉੱਚੀ-ਉੱਚੀ ਰੋਲ ਸੁਣਾਈ ਦੇਣ ਲੱਗਾ। ਸੀਤਲ ਕੌਰ ਆਪਣੀ ਸੱਸ ਸਵਰਨ ਕੌਰ ਨਾਲ ਲੜ੍ਹ ਰਹੀ ਸੀ। ਮੁੱਹਲੇ ਦੀਆਂ ਔਰਤਾਂ ਵੀ ਉਹਨਾਂ ਦੇ ਬੂਝੇ ਦੇ ਆਸ-ਧਾਸ ਮੰਡਰਾ ਰਹੀਆਂ ਸਨ।

ਨੱਥਾ ਸਿੰਘ ਗੁਰਦੁਆਰਿਉਂ ਸਿੱਧਾ ਘਰ ਆ ਗਿਆ। ਉਸ ਨੂੰ ਅੰਦਰ ਆਉਦਾ ਦੇਖ ਕੇ ਸੀਤਲ ਕੌਰ ਚੁੱਪ ਕਰ ਗਈ। ਸਵਰਨ ਕੌਰ ਉਲੂਆ ਦਿੰਦੀ ਬੋਲੀ, “ਵਹੁਟੀ ਕਹਿੰਦੀ ਹੈ ਕਿ ਤੂੰ ਚਾਹੁੰਦਾ ਹੈ ਕਿ ਠਾਕਰ ਫਾਹੇ ਲੱਗ ਜਾਵੇ।”

ਨੱਥਾ ਸਿੰਘ ਗੱਲ ਨਾ ਸਮਝ ਸਕਿਆ ਤਾਂ ਸਵਰਨ ਕੌਰ ਨੇ ਫਿਰ ਕਿਹਾ, “ਇਹ ਬਾਹਰੋਂ ਬਖਰ ਲੈ ਕੇ ਆਈ ਹੈ ਕਿ ਤੂੰ ਮਿਲਖੇ ਨੂੰ ਕਿਹਾ ਹੈ ਕਿ ਮੁੰਡੇ, ਮੁਕੱਦਮਾ ਸਰੀਰ 'ਤੇ ਹੀ ਝੱਲਣਗੇ। ਪੰਜ ਪੁੱਤ ਹਨ... ਇਕ ਅੱਧ ਫਾਂਸੀ ਵੀ ਚੜ੍ਹ ਜਾਵੇ ਤਾਂ ਕੀ ਫਰਕ ਪਵੇਗਾ... ਤੂੰ ਖੇਤ ਬਚਾਉਣੇ ਚਾਹੁੰਦਾ ਹੈ, ਮੁੰਡਿਆਂ ਨੂੰ ਨਹੀਂ।” ਕਹਿ ਕੇ ਸਵਰਨ ਕੌਰ ਰੋਣ ਲੱਗੀ ਅਤੇ ਗੁੱਸੇ ਨਾਲ ਬੋਲੀ “ਇਨ੍ਹਾਂ ਨੂੰ ਇਸ ਲਈ ਜੰਮਿਆ ਹੈ, ਪਾਲਿਆ-ਪੋਸਿਆ ਹੈ ਕਿ ਜਵਾਨ ਹੋ ਜਾਣ ਤਾਂ ਫਾਹੇ ਲੱਗ ਜਾਣ!”

“ਇਹ ਗੱਲ ਕਹੀ ਕਿਸ ਨੇ ਹੈ?” ਨੱਥਾ ਸਿੰਘ ਨੇ ਸਖਤੀ ਨਾਲ ਪੁੱਛਿਆ।

“ਤੂੰ ਤਪ ਚੜ੍ਹਾ ਕੇ ਘਰ ਪਿਆ ਰਹਿ! ਵੈਰੀ ਤੇਰੇ ਪੁੱਤਰਾਂ ਨੂੰ ਫਾਹੇ ਲਵਾਉਣ ਲਈ ਬਾਣੇ ਗੇੜੇ ਮਾਰਦੇ ਹਨ। ਉਹਨਾਂ ਦੇ ਘਰੀਂ ਸੱਜਰ ਗਾਈਆਂ-ਮੱਝਾਂ ਬੰਨਣਾ।” ਸਵਰਨ ਕੌਰ ਦਾ ਲਹਿਜਾ ਹੋਰ ਵੀ ਸਖਤ ਹੋ ਗਿਆ।

ਸਵਰਨ ਕੌਰ ਨੂੰ ਡਾਂਟ ਕੇ ਨੱਥਾ ਸਿੰਘ ਬਾਹਰ ਆ ਗਿਆ ਅਤੇ ਮਿਲਖਾ ਸਿੰਘ ਨੂੰ ਲੱਭਣ ਲਈ ਬਾਬੂਰਾਮ ਦੀ ਦੁਕਾਨ ਵੱਲ ਨੂੰ ਚਲੇ ਗਿਆ। ਉਹ ਉਥੇ ਬੈਠਾ ਸੀ। ਨੱਥਾ ਸਿੰਘ ਨੂੰ ਦੇਖ ਕੇ ਬਾਬੂਰਾਮ, ਮਿਲਖਾ ਸਿੰਘ ਵੱਲ ਨੂੰ ਝੁਕਿਆ ਅਤੇ ਮੁਸਕਰਾ ਪਿਆ, “ਸ਼ਾਇਦ ਤੈਨੂੰ ਮਿਲਣ ਆਇਆ ਹੈ।”

ਨੱਥਾ ਸਿੰਘ ਬਹੁਤ ਨੇਤੇ ਆ ਗਿਆ ਤਾਂ ਬਾਬੂਰਾਮ ਨੇ ਉਸ ਨੂੰ ਜੀ ਆਇਆ ਕਿਹਾ। ਪਰ ਉਹ ਉਸ ਵੱਲ ਧਿਆਨ ਦਿੱਤੇ ਬਿਨਾਂ ਸਿੱਧਾ ਮਿਲਖਾ ਸਿੰਘ ਤੇ ਵਰੁ ਪਿਆ, “ਮਿਲਖਾ ਸਿੰਅਂ! ਕੀ ਗੱਲ ਹੈ ਤੂੰ ਮੇਰੇ ਮੁੰਡਿਆਂ ਨੂੰ ਫਾਹੇ ਲੁਆ ਰਿਹਾਂ?”

“ਫਾਹੇ ਮੈਂ ਲੁਆ ਰਿਹਾਂ ਜਾਂ ਤੂੰ?” ਮਿਲਖਾ ਸਿੰਘ ਨੇ ਅੱਖਾਂ ਲਾਲ ਕਰਕੇ ਦੇਖਿਆ।

ਮੇਰੇ ਘਰ ਵਿਚ ਜਨਾਨੀਆਂ ਪਿੱਟ-ਸਿਆਪਾ ਪਾ ਕੇ ਬੈਠੀਆਂ ਹਨ।” ਨੱਥਾ ਸਿੰਘ ਨੇ ਤਲਖ ਹੁੰਦਿਆਂ ਕਿਹਾ।

“ਨੱਥਾ ਸਿੰਅਂ, ਜਿਸ ਲੀਕ 'ਤੇ ਤੂੰ ਚੱਲ ਰਿਹਾ, ਉਸ ਹਿਸਾਬ ਨਾਲ ਤੇਰਾ ਸਾਰਾ ਟੱਬਰ ਫਾਹੇ ਲੱਗ ਜਾਵੇਗਾ।” ਮਿਲਖਾ ਸਿੰਘ ਨੇ ਚਿਤਾਵਨੀ ਦਿੱਤੀ। ਫਿਰ ਸਿਕਾਇਤ ਕਰਦਾ ਬੋਲਿਆ, “ਗਧੇ ਨੂੰ ਲੂਣ ਦਿਉ ਤਾਂ ਗਧਾ ਕਹਿੰਦਾ ਮੇਰੇ ਕੰਨ ਪੱਟਦੇ ਹਨ। ਮੁਨਸੀ ਤੋਂ ਪੁੱਛ ਲੈ... ਕੀ ਹੋ ਰਿਹਾ। ਤੂੰ ਸਮਝਦਾ ਹੈ ਕਿ ਬਾਬੇ (ਵਾਹਿਗੁਰੂ) ਨੂੰ ਮੱਥਾ ਟੇਕਣ ਨਾਲ ਹੀ ਮੁੰਡੇ ਬਚ ਜਾਣਗੇ।”

ਮੁਨਸੀ ਬਾਬੂਰਾਮ ਨੇ ਨੱਥਾ ਸਿੰਘ ਨੂੰ ਸਾਰੀ ਗੱਲ ਸਮਝਾਈ ਅਤੇ ਹੱਥ ਘੁਮਾਉਂਦਾ ਬੋਲਿਆ, “ਸੰਕਰ ਨੂੰ ਆਪਾਂ ਕੁੱਝ ਕਹਿ ਵੀ ਨਹੀਂ ਸਕਦੇ। ਉਹ ਸਰਕਾਰੀ ਗਵਾਹ ਹੈ। ਉਸ ਨੇ ਸਿਕਾਇਤ ਕਰ ਦਿੱਤੀ ਤਾਂ ਕਿਤੇ ਇਕ ਹੋਰ ਮੁਕੱਦਮਾ ਨਾ ਬਣ ਜਾਵੇ। ਜੇ ਬਿਆਨ ਇਕ ਵਾਰ ਬਦਲ ਸਕਦਾ ਹੈ ਤਾਂ ਦੂਸਰੀ ਵਾਰ ਵੀ ਬਦਲਿਆ ਜਾ ਸਕਦਾ ਹੈ। ...ਦਲੀਪਚੰਦ ਦੀ ਗੱਲ ਛੱਡੋ... ਉਹ ਬਹੁਤ ਮਹੰਗਾ ਅਤੇ ਬੇ-ਬੁਨਿਅਤ ਸੌਦਾ ਦੱਸ ਰਿਹਾ ਸੀ। ਅਗਰ ਪੁਲਸ ਬਿਆਨ ਠੀਕ ਕਰ ਦੇਵੇ ਤਾਂ ਉਹ ਹੀ ਚੰਗਾ ਹੋਵੇਗਾ। ਪੈਸੇ ਘੱਟ ਅਤੇ ਫਾਇਦਾ ਉਨਾਂ ਹੀ। ਵਧੀਆ ਘੋੜੀ... ਮਤਲਬ ਬਾਣੇਦਾਰ ਦੀ ਸਵਾਰੀ ਦੇ ਲਾਇਕ... ਹਜਾਰ-ਪੰਦਰਾਂ ਸੌ ਦੀ ਆ ਜਾਵੇਗੀ।”

ਨੱਥਾ ਸਿੰਘ ਸੋਚ ਵਿਚ ਢੱਬ ਗਿਆ। ਮਿਲਖਾ ਸਿੰਘ ਨੇ ਗੱਲ ਦੁਹਰਾਈ ਤਾਂ ਉਹ ਬਾਬੂਰਾਮ ਵੱਲ ਦੇਖਦਾ ਬੋਲਿਆ, “ਪੈਸਾ ਨਹੀਂ ਹੈ। ਕਿਸੇ ਪਾਸਿਉਂ ਇੰਤਜ਼ਾਮ ਹੋ ਜਾਵੇ ਤਾਂ ਇਹ ਵੀ ਕਰ ਕੇ ਦੇਖ ਲੈਂਦੇ ਹਾਂ।”

“ਇੰਤਜ਼ਾਮ ਕਿਉਂ ਨਹੀਂ?” ਮਿਲਖਾ ਸਿੰਘ ਨੇ ਕਿਹਾ, “ਜਮੀਨ ਵੇਚ ਦੇ।”

ਨੱਥਾ ਸਿੰਘ ਫਿਰ ਸੋਚ ਵਿਚ ਪੈ ਗਿਆ ਤਾਂ ਮਿਲਖਾ ਸਿੰਘ ਬੋਲਿਆ, “ਬਚਿੰਤ ਸਿੰਘ ਨੇ ਦੋ ਖੇਤ ਵੇਚੇ ਹਨ। ਤੇਰਾ ਇਕ ਖੇਤ ਵੇਚਦੇ ਦਾ ਸਾਹ ਬੰਦ ਹੋ ਰਿਹਾ ਹੈ।”

“ਉਧਰ ਵੀ ਪੱਕੀ ਗੱਲ ਹੋਣੀ ਚਾਹੀਦੀ ਹੈ।” ਨੱਥਾ ਸਿੰਘ ਨੇ ਕਿਹਾ।

“ਮੈਂ ਅਤੇ ਭਗਵਾਨ ਸਿੰਘ ਸਵੇਰੇ, ਬਾਣੇ ਜਾ ਕੇ ਗੱਲ ਕਰ ਆਵਾਂਗੇ। ਪਹਿਲਾਂ ਬਿਆਨ ਠੀਕ ਕਰਾਂਵਾਂਗੇ, ਬਾਅਦ ਵਿਚ ਘੋੜੀ ਬੰਨਾਂਗੇ।” ਮਿਲਖਾ ਸਿੰਘ ਨੇ ਵਿਸ਼ਵਾਸ ਦੁਆਇਆ।

“ਕਰ ਲਉ।” ਨੱਥਾ ਸਿੰਘ ਨੇ ਭਰੀ ਅਵਾਜ਼ ਨਾਲ ਕਿਹਾ।

“ਮੁਨਸੀ, ਪੈਸਿਆਂ ਦਾ ਬੰਦੋਬਸਤ ਕਰਾ ਦਿਓ। ਕੱਲ ਤੱਕ ਹੋ ਜਾਣਾ ਚਾਹੀਦਾ।” ਮਿਲਖਾ ਸਿੰਘ ਨੇ ਕਿਹਾ।

“ਤੁਸੀਂ ਘੋੜੀ ਦਾ ਇੰਤਜ਼ਾਮ ਕਰ ਲਉ। ਦੂਜਾ ਬੰਦੋਬਸਤ ਹੋ ਜਾਵੇਗਾ।”

ਨੱਥਾ ਸਿੰਘ ਛੁੱਧੀ ਸੋਚ ਵਿਚ ਛੁੱਬਿਆ, ਗੋਡਿਆਂ ’ਤੇ ਹੱਥ ਰੱਖ ਕੇ ਉਠਿਆ ਅਤੇ ਗਲੀ ਵਿਚ ਚਲੇ ਗਿਆ। ਮਿਲਖਾ ਸਿੰਘ ਦਾ ਚੇਹਰਾ ਚਹਿਕਰਣ ਲੱਗ ਪਿਆ ਅਤੇ ਉਹ ਬੈਠਾ-ਬੈਠਾ ਆਪਣਾ ਪੱਟ ਥੱਪਥਪਾਉਣ ਲੱਗਾ।

ਵੀਹ

ਬਚਿੰਤ ਸਿੰਘ ਰਾਤ ਨੂੰ ਬਹੁਤ ਦੇਰ ਤੱਕ ਜਾਗਣ ਦੇ ਬਾਵਜੂਦ ਤੜਕੇ ਹੀ ਉੱਠ ਖੜਾ ਹੋਇਆ। ਉਸ ਨੇ ਪਸੂਆਂ ਨੂੰ ਪੱਠੇ ਪਾਏ ਅਤੇ ਲਾਠੀ ਲੈ ਕੇ ਮੇਲਾ ਸਿੰਘ ਦੇ ਤਬਲੇ ਵੱਲ ਨੂੰ ਤੁਰ ਪਿਆ।

ਮੇਲਾ ਸਿੰਘ ਮੰਜੇ ਦੀਆਂ ਟੁੱਟੀਆਂ ਹੋਈਆਂ ਰੱਸੀਆਂ ਨੂੰ ਗੰਢਾਂ ਮਾਰ ਰਿਹਾ ਸੀ। ਬਚਿੰਤ ਸਿੰਘ ਨੂੰ ਦੇਖਦਿਆਂ ਹੀ ਉਸ ਨੇ ਮੰਜਾ ਚੁੱਕ ਕੇ ਕੰਧ ਨਾਲ ਖੜਾ ਕਰ ਦਿੱਤਾ ਅਤੇ ਦੂਸਰਾ ਮਜ਼ਬੂਤ ਮੰਜਾ ਡਾਹੁੰਦਿਆਂ ਪੁੱਛਿਆ, “ਰਾਤੀ ਬਹੁਤ ਦੇਰ ਨਾਲ ਆਇਆ ਸੀ?”

“ਹਾਂ ਚਾਚਾ, ਦੇਰ ਹੀ ਹੋ ਗਈ ਸੀ।” ਬਚਿੰਤ ਸਿੰਘ ਨੇ ਥੱਕੀ ਹੋਈ ਅਵਾਜ਼ ਵਿਚ ਉੱਤਰ ਦਿੱਤਾ।

“ਦੇਖ ਕਾਕਾ, ਤੂੰ ਆਪ ਸਿਆਣਾਂ। ਦੇਰ-ਸਵੇਰ ਨੂੰ ਬਾਹਰ ਨਾ ਜਾਇਆ ਕਰ। ਦੁਸ਼ਮਣ ਦਾ ਕੀ ਭਰੋਸਾ?” ਮੇਲਾ ਸਿੰਘ ਨੇ ਉਸ ਨੂੰ ਸਮਝਾਉਂਦਿਆਂ ਕਿਹਾ।

ਬਚਿੰਤ ਸਿੰਘ ਨੂੰ ਮੇਲਾ ਸਿੰਘ ਦੀ ਨਸੀਹਤ ਠੀਕ ਹੋਣ ਦੇ ਬਾਵਜੂਦ ਵੀ ਚੰਗੀ ਨਾ ਲੱਗੀ। ਉਹ ਖਿੱਡ ਕੇ ਬੋਲਿਆ, “ਚਾਚਾ, ਮੈਂ ਕੋਈ ਪਾਗਲ ਤਾਂ ਹੈ ਨਹੀਂ ਜਿਹਤਾ ਦੇਰ-ਸਵੇਰ ਬਾਹਰ-ਅੰਦਰ ਆਉ-ਜਾਉਂਗਾ। ਮੁਸੀਬਤ ਦਾ ਮਾਰਿਆ ਆਦਮੀ ਹੀ ਦੇਰ-ਸਵੇਰ ਭਟਕਦਾ ਫਿਰਦਾ ਹੈ।”

ਮੇਲਾ ਸਿੰਘ ਚੁਪ ਹੋ ਗਿਆ। ਫਿਰ ਗੱਲ ਬਦਲਦਾ ਬੋਲਿਆ, “ਜਗਤ ਸਿੰਘ ਦਾ ਕੀ ਹਾਲ ਹੈ?”

“ਚਾਚਾ, ਵਿਚਾਰੇ ਦਾ ਕੀ ਹਾਲ-ਚਾਲ ਹੋਵੇਗਾ! ਕਰਤਾਰ ਦਾ ਖਾਲੀ ਮੰਜਾ ਦੇਖ ਕੇ ਰੋ ਲੈਂਦਾ ਹੈ, ਕਲਪ ਲੈਂਦਾ ਹੈ।” ਬਚਿੰਤ ਸਿੰਘ ਨੇ ਉਦਾਸ ਅਵਾਜ਼ ਵਿਚ ਕਿਹਾ। ਫਿਰ ਬੋਲਿਆ, “ਉਹ ਤਾਂ ਗੁਸੇ ਵਿਚ ਮੇਰੇ ਨਾਲ ਵੀ ਵਾਧੂ-ਘਾਟੂ ਬੋਲਿਆ ਸੀ,” ਫਿਰ ਸੋਚਦਿਆਂ ਕਿਹਾ, “ਉਸ ਦਾ ਕੀ ਕਸੂਰ ਹੈ। ਸਾਨੂੰ ਚੋਟ ਹੀ ਅਜਿਹੀ ਲੱਗੀ ਹੈ।”

“ਭਲਿਆ ਲੋਕਾ। ਜੁਲਮ ਜਿਹਾ ਜੁਲਮ ਹੋਇਆ ਹੈ। ਜਵਾਨ ਪੁੱਤਰ ਮਰ ਜਾਵੇ ਅਤੇ ਉਹ ਵੀ ਸਵਾ ਲੱਖ (ਇਕਲੋਤਾ)। ਆਦਮੀ ਨੂੰ ਦੁੱਖ ਤਾਂ ਹੁੰਦਾ ਹੈ। ਇਹ ਤਾਂ ਜਗਤ ਸਿੰਘ ਦਾ ਜਿਗਰਾ ਹੈ ਕਿ ਉਸ ਨੇ ਦੁੱਖ ਅਤੇ ਕਲੇਸ਼ ਵਿਚ ਕੋਈ ਗਲਤ ਕੰਮ ਨਹੀਂ ਕਰ ਦਿੱਤਾ।” ਮੇਲਾ ਸਿੰਘ ਨੇ ਕੁੱਝ ਉੱਚੀ ਅਵਾਜ਼ ਵਿਚ ਕਿਹਾ।

ਉਹ ਕੁੱਝ ਪਲਾਂ ਲਈ ਚੁਪ ਹੋ ਗਏ। ਬਚਿੰਤ ਸਿੰਘ ਨੇ ਮੇਲਾ ਸਿੰਘ ਵੱਲ ਛੁੱਕਦਿਆਂ ਕਿਹਾ, “ਚਾਚਾ, ਮੈਂ ਤੇਰੇ ਕੋਲ ਇਕ ਜਰੂਰੀ ਕੰਮ ਲਈ ਆਇਆ ਹਾਂ।”

“ਬੋਲ” ਮੇਲਾ ਸਿੰਘ ਨੇ ਉਸ ਦੇ ਨੇੜੇ ਹੁੰਦਿਆਂ ਪੁੱਛਿਆ।

ਬਚਿੰਤ ਸਿੰਘ ਨੇ ਹੌਲੀ-ਹੌਲੀ ਕਹਿਣਾ ਸ਼ੁਰੂ ਕੀਤਾ, “ਮੈਨੂੰ ਤੇਰੀ ਮਦਦ ਚਾਹੀਦੀ ਹੈ।”

“ਦੇਖ ਕਾਕਾ, ਮੇਰੇ ਕੋਲੋਂ ਜੋ ਹੋ ਸਕਦਾ...ਜਰੂਰ ਕਰਾਂਗਾ। ਆਪਣੀ ਹੈਸੀਅਤ ਤੋਂ ਵੀ ਵੱਧ ਕਰੂੰਗਾ।” ਮੇਲਾ ਸਿੰਘ ਨੇ ਅਪਣੱਤ ਜਤਾਉਂਦਿਆਂ ਕਿਹਾ।

“ਚਾਚਾ, ਮੇਰੇ ਲਈ ਕੁੱਝ ਪੈਸਿਆਂ ਦਾ ਬੰਦੋਬਸਤ ਕਰ ਦੋ।”

“ਕਿੰਨੇ ਕੁ?”

“ਘੱਟੋ-ਘੱਟ ਪੰਜ ਹਜ਼ਾਰ ਦਾ।”

“ਪੰਜ ਹਜ਼ਾਰ?” ਦੁਹਰਾਉਂਦਿਆਂ, ਮੇਲਾ ਸਿੰਘ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ। ਫਿਰ ਉਹ ਗੰਭੀਰ ਹੁੰਦਾ ਬੋਲਿਆ, “ਪੰਤਾਲੀ ਸਾਲ ਪਟਵਾਰੀ ਰਿਹਾਂ, ਪਰ ਇੰਨੀ ਬੜੀ ਰਕਮ ਜ਼ਿੰਦਗੀ ’ਚ ਹੱਥ ਵਿਚ ਫੜ ਕੇ ਨਹੀਂ ਦੇਖੀ। ਨੌਨਿਹਾਲ ਨੇ ਵਿਆਹ ਲਈ ਦੋ ਹਜ਼ਾਰ ਰੁਪਏ ਵਿਆਜ ’ਤੇ ਲਏ ਸਨ, ਅਜੇ ਤੱਕ ਮੌਤ ਨਹੀਂ ਹੋਏ। ਅੱਧੀ ਰਕਮ ਸਿਰ ਰਹਿੰਦੀ ਹੈ।”

ਬਚਿੰਤ ਸਿੰਘ ਦਾ ਚਿਹਰਾ ਉੱਤਰ ਗਿਆ ਤਾਂ ਮੇਲਾ ਸਿੰਘ ਉਸ ਨੂੰ ਹੌਸਲਾ ਦਿੰਦਾ ਬੋਲਿਆ, “ਹੋਰ ਕੋਈ ਮਦਦ ਦੀ ਲੋੜ ਹੋਵੇ ਤਾਂ ਦੱਸ ਦੇਈਂ। ਜਿਥੇ ਕਹੋਂਗਾ, ਰਿੱਕ ਟੋਕ ਕੇ ਖੜ੍ਹ ਜਾਵਾਂਗਾ।”

ਬਚਿੰਤ ਸਿੰਘ ਦੀ ਉਦਾਸੀ ਹੋਰ ਵੀ ਗਹਿਰੀ ਹੋ ਗਈ ਤਾਂ ਮੇਲਾ ਸਿੰਘ ਬੋਲਿਆ, “ਘਰ ਚਾਰ ਟੂੰਬਾਂ ਹੋਣ ਤਾਂ ਆਦਮੀ ਕਿਤੇ ਗਹਿਣੇ ਰੱਖ ਕੇ ਚਾਰ ਪੈਸੇ ਉਧਾਰੇ ਲੈ ਸਕਦਾ ਹੈ। ਸਾਡੇ ਘਰ ਤਾਂ ਉਹ ਵੀ ਨਹੀਂ। ਬਾਕੀ ਖੇਤੀ ਦਾ ਹਾਲ ਤੇਰੇ ਸਾਹਮਣੇ ਹੈ। ਕਹਿਣ ਨੂੰ ਤਾਂ ਦਿਲਬੀਰ ਸ਼ਹਿਰ ਨੌਕਰੀ ਕਰਦਾ ਹੈ... ਲੋਕ ਸੋਚਦੇ ਹੋਣਗੇ ਕਿ ਬਾਪੁ ਦਾ ਘਰ ਭਰ ਰਿਹਾ ਹੈ। ਪਰ ਵਾਹਿਗੁਰੂ ਗਵਾਹ ਹੈ... ਮੈਂ ਉਹਦੀ ਕਮਾਈ ਦੀ ਕਰੇ ਫੁੱਟੀ ਕੌੜੀ ਵੀ ਹੋਂਦੀ ਵਿਚ ਫੜ ਕੇ ਨਹੀਂ ਦੇਖੀ ਹੈ। ਹਾਂ, ਸਗੋਂ ਮੈਂ ਰੋਕੋਲੋਂ ਕੁਛ ਨਾ ਕੁਛ ਲੈ ਜਾਂਦਾ ਹੈ। ਸਾਲ-ਛੇ ਮਹੀਨੇ ਬਾਅਦ ਜਦ ਵੀ ਆਉਂਦਾ ਹੈ, ਦੌੜ ਚਾਰ ਸੇਰ ਪਿਉ, ਗੁੜ-ਸੱਕਰ, ਬਾਸਮਤੀ, ਮੱਕੀ ਦਾ ਆਟਾ-ਦਾਲ ਅਤੇ ਦਾਣੇ ਲੈ ਜਰੂਰ ਜਾਂਦਾ ਹੈ।”

ਬਚਿੰਤ ਸਿੰਘ ਨੇ ਮੇਲਾ ਸਿੰਘ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਉਹ ਵੀ ਖਮੋਸ਼ ਹੋ ਗਿਆ। ਕੁੱਝ ਪਲਾਂ ਬਾਅਦ ਉਹ ਬੋਲਿਆ, “ਬਾਬੂਰਾਮ ਅਤੇ ਫੇਰੂਮਲ ਨਾਲ ਗੱਲ ਹੋਈ?”

“ਉਹਨਾਂ ਨਾਲ ਤਾਂ ਕਦੀ ਵੀ ਗੱਲ ਕੀਤੀ ਜਾ ਸਕਦੀ ਹੈ। ਉਹ ਹੱਥ-ਉਧਾਰ ਤਾਂ ਦੇਣਗੇ ਨਹੀਂ। ਬਦਲੇ ਵਿਚ ਜਮੀਨ ਮੰਗਣਗੇ। ਮੈਂ ਸੋਚ ਰਿਹਾ ਸੀ ਕਿ ਆਪਣੇ ਘਰਾਂ ਹੀ ਇੰਜ਼ਜ਼ਾਮ ਹੋ ਜਾਵੇ ਤਾਂ ਜਮੀਨ ਬਚ ਜਾਵੇਗੀ। ਜਮੀਨ ਇਕ ਵਾਰ ਗਹਿਣੇ ਰੱਖ ਦਿੱਤੀ ਤਾਂ ਛੁਡਾਉਣੀ ਮੁਸ਼ਕਲ ਹੋ ਜਾਵੇਗੀ।” ਬਚਿੰਤ ਸਿੰਘ ਨੇ ਉਦਾਸ ਅਵਾਜ਼ ਵਿਚ ਕਿਹਾ।

“ਜੈਲਦਾਰ ਨਾਲ ਗੱਲ ਕੀਤੀ ਸੀ?” ਮੇਲਾ ਸਿੰਘ ਨੇ ਪੁੱਛਿਆ। ਫਿਰ ਬੋਲਿਆ, “ਤੇਰਾ ਪੱਕਾ ਯਾਰ ਹੈ। ਜਦ ਉਸ ’ਤੇ ਮੁਸੀਬਤ ਪਈ ਸੀ ਤਾਂ ਤੂੰ ਪੂਰੀ ਤਰ੍ਹਾਂ ਯਾਰੀ ਨਿਭਾਈ ਸੀ। ਆਪਣੀ ਜਮੀਨ ਗਿਰਵੀ ਰੱਖ ਕੇ ਉਸ ਦੀ ਮਦਦ ਕੀਤੀ ਸੀ।”

“ਚਾਚਾ, ਉਸ ਨੂੰ ਦੱਸਣ ਦੀ ਲੋੜ ਨਹੀਂ ਹੈ! ਉਸ ਨੂੰ ਵੀ ਫਿਕਰ ਹੈ। ਜਦ ਤੋਂ ਫੌਜਦਾਰੀ ਹੋਈ ਹੈ, ਉਹ ਹਰ ਸਮੇਂ ਮੇਰੇ ਅੰਗ-ਸੰਗ ਰਿਹਾ ਹੈ। ਫਿਰ ਵੀ ਯਾਰ, ਯਾਰ ਹੈ... ਰਿਸਤੇਦਾਰ, ਰਿਸਤੇਦਾਰ ਹਨ।” ਬਚਿੰਤ ਸਿੰਘ ਨੇ ਇਕ ਇਕ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ।

ਮੇਲਾ ਸਿੰਘ ਕੁੱਝ ਸਮੇਂ ਤੱਕ ਸੋਚ ਵਿਚ ਫੁੱਬਿਆ ਰਿਹਾ। ਫਿਰ ਮੰਜੇ ਦੀ ਬਾਹੀ ’ਤੇ ਦੋਨੋਂ ਹੱਥ ਰੱਖਕੇ ਉਠਦਾ ਹੋਇਆ ਬੋਲਿਆ, “ਤੂੰ ਬੈਠ, ਮੈਂ ਹੁਣੇ ਆਉਂਦਾ ਹਾਂ।”

ਬਚਿੰਤ ਸਿੰਘ ਦੇ ਚਿਹਰੇ ’ਤੇ ਕੁੱਝ ਪਲਾਂ ਲਈ ਰੋਣਕ ਆ ਗਈ। ਉਹ ਉਮੀਦ ਭਰੀਆਂ ਨਜ਼ਰਾਂ ਨਾਲ ਮੇਲਾ ਸਿੰਘ ਦੇ ਮਕਾਨ ਵੱਲ ਦੇਖਣ ਲੱਗਾ।

ਕੋਈ ਪੰਦਰਾਂ-ਵੀਹਾਂ ਮਿੰਟਾਂ ਬਾਅਦ ਮੇਲਾ ਸਿੰਘ ਵਾਪਸ ਆ ਗਿਆ। ਉਹ ਮੰਜੇ ’ਤੇ ਬੈਠਦਾ ਬੋਲਿਆ, “ਛਾਈ ਸੌ ਰੂਪਏ, ਸਾਰੇ ਟੱਬਰ ਤੋਂ ਚੋਰੀ ਰੱਖੇ ਹੋਏ ਸਨ। ਵੇਲੇ-ਕੁਵੇਲੇ ਲਈ... ਦੋ-ਚਾਰ ਮਹੀਨੇ ਤੂੰ ਸੈਨੂੰ ਦਿੰਨਾਂ ਉਨੀਂ ਤਾਂ ਮੇਰੇ ਮੁੰਡੇ ਵੀ ਨਹੀਂ ਦਿੰਦੇ। ਜੀ ਤਾਂ ਕਰਦਾ ਹੈ ਕਿ ਤੇਰਾ ਸਾਰਾ ਮੁਕੱਦਮਾ ਮੈਂ ਹੀ ਲੜਾਂ, ਪਰ ਬੇਬਸ ਹਾਂ। ਬਾਕੀ ਮੇਰੇ ਕੋਲ ਤਾਂ ਹੁਣ ਬੁੱਢੇ ਹੱਡ ਹਨ, ਜਿਥੇ ਕਹੋਂਗਾ ਲਾ ਦੇਵਾਂਗਾ।”

ਆਪਣੀ ਪ੍ਰਸੰਸਾ ਸੂਣ ਕੇ ਬਚਿੰਤ ਸਿੰਘ ਕੁੱਝ ਪ੍ਰਸੰਨ ਹੋ ਗਿਆ। ਉਹ ਬਹੁਤ ਆਦਰ ਨਾਲ ਬੋਲਿਆ, “ਚਾਚਾ, ਬਜ਼ੁਰਗਾਂ ਦੀ ਨੇਕ ਸਲਾਹ ਬਹੁਤ ਕੀਮਤੀ ਹੁੰਦੀ ਹੈ।”

ਮੇਲਾ ਸਿੰਘ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਵਿਚ ਇਕ ਪੱਲ ਲਈ ਚਮਕ ਜਿਹੀ ਆ ਗਈ। ਫਿਰ ਉਹ ਅਸਮਾਨ ਵੱਲ ਦੇਖਦਾ ਬੋਲਿਆ, “ਬਚਿੰਤ ਸਿੰਅਂ, ਜਿੰਨੀ ਇੱਜ਼ਤ-ਮਾਣ ਤੂੰ ਸੈਨੂੰ ਦਿੰਨਾਂ ਉਨੀਂ ਤਾਂ ਮੇਰੇ ਮੁੰਡੇ ਵੀ ਨਹੀਂ ਦਿੰਦੇ। ਜੀ ਤਾਂ ਕਰਦਾ ਹੈ ਕਿ ਤੇਰਾ ਸਾਰਾ ਮੁਕੱਦਮਾ ਵਾਲੇ ਨਾਲ ਲਿਵ ਲਾ ਲਵਾਂ।”

“ਨਾ ਚਾਚਾ, ਹੁਣੇ ਕਿਉਂ ਅਜਿਹੀਆਂ ਗੱਲਾਂ ਸੋਚਣ ਲੱਗ ਗਿਆ?” ਬਚਿੰਤ ਸਿੰਘ ਨੇ ਕਿਹਾ।

ਮੇਲਾ ਸਿੰਘ ਨੇ ਅਸਮਾਨ ਵੱਲ ਦੇਖਿਆ। ਫਿਰ ਉੱਚੀ ਅਵਾਜ਼ ਵਿਚ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਇਕ ਟੱਕ ਬਚਿੰਤ ਸਿੰਘ ਵੱਲ ਦੇਖਣ ਲੱਗਾ। ਉਹ ਸੋਚ ਵਿਚ ਫੁੱਬਿਆ ਆਪਣਾ ਸੱਜਾ ਪੈਰ ਜੁੱਡੀ ਦੇ ਵਿਚ ਹੀ ਉਪਰ-ਬੱਲੇ ਹਿਲਾਉਂਦਾ ਬੋਲਿਆ, “ਬਚਿੰਤ ਸਿੰਅਂ, ਕਰਤਾਰ ਦੇ ਅਕਾਲ ਚਲਾਣੇ ਬਾਅਦ ਜਸਵੰਤ ਕੌਰ ਬਹੁਤ ਫੌਲ ਗਈ ਹੈ।”

“ਹਾਂ ਚਾਚਾ।” ਬਚਿੰਤ ਸਿੰਘ ਨੇ ਬੁੱਲ ਟੁੱਕਦਿਆਂ ਉੱਤਰ ਦਿੱਤਾ।

“ਜਗਤ ਸਿੰਘ ਫੱਟੜ ਹੋਇਆ ਹਸਪਤਾਲ ਪਿਆ ਹੈ। ਤੂੰ ਤੜਕੇ ਦਾ ਗਿਆ ਰਾਤ ਨੂੰ ਘਰ ਆਉਂਦਾ ਹੈ। ਉਹ ਵਿਚਾਰੀ ਸਾਰਾ ਦਿਨ ਬੈਠਨੀ ਰੋਂਦੀ ਰਹਿੰਦੀ ਹੈ।” ਮੇਲਾ ਸਿੰਘ ਨੇ ਕਿਹਾ। ਇਕ ਪੱਲ ਰੁਕ ਕੇ ਫਿਰ ਬੋਲਿਆ, “ਕੱਲ ਤੇਰੀ ਬੇਬੇ ਉਹਦੇ ਕੋਲ ਗਈ ਤਾਂ ਉਸ ਨੂੰ ਦੰਦਲ ਪਈ ਹੋਈ ਸੀ। ਤੇਰੀ ਬੇਬੇ ਨੇ ਬਹੁਤ ਕੌਸ਼ਲ ਕਰਕੇ ਉਹਦੀ ਦੰਦਲ ਤੋੜੀ। ਪਤਾ ਨਹੀਂ, ਵਿਚਾਰੀ ਕਦੋਂ ਦੀ ਬੇਹੋਸ਼ ਪਈ ਸੀ।” ਮੇਲਾ ਸਿੰਘ ਨੇ ਬਹੁਤ ਫਿਕਰ ਜਾਹਿਰ ਕਰਦਿਆਂ ਕਿਹਾ।

ਬਚਿੰਤ ਸਿੰਘ ਦੇ ਚਿਹਰੇ ’ਤੇ ਚਿੰਤਾ ਦੇ ਬੱਦਲ ਹੋਰ ਵੀ ਸੰਘਣੇ ਹੋ ਗਏ। ਮੇਲਾ ਸਿੰਘ ਹੌਲੀ ਜਿਹੇ ਬੋਲਿਆ, “ਵੈਸੇ ਤਾਂ ਤੇਰੀ ਬੇਬੇ ਸਾਰਾ ਦਿਨ ਉਥੇ ਰਹਿੰਦੀ ਹੈ। ਕਰਮ ਕੌਰ ਵੀ ਫੇਰਾ ਮਾਰਦੀ ਰਹਿੰਦੀ ਹੈ। ਜਸਵੰਤ ਕੌਰ ਦਾ ਮਨ ਲਾਉਣ ਕਰਦੀਆਂ ਹਨ। ਪਰ ਗੱਲ ਘੁਮ-ਘੁਮਾ ਕੇ ਕਰਤਾਰ ’ਤੇ ਆ ਜਾਂਦੀ ਹੈ ਅਤੇ ਜਸਵੰਤ ਕੌਰ ਦਾ ਦੁੱਖ ਦੂਣਾ ਹੋ ਜਾਂਦਾ ਹੈ।”

ਬਚਿੰਤ ਸਿੰਘ ਨੇ ਠੰਡਾ ਸਾਹ ਲਿਆ। ਉਹ ਵਾਹਿਗੁਰੂ ਨੂੰ ਯਾਦ ਕਰਨ ਲੱਗਾ ਤਾਂ ਮੇਲਾ ਸਿੰਘ ਨੇ ਹੌਲੀ ਜਿਹੇ ਕਿਹਾ, “ਮੈਂ ਇਕ ਗੱਲ ਸੋਚੀ ਹੈ।”

ਬਚਿੰਤ ਸਿੰਘ ਉਸ ਵੱਲ ਦੇਖਣ ਲੱਗਾ ਤਾਂ ਮੇਲਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ, “ਮੈਂ ਸੋਚ ਰਿਹਾ ਸੀ ਕਿ ਆਪਣੇ ਨੌਨਿਹਾਲ ਦਾ ਕਾਕਾ ਹੈ ਨਾ...ਦੀਪਾ...”

“ਹਾਂ।”

“ਮੈਂ ਸੋਚ ਰਿਹਾ ਸੀ ਕਿ ਜੇ ਜਸਵੰਤ ਕੌਰ ਉਹਨੂੰ ਗੋਦ ਲੈ ਲਵੇ ਤਾਂ ਉਸ ਦਾ ਮਨ ਖੁਸ਼ ਹੋ ਜਾਵੇਗਾ। ਘਰ ਵਿਚ ਛੋਟਾ ਜਿਹਾ ਬੱਚਾ ਹੋਵੇ ਤਾਂ ਆਦਮੀ ਸਾਰਾ ਦਿਨ ਰੁੱਝਿਆ ਰਹਿੰਦਾ ਹੈ...ਅਜੇ ਉਹ ਹੈਂ ਵੀ ਛੋਟਾ...ਪਿਉ ਦੀ ਧੱਗ ਵੀ ਨਹੀਂ ਪਛਾਣਦਾ...ਉਸ ਨੂੰ ਜਸਵੰਤ ਕੌਰ ਤੋਂ ਪਿਆਰ ਮਿਲੇਗਾ ਤਾਂ ਉਹ ਉਸ ਨੂੰ ਹੀ ਮਾਂ ਸਮਝਣ ਲੱਗ ਪਵੇਗਾ।”

ਬਚਿੰਤ ਸਿੰਘ ਨੇ ਉਸ ਦੀਆਂ ਅੱਖਾਂ ਪਾ ਕੇ ਦੇਖਿਆ ਪਰ ਚੁੱਪ ਰਿਹਾ। ਮੇਲਾ ਸਿੰਘ ਨੇ ਲਾ-ਪ੍ਰਵਾਹੀ ਨਾਲ ਕਿਹਾ, “ਤੂੰ ਖੁਦ ਸਿਆਣਾਂ। ਨੋਹਾਂ ਨਾਲੋਂ ਮਾਸ ਅਲੱਗ ਨਹੀਂ ਕੀਤਾ ਜਾ ਸਕਦਾ। ਕੋਈ ਵੀ ਮਾਂ ਆਪਣਾ ਨਿਆਣਾ ਦੇਣ ਨੂੰ ਤਿਆਰ ਨਹੀਂ ਹੋਵੇਗੀ ਅਤੇ ਉਹ ਵੀ ਪਲੈਠਾ ਮੁੰਡਾ।”

ਬਚਿੰਤ ਸਿੰਘ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ।

“ਤੇਰੀ ਬੇਬੇ ਨੇ ਸੁਝਾਅ ਦਿੱਤਾ ਸੀ। ਤੂੰ ਤਾਂ ਜਾਣਦਾ ਹੀ ਹੈ ਕਿ ਸਾਡੇ ਤਾਂ ਆਪਣੇ ਘਰ ਵੀ ਕਮੀ ਹੈ।” ਮੇਲਾ ਸਿੰਘ ਨੇ ਉੱਗਲੀਆਂ ਦੇ ਪਟਾਕੇ ਵਜਾਉਂਦਿਆਂ ਕਿਹਾ।

ਬਚਿੰਤ ਸਿੰਘ ਕੁੱਝ ਪੱਲ ਆਪਣੇ ਹੀ ਵਿਚਾਰਾਂ ਵਿਚ ਖੋਇਆ ਬੈਠਾ ਰਿਹਾ। ਫਿਰ ਉਸ ਨੇ ਮੇਲਾ ਸਿੰਘ ਵੱਲ ਧਿਆਨ ਨਾਲ ਦੇਖਿਆ ਅਤੇ ਰੁਪਏ ਮੋੜਦਾ ਬੋਲਿਆ, “ਚਾਚਾ, ਇਹ ਰਕਮ ਤੂੰ ਅਜੇ ਆਪਣੇ ਕੋਲ ਹੀ ਰੱਖ ਲੈ। ਜਦ ਜਰੂਰਤ ਹੋਈ, ਲੈ ਲਵਾਂਗਾ।”

“ਤੇਰੀ ਮਰਜ਼ੀ!” ਮੇਲਾ ਸਿੰਘ ਨੇ ਬੁੱਝੀ ਹੋਈ ਅਵਾਜ਼ ਵਿਚ ਕਿਹਾ।

ਬਚਿੰਤ ਸਿੰਘ ਗੁੱਸੇ ਅਤੇ ਨਿਰਾਸਤਾ ਵਿਚ ਮੁਨਸੀ ਬਾਬੂਰਾਮ ਦੀ ਦੁਕਾਨ 'ਤੇ ਆ ਗਿਆ। ਉਹ ਝਾੜੂ ਫੇਰ ਕੇ ਅੰਦਰ ਕੱਚੇ ਛਰਸ਼ ਤੇ ਪਾਣੀ ਛਿੜਕ ਰਿਹਾ ਸੀ। ਉਸ ਨੇ ਤੁਕੜੀ ਅਤੇ ਵੱਟੇ ਧੋਤੇ, ਅਗਰਬੱਤੀ ਜਗਈ ਅਤੇ ਤਜੇਰੀ ਨੂੰ ਨਮਸਕਾਰ ਕਰਕੇ ਬਚਿੰਤ ਸਿੰਘ ਦਾ ਸੁਆਗਤ ਕੀਤਾ। ਫਿਰ ਪੁੱਛਿਆ, “ਕੀ ਰਾਤੀ ਬਹੁਤ ਦੇਰ ਨਾਲ ਮੁੜੇ ਸੀ? ਮੰਗਲੂ ਨੂੰ ਭੇਜਿਆ ਸੀ ਪਤਾ ਕਰਨ ਲਈ।”

“ਹਾਂ ਦੇਰ ਹੀ ਹੋ ਗਈ ਸੀ।” ਬਚਿੰਤ ਸਿੰਘ ਨੇ ਕਿਹਾ।

ਮੁਨਸੀ ਬਾਬੂਰਾਮ ਨੇ ਜਗਤ ਸਿੰਘ ਦਾ ਹਾਲ ਮਲੂਮ ਕਰਕੇ ਪੁੱਛਿਆ, “ਕੱਲ ਫੇਰ ਡਾਕਟਰ ਨਾਲ ਮੇਲ ਹੋ ਗਿਆ ਸੀ?”

“ਕਹਿੰਦਾ ਤਾਂ ਹੈ ਕਿ ਅਜਿਹੀ ਰਪਟ ਲਿਖੀ ਹੈ ਕਿ 302 ਦਾ ਮੁਕੱਦਮਾ ਬਣ ਜਾਵੇ।” ਬਚਿੰਤ ਸਿੰਘ ਨੇ ਦੱਸਿਆ।

“ਘੱਟੋ-ਘੱਟ ਇੰਨਾ ਤਾਂ ਹੋਣਾ ਹੀ ਚਾਹੀਦਾ।” ਮੁਨਸੀ ਬਾਬੂਰਾਮ ਨੇ ਇਤਾਜੀਨਾਨ ਨਾਲ ਕਿਹਾ। ਫਿਰ ਬੋਲਿਆ, “ਕੱਲ ਪਟਵਾਰੀ ਮੇਲਾ ਸਿੰਘ ਨਾਲ ਵੀ ਇਹੀ ਗੱਲ ਹੋ ਰਹੀ ਸੀ।”

ਮੇਲਾ ਸਿੰਘ ਦਾ ਨਾਂ ਸੁਣ ਕੇ ਬਚਿੰਤ ਸਿੰਘ ਨੂੰ ਇਕਦਮ ਗੁੱਸਾ ਆ ਗਿਆ ਅਤੇ ਉਹ ਗੁੱਸੇ ਨਾਲ ਬੋਲਿਆ, “ਕਿਹਦਾ ਨਾਂ ਲੈ ਦਿੱਤਾ ਅੰਮ੍ਰਿਤ ਵੇਲੇ?”

“ਕਿਉਂ, ਕੀ ਹੋਇਆ?” ਮੁਨਸੀ ਬਾਬੂਰਾਮ ਚੌਂਕ ਗਿਆ।

“ਮੈਂ ਸਿੱਧਾ ਉਸ ਦੇ ਕੋਲੋਂ ਹੀ ਆ ਰਿਹਾ ਹਾਂ। ਉਸ ਕੋਲੋਂ ਪੈਸੇ-ਧੋਲੇ ਦੀ ਮਦਦ ਮੰਗਣ ਗਿਆ ਸੀ। ਢਾਈ ਸੌ ਰੁਪਏ ਦੇ ਕੇ ਕਹਿੰਦਾ ਕਿ ਜਸਵੰਤ ਕੌਰ ਦਾ ਮਨ ਬਹੁਤ ਡੋਲ ਗਿਆ ਹੈ। ਜੇ ਉਹ ਨੌਨਿਹਾਲ ਦੇ ਕਾਕੇ ਨੂੰ ਗੋਦ ਲੈ ਲਵੇ ਤਾਂ ਉਸ ਦਾ ਮਨ ਬਹਿਲ ਜਾਵੇਗਾ।” ਬਚਿੰਤ ਸਿੰਘ ਨੇ ਬਹੁਤ ਦੁੱਖ ਭਰੀ ਅਵਾਜ਼ ਵਿਚ ਕਿਹਾ।

ਮੁਨਸੀ ਬਾਬੂਰਾਮ ਬੁੱਲਾਂ ਵਿਚ ਮੁਸਕਰਾਇਆ। ਫਿਰ ਗਿਣੇ-ਮਿਣੇ ਸ਼ਬਦਾਂ ਵਿਚ ਬੋਲਿਆ, “ਪਟਵਾਰੀ ਨੇ ਜਮਾਨਾ ਦੇਖਿਆ ਹੋਇਆ ਹੈ। ਬਹੁਤ ਛੂੰਘੀ ਚਾਲ ਚੱਲੀ ਹੈ।” ਬਾਬੂਰਾਮ ਚਾਲ ਦੀ ਛੂੰਘਾਈ ਦੱਸਣ ਲੱਗਾ ਤਾਂ ਬਚਿੰਤ ਸਿੰਘ ਨੇ ਉਸ ਨੂੰ ਵਿਚੋਂ ਟੋਕ ਦਿੱਤਾ, “ਮੁਨਸੀ, ਮੈਂ ਨਿਆਣਾ ਨਹੀਂ ਹਾਂ। ਰੱਟੀ ਨੂੰ ਤੋਤੀ ਨਹੀਂ ਕਹਿੰਦਾ। ਮੈਂ ਸਭ ਸਮਝਦਾ ਹਾਂ। ਉਹ ਇਕ ਦਾਣਾ ਪਾ ਕੇ ਪੂਰੀ ਫਸਲ ਸੰਭਾਲਣਾ ਚਾਹੁੰਦਾ ਹੈ।”

ਮੁਨਸੀ ਬਾਬੂਰਾਮ ਬਹੁਤ ਉਤੇਜਿਤ ਸੀ, ਪਰ ਉਸ ਨੇ ਆਪਣੀ ਉਤੇਜਨਾ ਤੇ ਕਾਬੂ ਕਾਇਮ ਰੱਖਿਆ। ਬਚਿੰਤ ਸਿੰਘ ਨੇ ਵੀ ਆਪਣਾ ਗੁੱਸਾ ਪੀ ਲਿਆ ਅਤੇ ਗਲ ਵਿਚ ਫਸੀ ਜਿਹੀ ਅਵਾਜ਼ ਨਾਲ ਬੋਲਿਆ, “ਮੁਨਸੀ, ਮੈਂ ਤੇਰੇ ਕੋਲ ਇਕ ਕੰਮ ਲਈ ਆਇਆ ਸੀ।”

ਮੁਨਸੀ ਬਾਬੂਰਾਮ ਉਹਦੀ ਵੱਲ ਦੇਖਣ ਲੱਗਾ ਤਾਂ ਬਚਿੰਤ ਸਿੰਘ ਬੋਲਿਆ, “ਵਕੀਲ ਨੂੰ ਮਿਲਣਾ ਹੈ...ਗੱਲ ਕਰਕੇ ਦੇਖੀਏ...ਜੇ ਜਗਤ ਸਿੰਘ ਦੀ ਜਮਾਨਤ ਹੋ ਜਾਵੇ।”

“ਕੋਈ ਹਰਜ ਨਹੀਂ। ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ।” ਮੁਨਸੀ ਬਾਬੂਰਾਮ ਨੇ ਕਿਹਾ। ਫਿਰ ਸੋਚ ਵਿਚ ਛੁੱਬ ਗਿਆ ਅਤੇ ਅੱਖਾਂ ਮੀਚਦਾ ਬੋਲਿਆ, “ਮੇਰਾ ਅੱਜ ਖਰਲਾਂ-ਬੋਖਰਾਂ ਜਾਣ ਦਾ ਖਿਆਲ ਸੀ।” ਕਹਿ ਕੇ ਉਸ ਨੇ ਬਚਿੰਤ ਸਿੰਘ ਵੱਲ ਦੇਖਿਆ, “ਉਹ ਹੈ ਨ ਉਥੇ ਦਾ... ਹਜੂਰਾ ਸਿੰਘ...ਸੱਤ ਸੌ ਰੁਪਏ ਲੈ ਗਿਆ ਸੀ। ਆਦਮੀ ਤਾਂ ਸ਼ਰੀਫ ਅਤੇ ਦਿਆਨਤਦਾਰ ਹੈ, ਪਰ ਕਾਗਜ਼ੀ ਕਾਰਵਾਈ ਤਾਂ ਕਰਨੀ ਚਾਹੀਦੀ ਹੈ। ਲਿਖਤ-ਪੜ੍ਹਤ ਹੋ ਜਾਵੇ ਤਾਂ ਮਾਮਲਾ ਸਾਫ਼ ਰਹਿੰਦਾ ਹੈ। ਉਹਦੇ ਕੋਲੋਂ ਪੱਕਾ ਕਾਗਜ਼ ਲਿਖਵਾਉਣਾ ਸੀ। “ਕੁੱਝ ਪੱਲ ਚੁੱਪ ਰਹਿ ਕੇ ਫਿਰ ਬੋਲਿਆ, “ਚੱਲੋ, ਇਹ ਕੰਮ ਤਾਂ ਕੱਲ ਵੀ ਹੋ ਸਕਦਾ ਹੈ। ਤੇਰੇ ਕੋਲੋਂ ਵੀ ਲਿਖਵਾਉਣਾ ਹੈ, ਕੱਲ ਹੀ ਲਿਖਵਾ ਲਵਾਂਗਾ।” ਬਾਬੂਰਾਮ ਨੇ ਕਿਹਾ। ਫਿਰ ਪੁੱਛਿਆ, “ਕਦੋਂ ਜਾਣਾ ਹੈ?”

“ਅੱਜ ਹੀ, ਹੁਣੇ। ਜੈਲਦਾਰ ਸਿੱਧਾ ਪਹੁੰਚ ਜਾਵੇਗਾ।”

“ਅਨ੍ਤ ਵਜੇ ਵਾਲੀ ਲਾਰੀ ਚਲੇ ਚੱਲਦੇ ਹਾਂ।” ਬਾਬੂਰਾਮ ਨੇ ਸੁਝਾਅ ਦਿੱਤਾ।

“ਠੀਕ ਹੈ।” ਬਚਿੰਤ ਸਿੰਘ ਨੇ ਉਠਦਿਆਂ ਕਿਹਾ, “ਮੈਂ ਹੀ ਇਧਰ ਆ ਜਾਉਂਗਾ।”

“ਜਿਵੇਂ ਕਹੋ।” ਬਾਬੂਰਾਮ ਵੀ ਉਠ ਖੜ੍ਹਾ ਹੋਇਆ।

ਬਾਬੂਰਾਮ ਆਪਣੀ ਦੁਕਾਨ ਦੀ ਦਹਿਲੀਜ਼ ਕੋਲ ਬੈਠਾ ਬਾਹਰ ਗਲੀ ਵਿਚ ਦੇਖ ਰਿਹਾ ਸੀ। ਸਰਦਾਰਾ ਸਿੰਘ ਨੂੰ ਦੇਖ ਕੇ ਉਹਨੂੰ ਹਾਕ ਮਾਰੀ ਅਤੇ ਉਸ ਨੂੰ ਕੌਲ ਬਿਠਾਉਂਦਾ ਬੋਲਿਆ, “ਸਰਦਾਰਾ ਸਿੰਅਂ, ਕੀ ਹਾਲ-ਚਾਲ ਹੈ...ਕੀ ਖਬਰਸਾਰ ਹੈ?”

“ਕੁਛ ਨਹੀਂ,” ਸਰਦਾਰਾ ਸਿੰਘ ਨੇ ਬੇਦਿਲੀ ਨਾਲ ਕਿਹਾ, ਫਿਰ ਬੋਲਿਆ, “ਮੁਨਸੀ, ਇਕ ਮਣ ਕਣਕ ਦੇ ਦੇ...ਬੀਜਣ ਲਈ।”

“ਦੋ ਮਣ ਲੈ ਲਈ...ਪਰ ਖਬਰਸਾਰ ਕੀ ਹੈ?” ਬਾਬੂਰਾਮ ਨੇ ਅਰਥ-ਪੂਰਣ ਨਜ਼ਰਾਂ ਨਾਲ ਦੇਖਦਿਆਂ ਪੁੱਛਿਆ। ਸਰਦਾਰਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਤਾਂ ਬਾਬੂਰਾਮ ਚਿਤਾਵਣੀ ਦਿੱਤਾ ਬੋਲਿਆ, “ਤੂੰ ਬਚਿੰਤ ਸਿੰਘ ਖਾਤਰ ਬਾਜੀਗਰਾਂ ਨਾਲ ਫੌਜਦਾਰੀ ਕਰਨ ਨੂੰ ਫਿਰਦਾ ਹੈਂ। ਉਧਰ ਤੇਰਾ ਤਾਇਆ, ਪਟਵਾਰੀ ਮੇਲਾ ਸਿੰਘ ਉਸ ਦੀ ਜਮੀਨ-ਜਾਇਦਾਦ ’ਤੇ ਕਬਜ਼ਾ ਕਰਨ ਦੇ ਜੁਗਾੜ ਬਣਾ ਰਿਹਾ ਹੈ।”

ਸਰਦਾਰਾ ਸਿੰਘ ਚੌਂਕ ਗਿਆ ਅਤੇ ਹੈਰਾਨੀ ਨਾਲ ਉਹਦੀ ਵੱਲ ਦੇਖਣ ਲੱਗਾ। ਬਾਬੂਰਾਮ ਉਹਦੀਆਂ ਅੱਖਾਂ ਵਿਚ ਝਾਕਦਾ ਬੋਲਿਆ, “ਸਰਦਾਰਿਆ, ਤੂੰ ਭੋਲਾ ਹੈ। ਤੇਰਾ ਤਾਇਆ ਸੈਤਾਨ ਹੈ। ਉਸ ਨੇ ਘਾਟ-ਘਾਟ ਦਾ ਪਾਣੀ ਪੀਤਾ ਹੈ।”

“ਕੀ ਕੀਤਾ ਹੈ ਤਾਏ ਨੇ?” ਸਰਦਾਰਾ ਸਿੰਘ ਨੇ ਪਰੇਸ਼ਾਨ ਹੋ ਕੇ ਪੁੱਛਿਆ।

ਮੁਨਸੀ ਬਾਬੂਰਾਮ ਉਹਦੀ ਵੱਲ ਨੂੰ ਮੂਧਾ ਹੋ ਕੇ ਸ਼ਰਾਰਤੀ ਅੰਦਾਜ਼ ਵਿਚ ਬੋਲਿਆ, “ਸੁਣਿਆ ਹੈ, ਸਵੇਰੇ ਬਚਿੰਤ ਸਿੰਘ ਪੈਸੇ-ਧੋਲੇ ਦੀ ਮਦਦ ਮੰਗਣ ਉਸ ਦੇ ਕੋਲ ਗਿਆ ਸੀ। ਢਾਈ ਸੌ ਰੁਪਏ ਦੇ ਕੇ ਕਹਿਣ ਲੱਗਾ ਕਿ ਜਸਵੰਤ ਕੌਰ ਜੋ ਨੋਨਿਹਾਲ ਦੇ ਕਾਕੇ ਨੂੰ ਗੋਦ ਲੈ ਲਵੇ ਤਾਂ ਉਸ ਦਾ ਮਨ ਲੱਗ ਜਾਵੇਗਾ। ਮਤਲਬ ਸਮਝਦਾ ਤੂੰ?” ਬਾਬੂਰਾਮ ਹੱਥ ਲਹਿਰਾਉਂਦਾ ਬੋਲਿਆ।

ਸਰਦਾਰਾ ਸਿੰਘ ਨੇ ਸਿਰ ਹਿਲਾ ਦਿੱਤਾ ਤਾਂ ਮੁਨਸੀ ਬਾਬੂਰਾਮ ਨੇ ਦੋਨੋਂ ਹੱਥ ਫੈਲਾਉਂਦਿਆਂ ਕੁੱਝ ਤਲਖ ਅਵਾਜ਼ ਵਿਚ ਕਿਹਾ, “ਉਏ, ਤੇਰਾ ਹਿੱਸਾ ਮਾਰਿਆ ਜਾ ਰਿਹਾ ਹੈ ਅਤੇ ਤੂੰ ਬੇਖਬਰ ਬੈਠਾਂ।” ਫਿਰ ਉਸ ਨੂੰ ਸਮਝਾਉਂਦਾ ਬੋਲਿਆ, “ਜੇ ਨੋਨਿਹਾਲ ਦੇ ਕਾਕੇ ਨੂੰ ਜਸਵੰਤ ਕੌਰ ਗੋਦ ਲੈ ਲਵੇ ਤਾਂ ਉਹ ਉਸ ਦੇ ਘਰ ਦਾ ਪੁੱਤ ਅਤੇ ਜਮੀਨ-ਜਾਇਦਾਦ ਦਾ ਵਾਰਸ ਬਣ ਜਾਵੇਗਾ। ਆਖਰ ਬਚਿੰਤ ਸਿੰਘ ਅਤੇ ਜਗਤ ਸਿੰਘ ਦੀ ਜਾਇਦਾਦ ’ਤੇ ਤੇਰਾ ਵੀ ਤਾਂ ਉਨਾਂ ਹੀ ਹੱਕ ਹੈ, ਜਿੰਨਾ ਮੇਲਾ ਸਿੰਘ ਦੇ ਟੱਬਰ ਦਾ! ਕਾਇਦੇ-ਕਨੂੰਨ ਨਾਲ ਤਾਂ ਤੂੰ ਅੱਧੀ ਜਾਇਦਾਦ ਦਾ ਮਾਲਕ ਬਣਦਾ ਹੈ।”

ਗੱਲ ਸਰਦਾਰਾ ਸਿੰਘ ਦੀ ਸਮਝ ਵਿਚ ਆ ਗਈ ਤਾਂ ਉਹ ਗੁੱਸੇ ਨਾਲ ਫਰਾਟੇ ਮਾਰਨ ਲੱਗਾ। ਬਾਬੂਰਾਮ ਉਸ ਨੂੰ ਸ਼ਾਂਤ ਕਰਦਾ ਹੋਲੀ ਜਿਹੇ ਬੋਲਿਆ, “ਪਾਗਲ ਹੋ ਗਿਆ ਹੈਂ?...ਮਨ ਨੂੰ ਠੰਡਾ ਰੱਖ। ਮੇਲਾ ਸਿੰਘ ਨਾਲ ਗੱਲ ਕਰੋਂ ਤਾਂ ਮੇਰਾ ਨਾਮ ਨਾ ਲਵੀ। ਤੇਰੇ ਲਈ ਚੰਗਾ ਨਹੀਂ ਹੋਵੇਗਾ।” ਬਾਬੂਰਾਮ ਨੇ ਉਸ ਨੂੰ ਸਮਝਾਇਆ। ਉਹ ਜਿੰਦਾ ਚੁੱਕ ਕੇ ਬਾਹਰ ਆ ਗਿਆ, ਦੁਕਾਨ ਬੰਦ ਕੀਤੀ ਅਤੇ ਆਪਣੇ ਘਰ ਵੱਲ ਨੂੰ ਤੁਰ ਪਿਆ।

ਇੱਕੀ

ਬਚਿੰਤ ਸਿੰਘ, ਜੈਲਦਾਰ ਦਸੋਂਧਾ ਸਿੰਘ ਅਤੇ ਬਾਬੂਰਾਮ ਦੁਪਿਹਰ ਤੋਂ ਪਹਿਲਾਂ ਹੀ ਸ਼ਹਿਰ ਪਹੁੰਚ ਗਏ। ਬੱਸ-ਅੱਡੇ ਦੇ ਬਾਹਰ ਨਿਕਲ ਕੇ ਉਹ ਸੜਕ 'ਤੇ ਆ ਗਏ ਅਤੇ ਆਉਂਦੇ-ਜਾਂਦੇ ਟਰੈਫਿਕ ਨੂੰ ਦੇਖਣ ਲੱਗਾ।

“ਕਚਹਿਰੀ ਜਾਣਾ ਹੈ ਜਾਂ ਘਰ?” ਦਸੋਂਧਾ ਸਿੰਘ ਨੇ ਪੁੱਛਿਆ।

“ਪਹਿਲਾਂ ਕਚਹਿਰੀ ਹੀ ਚਲਦੇ ਹਾਂ... ਤਾਂਗਾ ਲੈ ਲੈਂਦੇ ਹਾਂ। ਪੈਦਲ ਗਏ ਤਾਂ ਟੈਮ ਖਰਾਬ ਹੋਵੇਗਾ।” ਬਾਬੂਰਾਮ ਨੇ ਕਿਹਾ। ਫਿਰ ਬੋਲਿਆ, “ਜਿਥੇ ਹਜ਼ਾਰਾਂ ਦਾ ਸੌਦਾ ਹੋਵੇ, ਉਥੇ ਅੱਠ-ਦਸ ਆਨੇ ਦੀ ਕੰਜੂਸੀ ਕੀ ਕਰਨੀ ਹੈ। ਹੜ੍ਹ ਦੇ ਪਾਣੀ ਵਿਚੋਂ ਅੱਠ-ਦਸ ਬਾਲਟੀਆਂ ਪਾਣੀ ਦੀਆਂ ਕੱਢ ਵੀ ਲਵੇ ਤਾਂ ਹੜ੍ਹ ਦਾ ਜ਼ੋਰ ਘੱਟਣ ਨਹੀਂ ਲੱਗਾ।”

ਉਹ ਤਾਂਗੇ ਵਿਚ ਸਵਾਰ ਹੋ ਕੇ ਕਚਹਿਰੀ ਪਹੁੰਚ ਗਏ। ਕਚਹਿਰੀ ਵਿਚ ਜਿਵੇਂ ਮੇਲਾ ਲੱਗਾ ਹੋਇਆ ਸੀ। ਲੋਕ ਛੋਟੇ ਛੋਟੇ ਗਰੁੱਪਾਂ ਵਿਚ ਵੰਡੇ ਹੋਏ ਸਨ। ਕੁੱਝ ਲੋਕ ਅੱਕ ਕੇ ਜਮੀਨ 'ਤੇ ਹੀ ਲੰਮੇ ਪੈ ਗਏ ਸਨ। ਉਹ ਤਾਂਗੇ ਤੋਂ ਉਤਰੇ ਤਾਂ ਇਕ ਆਦਮੀ ਬਹੁਤ ਹੀ ਧਿਆਨ ਨਾਲ ਉਨ੍ਹਾਂ ਨੂੰ ਤਾੜਨ ਲੱਗਾ। ਉਹਨਾਂ ਵਿਚੋਂ ਜੈਲਦਾਰ ਦਸੋਂਧਾ ਸਿੰਘ ਨੂੰ ਕੁੱਝ ਜ਼ਿਆਦਾ ਸਮਝ ਕੇ ਉਹ ਉਹਦੀ ਵੱਲ ਵੱਧ ਗਿਆ। ਉਸ ਨੇ ਸੱਤ-ਸ੍ਰੀ-ਅਕਾਲ ਬੁਲਾਈ ਅਤੇ ਉਸ ਦੇ ਕੰਨ ਵਿਚ ਕੁੱਝ ਕਿਹਾ, “ਸਰਦਾਰ ਜੀ, ਕਚਹਿਰੀ ਵਿਚ ਕੋਈ ਕੰਮ ਹੈ ਤਾਂ ਸੈਨੂੰ ਸੇਵਾ ਦਾ ਸੌਕਾ ਦਿਓ।”

“ਨਹੀਂ ਭਾਈ, ਸਾਡਾ ਵਕੀਲ ਹੈ।” ਮੁਨਸੀ ਬਾਬੂਰਾਮ ਨੇ ਪਿੱਛਾ ਛੁਡਾਉਣ ਲਈ ਤਲਖ ਅਤੇ ਦਿੜ ਅਵਾਜ਼ ਵਿਚ ਕਿਹਾ। ਫਿਰ ਉਹਨਾਂ ਨੂੰ ਆਪਣੇ ਪਿੱਛੇ-ਪਿੱਛੇ ਆਉਣ ਦਾ ਇਸ਼ਾਰਾ ਕਰਦਿਆਂ ਬੋਲਿਆ, “ਆਉ, ਆਉ...।”

ਕੁੱਝ ਦਰ ਜਾ ਕੇ ਉਹ ਗਾਲ ਕੱਢਦਾ ਬੋਲਿਆ, “ਵਕੀਲਾਂ ਦੇ ਕਰਿੰਦੇ ਵੀ ਕਚਹਿਰੀ ਆਉਣ ਵਾਲੇ ਆਦਮੀਆਂ ਨੂੰ ਹਰਦੁਆਰ ਦੇ ਪੰਡਤਾਂ ਦੀ ਤਰ੍ਹਾਂ ਘੇਰ ਲੈਂਦੇ ਹਨ।”

ਕਚਹਿਰੀ ਦੀ ਇਮਾਰਤ ਦੇ ਚਾਰੇ ਪਾਸੇ ਕਤਾਰਾਂ ਵਿਚ ਤਖਤਪੋਸ਼ ਪਏ ਸਨ। ਉਹਨਾਂ ਦੇ ਪਾਵਿਆਂ ਨਾਲ ਚਾਰ ਡੰਡੇ ਬੰਨ ਕੇ ਉੱਪਰ ਕਪੜਾ ਤਾਣਿਆ ਹੋਇਆ ਸੀ। ਉਹਨਾਂ ਥੱਲੇ ਵਕੀਲ ਅਤੇ ਮੁਨਸ਼ੀ ਬੈਠੇ ਸਨ। ਇਹਨਾਂ ਕਤਾਰਾਂ ਨਾਲ ਤੰਗ ਜਿਹੇ ਰਸਤੇ ਵਿਚੀਂ ਭੀਤ ਤੋਂ ਬਚਦਿਆਂ-ਬਚਦਿਆਂ ਉਹ ਕਚਹਿਰੀ ਦੀ ਸਦਰ ਇਮਾਰਤ ਦੇ ਪਿੱਛੇ ਇਕ ਪਾਸੇ ਚਲੇ ਗਏ।

“ਲਾਲਾ ਜੀ ਦਾ ਦਫ਼ਤਰ ਕਿੱਥੇ ਹੈ?” ਦਸੌਂਧਾ ਸਿੰਘ ਨੇ ਪੁੱਛਿਆ।

“ਉਧਰ ਸਾਹਮਣੇ...ਸਤਕ ਦੇ ਪਾਰ, ਜਿੱਥੇ ਬੂਝੇ ’ਤੇ ਬਹੁਤ ਬੜਾ ਫੱਟਾ ਲੱਗਾ ਹੈ।” ਬਾਬੂਰਾਮ ਨੇ ਬੜੇ ਮਾਣ ਨਾਲ ਕਿਹਾ, “ਲਾਲਾ ਜੀ ਬਹੁਤ ਬੜੇ ਵਕੀਲ ਹਨ। ਆਮ ਹਵੇਲੀ ਜਿੰਨਾ ਵੱਡਾ ਤਾਂ ਉਹਦਾ ਦਫ਼ਤਰ ਹੈ। ਉਹਦੇ ਕੋਲ ਦੋ-ਦੋ ਮੁਨਸ਼ੀ ਹਨ। ਮੇਰਾ ਸਾਲਾ, ਰਾਮ ਦਿਆਲ ਉਹਦਾ ਬੜਾ ਮੁਨਸ਼ੀ ਹੈ...ਛੋਟੇ ਮੁਨਸ਼ੀ ਦਾ ਨਾਂ ਲੱਖਾ ਸਿੰਘ ਹੈ। ਪਹਿਲਾਂ ਪੁਲਸ ਵਿਚ ਸੀ...ਰਿਸ਼ਵਤ ਦੇ ਕੇਸ ਵਿਚ ਬਰਖਾਸਤ ਹੋ ਗਿਆ ਤਾਂ ਲਾਲਾ ਜੀ ਨੇ ਉਹਨੂੰ ਆਪਣਾ ਛੋਟਾ ਮੁਨਸ਼ੀ ਬਣਾ ਲਿਆ।”

ਗੱਲਾਂ ਕਰਦੇ ਉਹ ਲਾਲਾ ਗੋਵਰਧਨ ਲਾਲ ਦੇ ਦਫ਼ਤਰ ਦੇ ਸਾਹਮਣੇ ਜਾ ਖੜ੍ਹੇ ਹੋਏ। ਬਾਬੂਰਾਮ ਨੇ ਅੰਦਰ ਝਾਕ ਕੇ ਦੇਖਿਆ। ਫਿਰ ਖੁਸ਼ ਹੁੰਦਿਆਂ ਕਿਹਾ, “ਆ ਜਾਓ, ਰਾਮ ਦਿਆਲ ਬੈਠਾ ਹੈ।”

ਬੂਝੇ ਦੇ ਸਾਹਮਣੇ ਜਾ ਕੇ ਉਹ ਜੁੜੀਆਂ ਲਾਹੁਣ ਲੱਗੇ ਤਾਂ ਰਾਮ ਦਿਆਲ ਨੇ ਆਪਣੇ ਤਕੀਏ (ਗੱਦੀ) ਤੋਂ ਉਠਦਿਆਂ ਕਿਹਾ, “ਭਾਈਆ ਜੀ, ਅੰਦਰ ਆ ਜਾਓ...ਜੁੜੀਆਂ ਕਿਉਂ ਲਾਹ ਰਹੇ ਓ? ਇਹ ਕੋਈ ਗੁਰਦੁਆਰਾ ਜਾਂ ਮੰਦਿਰ ਨਹੀਂ।”

ਰਾਮ ਦਿਆਲ ਨੇ ਤਪਾਕ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਆਦਰ ਨਾਲ ਬਿਠਾ ਕੇ ਦਰਵਾਜ਼ੇ ਵਿਚ ਖੜ੍ਹੇ-ਖੜ੍ਹੇ ਨੇ ਬਗਲ ਵਿਚ ਹੀ ਚਾਹ ਵਾਲੇ ਨੂੰ ਅਵਾਜ਼ ਮਾਰੀ, “ਚਿਮਨ...ਉਏ ਚਿਮਨੇ...ਪਾਅ-ਪਾਅ ਦੁੱਧ ਦੀਆਂ ਤਿੰਨ ਚਾਹ ਭੇਜ ਦੇ...ਨਾਲ ਕੁੱਝ ਮੱਠੀਆਂ ਵੀ ਭੇਜ ਦੇਈਂ।”

“ਰਾਮ ਦਿਆਲ, ਨਾਹ ਭਾਈ, ਅਸੀਂ ਘਰੋਂ ਖਾਹ-ਪੀ ਕੇ ਆਏ ਹਾਂ। ਕਿਸੇ ਚੀਜ਼ ਦੀ ਇੱਛਾ ਨਹੀਂ।” ਬਾਬੂਰਾਮ ਨੇ ਮਨੁਾ ਕਰਨ ਲਈ ਜ਼ੋਰ ਪਾਇਆ।

“ਨਾ ਭਾਈਆ, ਮੈਂ ਕਿਹੜਾ ਤੁਹਾਨੂੰ ਘਿਉ ਪਿਲਾ ਰਿਹਾ ਹਾਂ! ਤੱਤਾ ਪਾਣੀ ਹੈ...ਇਕ ਵਾਰ ਹੋਰ ਪਿਸ਼ਾਬ ਕਰ ਲਿਓ।” ਰਾਮ ਦਿਆਲ ਨੇ ਆਪਣੀ ਗੱਦੀ ‘ਤੇ ਬੈਠਦਿਆਂ ਹੱਸ ਕੇ ਕਿਹਾ।

“ਲਾਲਾ ਜੀ ਕਿੱਥੇ ਗਏ?”

“ਮਿਸ਼ਨ ਦੀ ਅਦਾਲਤ ਤੱਕ ਗਏ ਹਨ। ਸਵੇਰੇ ਫੌਜਦਾਰੀ ਦੇ ਕੇਸ ਵਿਚ ਜਮਾਨਤ ਦੀ ਸੁਣਵਾਈ ਸੀ। ਬਸ, ਆਉਣ ਹੀ ਵਾਲੇ ਹੋਣਗੇ।”

ਉਹ ਕੁੱਝ ਪੱਲ ਚੁੱਪ ਰਹੇ। ਬਾਬੂਰਾਮ ਨੇ ਬਚਿੰਤ ਸਿੰਘ ਵੱਲ ਇਸ਼ਾਰਾ ਕਰਦਿਆਂ ਅਫਸੋਸ ਭਰੀ ਅਵਾਜ਼ ਵਿਚ ਕਿਹਾ, “ਆਪਣੇ ਸਰਦਾਰ ਬਚਿੰਤ ਸਿੰਘ ਨਾਲ ਬਹੁਤ ਜੁਲਮ ਹੋਇਆ ਹੈ...ਇਹਨਾਂ ਦਾ ਲੜਕਾ ਕਰਤਾਰ...ਜੋ ਫੌਜਦਾਰੀ ਵਿਚ ਜਖਸੀ ਹੋ ਗਿਆ ਸੀ...ਰੱਬ ਨੂੰ ਪਿਆਰਾ ਹੋ ਗਿਆ ਹੈ।”

“ਮੈਨੂੰ ਪਤਾ ਹੈ।” ਰਾਮ ਦਿਆਲ ਨੇ ਕਿਹਾ, “ਸੁਣ ਕੇ ਬਹੁਤ ਦੁੱਖ ਹੋਇਆ।”

ਉਹ ਹੈਰਾਨੀ ਨਾਲ ਰਾਮ ਦਿਆਲ ਵੱਲ ਦੇਖਣ ਲੱਗੇ ਤਾਂ ਉਹ ਸਿਆਹਿਆਂ ਵਾਂਗ ਬੋਲਿਆ, ਆਪਣੇ-ਆਪਣੇ ਕਰਮਾਂ ਦੀ ਗੱਲ ਹੈ। ਇਲਾਕਾ-ਮਸਿਸਟਰੇਟਾਂ ਦੇ ਕਲਰਕ, ਇਸ ਜ਼ਿਲੇ ਵਿਚ ਹੋਣ ਵਾਲੇ ਸਾਰੇ ਜੁਰਮਾਂ ਦੀ ਐਫ-ਆਈ-ਆਰ ਸਾਨੂੰ ਦਿਖਾ ਜਾਂਦੇ ਹਨ।”

“ਅਸੀਂ ਲਾਲਾ ਜੀ ਨਾਲ ਗੱਲ ਕਰਨ ਆਏ ਸੀ।” ਬਾਬੂਰਾਮ ਨੇ ਬਚਿੰਤ ਸਿੰਘ ਵੱਲ ਦੇਖਦਿਆਂ ਕਿਹਾ।

“ਮੈਂ ਤਾਂ ਉਸੇ ਦਿਨ ਸਲਾਹ ਦਿੱਤੀ ਸੀ।” ਰਾਮ ਦਿਆਲ ਨੇ ਕਿਹਾ। ਫਿਰ ਸਮਝਾਉਂਦਾ ਬੋਲਿਆ, “ਫੌਜਦਾਰੀ ਦੇ ਕੇਸ ਵਿਚ ਤਾਂ ਪੁਲਸ ਦੇ ਕੋਲ ਬਾਅਦ ਜਾਣਾ ਚਾਹੀਦਾ, ਪਹਿਲਾਂ ਚੰਗਾ-ਤਕਤਾ, ਨਾਮਵਰ ਵਕੀਲ ਕਰਨਾ ਚਾਹੀਦਾ।...ਬਲਕਿ ਸਿਆਣੇ ਲੋਕ ਤਾਂ ਫੌਜਦਾਰੀ ਬਾਅਦ ਵਿਚ ਕਰਦੇ ਹਨ, ਪਹਿਲਾਂ ਵਕੀਲ ਕਰ ਲੈਂਦੇ ਹਨ।”

“ਫੀਸ ਵਗੈਰਾ ਤਹਿਤ ਕਰਵਾ ਦਿਉ ਅਤੇ ਕੇਸ ਸੰਭਾਲ ਲਉ।” ਬਾਬੂਰਾਮ ਨੇ ਕਿਹਾ।

“ਫੀਸ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਸੀ।” ਰਾਮ ਦਿਆਲ ਨੇ ਕਿਹਾ, “ਕਤਲ ਦੇ ਕੇਸ ਵਿਚ ਲਾਲਾ ਜੀ ਦੀ ਫੀਸ ਪੰਜ ਹਜ਼ਾਰ ਤੋਂ ਸੁਰੂ ਹੁੰਦੀ ਹੈ...ਬਾਕੀ ਕੇਸ ’ਤੇ ਨਿਰਭਰ ਹੈ, ਕੇਸ ਲੜਨ ਵਾਲੇ ਦੀ ਹੈਸ਼ੀਅਤ ਦੇਖੀ ਜਾਂਦੀ ਹੈ। ਫਾਂਸੀ ਦੇ ਹੱਕਦਾਰ ਮੁਜਲਮ ਨੂੰ ਬਰੀ ਕਰਾਉਣਾ, ਅਤੇ ਮਮੂਲੀ ਸਜ਼ਾ ਦੇ ਹੱਕਦਾਰ ਨੂੰ ਕਾਲ-ਕੋਠੀ ਲਵਾਉਣਾ, ਕੋਈ ਮਮੂਲੀ ਗੱਲ ਨਹੀਂ ਹੈ। ਇਹਦੇ ਲਈ ਬਹੁਤ ਬੜਾ ਦਿਮਾਗ ਚਾਹੀਦਾ।” ਰਾਮ ਦਿਆਲ ਨੇ ਉਹਨਾਂ ਦੀਆਂ ਅੱਖਾਂ ਵਿਚ ਤਾਕਦਿਆਂ ਕਿਹਾ, “ਲਾਲਾ ਜੀ ਸੇਵੇਰੇ ਉਠ ਕੇ ਇਕ ਪਾਈਆ ਮੱਖਣ ਨਾਲ ਪੰਜਾਹ ਗਿਰੀਆਂ ਬਦਾਮਾਂ ਦੀਆਂ ਖਾਂਦੇ ਹਨ। ਨਾਲੇ ਸ਼ਹਿਰ ਅਤੇ ਕੇਸਰ ਪਾ ਕੇ ਦੁੱਧ ਪੀਂਦੇ ਹਨ। ਰਾਤ ਨੂੰ ਸੋਣ ਵੇਲੇ ਗਾਂ ਦੇ ਦੁੱਧ ਵਿਚ ਚਾਰੇ ਮਗਜ ਅਤੇ ਬਦਾਮਾਂ ਦਾ ਸੁਤੁਕਾ ਪੀਂਦੇ ਹਨ। ਫਲ-ਫਰੂਟ ਵੱਖਰਾ ਹੈ।”

“ਇਹ ਤਾਂ ਤਕਤੇ ਪਹਿਲਵਾਨ ਦੀ ਖੁਰਾਕ ਹੈ।” ਦਸੌਂਧਾ ਸਿੰਘ ਨੇ ਹੱਸਦਿਆਂ ਕਿਹਾ।

“ਵਕਾਲਤ ਦਾ ਪੇਸ਼ਾ ਪਹਿਲਵਾਨੀ ਨਾਲੋਂ ਵੀ ਅੱਖਾਂ ਹੈ। ਪਹਿਲਵਾਨੀ ਵਿਚ ਤਾਂ ਹੱਥਾਂ ਪੈਰਾਂ ਦੀ ਕਰਾਮਤ ਹੁੰਦੀ ਹੈ। ਵਕਾਲਤ ਵਿਚ ਲਫਜ਼ਾਂ ਦੀ ਲੜਾਈ ਹੁੰਦੀ ਹੈ। ਕਤਲ ਦੇ ਕੇਸ ਵਿਚ ਤਾਂ ਕਈ ਕਈ ਦਿਨ ਬਹਿਸ ਚਲਦੀ ਰਹੀਂਦੀ ਹੈ। ਫਿਰ ਕੇਸ ਨੂੰ ਪੜ੍ਹਨਾ, ਸਮਝਣਾ ਅਤੇ ਉਸ ਵਿਚ ਗਲਤੀਆਂ ਲੱਭਣੀਆਂ, ਬਹੁਤ ਬੜੀ ਦਿਮਾਗੀ ਮੁਸ਼ਕਲ ਹੈ।” ਕਹਿ ਕੇ ਰਾਮ ਦਿਆਲ ਚੁੱਪ ਹੋ ਗਿਆ। ਫਿਰ ਸਮਝਾਉਂਦਾ ਹੋਇਆ ਬੋਲਿਆ, “ਮੈਂ ਇਕ ਗੱਲ ਦੱਸ

ਦਿੰਦਾਂ...ਡਾਕਟਰ, ਹਕੀਮ ਅਤੇ ਵਕੀਲ ਦਾ ਹੱਕ ਨਹੀਂ ਮਾਰਨਾ ਚਾਹੀਦਾ। ਫੀਸ ਘੱਟ ਕਰਾਉਂਗੇ ਤਾਂ ਉਹ ਦਿਲਚਸਪੀ ਘੱਟ ਲਵੇਗਾ।...ਇਕ ਗੱਲ ਹੋਰ ਦੱਸ ਦਿਆਂ, ਰਾਮ ਦਿਆਲ ਨੇ ਅੱਖਾਂ ਫੈਲਾ ਕੇ ਉਹਨਾਂ ਵੱਲ ਦੇਖਿਆ, “ਲਾਲਾ ਜੀ ਤਬੀਅਤ ਦੇ ਜ਼ਰਾ ਸਖਤ ਹਨ। ਬਹੁਤੀ ਗੱਲ ਨਹੀਂ ਸੁਣਦੇ। ਮੁਅੱਕਲ ਫਾਲਤੂ ਬਹਿਸ ਕਰੇ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ। ਜੱਜ ਅਤੇ ਮੁਨਸਫ਼ ਨੂੰ ਵੀ ਝਾਤ ਦਿੰਦੇ ਹਨ। ...ਬਾਕੀ ਤੁਹਾਨੂੰ ਸਸਤਾ ਵਕੀਲ ਚਾਹੀਦਾ ਹੈ ਤਾਂ ਅਦਾਲਤ ਦੇ ਚਾਰੇ ਪਾਸੇ ਤੱਪੜ ਤਾਣ ਕੇ, ਕਾਲੇ ਕੋਟ ਪਹਿਨੀ, ਬਹੁਤ ਸਾਰੇ ਲੋਕ ਬੈਠੇ ਹੁੰਦੇ ਹਨ। ਕਿਸੇ ਨਾਲ ਵੀ ਗੱਲ ਕਰ ਲਉ। ਕਤਲ ਦੇ ਕੇਸ ਵਿਚ ਪੰਜ ਸੱਤ ਸੌ...ਵੱਧ ਤੋਂ ਵੱਧ ਹਜ਼ਾਰ ਰੁਪਏ ਲੈ ਕੇ ਖੜ੍ਹੇ ਹੋ ਜਾਣਗੇ...ਪਰ ਅਖੀਰ ਵਿਚ ਹੁੰਦਾ ਇਹ ਹੈ ਕਿ ਬਰੀ ਦਾ ਹੱਕਦਾਰ ਮੁਲਜ਼ਮ ਵੀ ਫਾਂਸੀ ਲੱਗ ਜਾਂਦਾ ਹੈ।”

ਰਾਮ ਦਿਆਲ ਦੇ ਭਾਸ਼ਣ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਇੰਨੇ ਚਿਰ ਵਿਚ ਚਾਹ ਆ ਗਈ। ਮੁੰਡੂ ਤਿੰਨ ਗਤਵੀਆਂ ਅਤੇ ਨਾਲ ਤਿੰਨ ਗਲਾਸ ਲੈ ਆਇਆ। ਗਲਾਸ ਦੇਖ ਕੇ ਰਾਮ ਦਿਆਲ ਨੇ ਮੁੰਡੂ ਨੂੰ ਝਾਤ ਦਿੱਤਾ, “ਉਛੇ ਸੁਰਤੀ ਦੇ ਬੱਚੇ, ਨਾਲ ਕੱਪ ਕਿਉਂ ਨਹੀਂ ਲੈ ਕੇ ਆਇਆ?” ਫਿਰ ਉਸ ਨੂੰ ਸਮਝਾਉਂਦਾ ਹੋਇਆ ਬੋਲਿਆ, “ਇਹ ਸਰਦਾਰ, ਜੱਟ-ਬੂਟ ਅਤੇ ਗੰਵਾਰ ਨਹੀਂ, ਮੁਆਜਿਜ਼ ਆਦਮੀ ਹਨ।”

ਮੁੰਡੂ ਦੌੜ ਕੇ ਕੱਪ ਲੈ ਆਇਆ। ਉਹ ਕੱਪਾਂ ਵਿਚ ਚਾਹ ਪਾ ਕੇ ਪੀਣ ਲੱਗੇ। ਰਾਮ ਦਿਆਲ ਗੱਲ ਸੁਰੂ ਕਰਦਾ ਬੋਲਿਆ, “ਲਾਲਾ ਜੀ ਦੀ ਤਕਰਾਰ ਵੀ ਸੁਣਨ ਵਾਲੀ ਹੁੰਦੀ ਹੈ। ਉਹਨਾਂ ਦੀ ਗਰਜ ਸੁਣ ਕੇ ਅਦਾਲਤ ਦੇ ਰੋਸ਼ਨਦਾਨਾਂ ਵਿਚ ਬੈਠੇ ਕਬੂਤਰ ਫਰ ਕੇ ਉੱਡ ਜਾਂਦੇ ਹਨ। ਕੱਚੇ ਗਵਾਹ ਕੰਬਣ ਲੱਗਦੇ ਹਨ। ਜੱਜ ਅਤੇ ਮੁਨਸਫ਼ ਘੜੀ ਦੇਖਣਾ ਭੁੱਲ ਜਾਂਦੇ ਹਨ। ਇਹਨਾਂ ਦੀ ਲਿਆਕਤ ਦਾ ਲੋਹਾ ਤਾਂ ਬੈਰ ਸਾਰੇ ਮੰਨਦੇ ਹਨ।” ਕਹਿ ਕੇ ਰਾਮ ਦਿਆਲ ਨੇ ਉਹਨਾਂ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਉਹ ਉਹਨਾਂ ਨੂੰ ਪਿਛਲੇ ਕਮਰੇ ਵਿਚ ਲੈ ਗਿਆ, ਜਿੱਥੇ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਰੱਖੀਆਂ ਹੋਈਆਂ ਸਨ। ਰਾਮ ਦਿਆਲ ਅਲਮਾਰੀਆਂ ਵੱਲ ਉਗਲੀ ਘੁਸਾਉਂਦਾ ਬੋਲਿਆ, “ਅਜਿਹੇ ਹੀ ਦੋ ਕਮਰੇ ਉਹਨਾਂ ਦੀ ਕੋਠੀ ਵਿਚ ਕਿਤਾਬਾਂ ਨਾਲ ਭਰੇ ਹੋਏ ਹਨ। ਇਹ ਸਭ ਕਨੂੰਨ ਦੀਆਂ ਕਿਤਾਬਾਂ ਹਨ ਅਤੇ ਲਾਲਾ ਜੀ ਨੂੰ ਮੂੰਹ ਜੁਬਾਨੀ ਯਾਦ ਹਨ। ਇਹੋ ਜਿਹੇ ਕਨੂੰਨੀ ਨੁਕਤੇ ਕੱਢਦੇ ਹਨ ਕਿ ਜੱਜ ਵੀ ਹੈਰਾਨ ਹੋ ਜਾਂਦੇ ਹਨ।”

ਕਮਰੇ ਦਾ ਚੱਕਰ ਲਾ ਕੇ ਉਹ ਰਾਮ ਦਿਆਲ ਦੇ ਮਗਰ-ਮਗਰ ਬਾਹਰ ਨਿਕਲੇ ਤਾਂ ਗੋਵਰਧਨ ਲਾਲ ਤਾਂਗੇ ਤੋਂ ਉੱਤਰ ਰਿਹਾ ਸੀ। “ਲਾਲਾ ਜੀ ਆ ਗਏ!” ਰਾਮ ਦਿਆਲ ਨੇ ਗਰਮਜੋਸੀ ਨਾਲ ਕਿਹਾ।

ਗੋਵਰਧਨ ਲਾਲ ਦੇ ਪਿੱਛੇ-ਪਿੱਛੇ ਮੁਨਸ਼ੀ ਲੱਖਾ ਸਿੰਘ ਵਸਤਾ ਚੁੱਕੀ ਜਾ ਰਿਹਾ ਸੀ। ਜਦ ਉਹ ਕਮਰੇ ਵਿਚ ਦਾਖਲ ਹੋਇਆ ਤਾਂ ਉਹ ਸਾਰੇ ਖੜ੍ਹੇ ਹੋ ਗਏ ਅਤੇ ਉਸ ਦਾ ਸਵਾਗਤ ਕੀਤਾ। ਖਿੜੇ-ਮੱਥੇ ਉਹਨਾਂ ਦਾ ਜਵਾਬ ਦੇ ਕੇ ਗੋਵਰਧਨ ਲਾਲ ਨੇ ਕਾਲਾ ਕੋਟ ਲਾਹ ਕੇ ਲੱਖਾ ਸਿੰਘ ਨੂੰ ਫੜਾ ਦਿੱਤਾ ਅਤੇ ਕੁਰਸੀ ’ਤੇ ਬੈਠ ਗਿਆ।

“ਲਾਲਾ ਜੀ, ਕੀ ਬਣਿਆ ਜ਼ਮਾਨਤ ਦਾ?” ਰਾਮ ਦਿਆਲ ਨੇ ਪੁੱਛਿਆ।

“ਕੱਲ ਦੀ ਤਰੀਖ ਮਿਲ ਗਈ ਹੈ।” ਅਪਰਾਧੀ (ਇਸਤਗਾਸਾ) ਦਾ ਕੇਸ ਤਿਆਰ ਨਹੀਂ ਸੀ।

ਗੋਵਰਧਨ ਨੇ ਆਪਣੀ ਟਿੰਡ 'ਤੇ ਹੱਥ ਫੇਰ ਕੇ ਗਲ ਵਿਚ ਲਟਕਦੀ ਟਾਈ ਨੂੰ ਢਿੱਲੀ ਕਰਦਿਆਂ ਕਿਹਾ।

ਰਾਮ ਦਿਆਲ ਨੇ ਬਾਬੂਰਾਮ ਵੱਲ ਦੇਖਦਿਆਂ ਕਿਹਾ, “ਲਾਲਾ ਜੀ, ਇਹ ਮੇਰਾ ਬੜਾ ਭਣੋਈਆ ਹੈ...ਕੰਧਾਲ ਤੋਂ।”

“ਅੱਛਾ-ਅੱਛਾ।” ਗੋਵਰਧਨ ਨੇ ਹੱਥ ਜੋੜਦਿਆਂ ਕਿਹਾ। ਜਵਾਬ ਵਿਚ ਮੁਨਸ਼ੀ ਬਾਬੂਰਾਮ ਉਠਿਆ ਅਤੇ ਹੱਥ ਜੋੜ ਕੇ ਪੂਰਾ ਧੜ ਝੁਕਾ ਦਿੱਤਾ।

“ਕੋਈ ਚਾਹ-ਪਾਣੀ ਪਿਲਾਇਆ ਜਾਂ ਨਹੀਂ?” ਗੋਵਰਧਨ ਲਾਲ ਨੇ ਸੁਹਿਰਦਤਾ ਨਾਲ ਪੁੱਛਿਆ।

“ਪੀ ਲਈ...ਰੱਜ-ਪੁੱਜ ਕੇ ਮਨ ਪ੍ਰਸੰਨ ਹੈ। ਬੈਠੇ ਮਗਰੋਂ, ਪਹਿਲਾਂ ਚਾਹ ਆ ਗਈ ਸੀ।” ਬਾਬੂਰਾਮ ਨੇ ਉੱਤਰ ਦਿੱਤਾ।

ਰਾਮ ਦਿਆਲ ਨੇ ਬਚਿੰਤ ਸਿੰਘ ਅਤੇ ਦਸੋਂਧਾ ਸਿੰਘ ਦੀ ਜਾਣ ਪਹਿਚਾਣ ਕਰਾ ਕੇ ਕਿਹਾ, “ਸਰਦਾਰ ਬਚਿੰਤ ਸਿੰਘ ਦੇ ਖਿਲਾਫ਼ ਪਿੰਡ ਵਿਚ ਵੌਜਦਾਰੀ ਹੋ ਗਈ ਹੈ। ਇਹਦਾ ਮੁੰਡਾ...ਫੌਜਦਾਰੀ ਵਿਚ ਮਾਰਿਆ ਗਿਆ ਹੈ।”

ਦਸੋਂਧਾ ਸਿੰਘ ਅਤੇ ਬਾਬੂਰਾਮ ਫੌਜਦਾਰੀ ਦੀ ਕਹਾਣੀ ਸੁਣਾਉਂਣ ਲੱਗੇ। ਗੋਵਰਧਨ ਲਾਲ ਧਿਆਨ ਨਾਲ ਕਹਾਣੀ ਸੁਣ ਰਿਹਾ ਸੀ। ਕਹਾਣੀ ਅਜੇ ਮੁੱਕੀ ਵੀ ਨਹੀਂ ਸੀ ਕਿ ਇਕ ਵਰਦੀ ਪਾਈ ਅਸਿਸਟੈਂਟ ਸਬ-ਇੰਸਪੈਕਟਰ ਕਮਰੇ ਵਿਚ ਦਾਖਲ ਹੋਇਆ। ਗੋਵਰਧਨ ਨੂੰ ਦੇਖਦਿਆਂ ਹੀ ਉਸ ਨੇ ਖਟਾਕ ਕਰਕੇ ਸਲੂਟ ਕੀਤਾ। ਗੋਵਰਧਨ ਲਾਲ ਨੇ ਉਸ ਦਾ ਤਪਾਕ ਨਾਲ ਸਵਾਗਤ ਕੀਤਾ, “ਆਉ-ਆਉ, ਸਰਮਾ ਸਾਹਬ! ਕਿੱਥੇ ਰਹਿੰਦੇ ਅੱਜ ਕੱਲ?”

“ਮਾਹਲ ਪੁਰ ਵਿਚ, ਲਾਲਾ ਜੀ,” ਅਸਿਸਟੈਂਟ ਸਬ-ਇੰਸਪੈਕਟਰ ਰਾਮ ਸਰੂਪ ਸਰਮਾ ਨੇ ਝੁਕ ਕੇ ਹੱਥ ਮਿਲਾਉਂਦਿਆਂ ਕਿਹਾ।

“ਹੋਰ ਠੀਕ ਹੈ?”

“ਲਾਲਾ ਜੀ, ਮੌਜ ਹੀ ਮੌਜ ਹੈ।” ਰਾਮ ਸਰੂਪ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ, “ਐਸ-ਪੀ ਆਫਿਸ ਵਿਚ ਕਿਸੇ ਕੰਮ ਆਇਆ ਸੀ। ਮੈਂ ਸੋਚਿਆ ਤੁਹਾਨੂੰ ਸਲਾਮ ਕਰਦਾ ਜਾਵਾਂ।”

“ਆਉ, ਬੈਠੋ-ਬੈਠੋ।” ਗੋਵਰਧਨ ਲਾਲ ਨੇ ਜੋਰ ਪਾਇਆ

“ਬਸ ਲਾਲਾ ਜੀ, ਮੇਰੀ ਹਾਜ਼ਰੀ ਕਬੂਲ ਕਰੋ।” ਰਾਮ ਸਰੂਪ ਨੇ ਕਿਹਾ, “ਦੁਪਹਿਰ ਨੂੰ ਐਮ-ਪੀ ਸਾਹਬ ਬਹਾਰ ਦੇ ਪੇਸ਼ ਹੋਣਾ ਹੈ...ਉਹਨਾਂ ਦੇ ਬੰਗਲੇ ’ਤੇ।”

“ਕਿਉਂ, ਬੈਰ ਹੈ?”

“ਹਾਂ ਬੈਰ ਹੀ ਬੈਰ ਹੈ।” ਰਾਮ ਸਰੂਪ ਨੇ ਵਿਸ਼ਵਾਸ-ਪੁਰਣ ਅਵਾਜ਼ ਵਿਚ ਕਿਹਾ। ਫਿਰ ਸ਼ਰਾਰਤੀ ਅੰਦਾਜ਼ ਨਾਲ ਬੋਲਿਆ, “ਕੁਛ ਜੰਗਲੀ ਮੁਰਗਿਆਂ ਦਾ ਸ਼ਿਕਾਰ ਕੀਤਾ ਸੀ। ਸਾਹਬ ਬਹਾਦਰ ਸ਼ਿਕਾਰ ਦੇ ਸੌਕੀਨ ਹਨ। ਇਸ ਬਹਾਨੇ ਸਲਾਮ ਕਰਨ ਦਾ ਮੌਕਾ ਮਿਲ ਜਾਵੇਗਾ।”

“ਸ਼ਰਮਾ ਜੀ, ਤੁਸੀਂ ਤਾਂ ਵੈਸ਼ਨੂੰ ਹੋ। ਸ਼ਿਕਾਰ ਦਾ ਸੌਕ ਕਦੋਂ ਤੋਂ ਹੋ ਗਿਆ?” ਗੋਵਰਧਨ ਨੇ ਹੈਰਾਨੀ ਨਾਲ ਪੁੱਛਿਆ।

ਰਾਮ ਸਰੂਪ ਮਸਕਰਾਇਆ ਅਤੇ ਕਰਸੀ ਦੀ ਬਾਂਹ 'ਤੇ ਬੈਠਦਾ ਹੋਇਆ ਬੋਲਿਆ, “ਲਾਲਾ ਜੀ, ਨੌਕਰੀ ਵੀ ਤਾਂ ਕਰਨੀ ਹੈ! ਸ਼ਿਕਾਰ ਹੋਰਨਾਂ ਨੇ ਕੀਤਾ ਹੈ, ਮਾਲ ਮੈਂ ਚੁੱਕਿਆ ਹੈ।” ਕਹਿ ਕੇ ਉਹ ਖਿੜ-ਖਿੜਾ ਕੇ ਹੱਸ ਪਿਆ, “ਡਿਪਟੀ ਸਾਹਬ ਦੇ ਘਰ ਜੰਗਲੀ ਸੂਰ ਪਹੁੰਚਾਇਆ ਹੈ ਤਾਂ ਐਸ ਪੀ ਸਾਹਬ ਦੇ ਘਰ ਜੰਗਲੀ ਮੁਰਗੇ ਤਾਂ ਜਾਣੇ ਹੀ ਚਾਹੀਦੇ ਹਨ।”

ਗੋਵਰਧਨ ਲਾਲ ਵੀ ਹੱਸ ਪਿਆ। ਫਿਰ ਪੁੱਛਿਆ, “ਅੱਜ ਕੱਲ ਤੇਰਾ ਐਸ-ਐਚ-ਓ (ਬੜਾ ਥਾਣੇਦਾਰ) ਕੋਣ ਹੈ?”

“ਮੀਆਂ ਜਗਦੀਪ ਸਿੰਘਾ” ਰਾਮ ਸਰੂਪ ਨੇ ਦੱਸਿਆ।

“ਉਹ ਰੰਗੜ (ਰਾਜਪੂਤ) ਤਾਂ ਉਨਾ ਵਿਚ ਸੀ। ਇਕ ਕੇਸ ਵਿਚ ਮੈਂ ਸੈਸ਼ਨ ਤੋਂ ਉਸ ਦੇ ਖਿਲਾਫ਼ ਸਖਤ ਨੁਕਤਾਚੀਨੀ ਕਰਵਾਈ ਸੀ। ਉਹਦੀ ਤਾਂ ਨੌਕਰੀ ਹੀ ਜਾਣ ਲੱਗੀ ਸੀ।” ਗੋਵਰਧਨ ਨੇ ਮਾਣ ਨਾਲ ਕਿਹਾ।

“ਲਾਲਾ ਜੀ, ਬਹੁਤ ਕੁੱਤਾ ਅਫਸਰ ਹੈ ਉਹ। ਪਰਲੇ ਦਰਜੇ ਦਾ ਬੇਈਮਾਨ ਹੈ। ਸਾਰਾ ਥਾਣਾ ਉਸ ਤੋਂ ਤੰਗ ਹੈ। ... ਉਹ ਉਪਰੋਂ-ਉਪਰੋਂ ਰਿਸਵਤ ਲਈ ਜਾਵੇ, ਕਿਸੇ ਨੂੰ ਕੋਈ ਇਤਤਰਾਜ਼ ਨਹੀਂ। ਪਰ ਉਹ ਤਾਂ ਦਸਤੂਰੀ ਵਿਚ ਵੀ ਹੋਰਾ-ਫੇਰੀ ਕਰਦਾ ਹੈ। ਹਰ ਕਿਸੇ ਦੇ ਬੰਨੇ-ਬੰਨ੍ਹਾਏ ਹਿੱਸੇ ਵਿਚ ਵੀ ਹੋਰਾ-ਫੇਰੀ ਕਰਦਾ ਹੈ। ਚਲੋ, ਇਕ ਨਾ ਇਕ ਦਿਨ ਉਸ ਦੇ ਪਾਪ ਦਾ ਘੜਾ ਫੁੱਟੇਗਾ ਹੀ, ਅਤੇ ਉਹ ਵੀ ਆਪਣੀ ਕਰਨੀ ਦਾ ਫਲ ਭੁਗਤੇਗਾ।”

ਰਾਮ ਸਰੂਪ ਨੇ ਦਾਰਸ਼ਨਿਕ ਭਾਵ ਨਾਲ ਕਿਹਾ ਅਤੇ ਗੋਵਰਧਨ ਨਾਲ ਹੱਥ ਮਿਲਾ ਕੇ ਬਾਹਰ ਚਲੇ ਗਿਆ।

ਰਾਮ ਸਰੂਪ ਦੇ ਜਾਣ ਬਾਅਦ ਬਾਬੂ ਰਾਮ ਨੇ ਦੁਆਰਾ ਕਹਾਣੀ ਸੁਣਾਉਣੀ ਸੂਰ ਕੀਤੀ ਹੀ ਸੀ ਕਿ ਦੋ ਆਦਮੀ ਆ ਗਏ। ਗੋਵਰਧਨ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ। ਅਧੇ ਕੁ ਘੰਟੇ ਬਾਅਦ ਉਹ ਉਠ ਕੇ ਚਲੇ ਗਏ ਤਾਂ ਗੋਵਰਧਨ ਲਾਲ ਉਹਨਾਂ ਵੱਲ ਦੇਖਦਾ ਹੋਇਆ ਬੋਲਿਆ, “ਹੁੰ!”

ਇਹ ਸੋਚ ਕੇ ਕਿ ਗੋਵਰਧਨ ਲਾਲ ਕਹਾਣੀ ਭੁੱਲ ਗਿਆ ਹੋਣਾ, ਬਾਬੂ ਰਾਮ ਸੂਰੂ ਤੋਂ ਕਹਾਣੀ ਸੁਣਾਉਣ ਲੱਗਾ। ਗੋਵਰਧਨ ਲਾਲ ਨੇ ਉਸ ਨੂੰ ਟੋਕ ਦਿੱਤਾ, “ਉਏ ਤੂੰ ਅੱਗੇ ਗੱਲ ਕਰ ... ਕਰਤਾਰ ਨੂੰ ਠਾਕਰ ਅਤੇ ਪਿਆਰੂ ਵਗੈਰਾ ਨੇ ਘੇਰ ਲਿਆ। ਲੋਕ ਤਾਂ ਆਉਂਦੇ ਜਾਂਦੇ ਹੀ ਰਹਿਣਗੇ। ਹਰ ਵਾਰ ਸੂਰੂ ਤੋਂ ਕਹਾਣੀ ਦੱਸਣ ਲੱਗ ਤਾਂ ਬਾਰਾਂ ਸਾਲਾਂ ਵਿਚ ਵੀ ਪੂਰੀ ਨਹੀਂ ਹੋਣੀ।” ਗੋਵਰਧਨ ਲਾਲ ਹੱਸ ਪਿਆ।

ਸਾਰੀ ਕਹਾਣੀ ਸੁਣ ਕੇ ਗੋਵਰਧਨ ਲਾਲ ਸੋਚੀ ਪੈ ਗਿਆ। ਬਚਿੰਤ ਸਿੰਘ ਸਾਹ ਰੋਕੀ ਉਹਨਾਂ ਵੱਲ ਦੇਖ ਰਿਹਾ ਸੀ। ਗੋਵਰਧਨ ਲਾਲ ਨੇ ਲੰਮੀ-ਜਿਹੀ ’ਹੁੰ’ ਕੀਤੀ ਅਤੇ ਲੱਖ ਸਿੰਘ ਨੂੰ ਅਵਾਜ਼ ਮਾਰੀ, “ਕਪੂਰ ਸਿੰਘ ਦੀ ਕਚਹਿਰੀ ਜਾ ਕੇ ਅਹਲਮਦ ਤੋਂ ਟਾਂਡਾ ਉਤਸਤ ਥਾਣੇ ਦੇ ਫੌਜਦਾਰੀ ਕੇਸ ਵਾਲੀ ਐਫ਼-ਆਈ-ਆਰ ਦੀ ਨਕਲ ਲੈ ਕੇ ਆਵੀਂ।”

“ਦੋ ਰੁਪਏ ਦੇ ਦਿਉ।” ਲੱਖ ਸਿੰਘ ਨੇ ਬਚਿੰਤ ਸਿੰਘ ਵੱਲ ਹੱਥ ਵਧਾਉਂਦਿਆਂ ਕਿਹਾ। ਉਸ ਨੇ ਜੇਬ ਦੋਂ ਇਕ ਕਪਤਾ ਕੱਢ ਕੇ ਉਸ ਦੀ ਗੰਢ ਬੋਹਲੀ ਅਤੇ ਦੱਸਾਂ ਦਾ ਨੋਟ ਫੜਾ ਦਿੱਤਾ।

“ਸਰਦਾਰ ਜੀ ਟੁੱਟੇ ਹੋਏ ਦੋ ਰੁਪਏ ਦਿਉ। ਦਸਾਂ ਦਾ ਨੋਟ ਦਿੱਤਾ ਤਾਂ ਅਹਲਮਦ ਪੂਰਾ ਨੋਟ ਹੀ ਰੱਖ ਲਵੇਗਾ।” ਗੋਵਰਧਨ ਲਾਲ ਨੇ ਹੱਸਦਿਆਂ ਕਿਹਾ।

“ਨਹੀਂ ਹੈ ਤਾਂ ਮੈਂ ਦੇਵਾਂ।” ਦਸੋਂਧਾ ਸਿੰਘ ਨੇ ਜੇਬ ਵਿਚੋਂ ਚਾਂਦੀ ਦੇ ਦੋ ਰੁਪਏ ਕੱਢ ਕੇ ਦਿੱਦਿਆਂ ਕਿਹਾ।

ਬੋੜੀ ਹੀ ਦੇਰ ਬਾਅਦ ਲੱਖ ਸਿੰਘ ਨੇ ਕੁੱਝ ਕਾਗਜ਼ਾਤ ਲਿਆ ਕੇ ਗੋਵਰਧਨ ਦੇ ਹੱਥ ਫੜਾ ਦਿੱਤੇ।

“ਪੜ੍ਹ ਕੇ ਸੁਣਾ ਦੋ।” ਗੋਵਰਧਨ ਨੇ ਕਾਗਜ਼ਾਤ ਰਾਮ ਦਿਆਲ ਨੂੰ ਫੜਾਉਂਦਿਆ ਕਿਹਾ।

ਰਾਮ ਦਿਆਲ ਐਫ਼-ਆਈ-ਆਰ ਪੜ੍ਹ ਕੇ ਸੁਣਾਉਣ ਲੱਗ ਤਾਂ ਗੋਵਰਧਨ ਨੇ ਅੱਖਾਂ ਮੀਟ ਲਈਆਂ। ਉਹ ਕੁਰਸੀ 'ਤੇ ਹੀ ਅਧਲੇਟਾ ਜਿਹਾ ਹੋ ਗਿਆ। ਰਾਮ ਦਿਆਲ ਨੇ ਪੂਰੀ ਐਫ਼-ਆਈ ਆਰ ਪੜ੍ਹ ਦਿੱਤੀ ਪਰ ਗੋਵਰਧਨ ਲਾਲ ਉਸੇ ਤਰ੍ਹਾਂ ਪਿਆ ਰਿਹਾ। ਫਿਰ ਉਹ ਉਠਦਾ ਹੋਇਆ ਬਚਿੰਤ ਸਿੰਘ ਵੱਲ ਧਿਆਨ ਨਾਲ ਦੇਖਦਿਆਂ ਬੋਲਿਆ, “ਸਰਦਾਰ ਜੀ, ਜੋ ਵਾਹਿਗੁਰੂ ਨੂੰ ਪਿਆਰਾ ਹੋ ਗਿਆ, ਉਹਨੂੰ ਵਾਪਸ ਲਿਆਉਣਾ ਤਾਂ ਇਨਸਾਨੀ ਤਾਕਤ ਤੋਂ ਬਾਹਰ ਹੈ। ਬਾਕੀ ਜੇ ਠੀਕ ਢੰਗ ਨਾਲ ਪੈਰਵੀ ਕੀਤੀ ਜਾਏ ਤਾਂ ਜਗਤ ਸਿੰਘ ਨੂੰ ਬਰੀ ਕਰਾਇਆ ਜਾ ਸਕਦਾ ਹੈ।”

“ਲਾਲਾ ਜੀ, ਇਸੇ ਕਰਕੇ ਤਾਂ ਤੁਹਾਡੀ ਖਿਲਮਤ ਵਿਚ ਹਾਜ਼ਰ ਹੋਏ ਹਾਂ। ਨਾ ਸਿਰਫ਼ ਜਗਤ ਸਿੰਘ ਨੂੰ ਬਰੀ ਕਰਾਉਣਾ ਹੈ, ਬਲਕਿ ਨੱਥਾ ਸਿੰਘ ਦੇ ਇਕ-ਦੋ ਮੁੰਡੇ ਵੀ ਫਾਰੇ ਲੁਆਉਣੇ ਹਨ।” ਬਚਿੰਤ ਸਿੰਘ ਨੇ ਦਰਿੜ੍ਹੁ ਅਵਾਜ਼ ਵਿਚ ਕਿਹਾ।

“ਲਾਲਾ ਜੀ ਜਗਤ ਸਿੰਘ ਦੀ ਜ਼ਮਾਨਤ ਤਾਂ ਹੋ ਸਕਦੀ ਹੈ ਨਾ ?” ਦਸੋਂਧਾ ਸਿੰਘ ਨੇ ਪੁੱਛਿਆ।

“ਜ਼ਮਾਨਤ ਕਰਾਉਣ ਦੀ ਹਰ ਕੋਸ਼ਿਸ਼ ਕਰਾਂਗੇ। ਪਰ ਇੰਨੀ ਛੇਤੀ ਨਹੀਂ ਹੋਣੀ। ਕਰਾਉਣੀ ਵੀ ਨਹੀਂ ਚਾਹੀਦੀ। ਅਜੇ ਪਹਿਲਾ ਰਿਮਾਂਡ ਹੀ ਚੱਲ ਰਿਹਾ ਹੈ। ਪੁਲੀਸ ਘੱਟ ਤੋਂ ਘੱਟ ਚਾਰ-ਪੰਜ ਰਿਮਾਂਡ ਹੋਰ ਲਵੇਗੀ।” ਕਹਿ ਕੇ ਗੋਵਰਧਨ ਲਾਲ ਨੇ ਪੁੱਛਿਆ, ਜਖਮੀਆਂ ਦੀ ਹਾਲਤ ਕਿਹੋ ਜਿਹੀ ਹੈ? ਕੀ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ?”

“ਹਾਲਤ ਠੀਕ ਨਹੀਂ ਹੈ।” ਬਚਿੰਤ ਸਿੰਘ ਨੇ ਕਿਹਾ।

“ਫਿਰ ਤਾਂ ਪੁਲੀਸ ਡਾਕਟਰੀ ਸਰਟੀਫਿਕੇਟ ਪੇਸ਼ ਕਰਕੇ ਹੀ ਰਿਮਾਂਡ ਲੈ ਲਵੇਗੀ।” ਤੇ ਫਿਰ ਪੁੱਛਿਆ, “ਕੀ ਪੁਲੀਸ ਨੇ ਜਗਤ ਸਿੰਘ ਦਾ ਹਲਫ਼ੀਆ ਬਿਆਨ ਦਰਜ ਕਰ ਲਿਆ ਹੈ?”

“ਮੇਰਾ ਖਿਆਲ ਅਜੇ ਨਹੀਂ।” ਬਚਿੰਤ ਸਿੰਘ ਨੇ ਕਿਹਾ।

“ਹੁੰਡੀ” ਉਹ ਕੁੱਝ ਦੇਰ ਖਮੋਸ਼ ਬੈਠੇ ਰਹੇ। ਗੋਵਰਧਨ ਨੇ ਉਹਨਾਂ ਵੱਲ ਦੇਖਦਿਆਂ ਕਿਹਾ, “ਸਰਦਾਰ ਜੀ, ਤੁਸੀਂ ਫੌਰਨ ਕੋਈ ਚੰਗਾ ਜਿਹਾ ਵਕੀਲ ਕਰ ਲਵੋ।”

“ਲਾਲਾ ਜੀ, ਤੁਹਾਡੇ ਤੋਂ ਚੰਗਾ ਵਕੀਲ ਇਥੇ ਹੋਰ ਕਿਹਤਾ ਹੈ?” ਬਾਬੂ ਰਾਮ ਨੇ ਕਿਹਾ।

“ਇਹ ਤਾਂ ਤੁਹਾਡੀ ਦਯਾ ਹੈ। ਸਾਰੇ ਵਕੀਲ ਚੰਗੇ ਹੀ ਹੁੰਦੇ ਹਨ। ਬਾਕੀ, ਕੁੱਝ ਵਕੀਲਾਂ ’ਤੇ ਭਗਵਾਨ ਦੀ, ਵਾਹਿਗੁਰੂ ਦੀ ਮਿਹਰ ਹੁੰਦੀ ਹੈ।” ਗੋਵਰਧਨ ਲਾਲ ਨੇ ਕਿਹਾ। ਫੇਰ ਗੰਭੀਰ ਹੁੰਦਾ ਬੋਲਿਆ, “ਜਗਤ ਸਿੰਘ ਦੇ ਖਿਲਾਫ਼ ਦਫ਼ਾ 307 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਦਫ਼ਾ ਬਹੁਤ ਸਖ਼ਤ ਹੁੰਦੀ ਹੈ। ਇਸ ਨੂੰ ਬਦਲਾਉਣ ਲਈ ਅਦਾਲਤ ਵਿਚ ਬਹੁਤ ਜ਼ੋਰ ਲਾਉਣਾ ਪੈਂਦਾ ਹੈ। ਜੇ ਨਾ ਬਦਲੇ ਤਾਂ ਚੌਦਾਂ ਸਾਲ ਤੱਕ ਦੀ ਸਜ਼ਾ ਮਾਮੂਲੀ ਗੱਲ ਹੈ।”

ਇਹ ਸੁਣ ਕੇ ਬਚਿੰਤ ਸਿੰਘ ਦਾ ਰੰਗ ਪੀਲਾ ਹੋ ਗਿਆ। ਗੋਵਰਧਨ ਨੇ ਚਿਤਾਵਨੀ ਦਿੰਦਿਆਂ ਕਿਹਾ, “ਕਈ ਵਾਰ ਤਾਂ ਇਹ ਦਫ਼ਾ 302 ਤੋਂ ਵੀ ਜ਼ਿਆਦਾ ਸਖ਼ਤ ਬਣ ਜਾਂਦੀ ਹੈ।” ਬਚਿੰਤ ਸਿੰਘ ਨੂੰ ਠੰਡਾ ਪਸੀਨਾ ਆ ਗਿਆ ਅਤੇ ਉਸ ਦਾ ਸਾਹ ਜਿਵੇਂ ਰੁਕਣ ਲੱਗਾ ਹੋਵੇ।

“ਪਰ ਅਦਾਲਤ ਵਿਚ ਦਫ਼ਾ ਟੁੱਟ ਜਾਵੇ ਤਾਂ ਆਦਮੀ ਸਾਫ਼ ਬਰੀ ਵੀ ਹੋ ਜਾਂਦਾ ਹੈ।”

ਗੋਵਰਧਨ ਲਾਲ ਨੇ ਬਚਿੰਤ ਸਿੰਘ ਵੱਲ ਦੇਖਦਿਆਂ ਕਿਹਾ, “ਇਸ ਲਈ ਮੈਂ ਕਤਲ ਅਤੇ ਇਕਾਦੇ-ਕਤਲ ਦੇ ਕੇਸ ਦੀ ਇਕੋ ਜਿਹੀ ਫੀਸ ਲੈਂਦਾ ਹਾਂ ਅਤੇ ਤੁਹਾਡੇ ਤਾਂ ਦੋ ਕੇਸ ਹਨ। ਇਕ ਤਾਂ ਕਰਤਾਰ ਦੇ ਕਾਤਲਾਂ ਨੂੰ ਫਾਂਸੀ ਲਾਉਣਾ ਅਤੇ ਦੂਜਾ ਜਗਤ ਸਿੰਘ ਨੂੰ ਸਜ਼ਾ ਤੋਂ ਬਚਾਉਣਾ।” ਗੋਵਰਧਨ ਲਾਲ ਨੇ ਸਮਝਾਉਂਦਿਆਂ ਕਿਹਾ, “ਕਿਉਂਕਿ ਤੁਸੀਂ ਮੁਨਸੀ ਰਾਮ ਦਿਆਲ ਦੇ ਭਣੋਈਏ ਨੂੰ ਨਾਲ ਲਿਆਏ ਹੋ, ਇਸ ਲਈ ਮੈਂ ਤੁਹਾਡੇ ਕੋਲੋਂ ਇਕ ਹੀ ਕੇਸ ਦੇ ਪੈਸੇ ਲੈ ਕੇ ਦੋਨੋਂ ਕੇਸ ਲਤ੍ਤੀਗਾ। ਫੀਸ ਤਾਂ ਮੁਨਸੀ ਜੀ ਨੇ ਤੁਹਾਨੂੰ ਦੱਸ ਹੀ ਦਿੱਤੀ ਹੋਣੀ ਹੈ।”

ਬਚਿੰਤ ਸਿੰਘ ਨੇ ਦਸੋਂਧਾ ਸਿੰਘ ਵੱਲ ਦੇਖਿਆ ਅਤੇ ਉਸ ਦੇ ਕੰਨ ਵਿਚ ਬੁੜਬੜਾਇਆ, “ਪੰਜ ਹਜ਼ਾਰ ਫੀਸ ਦੱਸੀ ਸੀ। ਤੂੰ ਗੱਲ ਕਰਕੇ ਦੇਖ ਲੈ।”

ਦਸੋਂਧਾ ਸਿੰਘ ਨੇ ਬੰਧ ਕੇ ਗਲ ਸਾਫ਼ ਕਰਦਿਆਂ ਕਿਹਾ, ’ਲਾਲਾ ਜੀ, ਅਸੀਂ ਗਰੀਬ ਬੰਦੇ ਹਾਂ। ਇੰਨੀ ਫੀਸ ਦੇਣ ਦੀ ਹਿੰਮਤ ਨਹੀਂ ਸਾਡੀ। ਫਿਰ ਵੀ ਜੋ ਤਿਲ-ਭੁੱਲ ਸਾਡੇ ਕੋਲ ਹੈ, ਤੁਹਾਡੇ ਮੋਹਰੇ ਰੱਖ ਦਿੰਦੇ ਹਾਂ।’ ਦਸੋਂਧਾ ਸਿੰਘ ਨੇ ਦੋ ਹਜ਼ਾਰ ਰੁਪਏ ਉਸ ਅੱਗੇ ਰੱਖਦਿਆਂ ਹੱਥ ਜੋੜ ਕੇ ਕਿਹਾ, “ਬਾਕੀ ਹਾੜੀ-ਸਾਉਣੀ ਦੀ ਫਸਲ ਆਉਣ ‘ਤੇ ਤੁਹਾਡੀ ਸੇਵਾ ਕਰਦੇ ਰਹਾਂਗੇ।”

“ਕਿੰਨੇ ਹਨ?” ਗੋਵਰਧਨ ਲਾਲ ਨੇ ਨੋਟ ਟੋਹਦਿਆਂ ਪੁੱਛਿਆ।

“ਦੋ ਹਜ਼ਾਰ ਹਨ।” ਦਸੋਂਧਾ ਸਿੰਘ ਨੇ ਡਰਦਿਆਂ ਜਵਾਬ ਦਿੱਤਾ।

“ਠੀਕ ਹੈ। ਤਿੰਨ ਸੌ ਰੁਪਏ ਹੋਰ ਦੇ ਦਿਉ...ਮੁਨਸੀਆਣਾ।”

ਬਚਿੰਤ ਸਿੰਘ ਨੇ ਤਿੰਨ ਸੌ ਰੁਪਏ ਹੋਰ ਦੇ ਦਿਤੇ ਤਾਂ ਗੋਵਰਧਨ ਲਾਲ ਨੇ ਰਾਮ ਦਿਆਲ ਨੂੰ ਕਿਹਾ। “ਮੁਨਸੀ ਜੀ, ਪੁਲੀਸ ਕਪਤਾਨ ਦੇ ਨਾਂ ’ਤੇ ਇਕ ਚਿੱਠੀ ਲਿਖੋ ਕਿ ਬਾਣਾ ਟਾਂਡਾ ਉਡਮੁਡ ਨੇ ਮੇਰੇ ਮੁਅੱਕਲ, ਮੁਸੱਮੀ ਜਗਤ ਸਿੰਘ ਵਲਦ ਵਸਾਵਾ ਸਿੰਘ ਸਕਨਾ ਕੰਧਾਲਾ ਤਹਿਸੀਲ ਦਸਹਾ ਨੂੰ ਬਿਨਾਂ ਵਜਾਹ ਹਿਰਾਸਤ ਵਿਚ ਰੱਖਿਆ ਹੋਇਆ ਹੈ। ਇਕ ਤਾਂ ਮੇਰੇ ਮੁਅੱਕਲ ਦੇ ਇਕਲੋਤੇ ਜਵਾਨ ਪੁੱਤ ਮੁਸੱਮੀ ਕਰਤਾਰ ਸਿੰਘ ਨੂੰ ਠਾਕਰ ਸਿੰਘ, ਪੰਡਾਰੂ, ਰਾਜੂ ਪਿਸਰਾਨ ਨੌਬਾ ਸਿੰਘ ਵਲਦ ਦਰਬਾਰੀ ਸਕਨਾ ਕੰਧਾਲਾ ਨੇ ਕਤਲ ਕੀਤਾ ਅਤੇ ਜਦ ਮੁਸੱਮੀ ਜਗਤ ਸਿੰਘ ਬਹਮਰਾਹ ਚੰਦ ਸਾਬੀਆਂ ਨਾਲ ਕਰਤਾਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿਚ ਚੁੱਕਣ ਗਏ ਤਾਂ ਮਜ਼ਕੂਰਾ ਵਾਲੇ ਠਾਕਰ ਸਿੰਘ ਹੋਰੀ ਇਹਨਾਂ ’ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਲਿਹਜਾ, ਆਲੀ ਜਨਾਬ ਨੂੰ ਦਰਖਾਸਤ ਹੈ ਕਿ ਮੁਸੱਮੀ ਜਗਤ ਸਿੰਘ ਅਤੇ ਉਸ ਦੇ ਸਾਬੀਆਂ ਨੂੰ ਫੌਰੀ ਰਿਹਾਈ ਦਾ ਹੁਕਮ ਦੇ ਕੇ ਇਨਸਾਫ਼-ਪਰਵਰੀ ਦਾ ਸਬੂਤ ਦੇਣ ਅਤੇ ਬਾਣਾਹਜਾ ਦੇ ਇੰਚਾਰਜ ਨੂੰ ਅਪੀਲ ਕਰਨ ਕਿ ਉਹ ਬੇਗੁਨਾਹ ਮੁਸੱਮੀ ਜਗਤ ਸਿੰਘ ਨੂੰ ਫੌਜਦਾਰੀ ਦੇ ਫਰਜ਼ੀ ਕੇਸ ਵਿਚ ਫਸਾਉਣ ਦੀ ਹਰਗਿਜ਼ ਕੋਸ਼ਨ ਨਾ ਕਰਨਾ।” ਇਹ ਕਹਿੰਦੇ ਹੋ ਗੋਵਰਧਨ ਲਾਲ ਬੋਲਿਆ, “ਚਿੱਠੀ ਬਹੁਤ ਸਖ਼ਤ ਲਿਖੀ ਅਤੇ ਅੱਜ ਹੀ ਬਜ਼ਰਿਆ ਰਜਿਸਟਰੀ ਜ਼ਿਲਾ ਪੁਲੀਸ-ਕਪਤਾਨ ਨੂੰ ਭੇਜ ਦੇਵੀਂ।”

ਚਿੱਠੀ ਦਾ ਮਜ਼ਮੂਨ ਸੁਣ ਕੇ ਬਚਿੰਤ ਸਿੰਘ ਘਬਰਾ ਗਿਆ ਅਤੇ ਹਿਚਕਚਾਉਂਦਾ ਹੋਇਆ ਬੋਲਿਆ, “ਇਸ ਚਿੱਠੀ ਕਾਰਨ ਪੁਲੀਸ ਸਾਡੇ ਨਾਲ ਖੁੰਦਕ ਨਾ ਖਾਣ ਲੱਗ ਜਾਵੇ। ਇਹ ਨਾ ਸੋਚਣ ਕਿ ਅਸੀਂ ਉਹਨਾਂ ਦੀ ਸ਼ਿਕਾਇਤ ਕੀਤੀ ਹੈ।”

“ਦੇਖ ਸਰਦਾਰ, ਮੈਂ ਆਪਣੇ ਕੰਮ ਵਿਚ ਦਖਲ ਪਸੰਦ ਨਹੀਂ ਕਰਦਾ। ਜੇ ਤੈਨੂੰ ਦਖਲ ਦਿੱਤੇ ਬਿਨਾਂ ਕਬਜ਼ ਦੀ ਸ਼ਿਕਾਇਤ ਹੁੰਦੀ ਹੈ ਤਾਂ ਆਪਣੇ ਰੁਪਏ ਚੱਕ ਅਤੇ ਕੋਈ ਹੋਰ ਵਕੀਲ ਕਰ ਲਉ।”

ਗੋਵਰਧਨ ਲਾਲ ਦਾ ਹਾਵ-ਭਾਵ ਦੇਖ ਕੇ ਦਸੋਂਧਾ ਸਿੰਘ ਨੇ ਬਚਿੰਤ ਸਿੰਘ ਨੂੰ ਤਿੱਤਕਿਆ ਅਤੇ ਹੱਥ ਜੋੜਦਾ ਬੋਲਿਆ, “ਲਾਲਾ ਜੀ, ਅਸੀਂ ਤਾਂ ਅਨਪੜ੍ਹ ਜੱਟ ਹਾਂ! ਸਾਡੀ ਅਕਲ ਤਾਂ ਕਾਲੇ ਝੋਟੇ ਤੋਂ ਜ਼ਿਆਦਾ ਨਹੀਂ ਹੁੰਦੀ। ਬਚਿੰਤ ਸਿੰਘ ਤਾਂ ਮੂਰਖ ਹੈ।”

ਕੁੱਝ ਪਲਾਂ ਬਾਅਦ ਗੋਵਰਧਨ ਲਾਲ ਸਾਂਤ ਹੋ ਗਿਆ। ਫਿਰ ਸਮਝਾਉਂਦਾ ਹੋਇਆ ਬੋਲਿਆ, “ਮੈਨੂੰ ਪਤਾ ਹੈ ਕਿ ਇਹ ਚਿੱਠੀ ਸਿੱਧੀ ਰੱਦੀ ਦੀ ਟੋਕਰੀ ਵਿਚ ਜਾਵੇਗੀ। ਪਰ ਇਕ ਸਬੂਤ ਤਾਂ ਬਣਦਾ ਹੈ। ਇਹ ਤਾਂ ਸਾਬੀ ਹੁੰਦਾ ਹੈ ਕਿ ਅਸੀਂ ਕੇਸ ਦਰਜ ਹੁੰਦਿਆਂ ਹੀ ਪੁਲੀਸ ਦੀ ਜ਼ਿਆਦਤੀ ਅਤੇ

ਬੇਇਨਸਾਫ਼ੀ ਦੇ ਖਿਲਾਫ਼ ਅਵਾਜ਼ ਉਠਾਈ ਸੀ। ਤੁਸੀਂ ਨਿਸਚਿਤ ਰਹੋ। ਤੁਹਾਡਾ ਭਾਈ ਮੇਰਾ ਮੁੱਕਲ ਹੈ। ਉਸ ਦਾ ਨਫ਼ਾ-ਨੁਕਸਾਨ ਮੈਂ ਵੀ ਸੋਚਣਾ ਹੈ।”

ਦਸੋਂਧਾ ਸਿੰਘ ਨੇ ਗੱਲ ਦਾ ਰੁੱਖ ਬਦਲਣ ਲਈ ਪੁੱਛਿਆ, “ਲਾਲਾ ਜੀ, ਜਮਾਨਤ ਦੀ ਦਰਖਾਸਤ ਕਦੋਂ ਦੇਣੀ ਹੈ?”

“ਪਹਿਲਾ ਰੀਮਾਂਡ ਤਿੰਨ ਦਿਨਾਂ ਬਾਅਦ ਖਤਮ ਹੋਣਾ ਹੈ। ਕੱਲ ਨੂੰ ਇਲਾਕਾ-ਮਜਿਸਟਰੇਟ ਦੀ ਅਦਾਲਤ ਵਿਚ ਦਰਖਾਸਤ ਜਮ੍ਹਾਂ ਕਰਾ ਦੇਵਾਂਗੇ। ਉਥੋਂ ਰੱਦ ਹੋ ਜਾਵੇਗੀ, ਕਿਉਂਕਿ ਇਹੋ ਜਿਹੇ ਕੇਸ ਦੀ ਜਮਾਨਤ ਮਨਜ਼ੂਰ ਕਰਨਾ ਉਸਦੇ ਅਖਤਿਆਰ ਦੇ ਬਾਹਰ ਹੈ। ਬਾਅਦ ਵਿਚ ਸੈਸ਼ਨ ਦੇ ਜਾਵਾਂਗੇ।”

“ਤਾਂ ਅਸੀਂ ਕੱਲ ਨੂੰ ਆਈਏ?” ਦਸੋਂਧਾ ਸਿੰਘ ਨੇ ਪੁੱਛਿਆ।

“ਕੀ ਕਰੋਗੇ ਆਕੇ? ... ਦਿਹਾੜੀ ਬਰਬਾਦ ਕਰੋਗੇ। ਕਿਰਾਇਆ-ਭਾੜਾ ਖਰਚ ਕਰੋਗੇ। ਪੇਸ਼ੇ ਫਾਲਤੂ ਹਨ ਤਾਂ ਖੂਹ ਵਿਚ ਸੁੱਟ ਦਿਓ। ਗਊਸਾਲਾ ਜਾਂ ਯਤੀਮਖਾਨੇ ਨੂੰ ਦਾਨ ਦੇ ਦਿਓ।” ਗੋਵਰਧਨ ਲਾਲ ਨੇ ਡਾਂਟਿਆਂ ਕਿਹਾ।

“ਆਉਣਾ ਹੀ ਹੈ ਤਾਂ ਪੇਸ਼ੀ ’ਤੇ ਆ ਜਾਇਓ।” ਰਾਮ ਦਿਆਲ ਨੇ ਸੁਝਾਅ ਦਿੱਤਾ।

“ਪੇਸ਼ੀ ’ਤੇ ਵੀ ਆਉਣ ਦੀ ਕੋਈ ਜ਼ਰੂਰਤ ਨਹੀਂ।” ਗੋਵਰਧਨ ਲਾਲ ਨੇ ਸਖਤੀ ਨਾਲ ਕਿਹਾ। ਫਿਰ ਰਾਮ ਦਿਆਲ ਨੂੰ ਝਿੜਕਦਿਆਂ ਕਿਹਾ, “ਮੁਨਸੀ ਜੀ ਕੀ ਕਰਨਗੇ ਇਹ ਉਥੇ ਆ ਕੇ?... ਉਥੇ ਆਉਣ ਨਾਲੋਂ ਚੰਗਾ ਹੈ ਕਿ ਘਰ ਬੈਠੇ ਹੀ ਝੋਟੇ ਚੋਣ।”

ਕੱਝ ਹੋਰ ਲੋਕ ਕਮਰੇ ਵਿਚ ਆ ਵੜੇ। ਉਹਨਾਂ ਵਿਚ ਸਾਰਿਆਂ ਤੋਂ ਮੋਹਰੇ-ਮੋਹਰੇ ਇਕ ਸਜਿਆ-ਧਜਿਆ ਸਰਦਾਰ ਸੀ। ਜਿਸ ਦਾ ਰੋਸ਼ਮੀ ਕੁੜਤਾ ਗੋਡਿਆਂ ਨੂੰ ਛੂਹ ਰਿਹਾ ਸੀ ਅਤੇ ਚਿੱਟੀ ਤਹਿਮਤ ਸੌਂਤੀ ਦੀਆਂ ਅੱਡੀਆਂ ਵਿਚ ਫਸੀ ਹੋਈ ਸੀ। ਦੜੀ ਦਾ ਤਾਜ਼ਾ ਖਿੜਾਬ ਕਮਰੇ ਦੀ ਠੰਡੀ ਰੋਸ਼ਨੀ ਵਿਚ ਵੀ ਚਮਕ ਰਿਹਾ ਸੀ। ਉਸ ਦੀ ਬਗਲ ਵਿਚ ਪਿਸਤੌਲ ਲਟਕ ਰਿਹਾ ਸੀ। ਉਸ ਨੇ ਬੂਹਾ ਲੰਘਦਿਆਂ ਹੀ ਪ੍ਰਸੰਨਤਾ ਨਾਲ ਪੁੱਛਿਆ, “ਲਾਲਾ ਜੀ, ਕਿਹਦੇ ’ਤੇ ਨਰਜ਼ ਹੋ ਰਹੇ ਹੋ?”

“ਆ ਬਈ... ਸਰਵਣ ਸਿੰਘਾਂ! ਅੱਜ ਫੌਜਾਂ ਨੇ ਕਿਧਰ ਨੂੰ ਚੜ੍ਹਾਈ ਕੀਤੀ ਹੈ?”

“ਬਸ, ਤੁਹਾਡੇ ਦਰਸ਼ਨ ਕਰਨ ਆ ਗਏ।” ਸਰਵਣ ਸਿੰਘ ਨੇ ਮੁਨਸੀ ਦੇ ਤਖਤਯੋਸ਼ ਤੇ ਬੈਠਦਿਆਂ ਕਿਹਾ। ਉਸ ਦੇ ਬਾਕੀ ਨਾਲ ਦੇ ਸਾਥੀ ਬੈਚਾਂ ਤੇ ਬੈਠ ਗਏ।

“ਮੁਨਸੀ ਜੀ ਚਾਹ ਮੰਗਵਾਓ। ਪੰਜ ਤਾਂ ਤਿੰਨ, ਅੱਠ ਚਾਹਾਂ, ਅੱਧਾ-ਅੱਧਾ ਸੇਰ ਦੁੱਧ ਵਾਲੀਆਂ।”

“ਲਾਲ ਜੀ ਦਿਨ ਢਲ ਗਿਆ ਹੈ। ਹੁਣ ਚਾਹ ਦਾ ਟਾਈਮ ਨਹੀਂ ਰਿਹਾ।” ਸਰਵਣ ਸਿੰਘ ਨੇ ਹੱਸਦਿਆਂ ਕਿਹਾ, “ਅਸੀਂ ਤਾਂ ਰਤਨ ਦੇ ਢਾਬੇ ’ਤੇ ਹੀ ਜਾਵਾਂਗੇ।... ਕਚਹਿਰੀ ਦੇ ਸਾਹਮਣੇ ਆਬਕਾਰੀ ਦੇ ਠੇਕੇ ’ਤੇ ਘਿਉ ਦਾ ਪੀਪਾ ਰਖਾ ਦਿੱਤਾ ਹੈ। ਉਹ ਤੁਸੀਂ ਮੰਗਵਾ ਲਿਓ।”

“ਮੁਨਸੀ ਜੀ, ਘਿਉ ਦਾ ਪੀਪਾ ਚੁੱਕ ਕੇ ਸਿੱਧਾ ਮਿੱਤਲ ਸਾਹਬ ਦੀ ਕੋਠੀ ਛੱਡ ਆਉਣਾ। ਕੱਲ ਸ਼ਾਮ ਹੀ ਕਲੱਬ ਵਿਚ ਮਿਲੇ ਸਨ। ਘਿਉ ਬਾਰੇ ਪੁੱਛ ਰਹੇ ਸਨ।”

“ਏ-ਫੀ-ਐਮ ਸਾਹਬ ਦੇ... ਅੱਜ ਹੀ ਛੱਡ ਆਵਾਂਗਾ।” ਮੁਨਸੀ ਰਾਮ ਦਿਆਲ ਨੇ ਉੱਤਰ ਦਿੱਤਾ।

“ਹੋਰ, ਪਿੰਡ ਸਭ ਠੀਕ-ਠਾਕ ਹਨ?” ਗੋਵਰਧਨ ਲਾਲ ਨੇ ਸਰਵਣ ਸਿੰਘ ਵੱਲ ਮੁੜਦਿਆਂ ਪੁੱਛਿਆ।

“ਬੱਸ, ਕਲਗੀਵਾਲੇ (ਗੁਰੂ ਗੋਬਿੰਦ ਸਿੰਘ) ਦੀ ਮਿਹਰ ਹੋਵੇ ਅਤੇ ਤੁਹਾਡੇ ਜਿਹੇ ਵਕੀਲ ਦਾ ਪਿੱਠ 'ਤੇ ਹੱਥ ਹੋਵੇ ਤਾਂ ਸਾਡਾ ਨਗਾਰਾ ਤਾਂ ਵਜੇਗਾ ਹੈ। ਮੇਰੇ ਸਾਹਮਣੇ ਤਾਂ ਕੋਈ ਉੱਚਾ ਖੰਘਦਾ ਵੀ ਨਹੀਂ।” ਸਰਵਣ ਸਿੰਘ ਨੇ ਬੜੇ ਮਾਣ ਨਾਲ ਕਿਹਾ। ਫਿਰ ਉਸ ਨੇ ਆਪਣੇ ਇਕ ਸਾਥੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਹ ਬੱਸੀ ਤੋਂ ਮੇਰਾ ਅਜੀਜ਼ ਦਿਲਬਰ ਸਿੰਘ ਹੈ। ਇਹਦਾ ਪਿੰਡ ਵਿਚ ਕਿਸੇ ਨਾਲ ਬੋਲ-ਬੁਲਾਰਾ ਹੋ ਗਿਆ ਹੈ। ਇਕ ਦਿਨ ਉਸ ਦਾ ਮੱਖ (ਮੋਟੀ ਜ਼ਹਰੀਲੀ ਮੱਖੀ) ਝਾੜਨਾ ਹੈ। ਕਿਸੇ ਦਿਨ ਆ ਕੇ ਤੁਹਾਡੇ ਨਾਲ ਸਲਾਹ ਕਰਾਂਗੇ।”

“ਜਦੋਂ ਦਿਲ ਕਰੇ ਆ ਜਾਇਓ, ਤੁਹਾਡਾ ਆਪਣਾ ਘਰ ਹੈ।” ਗੋਵਰਧਨ ਲਾਲ ਨੇ ਉੱਠਦਿਆਂ ਕਿਹਾ ਅਤੇ ਸਰਵਣ ਸਿੰਘ ਦਾ ਹੱਥ ਫਤ ਕੇ ਉਸ ਦੇ ਨਾਲ ਹੀ ਬਾਹਰ ਨਿਕਲ ਗਿਆ।

ਦਸੋਂਧਾ ਸਿੰਘ, ਬਚਿੰਤ ਸਿੰਘ ਅਤੇ ਬਾਬੂ ਰਾਮ ਧਿਆਨ ਨਾਲ ਉਹਨਾਂ ਨੂੰ ਦੇਖਦੇ ਰਹੇ। ਦਸੋਂਧਾ ਸਿੰਘ ਨੇ ਖੁਸ਼ ਅਵਾਜ਼ ਵਿਚ ਕਿਹਾ, “ਬੜਾ ਧੱਕੜ ਅਤੇ ਨਰੋਲ ਜੱਟ ਲਗਦਾ ਹੈ।”

“ਭਾਈਆ ਜੀ।” ਰਾਮ ਦਿਆਲ ਨੇ ਕਿਹਾ, “ਇਹ ਉਹ ਹੀ ਸਰਵਣ ਸਿੰਘ ਹੈ ਜਿਸ ਨੇ ਪੰਜ ਰੂਪਏ ਜੁਰਮਾਨਾ ਨਹੀਂ ਦਿੱਤਾ ਸੀ। ਪਰ ਉਸ ਨੂੰ ਮਾਫ਼ ਕਰਾਉਣ ਲਈ ਪੰਜ ਹਜ਼ਾਰ ਜ਼ਰੂਰ ਖਰਚ ਦਿੱਤਾ ਸੀ।”

“ਅੱਛਾ-ਅੱਛਾ!” ਬਾਬੂ ਰਾਮ ਨੇ ਕਿਹਾ।

“ਉਸੇ ਦਿਨ ਤੋਂ ਲਾਲਾ ਜੀ ਦਾ ਮੁਰੀਦ ਬਣ ਗਿਆ ਹੈ।” ਰਾਮ ਦਿਆਲ ਨੇ ਕਿਹਾ।

“ਮੁਰੀਦ ਤਾਂ ਬਣਨਾ ਹੀ ਸੀ। ਲਾਲਾ ਜੀ ਨੇ ਉਸ ਦਾ ਕੰਮ ਜੋ ਕਰਾ ਦਿੱਤਾ।” ਦਸੋਂਧਾ ਸਿੰਘ ਨੇ ਕਿਹਾ। ਫਿਰ ਹੱਸਦਾ ਹੋਇਆ ਬੋਲਿਆ, “ਅਸੀਂ ਤਾਂ ਉਸ ਦੇ ਪਹਿਲਾਂ ਤੋਂ ਹੀ ਮੁਰੀਦ ਹਾਂ।”

ਗੋਵਰਧਨ ਲਾਲ ਵਾਪਸ ਆ ਗਿਆ ਤਾਂ ਦਸੋਂਧਾ ਸਿੰਘ ਨੇ ਉੱਠਦਿਆਂ ਕਿਹਾ, “ਅੱਛਾ ਲਾਲਾ ਜੀ, ਹੁਣ ਇਜਾਜ਼ਤ ਦਿਓ।”

“ਅੱਛਾ, ਮੈਂ ਤਾਂ ਕਹਿੰਦਾ ਸੀ ਕਿ ਚਾਹ ਪੀ ਕੇ ਜਾਂਦੇ।”

“ਬੱਸ, ਜੋ ਪਏ ਹਾਂ। ਪਹਿਲੀ ਪੀਤੀ ਹੋਈ ਚਾਹ ਅਜੇ ਤੱਕ ਪੇਟ ਵਿਚ ਗੁੜ-ਗੁੜ ਕਰ ਰਹੀ ਹੈ।” ਦਸੋਂਧ ਸਿੰਘ ਨੇ ਹੱਸਦਿਆਂ ਉੱਤਰ ਦਿੱਤਾ।

ਬੂਹੇ ਵਿਚ ਆ ਕੇ ਗੋਵਰਧਨ ਲਾਲ ਨੇ ਸਾਰਿਆਂ ਨਾਲ ਹੱਥ ਮਿਲਾਇਆ ਅਤੇ ਬਚਿੰਤ ਸਿੰਘ ਨੂੰ ਕਿਹਾ, “ਸਰਦਾਰ ਜੀ, ਮੇਰੀਆਂ ਗੱਲਾਂ ਦਾ ਬੁਰਾ ਨਾ ਮਨਾਉਣਾ।” ਫਿਰ ਹੱਸਦਿਆਂ ਕਿਹਾ, ਜੇ ਤੁਹਾਨੂੰ ਜੂਡ (ਬੰਨ) ਕੇ ਨਾ ਰੱਖਿਆ ਜਾਵੇ ਤਾਂ ਤਸੀਂ ਤਾਂ ਗਦਰ ਮਚਾ ਦੇਵੋਂ।”

ਜਦ ਉਹ ਗੋਵਰਧਨ ਲਾਲ ਦੇ ਦਫ਼ਤਰ ਤੋਂ ਬੋੜ੍ਹੀ ਦੂਰ ਆ ਗਏ ਤਾਂ ਬਾਬੂ ਰਾਮ ਨੇ ਪੁੱਛਿਆ, “ਸਰਦਾਰ ਬਚਿੰਤ ਸਿੰਘ ਜੀ, ਵਕੀਲ ਪਸੰਦ ਆਇਆ ਤੁਹਾਨੂੰ?”

“ਬਹੁਤ, ਰੱਜ ਕੇ।” ਬਚਿੰਤ ਸਿੰਘ ਨੇ ਸੰਤੋਖ ਭਰੀ ਅਵਾਜ਼ ਨਾਲ ਕਿਹਾ, “ਜੋ ਆਦਮੀ ਪੁਲੀਸ ਤੋਂ ਨਹੀਂ ਡਰਦਾ... ਬਾਣੇਦਾਰ ਦੀ ਪੁਲੀਸ-ਕਪਤਾਨ ਨੂੰ ਲਿਖ ਕੇ ਸਿਕਾਇਤ ਕਰਦਾ ਹੈ, ਉਹ ਨਰ-ਆਦਮੀ ਹੈ। ... ਉਸ ਨੇ ਜੋ ਚਿੱਠੀ ਲਿਖੀ ਹੈ, ਸੁਣ ਕੇ ਜੀਅ ਖੁਸ਼ ਹੋ ਗਿਆ।” ਬਚਿੰਤ ਸਿੰਘ ਨੇ ਚਟਕਾਰਾ ਲੈ ਕੇ ਕਿਹਾ ਅਤੇ ਉਹ ਬੱਸ ਦੇ ਅੱਡੇ ਵੱਲ ਨੂੰ ਤੁਰ ਪਏ।

ਬਾਬੀ

ਹਾਈਕੋਰਟ ਜਾਣ ਦੇ ਬਾਵਜੂਦ ਵੀ ਜਗਤ ਸਿੰਘ ਦੀ ਜਮਾਨਤ ਨਾ ਹੋ ਸਕੀ। ਸਵਾ ਦੇ ਸਾਲ ਤੱਕ ਮੁਕੱਦਮਾ ਚਲਿਆ। ਇਸ ਸਮੇਂ ਦੌਰਾਨ ਬਚਿੰਤ ਸਿੰਘ ਦੀ ਪਹਿਲਾਂ ਘੋੜੀ, ਫਿਰ ਮੱਝ ਅਤੇ ਬਾਅਦ ਵਿਚ ਚਾਰ ਖੇਤ ਵਿਕ ਗਏ। ਉਸ ਦੇ ਸਿਰ, ਦਾੜ੍ਹੀ ਇਥੋਂ ਤੱਕ ਕਿ ਬਾਹਾਂ ਦੇ ਵਾਲ ਵੀ ਸਫੈਦ ਹੋ ਗਏ। ਕੁੱਝ ਦੰਦ ਅਤੇ ਦਾੜ੍ਹਾਂ ਵੀ ਨਿਕਲ ਗਏ। ਉਹ ਹਰ ਇਕ ਦੋਸਤ ਅਤੇ ਦੁਸ਼ਮਣ ਦਾ ਦੇਣਦਾਰ ਹੋ ਗਿਆ। ਘਰ ਵਿਚ ਚੁੱਲਾ ਵੀ ਕਈ ਵਾਰ ਦਿਨ ਵਿਚ ਇਕ ਵਾਰ ਹੀ ਬਲਦਾ ਅਤੇ ਦੂਜੇ ਵਕਤ ਉਹ ਬਚੀ-ਬਚੀ ਰੋਟੀ ਖਾ ਕੇ ਹੀ ਪਾਣੀ ਪੀ ਲੈਂਦੇ।

ਨੱਥਾ ਸਿੰਘ ਨੇ ਮੁਕੱਦਮੇ 'ਤੇ ਹੱਥ ਘੁੱਟ ਕੇ ਖਰਚ ਕੀਤਾ ਫਿਰ ਵੀ ਉਸ ਦੇ ਦੋ ਖੇਤ ਵਿਕ ਹੀ ਗਏ। ਘਰ ਵਿਚ ਕਲੇਸ਼ ਵੱਧ ਗਿਆ। ਕਮਰ ਦੋਹਰੀ ਹੋ ਗਈ ਅਤੇ ਉਸ ਨੂੰ ਘਰ ਵਿਚ ਤੁਰਨੇ-ਫਿਰਨੇ ਲਈ ਵੀ ਸਹਾਰੇ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ।

ਬਚਿੰਤ ਸਿੰਘ ਅਤੇ ਨੱਥਾ ਸਿੰਘ ਦੇ ਖੇਤ ਅੱਲੋਂ ਹੀ ਦਿਖਾਈ ਦਿੰਦੇ ਸਨ। ਸਿਥੇ ਹੋਰਨਾਂ ਦੀਆਂ ਪੇਲੀਆਂ ਲਹਿਲਹਾਉਂਦੀਆਂ ਸਨ ਉਥੋਂ ਉਹਨਾਂ ਦੇ ਖੇਤਾਂ ਦੀ ਫਸਲ ਬਿਮਾਰੀ ਦੀ ਮਾਰੀ ਲਗਦੀ ਸੀ। ਉਸ ਵਿਚ ਵੀ ਲੋਕਾਂ ਦੇ ਪਸੂ ਮੂੰਹ ਮਾਰ ਜਾਂਦੇ ਸਨ।

ਬਚਿੰਤ ਸਿੰਘ ਕੇਵਲ ਇਕ ਉਮੀਦ ਦੇ ਸਹਾਰੇ ਅਜੇ ਤੱਕ ਉਡਿਆ ਫਿਰਦਾ ਸੀ ਕਿ ਜਗਤ ਸਿੰਘ ਬਰੀ ਹੋ ਜਾਵੇਗਾ ਅਤੇ ਨੱਥਾ ਸਿੰਘ ਦੇ ਘੱਟੋ-ਘੱਟ ਇਕ ਮੁੰਡੇ ਨੂੰ ਤਾਂ ਫਾਂਸੀ ਦੀ ਸਜ਼ਾ ਜ਼ਰੂਰ ਹੋਵੇਗੀ। ਆਪਣੇ ਗਵਾਹਾਂ ਨੂੰ ਪੱਕਾ ਰੱਖਣ ਲਈ ਦੋਨਾਂ ਨੇ ਉਹਨਾਂ ਦੀ ਮੂੰਹ ਮੰਗੀ ਸੇਵਾ ਕੀਤੀ ਸੀ। ਵਕੀਲ ਰਾਹੀਂ, ਮੁਕੱਦਮੇ ਨਾਲ ਸੰਬੰਧਿਤ ਅਫਸਰਾਂ ਅਤੇ ਹੋਰ ਬਹੁਤ ਸਾਰੇ ਕਰਮਚਾਰੀਆਂ ਨੂੰ ਘਿਉ, ਗੁੜ, ਸੱਕਰ, ਸਾਗ ਅਤੇ ਅਨਾਜ ਪਹੁੰਚਾਉਂਦੇ ਰਹੇ।

ਆਖਰਕਾਰ ਫੈਸਲੇ ਦਾ ਦਿਨ ਆ ਗਿਆ। ਦਸੋਂਧ ਸਿੰਘ, ਮੇਲਾ ਸਿੰਘ, ਸਰਦਾਰਾ ਸਿੰਘ ਅਤੇ ਕੁੱਝ ਹੋਰ ਬੰਦਿਆਂ ਨੂੰ ਨਾਲ ਲੈ ਕੇ ਬਚਿੰਤ ਸਿੰਘ ਸਵੇਰੇ ਹੀ ਸੈਸ਼ਨ ਜੱਜ ਦੀ ਅਦਾਲਤ ਵਿਚ ਪਹੁੰਚ ਗਿਆ। ਮੁੱਕਦਮਾ ਜਿੱਤਣ ਦੀ ਖੁਸ਼ੀ ਮਨਾਉਣ ਲਈ ਉਸ ਨੇ ਇਕ ਹੋਰ ਖੇਤ ਗਹਿਣੇ ਰੱਖ ਕੇ ਇਕ ਹਜ਼ਾਰ ਰੁਪਏ ਦਾ ਬੰਦੋਬਸਤ ਵੀ ਕਰ ਲਿਆ ਸੀ।

ਬਚਿੰਤ ਸਿੰਘ ਉੱਪਰੋਂ-ਉੱਪਰੋਂ ਵਿਖਾਵੇਂ ਲਈ ਧੀਰਜ ਰੱਖ ਰਿਹਾ ਸੀ। ਪਰ ਮਨ-ਹੀ ਮਨ ਉਹ ਬਹੁਤ ਹੀ ਬੇਚੈਨ ਸੀ। ਉਸ ਦਾ ਦਿਲ ਢੁੱਬਿਆ ਜਾ ਰਿਹਾ ਸੀ। ਉਹ ਕਦੀ ਆਪਣੀ ਦਾੜ੍ਹੀ ਖੁਰਕਣ ਲਗਦਾ ਤੇ ਕਦੀ ਲੱਤਾਂ।

ਅਦਾਲਤ ਦੇ ਸਾਹਮਣੇ ਇਕ ਰੁੱਖ ਦੇ ਥੱਲੇ ਨੱਥਾ ਸਿੰਘ, ਭਗਵਾਨ ਸਿੰਘ ਅਤੇ ਕੁੱਝ ਹੋਰ ਲੋਕ ਅਲਸਾਏ ਜਿਹੇ ਬੈਠੇ ਸਨ। ਨੱਥਾ ਸਿੰਘ ਦੇ ਸੱਜੇ ਪੈਰ ਦਾ ਅੰਗੂਠਾ ਜੁੱਤੀ ਵਿਚੋਂ ਬਾਹਰ ਝਾਕ ਰਿਹਾ ਸੀ ਅਤੇ ਪੱਗ ਢਿੱਲੀ ਹੋ ਕੇ ਗਰਦਣ 'ਤੇ ਡਿੱਗੀ ਹੋਈ ਸੀ।

ਸਾਫ਼ੇ ਦਸ ਵਜੇ ਜੇਲ ਦੀ ਗੱਡੀ ਅਦਾਲਤ ਦੇ ਵਿਹੜੇ ਵਿਚ ਆਕੇ ਖੜ੍ਹੀ ਹੋਈ ਤਾਂ ਸਾਰੇ ਹੈਰਾਨ ਹੋ ਗਏ। ਸਭ ਤੋਂ ਪਹਿਲਾਂ ਗੱਡੀ ਵਿਚੋਂ ਦੋ ਹਥਿਆਰਬੰਦ ਸਿਪਾਹੀ ਉਤਰੇ। ਫਿਰ ਹੱਥਕੜ੍ਹੀਆਂ ਵਿਚ ਜਕੜੇ ਹੋਏ ਜਗਤ ਸਿੰਘ ਅਤੇ ਜਾਗਰ ਬਾਹਰ ਆਏ। ਸਿਪਾਹੀ ਉਹਨਾਂ ਨੂੰ ਤੁਰੰਤ ਹੀ ਅਦਾਲਤ ਦੇ ਅੰਦਰ ਲੈ ਗਏ। ਕੁੱਝ ਸਮੇਂ ਪਿਛੋਂ ਬੇਤੀਆਂ ਨਾਲ ਬੰਨੇ ਹੋਏ ਠਾਕਰ, ਪਿਆਰੂ ਅਤੇ ਰਾਜੂ ਗੱਡੀ ਵਿਚੋਂ ਬਾਹਰ ਆਏ ਅਤੇ ਦੋ ਸਿਪਾਹੀ ਉਹਨਾਂ ਨੂੰ ਵੀ ਅਦਾਲਤ ਦੇ ਕਮਰੇ ਵਿਚ ਲੈ ਗਏ।

ਬਚਿੰਤ ਸਿੰਘ ਦੇ ਮਨ ਦੀ ਵਿਆਕੁਲਤਾ ਹਰ ਪਲ ਵੱਧ ਰਹੀ ਸੀ। ਜਦ ਉਸ ਨੇ ਲਾਲਾ ਗੋਵਰਧਨ ਲਾਲ ਨੂੰ ਅਦਾਲਤ ਵੱਲ ਆਉਂਦਿਆਂ ਦੇਖਿਆ ਤਾਂ ਉਹ ਕਾਹਲੀ ਨਾਲ ਉਹਦੇ ਵੱਲ ਨੂੰ ਚਲੇ ਗਿਆ। “ਲਾਲਾ ਜੀ ਕੀ ਫੈਸਲਾ ਹੋ ਰਿਹਾ ਹੈ?”

“ਠੀਕ ਹੀ ਹੋਣਾ ਚਾਹੀਦਾ। ... ਬੋੜ੍ਹੀ ਚਿਰ ਵਿਚ ਪਤਾ ਲੱਗ ਜਾਣਾ।” ਲਾਲਾ ਗੋਵਰਧਨ ਲਾਲ ਨੇ ਬੋੜ੍ਹਾ ਰੁਕ-ਰੁਕ ਕੇ ਕਿਹਾ।

ਨੱਥਾ ਸਿੰਘ ਦਾ ਵਕੀਲ ਵੀ ਆ ਗਿਆ ਤਾਂ ਭਗਵਾਨ ਸਿੰਘ ਅਤੇ ਨੱਥਾ ਸਿੰਘ ਉਸ ਕੋਲ ਚਲੇ ਗਏ। ਉਹ ਵੀ ਇਕ ਪਾਸੇ ਖੜ੍ਹੇ ਹੋ ਕੇ ਗੱਲਾਂ ਕਰਦੇ ਰਹੇ।

ਦੋਨੋ ਵਕੀਲ ਬਹੁਤ ਖੁਸ਼ ਸਨ। ਇਕ-ਦੂਜੇ ਨੂੰ ਦੇਖ ਕੇ ਉਹਨਾਂ ਨੇ ਦੂਰ ਤੋਂ ਹੀ ਮੁਸਕਰਾ ਕੇ ਨਮਸਕਾਰ ਕੀਤੀ ਅਤੇ ਫਿਰ ਆਪਣੇ-ਆਪਣੇ ਧੜ੍ਹੇ ਨਾਲ ਗੱਲਾਂ ਕਰਨ ਲੱਗੇ।

ਪੇਸ਼ਕਾਰ ਨੇ ਅਵਾਜ਼ ਦਿੱਤੀ ਤਾਂ ਸਾਰੇ ਅਦਾਲਤ ਦੇ ਅੰਦਰ ਚਲੇ ਗਏ। ਕਟਹਿਰੇ ਵਿਚ ਇਕ ਪਾਸੇ ਜਗਤ ਸਿੰਘ ਅਤੇ ਜਾਗਰ ਖੜ੍ਹੇ ਸਨ ਅਤੇ ਦੂਜੇ ਪਾਸੇ ਠਾਕਰ, ਪਿਆਰੂ ਅਤੇ ਰਾਜੂ ਸਨ। ਦੋਹਾਂ ਧੜ੍ਹਿਆਂ ਦੇ ਵਿਚਕਾਰ ਤਿੰਨ ਸਿਪਾਹੀ ਦੀਵਾਰ ਵਾਂਗ ਖੜ੍ਹੇ ਸਨ।

ਅਦਾਲਤ ਵਿਚ ਦੋਨੋ ਧੜ੍ਹੇ ਅਲੱਗ-ਅਲੱਗ ਖੜ੍ਹੇ ਇਕ ਵਾਰ ਫਿਰ ਗਰਮਜੋਸੀ ਨਾਲ ਗੱਲਾਂ ਕਰਨ ਲੱਗੇ। ਉਹਨਾਂ ਦੀ ਗੱਲ-ਬਾਤ ਨਾਲ ਅਦਾਲਤ ਵਿਚ ਥੋੜ੍ਹਾ ਜਿਹਾ ਰੌਲਾ ਪੈ ਗਿਆ ਸੀ। ਦੋਹਾਂ ਧੜ੍ਹਿਆਂ ਦੇ ਵਕੀਲ, ਸਰਕਾਰੀ ਵਕੀਲ ਅਤੇ ਥਾਣੇਦਾਰ ਚੰਦਰ ਸਿੰਘ ਇਕ ਪਾਸੇ ਅਲੱਗ ਖੜ੍ਹੇ ਹੱਸ-ਹੱਸ ਕੇ ਗੱਲਾਂ ਕਰ ਰਹੇ ਸਨ।

ਅਦਾਲਤ ਦੇ ਹਾਲ-ਕਮਰੇ ਵਿਚ ਪਿਛਲੀ ਕੰਧ ਦੇ ਨਾਲ ਉੱਚਾ ਚਬੂਤਰਾ ਸੀ। ਚਬੂਤਰੇ ਦੇ ਇਕ ਪਾਸੇ ਕਟਹਿਰਾ ਸੀ। ਚਬੂਤਰੇ ਦੇ ਮੋਹਰੇ ਲੱਕੜੀ ਦਾ ਜੰਗਲਾ ਬਣਿਆ ਹੋਇਆ ਸੀ। ਜੰਗਲੇ ਦੇ ਪਿੱਛੇ ਬੜੀ ਮੇਜ਼ ਅਤੇ ਉਸ ਦੇ ਪਿੱਛੇ ਉੱਚੀ ਕੁਰਸੀ ਪਈ ਸੀ। ਪਿਛਲੀ ਦੀਵਾਰ ਵਿਚ ਇਕ ਬੂਹਾ ਸੀ।

ਪੇਸ਼ਕਾਰ ਨੇ ਅਵਾਜ਼ ਦਿੱਤੀ ਅਤੇ ਇਕ ਪੱਲ ਬਾਅਦ ਪਿਛਲਾ ਬੂਹਾ ਖੱਲਿਆ। ਕਾਲਾ ਕੋਟ ਅਤੇ ਚਿੱਟੀ ਪੱਗ ਪਾਈ ਸਰਦਾਰ-ਬਹਾਦਰ ਰਿਪਦੁਮਨ ਸਿੰਘ, ਸੈਸ਼ਨ ਜੱਜ ਨੇ ਚਬੂਤਰੇ 'ਤੇ ਕਦਮ ਰੱਖੇ। ਉਸ ਦੇ ਪਿੱਛੇ-ਪਿੱਛੇ ਤੁਰਲੇਦਾਰ ਚਿੱਟੀ ਪੱਗ, ਚਿੱਟਾ ਚੌਲਾ ਅਤੇ ਕਮਰ ਵਿਚ ਚੌੜੀ ਲਾਲ ਪੇਟੀ ਬੰਨੀ ਜਮਾਂਦਾਰ ਸੀ ਜਿਸ ਨੇ ਦੋਹਾਂ ਹੱਥਾਂ ਵਿਚ ਲੋਹੇ ਦੀ ਸੰਦੂਕੜੀ ਉਠਾਈ ਹੋਈ ਸੀ। ਉਸ ਨੇ ਸੰਦੂਕੜੀ ਮੇਜ਼ ਦੇ ਕੋਨੇ 'ਤੇ ਟਿਕਾ ਦਿੱਤੀ ਅਤੇ ਪਿੱਛੇ ਹੱਟ ਕੇ ਦੀਵਾਰ ਦੇ ਨਾਲ ਜਾ ਖੜ੍ਹਾ ਹੋਇਆ।

ਅਦਾਲਤ ਵਿਚ ਇਕ ਦਮ ਸਨਾਟਾ ਛਾਅ ਗਿਆ। ਦੋਨੋ ਵਕੀਲ ਆਮਣੇ-ਸਾਹਮਣੇ ਖੜ੍ਹੇ ਹੋ ਗਏ। ਸੈਸ਼ਨ ਜੱਜ ਨੇ ਦੋਹਾਂ ਨਾਲ ਕੋਈ ਗੱਲ ਕੀਤੀ। ਫਿਰ ਸੰਦੂਕੜੀ ਵਿਚੋਂ ਇਕ ਫਾਇਲ ਕੱਢ ਕੇ ਪਤੁਨ ਲੱਗਾ।

ਕੇਸ ਦਾ ਪੂਰਾ ਵੇਰਵਾ, ਗਵਾਹਾਂ ਦੇ ਬਿਆਨਾਂ, ਵਕੀਲਾਂ ਦੀਆਂ ਤਫ਼ਤੀਸਾਂ ਸੁਣਾ ਕੇ ਸੈਸ਼ਨ ਜੱਜ ਨੇ ਆਪਣਾ ਫੈਸਲਾ ਦੇ ਦਿੱਤਾ। ਠਾਕਰ ਨੂੰ ਚੌਦਾਂ ਸਾਲ ਕੈਦ ਬਾ-ਮੁਸ਼ਕਲ, ਪਿਆਰੂ ਅਤੇ ਰਾਜੂ ਨੂੰ ਸੈਤ-ਸੈਤ ਸਾਲ ਦੀ ਕੈਦ ਬਾ-ਮੁਸ਼ਕਲ ਅਤੇ ਜਗਤ ਸਿੰਘ ਨੂੰ ਤਿੰਨ ਸਾਲ ਦੀ ਕੈਦ ਬਾ-ਮੁਸ਼ਕਲ ਦਿੱਤੀ ਅਤੇ ਜਾਗਰ ਨੂੰ ਬਰੀ ਕਰ ਦਿੱਤਾ।

ਸੈਸ਼ਨ ਜੱਜ ਫੈਸਲਾ ਸੁਣਾ ਕੇ ਚੇਂਬਰ ਵਿਚ ਚਲਾ ਗਿਆ। ਪੁਲੀਸ ਮੁਜਰਮਾਂ ਨੂੰ ਬਾਹਰ ਲੈ ਆਈ ਅਤੇ ਬੰਦ ਗੱਡੀਆਂ ਵਿਚ ਬੈਠਾ ਕੇ ਜੇਲ ਨੂੰ ਲੈ ਗਏ।

ਬਚਿੰਤ ਸਿੰਘ ਦਾ ਜਿਵੇਂ ਦਿਲ ਬੈਠ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਦੇ ਪੈਰਾਂ ਬੱਲਿਓ ਜਮੀਨ ਦਲ-ਦਲ ਵਾਂਗ ਹੋ ਰਹੀ ਸੀ। ਉਹ ਬਹੁਤ ਨਿਰਾਸ, ਪੈਰ ਘਸੀਟਾ ਅਦਾਲਤ ਤੋਂ ਬਾਹਰ ਨਿਕਲ ਗਿਆ।

ਲਾਲਾ ਗੋਵਰਧਨ ਲਾਲ ਨੇ ਬਚਿੰਤ ਸਿੰਘ ਦੇ ਮੌਚੇ 'ਤੇ ਹੱਥ ਰੱਖਦਿਆਂ ਨਿਮਰ ਅਵਾਜ਼ ਵਿਚ ਕਿਹਾ, “ਸਰਦਾਰ ਬਚਿੰਤ ਸਿੰਘ, ਤੁਸੀਂ ਫੈਸਲਾ ਸੁਣ ਕੇ ਖੁਸ਼ ਨਹੀਂ ਲੱਗ ਰਹੇ?”

“ਲਾਲਾ ਜੀ, ਖੁਸ਼ੀ ਕਿਹੜੀ ਗੱਲ ਦੀ ਮਨਾਵਾਂ? ਸਾਡਾ ਇਕਲੋਤਾ ਮੁੰਡਾ ਵੈਰੀਆਂ ਨੇ ਮਾਰ ਦਿੱਤਾ ਅਤੇ ਉਹ ਛਾਂਸੀ ਤੋਂ ਬੱਚ ਗਏ। ਕਿਹੋ ਜਿਹਾ ਇਨਸਾਫ਼ ਹੈ ਇਹ?”

“ਬੱਚ ਕੀ ਗਏ! ਚੌਦਾਂ ਸਾਲ ਦੀ ਕੈਦ ਤਾਂ ਛਾਂਸੀ ਤੋਂ ਵੀ ਬੁਰੀ ਹੈ। ਠਾਕਰ ਅੱਧਾ ਬੁੱਢਾ ਹੋ ਕੇ ਜੇਲ ਤੋਂ ਬਾਹਰ ਨਿਕਲੇਗਾ। ਲੋਹੇ ਦੇ ਪੁੜਾਂ ਵਾਲੀ ਚੱਕੀ ਪੀਹੇਗਾ।” ਲਾਲਾ ਗੋਵਰਧਨ ਲਾਲ ਨੇ ਕਿਹਾ। ਫਿਰ ਉਸ ਦੇ ਮੌਚਿਆਂ ਨੂੰ ਥਾਪੜਦਾ ਬੋਲਿਆ, “ਜੇ ਤੁਹਾਨੂੰ ਤਸੱਲੀ ਨਹੀਂ ਹੋਈ ਤਾਂ ਆਪਾਂ ਹਾਈਕੋਰਟ ਵਿਚ ਅਧੀਲ ਕਰਾਂਗੇ।”

“ਲਾਲਾ ਜੀ, ਕੋਈ ਛਾਇਦਾ ਨਹੀਂ।” ਬਚਿੰਤ ਸਿੰਘ ਨੇ ਸਿਰ ਹਿਲਾਉਦਿਆਂ ਕਿਹਾ, “ਸੈਸ਼ਨ ਵਿਚ ਮੁਕੱਦਮਾ ਲੜਦਿਆਂ-ਲੜਦਿਆਂ ਜਮੀਨ-ਜਾਇਦਾਦ ਵਿਕ ਗਈ। ਹਾਈਕੋਰਟ ਵਿਚ ਗਿਆ ਤਾਂ ਆਪਣੀ ਜਾਨ ਵੀ ਵੇਚਣੀ ਪਵੇਗੀ।”

“ਸਰਦਾਰ ਬਚਿੰਤ ਸਿੰਘ, ਤੇਰਾ ਇਕ ਆਦਮੀ ਤਾਂ ਬਰੀ ਹੋ ਗਿਆ। ਦੂਜਾ ਛਾਈ ਸਾਲ ਦੀ ਕੈਦ ਕੱਟ ਕੇ ਆ ਜਾਵੇਗਾ। ਤੈਨੂੰ ਇਸ ਦੀ ਵੀ ਖੁਸ਼ੀ ਨਹੀਂ?” ਲਾਲਾ ਗੋਵਰਧਨ ਲਾਲ ਨੇ ਪੁੱਛਿਆ।

“ਲਾਲਾ ਜੀ, ਮੇਰੇ ਦੋਨੋ ਆਦਮੀ ਦਸ-ਦਸ ਸਾਲ ਲਈ ਬੱਡ ਜਾਂਦੇ ਤਾਂ ਮੈਨੂੰ ਰੱਤੀ ਭਰ ਵੀ ਅਫਸੋਸ ਨਾ ਹੁੰਦਾ, ਪਰ ਨੱਥਾ ਸਿੰਘ ਦਾ ਘੱਟੋ-ਘੱਟ ਇਕ ਮੁੰਡਾ ਛਾਂਸੀ ਜ਼ਰੂਰ ਲਗਦਾ। ਮੇਰੀ ਤਰ੍ਹਾਂ ਉਹ ਵੀ ਆਪਣੇ ਮੁੰਡੇ ਦੀ ਅਰਥੀ ਆਪਣੇ ਮੌਚਿਆਂ 'ਤੇ ਉਠਾਉਂਦਾ, ਆਪਣੇ ਹੱਥੀਂ ਉਸ ਦੀ ਚਿਤਾ ਨੂੰ ਅੱਗ ਲਾਉਂਦਾ ਤਾਂ ਮੈਨੂੰ ਤਸੱਲੀ ਹੁੰਦੀ, ਮਨ ਖੁਸ਼ ਹੁੰਦਾ।” ਬਚਿੰਤ ਸਿੰਘ ਨੇ ਤਲਖ ਅਵਾਜ਼ ਵਿਚ ਕਿਹਾ।

ਲਾਲਾ ਗੋਵਰਧਨ ਲਾਲ ਚੁੱਪ ਹੋ ਗਿਆ। ਉਹ ਚੁੱਪ ਕੀਤੇ ਹੌਲੀ-ਹੌਲੀ ਤੁਰਦੇ ਰਹੇ। ਲਾਲਾ ਗੋਵਰਧਨ ਲਾਲ ਰੁਕ ਗਿਆ ਅਤੇ ਬਚਿੰਤ ਸਿੰਘ ਨੂੰ ਵੀ ਮੌਚੇ ਤੋਂ ਫੜ ਕੇ ਰੋਕਿਆਂ ਬੋਲਿਆ, “ਤੇਰਾ ਜਿਹੜਾ ਆਦਮੀ ਬਰੀ ਹੋਇਆ ਹੈ ਉਸ ਨੂੰ ਜੇਲ ਵਿਚੋਂ ਕਢਵਾਉਣਾ ਹੈ ਕਿ ਨਹੀਂ?”

“ਜ਼ਰੂਰ ਕਢਵਾਉਣਾ ਹੈ।” ਬਚਿੰਤ ਸਿੰਘ ਨੇ ਜਵਾਬ ਦਿੱਤਾ।

“ਇਹਦੇ ਲਈ ਫੈਸਲੇ ਦੀ ਨਕਲ ਜ਼ਰੂਰੀ ਹੈ। ਅਦਾਲਤ ਤੋਂ ਆਰਡਰ ਵੀ ਲੈਣਾ ਹੈ।” ਲਾਲਾ ਗੋਵਰਧਨ ਲਾਲ ਨੇ ਸਮਝਾਇਆ, “ਜੇ ਇਹ ਅਦਾਲਤ ਤੋਂ ਛੱਡ ਦਿੱਤਾ ਤਾਂ ਉਹਨਾਂ ਨੇ ਪੰਜ-ਸੱਤ ਦਿਨ ਲਾ ਦੇਣੇ ਹਨ। ਕੁੱਝ ਦੇ-ਦੁਆ ਕੇ ਹੱਥੋ-ਹੱਥੀਂ ਆਰਡਰ ਲਏ ਜਾ ਸਕਦੇ ਹਨ। ਸਾਮ ਤੱਕ ਆਦਮੀ ਘਰ ਪਹੁੰਚ ਜਾਵੇਗਾ।”

“ਜੈਲਦਾਰਾ, ਕਰ ਹਿੰਮਤ। ਪਾ ਆ ਬੁਰਕੀ ਇਨ੍ਹਾਂ ਕੁੱਡਿਆਂ ਨੂੰ ਵੀ।” ਬਚਿੰਤ ਸਿੰਘ ਨੇ ਨਫਰਤ ਨਾਲ ਕਿਹਾ।

ਦਸੋਂਧਾ ਸਿੰਘ ਅਤੇ ਸਰਦਾਰਾ ਸਿੰਘ ਲਾਲਾ ਗੋਵਰਧਨ ਲਾਲ ਦੇ ਨਾਲ ਅਦਾਲਤ ਵੱਲ ਨੂੰ ਮੁਤ ਗਏ। ਬਚਿੰਤ ਸਿੰਘ, ਮੇਲਾ ਸਿੰਘ ਅਤੇ ਹੋਰ ਲੋਕ ਇਕ ਦੱਖਤ ਦੇ ਹੇਠ ਬੈਠ ਗਏ। ਮੇਲਾ ਸਿੰਘ ਅੱਖਾਂ ਬੰਦ ਕਰਕੇ ਪਾਠ ਕਰਨ ਲੱਗ ਅਤੇ ਬਚਿੰਤ ਸਿੰਘ ਬਾਂਹ ਨਾਲ ਮੂੰਹ ਢੱਕ ਕੇ ਘਾਹ ’ਤੇ ਲੰਮਾ ਲੈ ਗਿਆ।

ਅਦਾਲਤ ਤੋਂ ਜਾਗਰ ਦੀ ਰਿਹਾਈ ਦਾ ਆਰਡਰ ਲੈ ਕੇ ਉਹ ਜੇਲ ਵੱਲ ਚਲੇ ਗਏ। ਬਚਿੰਤ ਸਿੰਘ ਹੋਰ ਬੰਦਿਆਂ ਦੇ ਨਾਲ ਜੇਲ ਦੇ ਸਦਰ ਦਰਵਾਜ਼ੇ ਦੇ ਬਾਹਰ ਬੈਠ ਗਿਆ। ਦਸੋਂਧਾ ਸਿੰਘ ਅੰਦਰ ਚਲਾ ਗਿਆ।

ਅੱਧੇ ਘੰਟੇ ਦੇ ਬਾਅਦ ਉਹ ਵਾਪਸ ਆ ਗਿਆ। ਉਸ ਨੂੰ ਦੇਖ ਕੇ ਬਚਿੰਤ ਸਿੰਘ ਵੀ ਉੱਠ ਬੈਠਾ। ਦਸੋਂਧਾ ਸਿੰਘ ਉਸ ਦੇ ਨੇੜੇ ਬੈਠਦਾ ਹੋਇਆ ਬੋਲਿਆ, “ਅਜੇ ਹੋਰ ਟੈਮ ਲੱਗ ਜਾਣਾ ਹੈ। ਜਾਗਰ ਜੇਲ ਦੇ ਅਫਸਰਾਂ ਦੇ ਘਰੀਂ ਪਾਸੂਆਂ ਨੂੰ ਪੱਠੇ ਪਾਉਣ ਗਿਆ ਹੋਇਆ ਹੈ। ਘੰਟੇ ਕੁ ਬਾਅਦ ਆਵੇਗਾ।”

ਉਹ ਉਦਾਸ ਅਤੇ ਅਲਸਾਏ ਹੋਏ ਕਦੀ ਲੰਮੇ ਪੈ ਜਾਂਦੇ, ਕਦੀ ਉੱਠ ਕੇ ਬੈਠ ਜਾਂਦੇ। ਬਚਿੰਤ ਸਿੰਘ ਦੀਆਂ ਅੱਖਾਂ ਜਿਵੇਂ ਹੋਰ ਵੀ ਛੋਟੀਆਂ ਹੋ ਗਈਆਂ ਸਨ ਅਤੇ ਅੰਦਰ ਧੱਸ ਗਈਆਂ ਸਨ। ਉਹ ਲਗਤਾਰ ਚਿੰਤਾ ਵਿਚ ਢੁਬਿਆ ਹੋਇਆ ਸੀ।

ਜਾਗਰ ਦੀ ‘ਸੱਤ ਸ੍ਰੀ ਅਕਾਲ’ ਦਾ ਉਸ ਨੇ ਗਰਮਜੋਸੀ ਨਾਲ ਜਵਾਬ ਦਿੱਤਾ ਅਤੇ ਪ੍ਰਸੰਨਤਾ ਨਾਲ ਉਸ ਦੀ ਪਿੱਠ ਬਾਪੜਦਾ ਬੋਲਿਆ, “ਸੁਣਾ ਜਾਗਰਾ, ਖੁਸ਼ ਹੈ?”

“ਮੈਂ ਤਾਂ ਖੁਸ਼ ਹੀ ਹਾਂ...ਛੋਟਾ ਸਰਦਾਰ ਡੋਲ ਜਾਵੇਗਾ।” ਫਿਰ ਉਹ ਉਦਾਸ ਜਿਹਾ ਹੋ ਕੇ ਬੋਲਿਆ, “ਛੋਟਾ ਸਰਦਾਰ ਰੋ ਰਿਹਾ ਸੀ। ਬਹਿਰਾਮ ਪੁਰੀਆ ਸੁਰਜੀਤ ਸਿੰਘ ਉਸ ਨੂੰ ਹੋਸਲਾ ਦੇ ਰਿਹਾ ਸੀ। ਜਦ ਮੈਂ ਆਇਆ ਤਾਂ ਕੁੱਝ ਸੰਭਲ ਗਿਆ ਸੀ।”

ਬਚਿੰਤ ਸਿੰਘ ਦੀ ਉਦਾਸੀ ਹੋਰ ਵੀ ਗਹਿਰੀ ਹੋ ਗਈ। ਉਸ ਦਾ ਸਰੀਰ ਕੰਬਣ ਲੱਗ ਤਾਂ ਦਸੋਂਧਾ ਸਿੰਘ ਨੇ ਉਸ ਦੇ ਮੌਚੇ ’ਤੇ ਹੱਥ ਚੱਖਿਆ ਅਤੇ ਹੌਲੀ-ਹੌਲੀ ਘੁੱਟਣ ਲੱਗਾ। ਬਚਿੰਤ ਸਿੰਘ ਛੁੱਟ ਪਿਆ, “ਜੈਲਦਾਰਾ, ਮੈਂ ਹਾਰ ਗਿਆ...ਕਿਹੜਾ ਮੂੰਹ ਲੈ ਕੇ ਪਿੰਡ ਜਾਓਂਗਾ?”

ਮੇਲਾ ਸਿੰਘ ਉਸ ਦਾ ਹੱਥ ਫੜ ਕੇ ਨਰਮੀ ਨਾਲ ਬੋਲਿਆ, “ਬਚਿੰਤ ਸਿੰਅਂ, ਹੋਸਲਾ ਰੱਖ। ਇਸ ਨੂੰ ਵੀ ਵਾਹਿਗੁਰੂ ਦਾ ਭਾਣਾ ਸਮਝਕੇ ਸੀਸ ਨਿਵਾਦੇ।”

“ਓ, ਵਾਹਿਗੁਰੂ ਦੇ ਸਾਰੇ ਭਾਣੇ ਮੇਰੇ ਲਈ ਹੀ ਰਹਿ ਗਏ ਹਨ। ਬਾਕੀ ਇੰਨੀ ਦੁਨੀਆਂ ਪਈ ਹੈ ਉਹਨਾਂ ’ਤੇ ਇਹੋ ਜਿਹੇ ਭਾਣੇ ਕਿਉਂ ਨਹੀਂ ਵਰਤਦੇ?” ਬਚਿੰਤ ਸਿੰਘ ਚੀਕਾਂ ਮਾਰਨ ਲੱਗਾ।

ਦਸੋਂਧਾ ਸਿੰਘ ਨੇ ਉਸ ਨੂੰ ਆਪਣੀ ਬਗਲ ਵਿਚ ਲੈ ਲਿਆ।

“ਜੈਲਦਾਰਾ, ਮੈਂ ਤੇਰਾ ਬਹੁਤ ਦੇਣਦਾਰ ਹਾਂ। ਜਿਸ ਤਰ੍ਹਾਂ ਤੂੰ ਮੇਰਾ ਸਾਥ ਨਿਭਾਇਆ ਹੈ, ਇਕ ਮਾਂ-ਜਾਏ ਵੀ ਨਹੀਂ ਨਿਭਾਉਂਦੇ।” ਬਚਿੰਤ ਸਿੰਘ ਬਹੁਤ ਭਾਵਕ ਹੋ ਕੇ ਬੋਲਿਆ।

“ਨੰਬਰਦਾਰਾ, ਗਮ ਨਾ ਕਰ! ਮਨ ਨੂੰ ਤਕਤਾ ਰੱਖ।” ਦਸੋਂਧਾ ਸਿੰਘ ਨੇ ਉਸ ਦੀ ਪਿੱਠ ਬੱਪਸਥਾਉਂਦਿਆਂ ਕਿਹਾ।

ਸੂਰਜ ਛਿਧੇ ’ਤੇ ਉਹ ਪਿੰਡ ਪਹੁੰਚ ਗਏ। ਜਾਗਰ ਆਪਣੇ ਘਰ ਹੋ ਕੇ ਬਚਿੰਤ ਸਿੰਘ ਦੇ ਤਬੇਲੇ ਪਹੁੰਚ ਗਿਆ।

“ਜਸਵੰਤ ਕੋਰੇ, ਜਾਗਰ ਨੂੰ ਹਰ ਰੋਜ਼ ਦੁੱਧ ਦਿਆ ਕਰ। ਜੇਲ ਵਿਚ ਬੂਰੇ ਦੇ ਮਨ ਖਾ-ਖਾ ਕੇ ਕਮਜ਼ੋਰ ਹੋ ਗਿਆ ਹੈ।”

ਬਚਿੰਤ ਸਿੰਘ ਅਤੇ ਜਸਵੰਤ ਕੋਰ ਚੀਕਾਂ ਨੂੰ ਆਪਣੇ ਸੀਨੇ ਵਿਚ ਦਬਾ ਕੇ ਅਤੇ ਹੰਝਾਂ ਨੂੰ ਅੱਖਾਂ ਵਿਚ ਰੋਕੀ ਰਾਤ ਦੇ ਤੀਸਰੇ ਪਹਿਰ ਤੱਕ ਜਾਗਰ ਨਾਲ ਜਗਤ ਸਿੰਘ ਦੇ ਬਾਰੇ ਗੱਲਾਂ ਕਰਦੇ ਰਹੇ।

ਤੇਈ

ਨੇਕ-ਚਲਣੀ ਦੇ ਕਾਰਨ ਜਗਤ ਸਿੰਘ ਦੀ ਸਜ਼ਾ ਦੇ ਛੇ ਮਹੀਨੇ ਘੱਟ ਹੋ ਗਏ ਸਨ। ਇਸ ਲਈ ਢਾਈ ਸਾਲਾਂ ਬਾਅਦ ਹੀ ਉਸ ਨੂੰ ਜੇਲ ਤੋਂ ਰਿਹਾਈ ਮਿਲ ਗਈ। ਉਹ ਬੁੱਝਾ ਦਿਖਾਈ ਦੇਣ ਲੱਗ ਪਿਆ ਸੀ। ਸਰੀਰ ਸੁੱਕ ਗਿਆ ਸੀ ਅਤੇ ਉਸ ਟਹਿਣੀ ਵਰਗਾ ਲਗਦਾ ਸੀ ਜੋ ਕੱਚੀ ਅਤੇ ਹਰੀ ਹੀ ਸੱਕ ਜਾਵੇ। ਚਿਹਰੇ 'ਤੇ ਹਲਕੀਆਂ-ਹਲਕੀਆਂ ਭੁਰਤੀਆਂ ਪੈ ਗਈਆਂ ਸਨ। ਸਿਰ ਅਤੇ ਦਾੜੀ ਦੇ ਸੰਘਣੇ ਵਾਲ ਝੜ ਗਏ ਸਨ। ਸਿਰ ਵਿਚ ਇਕ ਗੱਲ ਅਤੇ ਲੰਮਾ ਨਿਸ਼ਾਨ ਸੀ, ਜਿਥੇ ਵਾਲ ਬਿਲਕੁਲ ਨਹੀਂ ਸਨ।

ਜਦ ਉਹ ਘਰ ਪਹੁੰਚਾ ਤਾਂ ਉਸ ਨੂੰ ਦੇਖਣ ਲਈ ਸਾਰਾ ਪਿੰਡ ਉਸੱਡ ਆਇਆ। ਕਰਤਾਰ ਨੂੰ ਮਰਿਆਂ ਪੰਜ ਸਾਲ ਹੋ ਚੁੱਕੇ ਸਨ ਪਰ ਫਿਰ ਵੀ ਸਭ ਨੇ ਉਸ ਕੌਲ ਅਫਸੋਸ ਕੀਤਾ।

ਜਗਤ ਸਿੰਘ ਖਮੋਸ ਥੈਠਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਕਦੀ ਉਹ ਸਿਰ ਝੁਕਾ ਲੈਂਦਾ, ਕਦੀ ਖਲਾਅ ਨੂੰ ਘੂਰਨ ਲਗਦਾ। ਉਹ ਬਹੁਤੇ ਸਵਾਲਾਂ ਦਾ ਜਵਾਬ ਹੂੰ-ਹਾਂ ਵਿਚ ਬਹੁਤ ਹੀ ਸੰਖੇਪ ਜਿਹਾ ਦਿੰਦਾ।

ਜਗਤ ਸਿੰਘ ਦੇ ਆਉਣ ਨਾਲ ਘਰ ਦਾ ਸੁਨਪਣ ਘੱਟਣ ਦੀ ਜਗ੍ਹਾ ਹੋਰ ਵੀ ਵੱਧ ਗਿਆ। ਉਹ ਆਪਸ ਵਿਚ ਬਹੁਤ ਘੱਟ ਗੱਲ ਕਰਦੇ ਸਨ। ਹਰ ਸਮੇਂ ਆਪਣੀ-ਆਪਣੀ ਸੋਚ ਵਿਚ ਢੁੱਬੇ ਰਹਿੰਦੇ। ਪੰਜ ਸਾਲਾਂ ਵਿਚ ਨਾ ਤਾਂ ਮਕਾਨ ਦੀ ਕੋਈ ਲਿਪਾਈ ਹੋਈ ਨਾ ਕੋਈ ਮੁੰਮਤਾ। ਜਿਹੜੀ ਚੀਜ਼ ਟੁੱਟ ਜਾਂਦੀ ਉਹ ਉਸ ਹੀ ਹਾਲਤ ਵਿਚ ਪਈ ਰਹਿੰਦੀ। ਉਹ ਗੋਡਿਆਂ 'ਤੇ ਹੱਥ ਰੱਖ ਕੇ ਉਠਦੇ, ਮਰੇ-ਮਰੇ ਜਿਹੇ ਘੰਸਦੇ ਰਹਿੰਦੇ ਅਤੇ ਛੋਟੇ-ਮੋਟੇ ਕੰਮ ਨਿਪਟਾ ਕੇ ਫਿਰ ਆਪਣੀ-ਆਪਣੀ ਸੋਚ ਵਿਚ ਢੁੱਬ ਜਾਂਦੇ। ਉਹਨਾਂ ਨੇ ਖੇਤੀ ਜਾਗਰ ਅਤੇ ਛਿੱਬੂ ਤੇ ਛੱਡ ਦਿੱਤੀ ਸੀ। ਉਹ ਖੇਤਾਂ ਵਿਚ ਲਕੀਰਾਂ ਖਿੱਚ ਕੇ ਬੀਅ ਬੀਜ ਦਿੰਦੇ। ਜਿਹੇ ਜਿਹੀ ਵੀ ਚੰਗੀ-ਮਾੜੀ ਫਸਲ ਹੋ ਜਾਂਦੀ ਉਹ ਉਸ ਨਾਲ ਹੀ ਸੰਤੁਸ਼ਟ ਰਹਿੰਦੇ।

ਜਸਵੰਤ ਕੌਰ ਹਰ ਵੇਲੇ ਨਿਦਾਲ ਜਿਹੀ ਰਹਿੰਦੀ। ਉਸ ਦਾ ਸਾਰਾ ਸਰੀਰ ਕੱਚੀ ਫਿਨਸੀ ਵਾਂਗ ਚੀਜ਼ਾਂ ਮਾਰਦਾ ਰਹਿੰਦਾ। ਉਹ ਆਪਣਾ ਬਹੁਤਾ ਸਮਾਂ ਗੁਰਦੁਆਰੇ ਸੇਵਾ ਕਰਨ ਅਤੇ ਨਾਮ ਜਪਣ ਵਿਚ ਬਿਤਾਉਂਦੀ। ਬੋਧੇ ਨੂੰ ਬਹੁਤਾ ਸਮਾਂ ਉਹ ਆਪਣੇ ਕੌਲ ਹੀ ਰੱਖਦੀ। ਕਈ ਵਾਰ ਰਾਤ ਨੂੰ ਵੀ ਉਸ ਨੂੰ ਆਪਣੇ ਘਰ ਵਾਪਸ ਨਾ ਜਾਣ ਦਿੰਦੀ ਅਤੇ ਆਪਣੇ ਕੌਲ ਹੀ ਸੌਣ ਲਈ ਕਿਹੜੀ।

ਜਸਵੰਤ ਕੌਰ ਗੁਰਦੁਆਰੇ ਮੱਥਾ ਟੇਕ ਕੇ ਅਤੇ ਸੇਵਾ ਕਰਾਕੇ ਡਿੱਗਦੀ- ਢਾਹਿੰਦੀ ਮੁੜਕੇ ਆ ਰਹੀ ਸੀ। ਬੋਧੇ ਉਸ ਦੇ ਪਿੱਛੇ-ਪਿੱਛੇ ਪੈਰ ਘਸੀਟਦੀ ਜਾ ਰਹੀ ਸੀ। ਬਹੁਤੇ ਲੋਕ ਖੇਤਾਂ ਵਿਚ ਕੰਮ ਕਰ ਰਹੇ ਸਨ। ਬਾਬੂ, ਪੌਹਲੀ ਅਤੇ ਹੋਰ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਕੱਢ ਰਹੇ ਸਨ।

ਜਸਵੰਤ ਕੌਰ ਉਸ ਜਗ੍ਹਾ ਆ ਕੇ ਰੁਕ ਗਈ, ਜਿਥੇ ਉਹਨਾਂ ਦੇ ਖੇਤਾਂ ਨੂੰ ਰਾਹ ਜਾਂਦਾ ਸੀ। ਉਹ ਪਿੱਛੇ ਨੂੰ ਮੁੜਦੀ ਹੋਈ ਬੋਲੀ, “ਬੋਧੇ, ਚੱਲ ਅੱਜ ਆਪਣੇ ਖੇਤ ਹੀ ਦੇਖ ਆਈਏ। ਮੈਂ ਤਾਂ ਬਹੁਤ ਦਿਨਾਂ ਦੀ ਇਧਰ ਆਈ ਹੀ ਨਹੀਂ।”

“ਚੱਲ ਬੀਬੀ, ਦੇਖ ਲੈਂਦੇ ਹਾਂ।” ਬੋਧੇ ਨੇ ਖੇਤਾਂ ਨੂੰ ਜਾਣ ਵਾਲੇ ਰਾਹ ਵੱਲ ਮੁੜਦਿਆਂ ਕਿਹਾ।

ਜਸਵੰਤ ਕੌਰ ਆਪਣੇ ਖੇਤ ਦੇ ਬੰਨੇ 'ਤੇ ਰੁਕ ਗਈ। ਬੋਧੇ ਨੇ ਸਰਸਰੀ ਜਿਹੀ ਨਜ਼ਰ ਮਾਰੀ ਅਤੇ ਬੱਲੇ ਦਾ ਬੁੱਲ ਘੁੱਟ ਕੇ ਸਿਰ ਹਿਲਾਉਂਦਿਆਂ ਬੋਲੀ, “ਬੀਬੀ, ਫਸਲ ਤਾਂ ਖਰਾਬ ਹੀ ਹੈ। ਆਲੇ-ਦੁਆਲੇ ਦੇ ਬੇਤਾਂ, ਖੇਤ ਕਿਵੇਂ ਲਹਿਰਾ ਰਹੇ ਹਨ।”

“ਹੂੰ।” ਜਸਵੰਤ ਕੌਰ ਨੇ ਅਵਾਜ਼ ਲਟਕਾ ਕੇ ਕਿਹਾ, “ਬਿਨ੍ਹਾਂ ਖਸਮ (ਮਾਲਕ) ਖੇਤੀ ਇਹੋ-ਜਿਹੀ ਹੀ ਹੋਣੀ ਹੈ।”

ਜਸਵੰਤ ਕੌਰ ਨੇ ਖੇਤਾਂ ਨੂੰ ਦੂਰ-ਦੂਰ ਤੱਕ ਦੇਖਿਆ। ਆਲੇ-ਦੁਆਲੇ ਦੇ ਖੇਤਾਂ ਦੇ ਮੁਕਾਬਲੇ ਫਸਲ ਮਾੜੀ ਹੀ ਸੀ। ਉਸ ਨੇ ਨੰਡੀ ਆਹ ਭਰੀ ਅਤੇ ਖੇਤ ਵਿਚ ਵੜ੍ਹ ਗਈ। ਕਣਕ ਦੇ ਬੂਟੇ ਛੋਟੇ ਸਨ ਅਤੇ ਬਹੁਤੇ ਹਰੇ ਨਹੀਂ ਸਨ। ਫਸਲ ਸੰਘਣੀ ਵੀ ਨਹੀਂ ਸੀ। ਖੇਤ ਵਿਚ ਕਣਕ ਦੇ ਨਾਲ-ਨਾਲ ਸਰੋਂ ਅਤੇ ਛੋਲਿਆਂ ਦੇ ਵੀ ਬੂਟੇ ਸਨ। ਬਾਬੂ ਅਤੇ ਪੌਹਲੀ ਦੀ ਭਰਮਾਰ ਸੀ।

ਜਸਵੰਤ ਕੌਰ ਨੇ ਛੋਲਿਆਂ ਦਾ ਇਕ ਬੂਟਾ ਉਖਾਤ ਲਿਆ ਅਤੇ ਦਾਣੇ ਕੱਢ ਕੇ ਦੇਖਣ ਲੱਗੀ। ਕੱਚੇ ਦਾਣੇ ਸਤਮਾਹੇ ਬੱਚੇ ਦੀ ਤਰ੍ਹਾਂ ਬਰੀਕ ਅਤੇ ਕਮਜ਼ੋਰ ਸਨ। ਉਹ ਉਦਾਸ ਹੋ ਗਈ ਅਤੇ ਨਿਰਾਸ਼ਾ ਭਰੀ ਅਵਾਜ਼ ਵਿਚ ਬੋਲੀ, “ਕਰਤਾਰ ਜੀਦਾ ਸੀ ਤਾਂ ਇਹਨਾਂ ਹੀ ਖੇਤਾਂ ਵਿਚ ਇੰਨੀ ਸੰਘਣੀ ਫਸਲ ਹੁੰਦੀ ਸੀ ਕਿ ਵਿਚੀ ਲੰਘਣਾ ਮੁਸ਼ਕਲ ਹੁੰਦਾ ਸੀ।”

ਉਹ ਖੇਤ ਦੇ ਵਿਚਕਾਰ ਜਾ ਕੇ ਰੁਕ ਗਈ। ਜਸਵੰਤ ਕੌਰ ਨੂੰ ਖੇਤ ਦੇ ਖੰਜੇ ਵਿਚ ਇਕ ਸਿਰ ਦਿਖਾਈ ਦਿੱਤਾ, ਜਿਵੇਂ ਕੋਈ ਲੁਕ ਕੇ ਬੈਠਾ ਹੋਵੇ। ਉਹ ਪਹਿਲਾਂ ਤਾਂ ਘਬਰਾ ਗਈ। ਫਿਰ ਹੋਸਲਾ ਕਰਕੇ ਅਵਾਜ਼ ਦਿੱਤੀ, “ਕੋਣ ਹੈ ਖੇਤ ਵਿਚ ?”

ਸੇਰੂ ਧੁਨਕੇ ਦੀ ਤੀਵੀਂ ਰੱਤੋਂ ਉਠ ਕੇ ਦੰਦ ਦਿਖਾਉਂਦੀ ਬੋਲੀ, “ਬੀਬੀ ਮੈਂ ਹਾਂ।”

“ਤੂੰ ਇਥੇ ਕੀ ਕਰਦੀ ਅਂ?” ਜਸਵੰਤ ਕੌਰ ਨੇ ਉਹਨਾਂ ਵੱਲ ਵੱਧਦਿਆਂ ਪੁੱਛਿਆ।

“ਮੈਂ ਬੋਡੂ ਸਾਗ ਤੋੜਨ ਆਈ ਸੀ।” ਰੱਤੋਂ ਨੇ ਉੱਤਰ ਦਿੱਤਾ।

“ਇਸ ਖੇਤ ਵਿਚ ਤਾਂ ਪਹਿਲਾਂ ਹੀ ਫਸਲ ਬੋਡੀ ਹੈ। ਉੱਪਰੋਂ ਤੂੰ ਸਾਗ ਤੋੜ ਰਹੀ ਹੈ।”

ਜਸਵੰਤ ਕੌਰ ਉਸ ਦੇ ਕੌਲ ਚਲੇ ਗਈ ਅਤੇ ਸਾਗ ਦੇ ਨਾਲ ਛੋਲਿਆਂ ਦੇ ਬਹੁਤ ਸਾਰੇ ਬੂਟੇ ਦੇਖ ਕੇ ਗੁਸ਼ੇਲੀ ਅਵਾਜ਼ ਵਿਚ ਬੋਲੀ, “ਆਹ ਸਾਗ ਹੈ?” ਉਸ ਨੇ ਛੋਲਿਆਂ ਦੇ ਬੂਟਿਆਂ ਵੱਲ ਸੰਕੇਤ ਕਰਦਿਆਂ ਪੁੱਛਿਆ।

“ਬੀਬੀ, ਚਾਰ ਬੂਟੇ ਉਖਾੜ ਲਏ ਤਾਂ ਕੀ ਕਹਿਰ ਹੋ ਗਿਆ!” ਰੱਤੇ ਨੇ ਵੀ ਤਲਖ ਅਵਾਜ਼ ਵਿਚ ਕਿਹਾ।

“ਸਿਰਮੁਨੀਏ, ਆਹ ਚਾਰ ਬੂਟੇ ਹਨ?” ਜਸਵੰਤ ਕੌਰ ਉੱਚੀ ਅਵਾਜ਼ ਵਿਚ ਡਾਂਟਣ ਲੱਗੀ।

ਰੱਤੇ ਸਾਗ ਅਤੇ ਛੋਲਿਆਂ ਦੇ ਬੂਟੇ ਚਾਦਰ ਵਿਚ ਬੰਨ੍ਹ ਕੇ ਪਿੱਠ ਉਤੇ ਲਟਕਾਈ, ਬੁੜ-ਬੁੜ ਕਰਦੀ ਖੇਤ ਵਿਚੋਂ ਬਾਹਰ ਨਿਕਲ ਗਈ। ਜਸਵੰਤ ਕੌਰ ਕੁੱਝ ਪਲ ਖੜ੍ਹੀ ਬੋਲਦੀ ਰਹੀ ਅਤੇ ਫਿਰ ਵਾਪਸ ਆ ਗਈ। ਜਸਵੰਤ ਕੌਰ ਅਤੇ ਰੱਤੇ ਦੀਆਂ ਅਵਾਜ਼ਾਂ ਸੁਣ ਕੇ ਆਲੇ-ਦਾਅਲੇ ਖੇਤਾਂ ਵਿਚ ਸਾਗ ਤੇਤ ਰਹੀਆਂ ਔਰਤਾਂ ਕੰਮ ਵਿਚੇ ਛੱਡ ਕੇ ਉਹਨਾਂ ਵੱਲ ਦੇਖਣ ਲੱਗੀਆਂ।

“ਰੱਤੇ, ਕੀ ਹੋਇਆ ?” ਇਕ ਔਰਤ ਨੇ ਪੁੱਛਿਆ।

“ਚਾਰ ਬੂਟੇ ਛੋਲਿਆਂ ਦੇ ਤੋੜ ਲਏ ਤਾਂ ਉਸ ਦੇ ਢਿੱਡ ਵਿਚ ਸੂਲ ਹੋਣ ਲੱਗ ਪਿਆ।” ਰੱਤੇ ਨੇ ਕਿਹਾ।

“ਕੌਣ ਹੈ ?” ਉਸ ਔਰਤ ਨੇ ਜਸਵੰਤ ਕੌਰ ਨੂੰ ਪਿੱਠ ਤੋਂ ਪਹਿਚਾਨਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ।

“ਔਂਤਰਿਆਂ (ਨਿਰਸੰਤਾਨ) ਦੀ ਜਸਵੰਤ ਕੌਰ,” ਰੱਤੇ ਨੇ ਨੱਕ ਚੜ੍ਹਾਉਦਿਆਂ ਨਫਰਤ ਨਾਲ ਕਿਹਾ, “ਰੱਬ ਨੇ ਇਨੀ ਬੜੀ ਸਜ਼ਾ ਦਿੱਤੀ ਹੈ, ਹੰਕਾਰ ਅਜੇ ਵੀ ਨਹੀਂ ਟੁੱਟਾ। ਜਦ ਮਰੇ ਤਾਂ ਖੇਤ ਛਾਡੀ ਤੇ ਰੱਖ ਕੇ ਨਾਲ ਲੈ ਜਾਵੇ।”

ਜਸਵੰਤ ਕੌਰ ਨੇ ਸੁਣਿਆ ਤਾਂ ਅੱਗ ਭਬਕਾ ਹੋ ਗਈ। ਉਹ ਰੁਕ ਗਈ ਤੇ ਪਿੱਛੇ ਮੁੜ ਕੇ ਦੇਖਣ ਲੱਗੀ। ਪਰ ਅਗਲੇ ਹੀ ਪਲ ਉਸ ਦੇ ਕ੍ਰੋਧ ਨੂੰ ਬੇਬਸੀ ਨੇ ਦਬਾ ਦਿੱਤਾ। ਉਸ ਦੀਆਂ ਅੱਖਾਂ ਵਿਚ ਹੰਡੂ ਆ ਗਏ ਕਿ ਕੰਮੀ, ਜੋ ਉਸ ਨੂੰ ਦੇਖਦਿਆਂ ਹੀ ਰਾਹ ਛੱਡ ਦਿੰਦੇ ਸਨ, ਅੱਜ ਉਹਨਾਂ ਦੀਆਂ ਹੀ ਤੀਵੀਆਂ ਉਸ ਦੇ ਮੂੰਹ ਨੂੰ ਆਉਂਦੀਆਂ ਹਨ।

ਜਸਵੰਤ ਕੌਰ ਜਦ ਘਰ ਪਹੁੰਚੀ ਤਾਂ ਬਚਿੰਤ ਸਿੰਘ ਵਿਹੜੇ ਦੇ ਇਕ ਕੋਨੇ ਵਿਚ ਮੰਜੇ ’ਤੇ ਲੰਮਾ ਪਿਆ ਸੀ। ਜਗਤ ਸਿੰਘ ਪਸੂਆਂ ਦੀ ਖੁਰਲੀ ਕੋਲ ਮੰਜੇ ’ਤੇ ਬੇਸੂਧ ਜਿਹਾ ਪਿਆ ਸੀ।

ਦੋਹਾਂ ਨੇ ਗਰਦਣ ਚੁੱਕ ਕੇ ਇਕ ਪਲ ਲਈ ਜਸਵੰਤ ਕੌਰ ਵੱਲ ਦੇਖਿਆ ਅਤੇ ਫਿਰ ਲੰਮੇ ਪੈ ਗਏ। ਜਸਵੰਤ ਕੌਰ ਵੀ ਦਲਾਨ ਵਿਚ ਥੰਮ (ਖੰਭੇ) ਦੇ ਸਹਾਰੇ ਅਧਲੇਟੀ ਜਿਹੀ ਹੋ ਗਈ ਅਤੇ ਅੱਖਾਂ ਮੀਟ ਲਈਆਂ।

“ਕਰਤਾਰ ਜੀਦਾ ਹੁੰਦਾ ਤਾਂ ਰੱਤੇ ਸਿਰਮੁਨੀ ਨੂੰ ਉਥੇ ਹੀ ਜਮੀਨ ਵਿਚ ਗੱਡ ਦਿੱਦਾ,” ਇਹ ਸੋਚ ਕੇ ਜਸਵੰਤ ਕੌਰ ਰੋ ਪਈ। ਮੋਟੇ-ਮੋਟੇ ਹੰਡੂ ਉਸ ਦੀਆਂ ਗੱਲਾਂ ਤੋਂ ਵਹਿ ਕੇ ਠੋਡੀ ਅਤੇ ਗਲ ਨੂੰ ਤਰ ਕਰਨ ਲੱਗੇ। ਭਰੀਆਂ ਅੱਖਾਂ ਨਾਲ ਉਹ ਕਦੀ ਬਚਿੰਤ ਸਿੰਘ ਵੱਲ ਦੇਖਦੀ ਅਤੇ ਕਦੀ ਜਗਤ ਸਿੰਘ ਵੱਲ। ਪਰ ਦੋਨੋਂ ਉਸ ਦੀਆਂ ਸਿਸਕੀਆਂ ਤੋਂ ਬੇਪ੍ਰਵਾਹ ਆਪਣੇ-ਆਪਣੇ ਮੰਜਿਆਂ ’ਤੇ ਉੱਘਦੇ ਰਹੇ। ਹੌਲੀ-ਹੌਲੀ ਜਸਵੰਤ ਕੌਰ ਦੇ ਹੰਡੂ ਥੰਮ ਗਏ ਅਤੇ ਉਹ ਵੀ ਉੱਘਣ ਲੱਗੀ।

ਬਚਿੰਤ ਸਿੰਘ, ਜਗਤ ਸਿੰਘ ਅਤੇ ਜਸਵੰਤ ਕੌਰ ਆਪਣੇ-ਆਪਣੇ ਵਿਚਾਰਾਂ ਵਿਚ ਛੁੱਥੇ ਉੱਘ ਰਹੇ ਸੀ ਕਿ ਅਚਾਨਕ ਹੀ ਪਿਛਵਾਤਿਉਂ ਆ ਰਹੀਆਂ ਉੱਚੀ-ਉੱਚੀ ਅਵਾਜ਼ਾਂ ਨੇ ਉਹਨਾਂ ਨੂੰ ਚੌਂਕਾ ਦਿੱਤਾ। ਉਹ ਤਿੰਨੇ ਸੁਚੇਤ ਹੋ ਗਏ ਅਤੇ ਕੰਨ ਲਾ ਕੇ ਸੁਣਨ ਲੱਗੇ। ਇਹ ਰਲੀਆਂ ਸਿਲੀਆਂ ਅਵਾਜ਼ਾਂ ਸਰਦਾਰਾ ਸਿੰਘ, ਉਸ ਦੀ ਪਤਨੀ ਜਾਗਿੰਦਰ ਕੌਰ, ਮੇਲਾ ਸਿੰਘ ਅਤੇ ਉਸ ਦੀ ਪਤਨੀ ਬੇਬੇ ਰਤਨ ਕੌਰ ਦੀਆਂ ਸਨ।

ਬਚਿੰਤ ਸਿੰਘ ਅਤੇ ਜਗਤ ਸਿੰਘ ਆਪਣੇ-ਆਪਣੇ ਮੰਜੇ ’ਤੇ ਬੈਠ ਗਏ। ਜਸਵੰਤ ਕੌਰ ਉਠ ਕੇ ਪਿਛਲੇ ਬੂਹੇ ਨਾਲ ਕੰਨ ਲਾ ਕੇ ਉਨ੍ਹਾਂ ਅਵਾਜ਼ਾਂ ਨੂੰ ਸੁਣਨ ਲੱਗੀ।

“ਸਰਦਾਰਾ ਸਿੰਘ, ਮੈਂ ਤਾਂ ਤੇਰਾ ਹੀ ਭਲਾ ਸੋਚਿਆ ਸੀ।” ਮੇਲਾ ਸਿੰਘ ਦੀ ਅਵਾਜ਼ ਆਈ।

“ਓਹ ਤਾਇਆ, ਤੂੰ ਅਤੇ ਮੇਰਾ ਭਲਾ ਸੋਚੋ?” ਸਰਦਾਰਾ ਸਿੰਘ ਨੇ ਨਫਰਤ ਭਰੀ ਉੱਚੀ ਅਵਾਜ਼ ਵਿਚ ਕਿਹਾ, “ਤੂੰ ਤਾਂ ਮੇਰੀਆਂ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ। ਇਹ ਮੇਰੇ ਹਿੱਤ ਵਿਚ ਸੋਚਿਆ ਸੀ ਕਿ ਭਾਬੀ ਜਸਵੰਤ ਕੌਰ ਦੀ ਗੋਦ ਵਿਚ ਆਪਣਾ ਪੋਤਾ ਦੇਣਾ ਚਾਹੁੰਦਾ ਸੀ ਤਾਂ ਕਿ ਬਚਿੰਤ ਸਿੰਘ ਅਤੇ ਜਗਤ ਸਿੰਘ ਭਾਅ ਦੀ ਸਾਰੀ ਜਾਇਦਾਦ ਤੂੰ ਸੰਭਾਲ ਸਕੇ।”

ਇਹ ਸੁਣ ਕੇ ਮੇਲਾ ਸਿੰਘ ਚਕਰਾ ਜਿਹਾ ਗਿਆ। ਉਸ ਨੂੰ ਕੋਈ ਜਵਾਬ ਨਾ ਸੱਝਾ। ਸਰਦਾਰਾ ਸਿੰਘ ਉਸ ਦਾ ਮੂੰਹ ਚਿਤਾਉਂਦਾ ਫਿਰ ਬੋਲਿਆ, “ਤਾਇਆ, ਸਰਮ ਕਰ! ਤੇਰੇ ਪੈਰ ਕਬਰ ਵਿਚ ਲਟਕ ਰਹੇ ਹਨ। ਪਰ ਲਾਲਚ ਇੰਨਾ ਹੈ ਕਿ ਸਾਰੀ ਖੁਦਾਈ ਸਮੇਟ ਕੇ ਪੈਰ ਥੱਲੇ ਦਬਾਉਣੀ ਚਾਹੁੰਦਾ ਹੈ।”

ਉਹ ਇਕ ਦੂਸਰੇ ਨਾਲ ਝਗੜਨ ਲੱਗੇ। ਲੋਕਾਂ ਨੇ ਮਾਮਲਾ ਵੱਧਦਾ ਦੇਖਿਆ ਤਾਂ ਵਿਚ-ਬਚਾਅ ਕਰਨ ਲੱਗੇ। ਦੋਹਾਂ ਨੂੰ ਫੜ ਕੇ ਪਿੱਛੇ ਲੈ ਗਏ। ਲੇਕਿਨ ਜਾਗਿੰਦਰ ਕੌਰ ਅਪਣੇ ਬੂਹੇ ਤੋਂ ਗਲੀ ਵਿਚ ਆ ਗਈ ਅਤੇ ਹੱਥ ਲਹਿਰਾਉਂਦੀ ਬੋਲੀ, “ਬੇਬੇ, ਲੋਕ ਤੇਰਾ ਨਾਮ-ਜਾਪ ਦੇਖਦੇ ਹਨ, ਮੈਂ ਤੇਰੇ ਮਨ ਦਾ ਖੋਟ ਦੇਖਦੀ ਹਾਂ। ਮਰਨ ਪਹਿਰ ਬੈਠੀ ਹੈਂ ਪਰ ਲਾਲਚ ਇੰਨਾ ਕਿ ਆਸਮਾਨ ਤੋਂ ਤਾਰੇ ਤੇਤ ਕੇ ਝੋਲੀ ਭਰਨਾ ਚਾਹੁੰਦੀ ਹੈਂ। ਇਕ ਪਾਸੇ ਜਸਵੰਤ ਕੌਰ ਨੂੰ ਨਾਮ ਜਾਪ ਦੀ ਮਾਲਾ ਦਿੰਦੀ ਏਂ, ਦੂਜੇ ਪਾਸੇ ਸੁੱਖਾਂ ਸੁੱਖਦੀ ਏਂ ਕਿ ਉਹ ਔਂਤਰੀ ਮਰੇ ਤਾਂ ਗੁਰਦੁਆਰੇ ਚਾਲੀ ਦਿਨ ਸੇਵਾ ਕਰੂੰਗੀ।”

ਜਗਿੰਦਰ ਕੋਰੇ, ਆਪਣੀ ਝੋਲੀ ਵਿਚ ਵੀ ਝਾਕ ਕੇ ਦੇਖਾ। ਜਿਥੇ ਖੋਟ ਹੀ ਖੋਟ ਹਨ। ਕਰਤਾਰ ਮਰਿਆ ਤਾਂ ਸਿਆਪਾ ਇਸ ਤਰ੍ਹਾਂ ਕਰਦੀ ਸੀ ਜਿਵੇਂ ਕਿ ਤੇਰਾ ਆਪਣਾ ਪੁੱਤ ਮਰਿਆ ਹੋਵੇ। ਪਰ ਘਰ ਜਾ ਕੇ ਪਿਉ ਦੀ ਚੂਰੀ ਖਾਂਦੀ ਸੀ। ਹੁਣ ਜਾਦੂ-ਟੂਣੇ ਕਰ ਰਹੀ ਅੰ। ਜਸਵੰਤ ਕੌਰ ਨੂੰ ਤਵੀਤ ਘੋਲ ਕੇ ਪਿਲਾਉਣਾ ਚਾਹੁੰਦੀ ਅੰ।” ਬੇਬੇ ਰਤਨ ਕੌਰ ਚੀਕੀ।

ਜਗਿੰਦਰ ਕੌਰ ਅਤੇ ਬੇਬੇ ਰਤਨ ਕੌਰ ਦੇ ਵਿਚਕਾਰ ਕੁੱਝ ਦੇਰ ਤਕਰਾਰ ਚਲਦੀ ਰਹੀ। ਫਿਰ ਲੋਕਾਂ ਨੇ ਵਿਚ ਪੈ ਕੇ ਉਹਨਾਂ ਨੂੰ ਚੁਪ ਕਰਾ ਦਿੱਤਾ।

ਜਸਵੰਤ ਕੌਰ ਦਰਵਾਜ਼ੇ ਤੋਂ ਪਰੇ ਹੱਟ ਗਈ। ਰੱਤੋ, ਸਰਦਾਰਾ ਸਿੰਘ, ਮੇਲਾ ਸਿੰਘ, ਜਗਿੰਦਰ ਕੌਰ ਅਤੇ ਬੇਬੇ ਰਤਨ ਕੌਰ ਦੀਆਂ ਗੱਲਾਂ ਉਸ ਦੇ ਰੋਮ-ਰੋਮ ਨੂੰ ਤੜਫਾ ਰਹੀਆਂ ਸਨ। ਇਹ ਖਿਆਲ ਆਉਂਦਿਆਂ ਹੀ ਕਿ ਇਹਨਾਂ ਸਾਰੀਆਂ ਗੱਲਾਂ ਦਾ ਇਕੋ-ਇਕ ਕਾਰਨ ਉਹ ਆਪ ਹੀ ਹੈ, ਤਾਂ ਜਸਵੰਤ ਕੌਰ ਤੜਫਾ ਉਠੀ। ਕਰਤਾਰ ਵੀ ਉਸ ਦੇ ਕਾਰਨ ਹੀ ਮਰਿਆ ਹੈ। ਇਹ ਸੋਚ, ਗਲ ਵਿਚ ਆਈ ਚੀਕ ਨੂੰ ਦਬਾਉਣ ਲਈ ਉਹ ਮੰਹ ਵਿਚ ਕੱਪੜਾ ਤੁੰਨ ਕੇ ਕੌਨੜੀ ਵਿਚ ਵੜ੍ਹ ਗਈ। ਉਸਨੇ ਬੁਹਾ ਅੰਦਰੋਂ ਬੰਦ ਕਰ ਲਿਆ ਅਤੇ ਕੋਨੇ ਵਿਚ ਮੰਹ ਛਿਪਾ ਕੇ ਵਿਲਕ-ਵਿਲਕ ਕੇ ਰੋਣ ਲੱਗੀ। ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦਾ ਪੂਰਾ ਜੀਵਨ ਪੂੰਮ ਗਿਆ। ਇਹ ਸੋਚ ਕੇ ਉਸ ਦੇ ਹੰਝੂ ਰੋਕਿਆਂ ਨਹੀਂ ਰੁਕਦੇ ਸਨ ਕਿ ਉਸ ਨੂੰ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਕੋਈ ਸੁੱਖ ਨਹੀਂ ਮਿਲਿਆ। ਸੁੱਖ ਦੀ ਤਲਾਸ਼ ਵਿਚ ਉਠਾਇਆ ਹਰ ਕਦਮ ਉਸ ਲਈ ਹੋਰ ਵੀ ਬੜੀਆਂ ਮੁਸ਼ਕਲਾਂ ਦਾ ਕਾਰਨ ਬਣਿਆ।

ਬਚਪਨ ਵਿਚ ਮਾਂ ਦੀ ਮੌਤ, ਮਤਰੇਈ ਮਾਂ ਦੀਆਂ ਝਿੜਕਾਂ, ਦਾਦੀ ਦਾ ਚੋਰੀ-ਛਿਪੇ ਪਿਆਰ-ਦੁਲਾਰ, ਵਿਆਹ ਲਈ ਰੱਖੀਆਂ ਸੁੱਖ ਦੀਆਂ ਆਸਾਂ ਅਤੇ ਵਿਆਹ ਤੋਂ ਸਾਲ ਬਾਅਦ ਹੀ ਪਤੀ ਦੀ ਮੌਤ ਕਰਕੇ ਸਭ ਕੁੱਝ ਖਤਮ। ਇਕ ਸਾਲ ਤੱਕ ਆਪਣੀ ਸਰੋਂ ਦੇ ਫੁੱਲਾਂ ਵਰਗੀ ਮਹਿਕਦੀ ਜਵਾਨੀ ਨੂੰ ਗੁਰਦੁਆਰੇ ਦੀਆਂ ਦਹਿਲੀਜ਼ਾਂ 'ਤੇ ਨੱਕ ਰਗਤ-ਰਗਤ ਅਤੇ ਗੁਰੂ ਗਰੰਥ ਸਾਹਿਬ ਦਾ ਲਗਾਤਾਰ ਪਾਠ ਕਰਨ ਦੇ ਯਤਨ ਅਤੇ ਫਿਰ ਬਚਿੰਤ ਸਿੰਘ ਦੀਆਂ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਨਿਰੰਤਰ ਨਿਹਾਰਦੀਆਂ ਹੋਈਆਂ ਅੱਖਾਂ ਨੇ ਇਹ ਸਾਧਨਾ ਵੀ ਭੰਗ ਕਰ ਦਿੱਤੀ। ਉਹ ਸੁੱਖ ਦੀ ਤਲਾਸ਼ ਵਿਚ ਉਸ ਦੇ ਘਰ ਪਹੁੰਚੀ ਤਾਂ ਉਸ ਨੇ ਆਪਣੀ ਬਸਾਏ ਆਪਣੇ ਛੋਟੇ ਭਰਾ ਨੂੰ ਪੇਸ਼ ਕਰ ਦਿੱਤੀ, ਕਿਉਂਕਿ ਉਹ ਆਪਣੇ ਨਾਲ ਆਪਣੇ ਮਰੇ ਪਤੀ ਦੀ ਜਾਇਦਾਦ ਨਹੀਂ ਲਿਆਈ ਸੀ। ਤਨ-ਮਨ ਨਾਲ ਇਕ ਘਰ ਛੱਡ ਦੇਣ ਦੇ ਬਾਅਦ ਫਿਰ ਵਾਪਸ ਜਾਣਾ ਮੁਸ਼ਕਲ ਹੀ ਨਹੀਂ ਅਨੈਤਿਕ ਵੀ ਸੀ। ਬਚਿੰਤ ਸਿੰਘ ਦਾ ਦਰ ਅਤੇ ਪੇਸ਼ਕਸ਼ ਨੂੰ ਵਾਹਿਗੁਰੂ ਦਾ ਭਾਣਾ ਤੇ ਮਿਹਰ ਸਮਝ ਕੇ ਕਬੂਲ ਕਰ ਲਿਆ।

ਜਸਵੰਤ ਕੌਰ ਦੇ ਦਿਮਾਗ ਵਿਚ ਇਹ ਗੱਲ ਜੜ੍ਹ ਵਾਲੇ ਛੋਤੇ ਦੀ ਤਰ੍ਹਾਂ ਅਟਕ ਗਈ ਕਿ ਸ਼ਰੀਕ ਉਸ ਦੀ ਜਾਇਦਾਦ 'ਤੇ ਹੁਣ ਤੋਂ ਹੀ ਨਜ਼ਰਾਂ ਟਿਕਾਈ ਬੈਠੇ ਹਨ।

“ਮੇਰੇ...ਵਾਹਿਗੁਰੂ ਨੇ ਕਰਤਾਰ ਨੂੰ ਖੋਲ ਲਿਆ ਤਾਂ ਕੀ ਹੋਇਆ! ਉਸ ਦਾ ਬਾਧ ਅਤੇ ਤਾਇਆ ਤਾਂ ਜੀਦੇ ਹਨ। ਉਹਨਾਂ ਨੂੰ ਔਂਤਰੇ ਨਹੀਂ ਬਣਨ ਦੇਵਾਂਗੀ। ਉਹਨਾਂ ਦੀ ਜਾਇਦਾਦ ਦੇ ਹੱਕਦਾਰ ਤੁਹਾਨੂੰ ਨਹੀਂ ਬਣਨ ਦੇਵਾਂਗੀ।” ਉਸ ਨੇ ਪ੍ਰਣ ਕੀਤਾ।

ਜਸਵੰਤ ਕੌਰ ਉਠਦੀ-ਬੈਠਦੀ ਆਪਣੇ ਪ੍ਰਣ ਨੂੰ ਮਜ਼ਬੂਤ ਕਰਦੀ ਰਹੀ। ਦਿਨ ਢਲੇ ਬੇਥੇ ਆਈ ਅਤੇ ਜਸਵੰਤ ਕੌਰ ਨੂੰ ਬੁਰੇ ਹਾਲ ਦੇਖ ਕੇ ਹਰ ਰੋਜ਼ ਦੀ ਤਰ੍ਹਾਂ ਕਿਹਾ, “ਬੀਬੀ...ਜਾ...ਹੱਥ ਮੂੰਹ ਧੋ ਕੇ ਕੱਪੜੇ ਬਦਲ। ਪੁੱਤ ਚਲੇ ਗਿਆ ਪਰ ਤੇਰਾ ਸਿਰ ਦਾ ਸਾਈ ਤਾਂ ਬੈਠਾ ਹੈ। ਉਸ ਦੀ ਬੈਰ ਮਨਾ।”

ਜਸਵੰਤ ਕੌਰ ਨੇ ਇਹ ਸੁਣ ਕੇ ਨਾ ਤਾਂ ਪਹਿਲਾਂ ਵਾਂਗ ਆਹ ਭਰੀ ਅਤੇ ਨਾ ਹੀ ਰੋਈ। ਉਸ ਨੇ ਹੱਥ-ਮੰਹ ਧੋਤਾ। ਦੰਦਾਂ ਤੇ ਦੰਦਾਸਾ ਮਲਿਆ, ਅੱਖਾਂ ਵਿਚ ਸੁਰਮਾ ਪਾਇਆ ਅਤੇ ਕੱਪੜੇ ਪਾ ਕੇ ਪੀਤੀ ਤੇ ਆ ਬੈਠੀ। ਬੇਥੇ ਕੰਮ ਮੁੰਕਾ ਕੇ ਜਾਣ ਲੱਗੀ ਤਾਂ ਜਸਵੰਤ ਕੌਰ ਬੋਲੀ...”ਬੇਥੋ...ਤੂੰ ਕਦੋਂ ਤੱਕ ਮੇਰੇ ਕੋਲ ਸੌਦੀ ਰਹੇਗੀ? ਹੁਣ ਰਾਤ ਨੂੰ ਨਾ ਆਇਆ ਕਰ।”

ਸੂਰਜ ਛਿਪੇ ਜਗਤ ਸਿੰਘ ਹੱਥ-ਮੰਹ ਧੋ ਕੇ ਰੋਟੀ ਖਾਣ ਬੈਠਾ। ਜਸਵੰਤ ਕੌਰ ਖਾਣਾ ਪਰੋਸ ਕੇ ਉਸ ਨੂੰ ਪੱਖਾ ਝੱਲਣ ਲੱਗੀ। ਜਗਤ ਸਿੰਘ ਨੇ ਉਸ ਵੱਲ ਦੇਖਿਆ ਅਤੇ ਉਸ ਦੇ ਬੁੱਲਾਂ ਤੇ ਦੰਦਾਸਾ ਅਤੇ ਅੱਖਾਂ ਵਿਚ ਸੁਰਮਾ ਦੇਖ ਕੇ ਹੈਰਾਨ ਜਿਹਾ ਰਹਿ ਗਿਆ। ਜਸਵੰਤ ਕੌਰ ਨੇ ਅੱਖਾਂ ਝੁਕਾ ਲਈਆਂ ਅਤੇ ਹੋਲੀ ਜਿਹੀ ਬੋਲੀ, “ਤੂੰ ਆਪਣਾ ਮੰਜਾ ਘਰ ਲੈ ਆ। ਮੈਨੂੰ ਇਕੱਲੀ ਨੂੰ ਡਰ ਲਗਦਾ। ਬੜੇ ਸਰਦਾਰ ਦੇ ਕੋਲ ਜਾਗਰ ਸੌਂ ਜਾਇਆ ਕਰੂ।”

ਰਾਤ ਗਹਿਰੀ ਹੋ ਗਈ ਤਾਂ ਜਸਵੰਤ ਕੌਰ ਨੇ ਗਰਮ ਦੁੱਧ ਵਿਚ ਬਹੁਤ ਸਾਰਾ ਪਿਉ ਪਾਇਆ ਅਤੇ ਜਗਤ ਸਿੰਘ ਦੇ ਕੋਲ ਚਲੇ ਗਈ। ਦੁੱਧ ਦਾ ਗਲਾਸ ਉਸ ਦੇ ਹੱਥ ਛੱਡਾ ਕੇ ਉਹ ਮੰਜੇ ਦੀ ਪਿਉਂਦੀ ਬਹਿ ਗਈ। ਜਗਤ ਸਿੰਘ ਨੇ ਦੁੱਧ ਪੀ ਲਿਆ ਤਾਂ ਉਹ ਉਹਦੀਆਂ ਲੱਤਾਂ ਘੁੱਟਣ ਲੱਗੀ।

ਬੋਤੇ ਚਿਰ ਬਾਅਦ ਜਗਤ ਸਿੰਘ ਨੇ ਜਸਵੰਤ ਕੌਰ ਦਾ ਹੱਥ ਫੜ ਲਿਆ ਤਾਂ ਉਹ ਉਹਦੇ ਨਾਲ ਲੰਮੀ ਪੈਂਦੀ ਹੋਈ ਹੋਲੀ ਜਿਹੀ ਬੋਲੀ, “ਮੋਏ ਸ਼ਰੀਕਾਂ ਨੂੰ ਸੂਲ ਹੋਵੇ। ਮੇਰੇ ਮੁੰਡੇ ਦੀ ਮੌਤ 'ਤੇ ਪਿਉ ਦੀ ਚੂਰੀ ਖਾਂਦੇ ਸੀ। ਮੁਕੱਦਮਾ ਹਾਰੇ ਤਾਂ ਸ਼ਰਾਬਾਂ ਪੀਦੇ ਸੀ। ਮੋਏ...ਤੁਹਾਡੇ ਜੀਦੇ -ਜੀਅ ਸਾਡੀ ਜਾਮੀਨ ਦੇ ਵਾਰਿਸ ਬਣ ਰਹੇ ਹਨ। ਨੀਲੋਵਾਲੀਏ ਸਾਨੂੰ ਔਂਤਰੇ ਕਹਿੰਦੇ ਹਨ।”

“ਮੈਂ ਵੀ ਸੁਣਿਆ ਹੈ।” ਕਹਿ ਕੇ ਜਗਤ ਸਿੰਘ ਨੇ ਆਪਣੇ ਨਾਲ ਪਈ ਜਸਵੰਤ ਕੌਰ ਵੱਲ ਦੇਖਿਆ।

“ਪਰ ਮੈਂ ਅਜਿਹਾ ਨਹੀਂ ਹੋਣ ਦੇਵਾਂਗੀ। ਮੈਂ ਉਹਨਾਂ ਦੇ ਮੰਹ ਵਿਚ ਦਹਿਕਦੀ ਲਕੜੀ ਦੇਣਾ ਚਾਹੁੰਦੀ ਹਾਂ। ਉਹਨਾਂ ਦੇ ਬਰਾਬਰ ਖੜ੍ਹੀ ਹੋਣਾ ਚਾਹੁੰਦੀ ਹਾਂ।” ਜਸਵੰਤ ਕੌਰ ਨੇ ਬਹੁਤ ਹਵਾਜ਼ ਵਿਚ ਕਿਹਾ।

“ਚਾਹੁੰਦਾ ਤਾਂ ਮੈਂ ਵੀ ਇਹੋ ਹਾਂ, ਪਰ ਜੇ ਕਿਸੇ ਦੇ ਫਿਕਰਾਂ ਕਾਰਨ ਦਾਣੇ ਖਤਮ ਹੋ ਗਏ ਹਨ ਤਾਂ ਇਸ ਵਿਚ ਉਹਨਾਂ ਦਾ ਕੀ ਕਸ਼ਤ ਹੈ।” ਜਗਤ ਸਿੰਘ ਨੇ ਆਪਣੀ ਬੇਬਸੀ ਦੱਸਿਆਂ ਕਿਹਾ।

ਕੁੱਝ ਦੇਰ ਉਹ ਆਪਣੀ-ਆਪਣੀ ਸੋਚ ਵਿਚ ਫੜ ਬੁੱਥੇ ਨਾਲ-ਨਾਲ ਲੰਮੇ ਪਏ ਰਹੇ। ਜਸਵੰਤ ਕੌਰ ਆਪਣੇ ਮੰਜੇ 'ਤੇ ਜਾਂਦੀ ਹੋਈ ਬੋਲੀ, “ਸਰਦਾਰ ਜੀ, ਦਿਲ ਨਾ ਛੱਡੀ। ਮਨ ਵਿਚ ਆਸ ਦੀ ਜੋਤ ਜਗਾਓ। ਦਾਣੇ ਵਾਪਸ ਆ ਸਕਦੇ ਹਨ, ਇਲਾਜ ਹੋ ਸਕਦਾ ਹੈ। ਬਸ, ਤੁਸੀਂ ਕੈਸ ਰਹੋ। ਜਵਾਨੀ ਪਹਿਰ ਬੁੱਢੇ ਨਾ ਬਣੋ।”

ਸਵੇਰੇ ਉਠ ਕੇ ਜਦੋਂ ਜਗਤ ਸਿੰਘ ਪੇਸ਼ਾਬ ਕਰਨ ਲੱਗ ਤਾਂ ਜਸਵੰਤ ਕੌਰ ਨੇ ਇਕ ਖਾਲੀ ਬੋਤਲ ਉਸ ਨੂੰ ਛੱਡਾ ਦਿੱਤੀ।

“ਇਹ ਕਾਹਦੇ ਲਈ?” ਜਗਤ ਸਿੰਘ ਨੇ ਹੈਰਾਨ ਹੁੰਦਿਆਂ ਪੁੱਛਿਆ।

“ਰਲਹਨਾ ਨੂੰ ਜਾ ਰਹੀ ਹਾਂ... ਹਕੀਮ ਕੋਲ... ਕਰੂਰਾ ਦਿਖਾ ਕੇ ਤੇਰੇ ਲਈ ਦਵਾਈ ਲੈਣ। ਮੇਰੀ ਸੌਂਹ, ਇਨਕਾਰ ਨਾ ਕਰੀਂ।” ਕਹਿ ਕੇ ਜਸਵੰਤ ਕੌਰ ਇਕ ਪਾਸੇ ਹੈ ਕੇ ਇੰਝਾਰ ਕਰਨ ਲੱਗੀ। ਫਿਰ ਬੋਤਲ ਨੂੰ ਬੰਦ ਕਰਕੇ ਬੈਲੇ ਵਿਚ ਪਾਇਆ ਅਤੇ ਘੁੱਡ ਕੱਢ ਕੇ ਬੇਧੇ ਨਾਲ ਬਾਹਰ ਨਿਕਲ ਗਈ।

ਚੌਵੀ

ਰਾਤ ਦਾ ਆਖਰੀ ਪਹਿਰ ਸੀ ਜਦ ਬੇਧੇ ਨੇ ਬਚਿੰਤ ਸਿੰਘ ਨੂੰ ਜਗਾ ਦਿੱਤਾ ਅਤੇ ਖੁਸ਼ ਹੁੰਦਿਆਂ ਬੋਲੀ, “ਸਰਦਾਰ ਜੀ ਭਾਣ ਕੌਰ ਦਾਈ ਨੂੰ ਲੈ ਆਵੋ। ਸਰਦਾਰਨੀ ਨੂੰ ਦਰਦ ਸ਼ੁਰੂ ਹੋ ਗਿਆ ਹੈ।”

ਬਚਿੰਤ ਸਿੰਘ ਇਕਦਮ ਸੁਚੇਤ ਹੋ ਗਿਆ। ਉਸ ਨੇ ਵਾਹਿਗੁਰੂ ਨੂੰ ਯਾਦ ਕਰਦਿਆਂ ਕੇਸ ਬੰਨੇ, ਦਾੜ੍ਹੀ 'ਤੇ ਹੱਥ ਫੇਰਿਆ, ਸਿਰ 'ਤੇ ਮੋਟਾ ਸਾਫਾ ਲਪੇਟਿਆ ਅਤੇ ਪੈਰ ਵਿਚ ਸੁੱਤੀ ਫਸਾ ਕੇ ਹੱਥ ਵਿਚ ਕਿਰਪਾਨ ਲੈ ਲਈ। ਵਾਹਿਗੁਰੂ ਦਾ ਸਿਮਰਨ ਕਰਦਿਆਂ ਉਸ ਨੇ ਹੌਲੀ ਜਿਹੇ ਸਾਈਕਲ ਲਿਆ ਅਤੇ ਬੂਹਾ ਬੋਲ੍ਹ ਕੇ ਬਾਹਰ ਨਿਕਲਦਿਆਂ ਬੇਧੇ ਨੂੰ ਕਿਹਾ, “ਬੀਬੀ, ਜਗਤ ਸਿੰਘ ਨੂੰ ਵੀ ਜਗਾ ਦੇ। ਭਾਣ ਕੌਰ ਨੂੰ ਲੈ ਕੇ ਮੈਂ ਤਬੇਲੇ ਵੱਲ ਦੀ ਹੀ ਆਵਾਜ਼ਾ। ਵਕਤ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ।”

ਬਚਿੰਤ ਸਿੰਘ ਕਾਹਲੀ ਕਾਰਨ ਪੰਜਿਆਂ ਭਾਰ ਤੁਰਦਾ ਪਿੰਡ ਦੇ ਦੂਜੇ ਪਾਸੇ ਭਾਣ ਕੌਰ ਦੇ ਘਰ ਵੱਲ ਨੂੰ ਚਲੇ ਗਿਆ। ਮੰਗਲੂ ਚੌਕੀਦਾਰ ਪਹਿਰਾ ਦਿੰਦਾ, ਆਖਰੀ ਚੱਕਰ ਲਾ ਰਿਹਾ ਸੀ। ਇਕ ਥਾਂ ਰੁਕ ਕੇ ਬਚਿੰਤ ਸਿੰਘ ਨੇ ਉਸ ਦੀ ਦਿਸ਼ਾ ਦਾ ਅੰਦਾਜ਼ਾ ਲਾਇਆ। ਫਿਰ ਗਲੀ ਵੱਲ ਚਲੇ ਗਿਆ। ਪਰ ਕੁੱਝ ਕਦਮ ਹੀ ਜਾ ਕੇ ਉਹ ਮੜ ਆਇਆ, ਕਿਉਂਕਿ ਕੁੱਤਿਆਂ ਦੇ ਭੌਂਕਣ ਕਾਰਨ ਗਲੀ ਵਿਚ ਉਸ ਦੀ ਮੌਜੂਦਗੀ ਦਾ ਪਤਾ ਲੱਗਣ ਦਾ ਡਰ ਸੀ। ਉਹ ਪਿੰਡ ਦੇ ਬਾਹਰ-ਬਾਹਰ ਹੀ ਘੁੰਮ ਕੇ ਭਾਣ ਕੌਰ ਦੇ ਘਰ ਵੱਲ ਨੂੰ ਜਾਣ ਲੱਗਾ।

ਬਚਿੰਤ ਸਿੰਘ ਨੇ ਹੌਲੀ ਜਿਹੇ ਬੂਹਾ ਖੜਕਾਇਆ। ਅਗਲੇ ਹੀ ਪਲ ਅਵਾਜ਼ ਆਈ, “ਕੌਣ ਹੈ?”

“ਮੈਂ ਹਾਂ ਬਚਿੰਤ ਸਿੰਘਾ।” ਉਸ ਨੇ ਬੂਹੇ ਦੀ ਝੀਤ ਨਾਲ ਮੂੰਹ ਲਾ ਕੇ ਹੌਲੀ ਜਿਹੇ ਜਵਾਬ ਦਿੱਤਾ।

ਭਾਣ ਕੌਰ ਨੇ ਲਾਲਟੈਣ ਬਾਲ ਕੇ ਬੂਹਾ ਖੋਲਿਆ ਤਾਂ ਉਹ ਇਕਦਮ ਅੰਦਰ ਵੜ੍ਹ ਗਿਆ ਅਤੇ ਦਰਵਾਜ਼ਾ ਬੰਦ ਕਰ ਲਿਆ। ਉਹ ਉਤੇਜਿਤ ਪਰ ਹੌਲੀ ਅਵਾਜ਼ ਵਿਚ ਬੋਲਿਆ, “ਜਸਵੰਤ ਕੌਰ ਦੇ ਦਰਦ ਸ਼ੁਰੂ ਹੋ ਗਿਆ ਹੈ। ਛੇਤੀ ਚੱਲਾ।”

“ਵਾਹਿਗੁਰੂ ਮਿਹਰ ਕਰੋ। ਮੁੰਡਾ ਹੋਵੋ।” ਭਾਣ ਕੌਰ ਨੇ ਆਪਣੀ ਚਾਦਰ ਚੁੱਕਦਿਆਂ ਕਿਹਾ।

“ਗਲੀ ਦੀ ਬਜਾਏ ਬੜੇ ਰਾਹ ਵੱਲ ਦੀ ਜਾਣਾ ਹੈ।” ਬਚਿੰਤ ਸਿੰਘ ਨੇ ਕਿਹਾ ਅਤੇ ਭਾਣ ਕੌਰ ਨੂੰ ਦੁਚਿੰਤੀ ਵਿਚ ਦੇਖ ਕੇ ਬੋਲਿਆ, “ਪਿੰਡ ਵਿਚ ਸੌ ਸੱਜਣ ਹੈ ਤਾਂ ਸੌ ਦੁਸ਼ਮਣ ਵੀ ਹੈ। ਕੋਈ ਦੁਸ਼ਮਣ ਤੇਰਾ ਰਾਹ ਰੋਕ ਦੇਵੇ... ਕੋਈ ਜਾਦੂ-ਟੂਣਾ ਕਰ ਦੇਵੇ।”

“ਠੀਕ ਹੈ।” ਭਾਣ ਕੌਰ ਨੇ ਇਕ ਪੋਟਲੀ ਚੁੱਕਦਿਆਂ ਕਿਹਾ ਜਿਸ ਵਿਚ ਲਸਣ, ਪਿਆਜ਼, ਲਾਲ ਮਿਰਚਾਂ ਅਤੇ ਗੁੱਗਲ ਰੱਖਿਆ ਹੋਇਆ ਸੀ ਤਾਂ ਕਿ ਰਾਹ ਵਿਚ ਕਿਸੇ ਭੂਤ-ਪਰੇਤ ਦੀ ਹਵਾ ਨਾ ਛੂਹ ਜਾਵੇ।

ਘਰ ਪਹੁੰਚ ਕੇ ਬਚਿੰਤ ਸਿੰਘ ਨੇ ਬੈਠਕ ਦਾ ਬੂਹਾ ਹੌਲੀ ਜਿਹੇ ਖੜਕਾਇਆ। ਜਗਤ ਸਿੰਘ ਨੇ ਝੱਟ ਦਰਵਾਜ਼ਾ ਖੋਲ੍ਹ ਦਿੱਤਾ। ਭਾਣ ਕੌਰ ਅਤੇ ਬਚਿੰਤ ਸਿੰਘ ਅੰਦਰ ਆ ਗਏ ਤਾਂ ਉਸ ਨੇ ਕਾਹਲੀ ਨਾਲ ਬੂਹਾ ਅੰਦਰੋਂ ਬੰਦ ਕਰ ਲਿਆ।

“ਸਹਿਜੇ... ਹੌਲੀ।” ਬਚਿੰਤ ਸਿੰਘ ਨੇ ਧੀਮੀ ਅਵਾਜ਼ ਵਿਚ ਕਿਹਾ।

ਭਾਣ ਕੌਰ ਬੈਠਕ ਵਿਚੋਂ ਨਿਕਲ ਕੇ ਅੰਦਰ ਚਲੇ ਗਈ। ਜਸਵੰਤ ਕੌਰ ਮੰਜੇ 'ਤੇ ਬੈਠੀ ਦੋਹਾਂ ਹੱਥਾਂ ਨਾਲ ਪੇਟ ਨੂੰ ਪੁੱਟਦੀ ਹਾਏ-ਹਾਏ ਕਰ ਰਹੀ ਸੀ। ਭਾਣ ਕੌਰ ਨੇ ਉਸ ਨੂੰ ਲੰਮੀ ਪਾ ਦਿੱਤਾ, ਸਲਵਾਰ ਉਤਾਰ ਦਿੱਤੀ ਅਤੇ ਜੰਪਰ ਉੱਪਰ ਚੁੱਕ ਕੇ ਉਸ ਦੇ ਪੇਟ 'ਤੇ ਮਾਲਸ ਕਰਦੀ ਬੋਲੀ, “ਬੇਧੇ, ਕੌਲੀ ਵਿਚ ਬੋਤ੍ਤਾ ਜਿਹਾ ਘਿਉ ਗਰਮ ਕਰਕੇ ਲੈ ਆ।”

ਬਚਿੰਤ ਸਿੰਘ ਬੈਠਕ ਦੇ ਅੰਦਰਲੇ ਦਰਵਾਜ਼ੇ ਵਿਚ ਖੜ੍ਹਾ ਜਸਵੰਤ ਕੌਰ ਦੀ ਹਾਏ-ਹਾਏ ਸੂਣ ਰਿਹਾ ਸੀ ਅਤੇ ਜਗਤ ਸਿੰਘ ਤਬੇਲੇ ਵਿਚ ਬੇਚੈਨ ਹੋਇਆ ਚੱਕਰ ਕੱਢ ਰਿਹਾ ਸੀ। ਜਸਵੰਤ ਕੌਰ ਦੀ ਕਰਾਹਟ ਕਦੀ ਉੱਚੀ ਹੋ ਜਾਂਦੀ ਕਦੇ ਬਹੁਤ ਹੌਲੀ। ਜਗਤ ਸਿੰਘ ਦੀ ਬੇਚੈਨੀ ਜਦ ਬੇਕਾਬੂ ਹੋਣ ਲੱਗੀ ਤਾਂ ਉਹ ਵੀ ਬੈਠਕ ਵਿਚ ਆ ਗਿਆ। ਬਚਿੰਤ ਸਿੰਘ ਫਰਸ਼ ਤੇ ਬੈਠਾ ਅੱਖਾਂ ਬੰਦ ਕਰੀ ਜਾਪ ਕਰ ਰਿਹਾ ਸੀ।

ਬਚਿੰਤ ਸਿੰਘ ਨੇ ਉਠਦਿਆਂ ਵਾਹਿਗੁਰੂ ਦਾ ਨਾਮ ਲਿਆ ਅਤੇ ਜਗਤ ਸਿੰਘ ਵੱਲ ਦੇਖ ਕੇ ਪੁੱਛਿਆ, “ਕਿਉਂ?”

“ਕੁਛ ਨਹੀਂ। ਵੈਸੇ ਹੀ ਹੈ।” ਫਿਰ ਬਾਹਰ ਪੂਰਬ ਦੀ ਹਲਕੀ ਜਿਹੀ ਲਾਲੀ ਦੇਖ ਕੇ ਕੁੱਝ ਤਲਖ ਅਵਾਜ਼ ਵਿਚ ਕਿਹਾ, “ਪਤਾ ਨਹੀਂ, ਨਿਆਣਾ ਇੰਨੀ ਦੇਰ ਕਿਉਂ ਲਾ ਰਿਹਾ ਹੈ।”

“ਕਮਲਿਆ, ਇਹ ਕੋਈ ਆਪਣੇ ਬਸ ਹੈ! ਪੇਟ ਘਰੋੜੀ ਦਾ ਨਿਆਣਾ ਹੈ।” ਬਚਿੰਤ ਸਿੰਘ ਨੇ ਸਮਝਾਉਂਦਿਆਂ ਕਿਹਾ। ਫਿਰ ਉੱਪਰ ਦੇਖਦਾ ਬੋਲਿਆ, “ਵਾਹਿਗੁਰੂ ਮਿਹਰ ਕਰੋ...ਇਹੀ ਬੇਨਤੀ ਕਰੋ।”

ਤਬੇਲੇ ਦਾ ਬੂਹਾ ਖੜਕਿਆ ਤਾਂ ਬਚਿੰਤ ਸਿੰਘ ਬੋਲਿਆ, “ਜਾਗਰ ਅਤੇ ਛਿੱਥੂ ਆਏ ਹੋਣੇ ਹਨ। ਹਲ-ਪੰਜਾਲੀ ਜੋੜ ਕੇ ਉਹਨਾਂ ਨੂੰ ਬਾਹਰ ਹੀ ਦੇ ਦਿਓ। ਬੀਜ ਦੀ ਗਠੀ ਤਾਂ ਬਾਹਰ ਦਲਾਨ ਵਿਚ ਹੀ ਪਈ ਹੈ।”

ਜਗਤ ਸਿੰਘ ਕਾਹਲੀ ਨਾਲ ਤਬੇਲੇ ਵੱਲ ਨੂੰ ਤੁਰ ਪਿਆ। ਬਚਿੰਤ ਸਿੰਘ ਬੂਹੇ ਵਿਚ ਆ ਖੜਾ ਹੋਇਆ। ਉਹ ਧਿਆਨ ਨਾਲ ਭਾਣ ਕੌਰ ਦੀਆਂ ਗੱਲਾਂ ਸੁਣਨ ਲੱਗਾ। ਉਹ ਵਾਰ-ਵਾਰ ਕਹਿ ਰਹੀ ਸੀ, “ਬਸ-ਬਸ ਸਰਦਾਰਨੀ, ਬੋੜ੍ਹਾ ਸਬਰ ਕਰ। ਵਾਹਿਗੁਰੂ ਦਾ ਨਾਂ ਲੈ। ਬਸ, ਪਲ-ਦੋ ਪਲ ਦੀ ਹੀ ਤਕਲੀਫ਼ ਹੈ।”

ਕੁੱਝ ਮਿੰਟਾਂ ਬਾਅਦ ਨਿਆਣੇ ਦੇ ਰੋਣ ਦੀ ਅਵਾਜ਼ ਆਈ। ਬਚਿੰਤ ਸਿੰਘ ਕੰਧ ਦੇ ਸਹਾਰੇ ਖੜ੍ਹ ਗਿਆ। ਜਗਤ ਸਿੰਘ ਦੌੜ ਕੇ ਉਸ ਦੇ ਕੋਲ ਆ ਗਿਆ। ਨਿਆਣੇ ਦੇ ਰੋਣ ਅਤੇ ਜਸਵੰਤ ਕੌਰ ਦੀ ਹਾਏ-ਹਾਏ ਦੀਆਂ ਰਲਗੱਡ ਅਵਾਜ਼ਾਂ ਆ ਰਹੀਆਂ ਸਨ।

ਬਚਿੰਤ ਸਿੰਘ ਨੇ ਅੱਖਾਂ ਬੰਦ ਕਰਕੇ ਹੱਥ ਜੋੜ ਦਿੱਤੇ ਅਤੇ ਸਿਰ ਝੁਕਾ ਦਿੱਤਾ। ਫਿਰ ਕਾਹਲੀ ਨਾਲ ਅਲਮਾਰੀ ਦਾ ਜਿੰਦਾ ਖੋਲਿਆ ਅਤੇ ਇਕ ਪੋਟਲੀ ਜੇਬ ਵਿਚ ਪਾ ਕੇ ਬਾਹਰ ਆ ਗਿਆ।

ਜਦ ਬੂਹਾ ਖੋਲ੍ਹ ਕੇ ਭਾਣ ਕੌਰ ਬਾਹਰ ਆਈ ਤਾਂ ਦੋਹਾਂ ਭਰਾਵਾਂ ਦੇ ਦਿਲ ਦੀ ਧਤਕਣ ਜਿਵੇਂ ਇਕ ਪਲ ਲਈ ਰੁਕ ਗਈ। ਭਾਣ ਕੌਰ ਨੇ ਚਹਿਕਦੀ ਅਵਾਜ਼ ਵਿਚ ਕਿਹਾ, “ਸਰਦਾਰ ਜੀ, ਬਹੁਤ-ਬਹੁਤ ਵਧਾਈਆਂ! ਮੁੰਡਾ ਹੋਇਆ ਹੈ।”

“ਭਾਣ ਕੌਰੇ, ਤੂੰ ਚੰਗੀ ਤਰ੍ਹਾਂ ਦੇਖ ਲਿਆ ਨਾ?” ਬਚਿੰਤ ਸਿੰਘ ਨੇ ਉਤੇਜਿਤ ਹੁੰਦਿਆਂ ਪੁੱਛਿਆ।

“ਹਾਂ, ਸਰਦਾਰ ਜੀ, ਆਪਣੀ ਤਸੱਲੀ ਕਰਕੇ ਹੀ ਦੱਸਣ ਆਈ ਹਾਂ।”

“ਵਾਹਿਗੁਰੂ, ਤੇਰਾ ਲੱਖ-ਲੱਖ ਸੁਕਰ ਹੈ।” ਕਹਿ ਕੇ ਬਚਿੰਤ ਸਿੰਘ ਮੂਧ ਹੋ ਗਿਆ ਅਤੇ ਆਪਣਾ ਮੱਥਾ ਜਮੀਨ 'ਤੇ ਰੱਖ ਦਿੱਤਾ। ਫਿਰ ਉਸ ਨੇ ਪੋਟਲੀ ਵਿਚੋਂ ਚਾਂਦੀ ਦੇ ਇੱਕੀ ਰੂਪਏ ਗਿਣ ਕੇ ਭਾਣ ਕੌਰ ਦੀ ਹਥੇਲੀ 'ਤੇ ਰੱਖ ਦਿੱਤੇ।

“ਸਰਦਾਰ ਜੀ ਵਧਾਈ ਮੈਂ ਅੱਲਗ ਲਉਂਗੀ।” ਉਸ ਨੇ ਮੁੰਠੀ ਬੰਦ ਕਰਦਿਆਂ ਕਿਹਾ।

“ਵਧਾਈ ਤੇਰੀ ਖਰੀ ਹੈ। ਇਹ ਤਾਂ ਖੁਸ਼ਬੰਬੀ ਸੁਨਾਉਣ ਦਾ ਇਨਾਮ ਹੈ।” ਬਚਿੰਤ ਸਿੰਘ ਨੇ ਚਹਿਕਦਿਆਂ ਕਿਹਾ।

ਚੁੱਲੇ ਵਿਚ ਕਪਾਹ ਦੀਆਂ ਛਿੱਟੀਆਂ ਦੀ ਅੱਗ ਬਾਲ ਕੇ ਅਤੇ ਢੁੱਧ ਦਾ ਪਤੀਲਾ ਉੱਪਰ ਰੱਖ ਕੇ ਬੇਧੋਂ ਵੀ ਵਧਾਈ ਦੇਣ ਆਈ ਅਤੇ ਗਿਆਰਾਂ ਰੁਪਏ ਲੈ ਕੇ ਜਿਦ ਕਰਦਿਆਂ ਬੋਲੀ, “ਸਰਦਾਰ ਜੀ, ਮੈਂ ਸੂਟ ਵੀ ਲਵਾਂਗੀ।”

“ਜ਼ਰੂਰ ਮਿਲੇਗਾ। ਮੈਂ ਫੇਰੂਮਲ ਨੂੰ ਕਹਿ ਦੇਵਾਂਗਾ। ਜੋ ਕੱਪੜਾ ਤੈਨੂੰ ਪਸੰਦ ਹੈ, ਉਸ ਵਿਚੋਂ ਸੂਟ ਪੜਵਾ ਲਵੀਂ।” ਬਚਿੰਤ ਸਿੰਘ ਨੇ ਵਿਸ਼ਵਾਸ ਦੁਆਇਆ।

ਬਚਿੰਤ ਸਿੰਘ ਨੇ ਭਾਣ ਕੌਰ ਨੂੰ ਬੁਲਾ ਕੇ ਸਮਝਾਇਆ, “ਭਾਣ ਕੌਰੇ, ਜਦ ਤੱਕ ਜਸਵੰਤ ਕੌਰ ਛਿਲੇ ਵਿਚ ਹੈ, ਕਿਸੇ ਵੀ ਤੀਵੀਂ ਨੂੰ ਅੰਦਰ ਨਹੀਂ ਆਉਣ ਦੇਣਾ। ਕੋਈ ਨਜ਼ਰ ਲਾ ਦੇਵੇਗਾ, ਜਾਦੂ-ਟੂਣਾ ਕਰ ਦੇਵੇ, ਜਾਂ ਮੰਤਰ ਹੀ ਢੂਕ ਦੇਵੇ।”

“ਮੈਂ ਸਮਝ ਗਈ,” ਭਾਣ ਕੌਰ ਨੇ ਕਿਹਾ, “ਮੈਂ ਸਾਰੀਆਂ ਨੂੰ ਕਹਿ ਦੇਵਾਂਗੀ ਕਿ ਕਾਕੇ ਦਾ ਜਦ ਤੱਕ ਬਾਬੇ ਦੇ ਦਰਬਾਰ ਮੱਥਾ ਨਹੀਂ ਟਿਕਾ ਦਿੱਤਾ ਜਾਂਦਾ, ਮੁੰਡੇ ਦੇ ਬਾਪ ਅਤੇ ਤਾਏ ਸਮੇਤ ਕੋਈ ਵੀ ਉਸ ਦੇ ਮੂੰਹ ਨਹੀਂ ਲੱਗੇਗਾ।”

“ਬਸ, ਇਹ ਠੀਕ ਹੈ।” ਬਚਿੰਤ ਸਿੰਘ ਨੇ ਤਾਕੀਦ ਕੀਤੀ।

“ਤੁਸੀਂ ਬੇਫਿਕਰ ਰਹੋ, ਸਰਦਾਰ ਜੀ! ਛਿਲੇ ਵਿਚ ਸਰਦਾਰਨੀ ਦੇ ਕੋਲ ਚਿੜੀ ਵੀ ਨਹੀਂ ਫਰਕਣ ਦੇਵਾਂਗੀ।” ਕਹਿ ਕੇ ਭਾਣ ਕੌਰ ਅੰਦਰ ਚਲੇ ਗਈ।

ਤੁੰਚੰਤ ਹੀ ਸਾਰੇ ਪਿੰਡ ਵਿਚ ਖਬਰ ਫੈਲ ਗਈ। ਲਾਗੀ ਅਤੇ ਕਮੀ-ਕਮੀਨ ਵਧਾਈ ਦੇਣ ਆਉਣ ਲੱਗੇ। ਬਚਿੰਤ ਸਿੰਘ ਗੁੜ ਦੀ ਬੋਰੀ ਖੋਲ੍ਹ ਕੇ ਬੈਠਕ ਵਿਚ ਬੈਠਾ ਸੀ ਅਤੇ ਖੁੱਲੇ ਦਿਲ ਅਤੇ ਹੱਥੀਂ ਵਧਾਈਆਂ ਵਸੂਲ ਕਰ ਰਿਹਾ ਸੀ। ਹਰ ਬੰਦੇ ਤੋਂ ਵਧਾਈ ਲੈ ਕੇ ਉਹ ਇਕ ਹੀ ਗੱਲ ਕਹਿੰਦਾ, “ਬਸ, ਬਾਬੇ ਦੀ ਬੈਰਾਤ ਹੈ। ਉਸ ਦੀ ਹੀ ਮਿਹਰ ਹੈ।”

ਬੇਬੇ ਰਤਨ ਕੌਰ, ਕਰਮ ਕੌਰ ਅਤੇ ਜਾਗਿੰਦਰ ਕੌਰ ਇਕੱਠੀਆਂ ਹੀ ਆਈਆਂ। ਬੇਬੇ ਨੇ ਬਚਿੰਤ ਸਿੰਘ ਅਤੇ ਜਗਤ ਸਿੰਘ ਨੂੰ ਵਧਾਈ ਦਿੱਤੀ ਤਾਂ ਬਚਿੰਤ ਸਿੰਘ ਉਸ ਦੇ ਪੈਰੀਂ ਹੱਥ ਲਾਉਂਦਾ ਬੋਲਿਆ, “ਬੇਬੇ, ਤੇਰੇ ਪੈਰਾਂ ਦਾ ਪ੍ਰਤਾਪ ਹੈ। ਤੁਹਾਡੇ ਵਰਗੇ ਬਜ਼ੁਰਗਾਂ ਦੀਆਂ ਅਸੀਸਾਂ ਦਾ ਫਲ ਹੈ।”

ਬੇਬੇ ਅੰਦਰ ਚਲੇ ਗਈ। ਬੇਧੋਂ ਚੁੱਲੇ ਤੇ ਰੋਟੀਆਂ ਪਕਾ ਰਹੀ ਸੀ। ਬੇਧੋਂ ਨੇ ਉਸ ਨੂੰ ਵਧਾਈ ਦਿੱਤੀ ਤਾਂ ਬੇਬੇ ਬੋਲੀ, “ਨੀ, ਜਦ ਦਰਦ ਸ਼ੁਰੂ ਹੋਈ ਸੀ ਤਾਂ ਤੂੰ ਮੈਨੂੰ ਖਬਰ ਕਿਉਂ ਨਹੀਂ ਕੀਤੀ?”

“ਬੇਬੇ, ਮੈਨੂੰ ਸੁਝਿਆ ਹੀ ਨਹੀਂ।” ਬੇਧੋਂ ਨੇ ਉੱਤਰ ਦਿੱਤਾ।

ਇਨੇ ਚਿਰ ਵਿਚ ਭਾਣ ਕੌਰ ਬਾਹਰ ਨਿਕਲੀ ਤਾਂ ਬੇਬੇ ਉਹਦੇ ਵੱਲ ਦੇਖਦੀ ਬੋਲੀ, “ਭਾਣ ਕੌਰੇ, ਦਰਦ ਕੱਲ ਸ਼ੁਰੂ ਹੋਈ ਸੀ?”

“ਇਹ ਤਾਂ ਮੈਨੂੰ ਪਤਾ ਨਹੀਂ। ਬੜਾ ਸਰਦਾਰ ਆਖਰੀ ਪਹਿਰ ਮੈਨੂੰ ਲੈਣ ਗਿਆ ਸੀ।” ਭਾਣ ਕੌਰ ਨੇ ਕਿਹਾ।

“ਕਾਕਾ ਕਦੋਂ ਹੋਇਆ?”

“ਇਹੀ ਸਮਝੋ...ਜਦ ਧੁੱਪ ਬਨੇਰੇ 'ਤੇ ਸੀ।”

“ਜਸਵੰਤ ਕੌਰ ਨੂੰ ਦਾਬੜਾ ਖੁਆ ਦਿੱਤਾ?”

“ਹਾਂ, ਬਹੁਤ ਚਿਰ ਪਹਿਲਾਂ ਖੁਆ ਦਿੱਤਾ ਸੀ! ਬੇਥੇ ਨੇ ਅਵਾਜ਼ ਲਟਕਾ ਕੇ ਜਵਾਬ ਦਿੱਤਾ।

“ਬਣਾਇਆ ਕਦੋਂ ਸੀ?” ਬੇਬੇ ਨੇ ਪੁੱਛਿਆ ਅਤੇ ਹੈਰਾਨ ਹੁੰਦੀ ਬੋਲੀ, “ਪਰਸੋਂ ਦਿਨ-ਚਲੇ ਮੈਂ ਆਈ ਤਾਂ ਜਸਵੰਤ ਕੌਰ ਨੂੰ ਪੁੱਛਿਆ ਸੀ। ਉਹਨੇ ਤਾਂ ਕਿਹਾ ਸੀ ਕਿ ਜਦੋਂ ਵਕਤ ਆਇਆ, ਤਾਂ ਬਣਾ ਲਵਾਂਗੇ।”

“ਚੱਲ, ਕਾਕੇ ਦਾ ਮੂੰਹ ਦੇਖ ਲਵਾਂਗੇ।” ਬੇਬੇ ਨੇ ਬੱਚੇ ਦੇ ਸਿਰ ਤੋਂ ਵਾਰਨੇ ਲਈ ਪੱਲੇ ਵਿਚੋਂ ਤਾਂਬੇ ਦਾ ਪੈਸਾ ਖੋਲਦਿਆਂ ਕਿਹਾ।

“ਸੂਤਕ ਹੈ। ਛਿਲਾ ਪੂਰਾ ਹੋ ਜਾਵੇ ਤਾਂ ਕਾਕੇ ਦਾ ਗੁਰੂਦਾਅਰੇ ਮੱਥਾ ਟਿਕਾਉਣਾ ਹੈ। ਬਾਅਦ ਵਿਚ ਹੀ ਸਾਰੇ ਮੂੰਹ ਲੱਗਣਗੇ। ਕਾਕੇ ਦੇ ਬਾਪੂ ਅਤੇ ਤਾਏ ਨੇ ਵੀ ਉਸ ਦਾ ਮੂੰਹ ਨਹੀਂ ਦੇਖਿਆ।” ਭਾਣ ਕੌਰ ਨੇ ਨਿਰਣਾ ਸੁਣਾ ਦਿੱਤਾ।

ਬੇਬੇ ਸੱਕ ਦੀ ਸੋਚ ਵਿਚ ਡੁੱਬ ਗਈ। ਮੁਰੱਲੇ ਦੀਆਂ ਹੋਰ ਐਰਤਾਂ ਆਈਆਂ ਅਤੇ ਬੇਬੇ ਨੂੰ ਵਧਾਈ ਦਿੱਤੀ ਤਾਂ ਉਸ ਨੇ ਜਵਾਬ ਵਿਚ ਹੇਠਲਾ ਬੁੱਲ ਠੋਡੀ ਤੱਕ ਅਟੇਰ ਦਿੱਤਾ। ਐਰਤਾਂ ਬੇਬੇ ਦੁਆਲੇ ਇਕੱਠੀਆਂ ਹੋ ਗਈਆਂ। ਬੇਬੇ ਨੇ ਸਾਰੀਆਂ ਨੂੰ ਭਾਣ ਕੌਰ ਅਤੇ ਬੇਥੇ ਨਾਲ ਹੋਈ ਗੱਲ-ਬਾਤ ਦੱਸ ਦਿੱਤੀ। ਉਸ ਦੇ ਮਨ ਵਿਚ ਸੱਕ ਫਨੀਅਰ ਸੱਧ ਵਾਂਗ ਉਠਿਆ ਹੋਇਆ ਸੀ। ਧੰਨ ਕੌਰ, ਬੇਬੇ ਵੱਲ ਝੁਕਦੀ ਹੋਈ ਬੁੜਬੁੜਾਈ, “ਬੇਬੇ ਕੋਈ ਗਤਬਤ ਤਾਂ ਨਹੀਂ?”

“ਵਾਹਿਗੁਰੂ ਹੀ ਜਾਣੇ।” ਬੇਬੇ ਨੇ ਹੱਥ ਮਾਰਦਿਆਂ ਕਿਹਾ।

“ਤੂੰ ਨਿਆਣੇ ਦੇ ਰੋਣ ਦੀ ਅਵਾਜ਼ ਸੁਣੀ ਹੈ?” ਅਮਰ ਕੌਰ ਨੇ ਪੁੱਛਿਆ।

“ਨਾ।” ਬੇਬੇ ਨੇ ਸਿਰ ਹਿਲਾਉਂਦਿਆਂ ਇਕ ਵਾਰ ਫਿਰ ਥੱਲੇ ਵਾਲਾ ਬੁੱਲ ਅਟੇਰ ਦਿੱਤਾ।

ਉਹ ਕੁੱਝ ਪੱਲ ਚੁੱਪ ਬੈਠੀਆਂ ਆਪੋ-ਆਪਣੀਆਂ ਅਟਕਲਾਂ ਲਾਉਂਦੀਆਂ ਰਹੀਆਂ। ਜਿੰਦਰ ਕੌਰ ਆਪਣੀ ਗਰਦਣ ਅੱਗੇ ਨੂੰ ਕਰਦੀ ਹੋਈ ਬੋਲੀ, “ਪਰਸੋਂ ਗਤੀ ਵਾਲੇ ਜੈਲਦਾਰ ਦੇ ਘਰ ਵੀ ਪੋਤਾ ਹੋਇਆ ਹੈ ਅਤੇ ਉਹਨਾਂ ਦੀ ਇਹਨਾਂ ਨਾਲ ਬਹੁਤ ਭਾਈਬੰਦੀ ਹੈ। ਕਿਤੇ ਉਹੀਂ ਨਿਆਣਾ ਗੋਦ ਨਾ ਲੈ ਲਿਆ ਹੋਵੇ।”

“ਇਕ ਦਿਨ ਮੈਂ ਭਾਣ ਕੌਰ ਨੂੰ ਪੁੱਛਿਆ ਸੀ। ਉਸ ਨੇ ਗੱਲ ਨੂੰ ਗੋਲ-ਮੋਲ ਕਰਕੇ ਕਿਹਾ ਸੀ ਕਿ ਸਾਇਦ ਜਸਵੰਤ ਕੌਰ ਦੇ ਪੇਟ ਵਿਚ ਹਵਾ ਦਾ ਗੋਲਾ ਹੀ ਹੋਵੇ। ਸਿਆਣੀ ਉਮਰ ਵਿੱਚ ਕਈ ਐਰਤਾਂ ਨੂੰ ਇਹ ਤਕਲੀਫ਼ ਹੋ ਜਾਂਦੀ ਹੈ। ਉੱਚੇ ਮੂੰਹ ਵਾਲੇ ਸਰਦਾਰ ਦੀ ਕੁੜੀ ਕਰਤਾਰੀ ਨੂੰ ਤਿੰਨ ਵਾਰ ਇਹ ਤਕਲੀਫ਼ ਹੋਈ ਹੈ। ਇਕ ਵਾਰ ਤਾਂ ਉਹ ਦੋ ਸਾਲ ਇਸ ਤਰ੍ਹਾਂ ਭਰੇ ਪੇਟ ਰਹੀ।” ਧੰਨ ਕੌਰ ਨੇ ਹੱਸਦਿਆਂ ਕਿਹਾ।

ਭਾਣ ਕੌਰ ਬਾਹਰ ਆਈ ਤਾਂ ਬੇਬੇ ਨੇ ਪੁੱਛਿਆ, “ਭਾਣ ਕੌਰੇ, ਐਲ ਦੱਬ ਦਿੱਤੀ ਹੈ?”

“ਦੱਬ ਦਿੱਤੀ ਸੀ।” ਭਾਣ ਕੌਰ ਨੇ ਸੰਖੇਪ ਜਿਹਾ ਜਵਾਬ ਦਿੱਤਾ। ਬੇਬੇ ਨੇ ਫਿਰ ਥੱਲੇ ਦਾ ਬੁੱਲ ਅਟੇਰ ਦਿੱਤਾ। ਉਹ ਗੋਡਿਆਂ ’ਤੇ ਹੱਥ ਰੱਖ ਕੇ ਉਠੀ ਅਤੇ ਆਪਣੀ ਸੋਟੀ ਸੰਭਾਲਦੀ ਬੋਲੀ, “ਦਾਲ ਵਿਚ ਕੁੱਝ ਕਾਲਾ ਜ਼ਰੂਰ ਹੈ। ਅੱਗੇ ਵਾਹਿਗੁਰੂ ਜਾਣੇ।”

“ਬੇਬੇ, ਦਾਲ ਵਿਚ ਕੁੱਝ ਵੀ ਕਾਲਾ ਨਹੀਂ ਹੈ। ਘੜੇ ਜਿੰਨਾ ਬੜਾ ਮੌਤੀ ਹੈ। ਛਿਲਾ ਪੂਰਾ ਹੋ ਜਾਵੇ, ਸਭ ਨੂੰ ਸੂਰਜ ਵਾਂਗ ਨਜ਼ਰ ਆਵੇਗਾ।” ਭਾਣ ਕੌਰ ਨੇ ਕੁੱਝ ਤਲਖ ਅਵਾਜ਼ ਵਿਚ ਕਿਹਾ।

ਵਧਾਈ ਦੇਣ ਵਾਲਿਆਂ ਦਾ ਤਾਂਤਾ ਜਦ ਖਤਮ ਹੋ ਗਿਆ ਤਾਂ ਬਚਿੰਤ ਸਿੰਘ ਅਤੇ ਜਗਤ ਸਿੰਘ ਬੈਠਕ ਵਿਚੋਂ ਉਠ ਕੇ ਅੰਦਰ ਚਲੇ ਗਏ। ਭਾਣ ਕੌਰ ਨੇ ਉਹਨਾਂ ਨੂੰ ਮੁੰਡਾ ਦੇਖਣ ਲਈ ਕਿਹਾ ਤਾਂ ਬਚਿੰਤ ਸਿੰਘ ਜਿਜਕ ਗਿਆ, “ਰਹਿਣ ਦੇ, ਉਸ ਨੂੰ ਕਿਤੇ ਸਾਡੀ ਨਜ਼ਰ ਹੀ ਨਾ ਲੱਗ ਜਾਵੇ।”

“ਮੈਂ ਲਾਲ ਮਿਰਚਾਂ ਵਾਰ ਦਿੱਤੀਆਂ ਹਨ। ਡਰ ਦੀ ਕੋਈ ਗੱਲ ਨਹੀਂ।” ਭਾਣ ਕੌਰ ਨੇ ਕਿਹਾ।

ਬਚਿੰਤ ਸਿੰਘ ਅਤੇ ਜਗਤ ਸਿੰਘ ਭਾਣ ਕੌਰ ਦੇ ਪਿੱਛੇ-ਪਿੱਛੇ ਕਮਰੇ ਵਿਚ ਚਲੇ ਗਏ, ਜਿਥੇ ਜਸਵੰਤ ਕੌਰ ਲੰਮੀ ਪਈ ਸੀ। ਉਹਨਾਂ ਨੂੰ ਦੇਖ ਕੇ ਉਸ ਨੇ ਮੂੰਹ ਕੱਪੜੇ ਨਾਲ ਢੱਕ ਲਿਆ। ਭਾਣ ਕੌਰ ਨੇ ਸਾਵਧਾਨੀ ਨਾਲ ਬੱਚੇ ਨੂੰ ਦੋਹਾਂ ਹੱਥਾਂ ਨਾਲ ਉਠਾਇਆ ਅਤੇ ਬਚਿੰਤ ਸਿੰਘ ਵੱਲ ਵਧਾ ਦਿੱਤਾ।

“ਨਾ-ਨਾ...ਮੇਰੇ ਹੱਥ ਬਹੁਤ ਖੁਰਦਰੇ ਹਨ।” ਬਚਿੰਤ ਸਿੰਘ ਨੇ ਕੂਲੇ-ਕੂਲੇ ਜਿਹੇ ਬੱਚੇ ਨੂੰ ਦੇਖਦਿਆਂ ਕਿਹਾ।

“ਬਿਲਕੁਲ ਕਰਤਾਰ ਦਾ ਮੁਹਾਂਦਰਾ (ਨੈਣ-ਨਕਸ) ਹੈ।” ਭਾਣ ਕੌਰ ਨੇ ਬੱਚਾ ਦੋਹਾਂ ਭਰਾਵਾਂ ਵੱਲ ਵਧਾਉਂਦਿਆਂ ਕਿਹਾ।

“ਲੇਕਿਨ ਕਿਸਮਤ ਉਸ ਵਰਗੀ ਨਾ ਹੋਵੇ।” ਕਹਿੰਦੇ-ਕਹਿੰਦੇ ਬਚਿੰਤ ਸਿੰਘ ਦੀਆਂ ਅੱਖਾਂ ਭਰ ਆਈਆਂ।

ਬਾਹਰ ਕਿਸੇ ਨੇ ਦੋ ਫਾਇਰ ਕੀਤੇ। ਭਾਣ ਕੌਰ ਦੇ ਹੱਥਾਂ ਵਿਚ ਬੱਚਾ ਡਰ ਕੇ ਰੋਣ ਲੱਗ ਪਿਆ। ਜਸਵੰਤ ਕੌਰ ਨੇ ਬੱਚੇ ਨੂੰ ਆਪਣੇ ਨਾਲ ਪਾਉਣ ਲਈ ਇਸ਼ਾਰਾ ਕੀਤਾ। ਬਚਿੰਤ ਸਿੰਘ ਘਬਰਾ ਕੇ ਬਾਹਰ ਨਿਕਲਿਆ। ਜੈਲਦਾਰ ਦਸੌਂਧਾ ਸਿੰਘ ਨੇ ਘੋੜੀ 'ਤੇ ਬੈਠੇ-ਬੈਠੇ ਨੇ ਉੱਚੀ ਅਵਾਜ਼ ਵਿਚ ਕਿਹਾ, “ਕੀ ਗੱਲ ਹੈ ਨੰਬਰਦਾਰੇ? ਮੁੰਡਾ ਜੰਮੇ 'ਤੇ ਵੀ ਅੰਦਰ ਬੈਠੇ ਅਂਹਾਂ।” ਫਿਰ ਉਹ ਹੱਸਦਾ ਹੋਇਆ ਬੋਲਿਆ, “ਆਤਸ਼ਬਾਜ਼ ਤਾਂ ਬਾਅਦ ਵਿਚ ਆਉਣਗੇ। ਸੋਚਿਆ, ਪਹਿਲਾਂ ਮੈਂ ਹੀ ਦੋ ਹਵਾਈ ਫੈਰ ਕਰਕੇ ਖੁਸ਼ੀ ਮਨਾ ਲਵਾਂਗੇ।”

ਜੈਲਦਾਰ ਦਸੋਂਧਾ ਸਿੰਘ ਬਚਿੰਤ ਸਿੰਘ ਦੇ ਨਾਲ ਬੈਠਕ ਵਿਚ ਆ ਗਿਆ ਅਤੇ ਉਸ ਨੂੰ ਬਾਰਾਂ ਰੂਪਏ ਦਿੰਦਾ ਹੋਇਆ ਬੋਲਿਆ, “ਇਹ ਲੈ, ਕਾਕੇ ਦਾ ਸ਼ਗਨ ਅਤੇ ਇਕ ਰੁਪਿਆ ਸਿਰ ਵਾਰਨੇ ਦਾ।” ਫਿਰ ਉਸ ਨੇ ਜਗਤ ਸਿੰਘ ਵੱਲ ਮੁਤਤਿਆਂ ਉਸ ਦੀ ਪਿੱਠ ਥਖਥਪਾਈ ਅਤੇ ਬੋਲਿਆ, “ਸ਼ਾਬਾਸ਼ ਤੇਰੇ! ਬਸ, ਹੁਣ ਨਾ ਸਾਹ ਲਈ। ਇਕ ਵਾਰ ਮੁੰਡਿਆਂ ਦੀ ਡਾਰ ਲਾ ਦੇਵੀਂ।”

ਜਗਤ ਸਿੰਘ ਜਵਾਬ ਵਿਚ ਮੁਸਕਰਾਇਆ। ਦਸੋਂਧਾ ਸਿੰਘ ਨੇ ਦੋਹਾਂ ਭਰਾਵਾਂ ਨੂੰ ਧਿਆਨ ਨਾਲ ਦੇਖਿਆ, “ਕੀ ਹਾਲ ਬਣਾਇਆ ਹੋਇਆ ਹੈ। ਮੁੰਡਾ ਹੋਏ ’ਤੇ ਵੀ ਤੁਸੀਂ ਦਾੜੀਆਂ ਚਿੱਟੀਆਂ ਰੱਖੀਆਂ ਹੋਈਆਂ ਹਨ। ਕਮਰ ’ਤੇ ਸਾਫ਼ ਵੀ ਇੰਨੇ ਮੈਲੇ ਹਨ।”

ਜੈਲਦਾਰ ਦਸੋਂਧਾ ਸਿੰਘ ਨੇ ਜਾਣ ਦੀ ਗੱਲ ਕੀਤੀ ਤਾਂ ਬਚਿੰਤ ਸਿੰਘ ਨੇ ਉਸ ਦੇ ਦੌਨੇ ਹੱਥ ਫੜ ਲਏ, “ਜੈਲਦਾਰਾ, ਇਸ ਤਰ੍ਹਾਂ ਨਹੀਂ ਜਾਣ ਦੇਣਾ।”

“ਨਾ ਬਈ ਨੰਬਰਦਾਰਾ, ਹੁਣ ਜਾਣ ਦੇ। ਸ਼ਾਮ ਨੂੰ ਆਉਗਾ, ਦਾਰੂ ਦੀ ਪੀਪੀ ਲੈ ਕੇ। ਰੱਜ ਕੇ ਖੁਸ਼ੀ ਮਨਾਵਾਂਗੇ।”

ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਬਹੁਤ ਸਾਰੇ ਲੋਕ ਬਚਿੰਤ ਸਿੰਘ ਦੇ ਤਬੇਲੇ ਵੱਲ ਨੂੰ ਦੌੜੇ ਆਏ। ਪਰ ਜੈਲਦਾਰ ਨੂੰ ਉਥੇ ਦੇਖ ਕੇ ਵਾਪਸ ਚਲੇ ਗਏ।

“ਮਾਂ, ਧਮਾਕਾ ਕਾਹਦਾ ਹੋਇਆ ਸੀ?” ਕਰਮ ਕੌਰ ਨੇ ਬੇਬੇ ਰਤਨ ਕੌਰ ਨੂੰ ਆਉਂਦਿਆਂ ਦੇਖ ਕੇ ਪੁੱਛਿਆ।

ਗੜੀ ਵਾਲੇ ਜੈਲਦਾਰ ਨੇ ਫੋਕੇ (ਹਵਾਈ) ਫੈਰ ਕਰਕੇ ਆਪਣੇ ਪੋਤੇ ਦੀ ਖੁਸ਼ੀ ਮਨਾਈ ਹੈ।” ਬੇਬੇ ਰਤਨ ਕੌਰ ਨੇ ਨਹੋਰਾ ਮਾਰਿਆ।

ਦਿਨ ਢਲੇ ਜੈਲਦਾਰ ਦਸੋਂਧਾ ਸਿੰਘ ਸ਼ਰਾਬ ਦੀ ਪੀਪੀ ਲੈ ਕੇ ਆ ਗਿਆ। ਉਸ ਦੇ ਨਾਲ ਦੋ ਆਦਮੀ ਹੋਰ ਸਨ। ਬਚਿੰਤ ਸਿੰਘ ਅਤੇ ਜਗਤ ਸਿੰਘ ਨੇ ਖਿਜਾਬ ਲਾ ਕੇ ਦਾੜੀਆਂ ਕਾਲੀਆਂ ਹੋਈਆਂ ਸਨ ਅਤੇ ਲਸ-ਲਸ ਕਰਦੇ ਤੰਬੇ ਲਾਏ ਹੋਏ ਸਨ।

ਬਚਿੰਤ ਸਿੰਘ ਦੀ ਬੈਠਕ ਠਹਾਕਿਆਂ ਨਾਲ ਗੰਜ ਰਹੀ ਸੀ। ਉਹ ਸਾਰੇ ਬਹੁਤ ਉੱਚੀ-ਉੱਚੀ ਬੋਲ ਰਹੇ ਸਨ। ਬਚਿੰਤ ਸਿੰਘ ਨਸੇ ਵਿਚ ਝਮ ਰਿਹਾ ਸੀ। ਬੈਠਕ ਦੇ ਸਾਹਮਣੇ ਥੜ੍ਹੇ ਉੱਪਰ ਖੜਾ ਹੋ ਕੇ ਉਸ ਨੇ ਬਕਰਾ ਬੁਲਾਇਆ ਅਤੇ ਬੜੁਕਾਂ ਮਾਰਦਾ ਉੱਚੀ ਅਵਾਜ਼ ਵਿਚ ਬੋਲਿਆ, “ਉਦੇ ਲੋਕੋ, ਅਸੀਂ ਮੁੰਡਾ ਜੰਮ ਕੇ ਫੇਰ ਜੀਦੇ ਹੋ ਗਏ ਹਾਂ!”

ਪੱਚੀ

ਠਾਕਰ, ਪਿਆਰੂ ਅਤੇ ਰਾਜੂ ਨਾਲ ਮੁਲਾਕਾਤ ਕਰਨ ਲਈ ਠਾਕਰ ਦੀ ਪਤਨੀ ਸੀਤਲ ਕੌਰ, ਦਰਸ਼ਨ, ਉਸ ਦੀ ਪਤਨੀ ਦਲੀਪ ਕੌਰ ਅਤੇ ਬੀਰ ਸਵੇਰੇ ਹੀ ਸੈਟੰਰਲ ਜੇਲ ਪਹੁੰਚ ਗਏ। ਦਰਸ਼ਨ ਮੁਲਾਕਾਤ ਦਾ ਵਕਤ ਲੈਣ ਲਈ ਜੇਲ ਦੇ ਦਫ਼ਤਰ ਚਲਾ ਗਿਆ। ਬਾਕੀ ਬੰਦੇ ਬਾਹਰ ਲਾਅਨ ਵਿਚ ਘਾਰ ’ਤੇ ਆ ਬੈਠੇ।

ਦਲੀਪ ਕੌਰ ਦੇ ਬੱਚੇ ਨਾਲ ਸੀਤਲ ਕੌਰ ਖੇਡ ਰਹੀ ਸੀ। ਉਹ ਬੱਚੇ ਨੂੰ ਘਾਹ ’ਤੇ ਬਿਠਾ ਦਿੰਦੀ ਤਾਂ ਉਹ ਬਾਹਾਂ ਉਸ ਵੱਲ ਫੈਲਾ ਦਿੰਦਾ। ਸੀਤਲ ਕੌਰ ਉਸ ਨੂੰ ਫਿਰ ਕੁੱਛ ਚੱਕ ਲੈਂਦੀ। ਬੱਚਾ ਦੋਹਾਂ ਹੱਥਾਂ ਨਾਲ ਉਸ ਦਾ ਚੈਹਰਾ ਖੁਰਕਣ ਲੱਗਾ ਤਾਂ ਉਹ ਕਤਕ ਕੇ ਬੋਲੀ, “ਦਾੜੀ ਪੱਟਣੀ ਹੈ ਤਾਂ ਆਪਣੇ ਬਾਬੇ, ਬਾਪੂ ਅਤੇ ਚਾਚੇ ਦੀ ਪੱਟਾ ਅੰਦਰ ਤੇਰੇ ਤਿੰਨ ਤਾਏ ਬੈਠੇ ਹਨ। ਮੁਲਾਕਾਤ ਹੋ ਗਈ ਤਾਂ ਜੀਅ ਭਰਕੇ ਉਹਨਾਂ ਦੀ ਦਾੜੀ ਪੱਟ ਲੈਣੀ।”

ਸੀਤਲ ਕੌਰ ਨੇ ਜੇਲ ਦੇ ਗੇਟ ਵੱਲ ਦੇਖਿਆ ਅਤੇ ਬੱਚਾ ਦਲੀਪ ਕੌਰ ਵੱਲ ਵਧਾਉਂਦੀ ਬੋਲੀ, “ਇਹਨੂੰ ਇਥੇ ਹੀ ਦੁੱਧ ਪਿਲਾ ਦੇ। ਭੁੱਖ ਨਾਲ ਇਹਦਾ ਇਕ ਵਾਰ ਰੋਣਾ ਸ਼ੁਰੂ ਹੋ ਗਿਆ ਤਾਂ ਫਿਰ ਘੰਟਾ ਭਰ ਚੁੱਪ ਨਹੀਂ ਕਰੇਗਾ।”

ਦਲੀਪ ਕੌਰ ਨੇ ਬੱਚੇ ਨੂੰ ਗੋਦ ਵਿਚ ਲਿਆ ਅਤੇ ਬਾਕੀਆਂ ਵੱਲ ਪਿੱਠ ਕਰਕੇ ਉਸ ਨੂੰ ਦੁੱਧ ਪਿਲਾਉਣ ਲੱਗੀ। ਸੀਤਲ ਕੌਰ ਅੱਧਾ ਕੁ ਘੁੰਡ ਕੱਢ ਕੇ ਜੇਲ ਦੇ ਗੇਟ ਵੱਲ ਦੇਖਣ ਲੱਗੀ।

ਦਰਸ਼ਨ ਨੂੰ ਗੇਟ ਤੋਂ ਬਾਹਰ ਨਿਕਲਦਾ ਦੇਖ ਕੇ ਸਭ ਦਾ ਧਿਆਨ ਉਹਦੀ ਵੱਲ ਚਲੇ ਗਿਆ। ਉਹ ਕਾਹਲੀ-ਕਾਹਲੀ ਉਹਨਾਂ ਦੇ ਕੋਲ ਆ ਗਿਆ ਅਤੇ ਪੀਪੀ ਚੁੱਕਦਾ ਬੋਲਿਆ, “ਛੇਤੀ ਕਰੋ। ਮੁਲਾਕਾਤ ਦਾ ਟੈਮ ਹੋ ਗਿਆ ਹੈ।”

ਦਲੀਪ ਕੌਰ ਨੇ ਬੱਚੇ ਦੇ ਮੰਹ ਵਿਚੋਂ ਆਪਣਾ ਮੰਮਾ (ਬਣ) ਖਿੱਚ ਲਿਆ ਤਾਂ ਉਹ ਰੋਣ ਲੱਗਾ। ਦਰਸ਼ਨ ਉਸਨੂੰ ਝਿੜਕਦਾ ਹੋਇਆ ਬੋਲਿਆ, “ਹਰ ਵਕਤ ਟੈਂਅ-ਟੈਂਅ ਲਈ ਰੱਖਦਾ।”

“ਨਾ ਵੇ, ਇਸ ਤਰ੍ਹਾਂ ਨਾ ਝਿੜਕਿਆ ਕਰ।” ਸੀਤਲ ਕੌਰ ਨੇ ਬੱਚੇ ਨੂੰ ਦਲੀਪ ਕੌਰ ਤੋਂ ਲੈਂਦਿਆਂ ਕਿਹਾ, “ਆ ਤਾਂ ਮੇਰਾ ਪੁੱਤ...ਤੇਰਾ ਬਾਪੂ ਗੰਦਾ ਹੈ। ਮੇਰੇ ਪੁੱਤ ਨੂੰ ਝਿੜਕਦਾ ਰਹਿੰਦਾ ਹੈ...ਐਂਹ, ਦੇਖਿਆ, ਮੈਂ ਵੀ ਉਹਦੇ ਮਾਰ ਕੇ ਬਦਲਾ ਲੈ ਲਿਆ।” ਸੀਤਲ ਕੌਰ ਨੇ ਦਰਸ਼ਨ ਵੱਲ ਜੋਰ-ਜੋਰ ਨਾਲ ਹੱਥ ਲਹਿਰਾਉਂਦਿਆਂ ਕਿਹਾ।

ਬੱਚਾ ਫਿਰ ਵੀ ਚੁੱਪ ਨਾ ਹੋਇਆ ਤਾਂ ਉਹ ਜੇਲ ਦੇ ਲੋਹੇ ਦੇ ਵੱਡੇ ਸਾਰੇ ਫਾਟਕ ਵੱਲ ਇਸ਼ਾਰਾ ਕਰਦੀ ਬੋਲੀ, “ਚੁੱਪ ਕਰ ਜਾ। ਨਹੀਂ ਤਾਂ ਤੈਨੂੰ ਪਿੱਛੇ ਕਾਲ-ਕੋਠੜੀ ਵਿਚ ਬੰਦ ਕਰ ਦੇਣਾ ਹੈ।”

ਦਰਸ਼ਨ ਪੀਪੀ ਚੁੱਕ ਕੇ ਸਾਰਿਆਂ ਤੋਂ ਮੂਹਰੇ ਤੁਰ ਰਿਹਾ ਸੀ। ਉਹ ਰੁਕ ਕੇ ਉਹਨਾਂ ਵੱਲ ਮੁਝਦਾ ਬੋਲਿਆ, “ਪੰਜ ਰੁਪਏ ਲੱਗੇ ਅਤੇ ਝੱਟ ਮੁਲਾਕਾਤ ਦਾ ਟੈਮ ਮਿਲ ਗਿਆ। ਨਹੀਂ ਤਾਂ ਕਿਤੇ ਦੁਪਹਿਰ ਦੇ ਬਾਅਦ ਵਾਰੀ ਆਉਣੀ ਸੀ।”

ਉਹ ਜੇਲ ਦੇ ਦੱਫਤਰ ਵਿਚ ਚਲੇ ਗਏ। ਇਕ ਆਦਮੀ ਨੇ ਉਹਨਾਂ ਦੇ ਨਾਂ ਚੈਕ ਕੀਤੇ। ਫਿਰ ਪੀਪੀ ਅਤੇ ਕੱਪੜਿਆਂ ਦੀ ਗੱਠੜੀ ਨੂੰ ਦੇਖ ਕੇ ਪੁੱਛਿਆ, “ਇਸ ਵਿਚ ਕੀ ਹੈ?”

“ਪੀਪੀ ਵਿਚ ਪਿੰਨੀਆਂ ਹਨ ਅਤੇ ਗੱਠੜੀ ਵਿਚ ਰੋਟੀਆਂ।” ਦਰਸ਼ਨ ਨੇ ਉੱਤਰ ਦਿੱਤਾ।

“ਉੱਥੇ ਰੱਖ ਦਿਓ।” ਉਸ ਆਦਮੀ ਨੇ ਆਪਣੀ ਕੁਰਸੀ ਵੱਲ ਇਸ਼ਾਰਾ ਕਰਿਆਂ ਕਿਹਾ।

“ਇਹ ਅਸੀਂ ਆਪਣੇ ਕੈਦੀਆਂ ਲਈ ਲੈ ਕੇ ਆਏ ਹਾਂ। ਉਹਨਾਂ ਨੂੰ ਦੇਣੀਆਂ ਹਨ।” ਦਰਸ਼ਨ ਨੇ ਕਿਹਾ।

“ਬਿਨਾਂ ਇਜਾਜ਼ਤ ਕੈਦੀਆਂ ਨੂੰ ਕੋਈ ਚੀਜ਼ ਦੇਣੀ ਮਨੁੰ ਹੈ। ਖਾਣੇ-ਪੀਣੇ ਦੀ ਚੀਜ਼ ਤਾਂ ਡਾਕਟਰੀ ਮੁਆਇਨੇ ਬਗੈਰ ਬਿਲਕੁਲ ਨਹੀਂ ਦਿੱਤੀ ਜਾ ਸਕਦੀ।” ਫਿਰ ਪੀਪੀ ਦਾ ਢੱਕਣ ਖੋਲ੍ਹ ਕੇ ਇਕ ਪਿੰਨੀ ਖਾਂਦਾ ਬੋਲਿਆ, “ਫਿਕਰ ਨਾ ਕਰੋ। ਉਹਨਾਂ ਨੂੰ ਪਹੁੰਚਾ ਦੇਵਾਂਗੇ। ਸਾਹਮਣੇ ਵਾਲੇ ਕਮਰੇ ਵਿਚ ਚਲੇ ਜਾਓ। ਤੁਹਾਡੇ ਕੈਦੀ ਆਉਣ ਹੀ ਵਾਲੇ ਹਨ।”

ਦਰਸ਼ਨ ਬਾਕੀ ਬੰਦਿਆਂ ਨਾਲ ਲਾਚਾਰ ਜਿਹਾ ਬਾਹਰ ਆ ਗਿਆ।

“ਅੱਧੀ ਰਾਤਿਂ ਉੱਠ ਕੇ ਦੁੱਧ ਵਿਚ ਆਟਾ ਗੁੰਨਿਆ। ਫਿਰ ਸੌ ਚਾਅ-ਮਲਾਰ ਨਾਲ ਪਰੈਂਠੇ ਬਣਾਏ ਅਤੇ ਇਹਨਾਂ ਨੇ ਆਪਣੇ ਕੋਲ ਰੱਖ ਲਏ।” ਸੀਤਲ ਕੌਰ ਨੇ ਨਿਰਾਸ਼ਤਾ ਜਾਹਿਰ ਕੀਤੀ।

ਉਹ ਸਾਹਮਣੇ ਵਾਲੇ ਕਮਰੇ ਵਿਚ ਚਲੇ ਗਏ। ਸਲਾਖਾਂ ਦੇ ਵੱਡੇ ਸਾਰੇ ਪਿੰਜਰੇ ਨੇ ਕਮਰੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਉਹ ਜਾ ਕੇ ਇਕ ਕੋਨੇ ਵਿਚ ਖੜ੍ਹੇ ਹੋ ਗਏ। ਥੋੜ੍ਹੀ ਦੇਰ ਬਾਅਦ ਜੇਲ ਦਾ ਇਕ ਸਿਪਾਹੀ ਠਾਕਰ, ਪਿਆਰੂ ਅਤੇ ਰਾਜੂ ਨੂੰ ਲੈ ਕੇ ਆ ਗਿਆ।

“ਭਾਅ, ਇਧਰ ਆ ਜਾਓ।” ਦਰਸ਼ਨ ਨੇ ਉੱਚੀ ਅਵਾਜ਼ ਵਿਚ ਕਿਹਾ।

ਉਹ ਸਾਰੇ ਇਕ ਕੋਨੇ ਵਿਚ ਪਿੰਜਰੇ ਦੇ ਦੋਹੀਂ ਪਾਸੀਂ ਖੜ੍ਹੇ ਹੋ ਗਏ। ਆਪਸ ਵਿਚ ‘ਮੱਤ ਸ੍ਰੀ ਅਕਾਲ’ ਬੁਲਾਈ। ਪਿਆਰੂ ਅਤੇ ਰਾਜੂ ਨੇ ਸੀਤਲ ਕੌਰ ਨੂੰ ਮੱਥਾ ਟੇਕਿਆ।

ਸੀਤਲ ਕੌਰ ਨੇ ਬੱਚਾ ਠਾਕਰ ਵੱਲ ਨੂੰ ਵਧਾਇਆ, “ਦਰਸ਼ਨ ਦਾ ਕਾਕਾ।”

“ਠਾਕਰ ਨੇ ਬੱਚੇ ਨੂੰ ਚੁੰਮਣ ਲਈ ਆਪਣਾ ਮੂੰਹ ਬੱਚੇ ਦੇ ਨੇੜੇ ਕੀਤਾ। ਬੱਚੇ ਨੇ ਦੋਹਾਂ ਹੱਥਾਂ ਨਾਲ ਉਸ ਦੀ ਦਾੜ੍ਹੀ ਦੇ ਵਾਲ ਫੜ ਲਏ।

“ਹੁਣੇ ਹੀ ਬਦਮਾਸ਼ ਹੈ।” ਠਾਕਰ ਨੇ ਵਾਲ ਛੁਡਾਉਂਦਿਆਂ ਹੱਸ ਕੇ ਕਿਹਾ। ਫਿਰ ਸਲਾਖਾਂ ਵਿਚੀਂ ਬਾਹਾਂ ਬਾਹਰ ਕੱਢਦਿਆਂ ਬੋਲਿਆ, “ਮੇਰੀਆਂ ਬਾਹਾਂ ਤੇ ਰੱਖ ਦੋ।” ਸੀਤਲ ਕੌਰ ਨੇ ਬੱਚੇ ਨੂੰ ਸਾਵਧਾਨੀ ਨਾਲ ਉਸ ਦੀਆਂ ਬਾਹਾਂ ਤੇ ਟਿਕਾ ਦਿੱਤਾ ਅਤੇ ਆਪਣੇ ਹੋਥ ਬੱਚੇ ਦੇ ਸਿਰ ਅਤੇ ਲੱਤਾਂ ਥੱਲੇ ਟਿਕਾਈ ਰੱਖੇ। ਠਾਕਰ ਨੇ ਬੱਚੇ ਨੂੰ ਚੁੰਮੀਐਂਦਾ ਤਾਂ ਉਹ ਰੋਣ ਲੱਗ ਪਿਆ।

“ਇਹ ਵੀ ਜਾਣਦਾ ਹੈ ਕਿ ਮੇਰਾ ਤਾਇਆ ਕੈਦੀ ਹੈ, ਡਰਦਾ ਹੈ।” ਠਾਕਰ ਨੇ ਆਪਣੀ ਉਦਾਸੀ ਛੁਪਾਉਣ ਲਈ ਹੱਸ ਕੇ ਕਿਹਾ। ਸੀਤਲ ਕੌਰ ਨੇ ਬੱਚਾ ਲੈ ਲਿਆ ਅਤੇ ਉਸ ਨੂੰ ਚੁਪ ਕਰਾਉਣ ਲੱਗੀ।

“ਬਾਪੂ ਦਾ ਕੀ ਹਾਲ ਹੈ?” ਪਿਆਰੂ ਨੇ ਪੁੱਛਿਆ।

“ਬਾਪੂ ਦਾ ਹਾਲ ਠੀਕ ਨਹੀਂ ਹੈ। ਬਿਮਾਰ-ਠਮਾਰ ਹੀ ਰਹਿੰਦਾ ਹੈ।” ਦਰਸ਼ਨ ਨੇ ਚਿੰਤਾ ਜਾਹਿਰ ਕੀਤੀ।

“ਤੁਸੀਂ ਉਸ ਨੂੰ ਹੋਸਲਾ ਦੇਵੋ... ਚਾਰ ਸਾਲ ਨਿਕਲ ਗਏ ਹਨ, ਬਾਕੀ ਰਹਿ ਕੀ ਗਿਆ ਹੈ? ਪਿਆਰੂ ਅਤੇ ਰਾਜੂ ਹੋਰ ਸਾਲ-ਡੇਢ ਸਾਲ ਵਿਚ ਨਿਕਲ ਜਾਣਗੇ। ਇਹਨਾਂ ਦੇ ਪਿੰਡੇ-ਪਿੰਡੇ ਸੌਂ ਵੀ ਆਇਆ।” ਠਾਕਰ ਨੇ ਇਕ-ਇਕ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ।

“ਬਥੇਰਾ ਸਮਝਾਉਂਦੇ ਹਾਂ... ਪਰ ਬਾਪੂ ਮੰਨਦਾ ਹੀ ਨਹੀਂ।” ਦਰਸ਼ਨ ਨੇ ਸੋਚ ਵਿਚ ਡੱਬੀ ਅਵਾਜ਼ ਨਾਲ ਕਿਹਾ। ਫਿਰ ਉਸ ਦੀਆਂ ਅੱਖਾਂ ਵਿਚ ਝਾਕਦਾ ਬੋਲਿਆ, “ਜਸਵੰਤ ਕੌਰ ਦੇ ਮੁੰਡਾ ਹੋਇਆ ਹੈ, ਬਾਪੂ ਨੇ ਆਪਣੀ ਜਿੰਦ-ਜਾਨ ਬਿਲਕੁਲ ਹੀ ਡੱਡ ਕੇ ਦਿੱਤੀ ਹੈ।”

“ਜਸਵੰਤ ਕੌਰ ਦੇ ਮੁੰਡਾ ਹੋਇਆ ਹੈ?” ਠਾਕਰ ਚੌਂਕ ਗਿਆ।

“ਹਾਂ।”

“ਕਦੋਂ?”

“ਡੇਢ ਕੁ ਮਹੀਨੇ ਦਾ ਹੋ ਗਿਆ ਹੈ।” ਦਰਸ਼ਨ ਨੇ ਦੱਸਿਆ।

“ਅੱਛਾ।” ਠਾਕਰ ਨੂੰ ਜਿਵੇਂ ਯਕੀਨ ਨਹੀਂ ਆ ਰਿਹਾ ਸੀ। ਉਹ ਇਕਦਮ ਗੰਭੀਰ ਹੋ ਗਿਆ। ਇਹ ਸੋਚ ਕੇ ਬਹੁਤ ਉਦਾਸ ਹੋ ਗਿਆ ਕਿ ਫੌਜਦਾਰੀ ਕਰਨ, ਸੱਟਾਂ ਲੁਆਉਣ, ਮੁਕੱਦਮੇ ਤੇ ਪੈਸੇ ਖਰਚ ਕਰਨ ਅਤੇ ਲੰਮੀ ਕੈਦ ਕੱਠਣ ਦਾ ਕੋਈ ਫਾਇਦਾ ਨਹੀਂ ਹੋਇਆ। ਤਿੰਨਾਂ ਭਰਾਵਾਂ ਦੀ ਜਵਾਨੀ ਬਰਬਾਦ ਹੋ ਗਈ, ਪਰ ਪਰਨਾਲਾ ਉਥੇ ਦਾ ਉਥਾ ਰਿਹਾ। ਉਹ ਕਿਤੇ ਦੂਰ ਖਿਆਲਾਂ ਵਿਚ ਆਪਣੇ ਭਵਿੱਖ ਬਾਰੇ ਸੋਚਦਾ ਰਿਹਾ। ਫਿਰ ਮੁਸਕਰਾਇਆ ਅਤੇ ਸਿਰ ਹਿਲਾਉਂਦਾ ਬੋਲਿਆ, “ਹੋਣਾ ਹੀ ਚਾਹੀਦਾ ਸੀ। ਚੰਗਾ ਹੀ ਹੋਇਆ। ਹੁਣ ਆਪਣੇ ਵਾਰਿਸਾਂ ਲਈ ਅਸੀਂ ਕੁਝ ਤਾਂ ਛੱਡ ਕੇ ਮਰਾਂਗੇ।”

ਸੀਤਲ ਕੌਰ ਉਸ ਵੱਲ ਝੁੱਕਦੀ ਹੋਈ ਬੋਲੀ, “ਪਹਿਲਾਂ ਤਾਂ ਲੋਕ ਇਹੀ ਕਹਿੰਦੇ ਸੀ ਕੀ ਜਸਵੰਤ ਕੌਰ ਦੇ ਪੇਟ ਵਿਚ ਬੱਚਾ ਨਹੀਂ, ਹਵਾ ਦਾ ਗੋਲਾ ਹੈ। ਬੱਚਾ ਹੋ ਗਿਆ ਤਾਂ ਲੋਕਾਂ ਨੇ ਕਿਹਾ ਕਿ ਜੈਲਦਾਰ ਦਸੌਂਧ ਸਿੰਘ ਦਾ ਪੋਤਾ ਗੋਦ ਲਿਆ ਹੈ ਅਤੇ ਜਸਵੰਤ ਕੌਰ ਨੇ ਨਿਆਣਾ ਹੋਣ ਦਾ ਪਰਚੰਡ ਰਚਾਇਆ ਹੈ। ਸੁਣਿਆ ਹੈ ਕੇ ਮੇਲਾ ਸਿੰਘ ਅਤੇ ਸਰਦਾਰਾ ਸਿੰਘ ਤਾਂ ਮੁਕੱਦਮਾ ਕਰਨ ਦੀਆਂ ਤਿਆਰੀਆਂ ਵੀ ਕਰਨ ਲੱਗੇ ਸੀ। ਹੁਣ ਇਹ ਸੁਣਿਆ ਹੈ ਕਿ ਨਿਆਣਾ ਜਸਵੰਤ ਕੌਰ ਦੇ ਪੇਟ ਤੋਂ ਹੀ ਹੋਇਆ ਹੈ, ਪਰ ਉਸ ਦਾ ਬਾਧ ਡੇਰੇ ਗਤਕਾ ਸਿਖਾਉਣ ਵਾਲੇ ਭਾਈ ਤੇਗ ਸਿੰਘ ਨੂੰ ਕਹਿੰਦੇ ਹਨ।”

“ਐਵੇਂ ਹੀ ਦੁਨੀਆਂ ਧੱਕੜ ਮਾਰ ਰਹੀ ਹੈ। ਜ਼ਿਆਦਾ ਤਕਲੀਫ ਮੇਲਾ ਸਿੰਘ ਅਤੇ ਅਤੇ ਸਰਦਾਰੇ ਹੋਰਾਂ ਦੇ ਟੱਬਰਾਂ ਨੂੰ ਹੀ ਹੈ। ਓਹ ਤਾਂ ਉਹਨਾਂ ਦੀ ਜਮੀਨ-ਜਾਇਦਾਦ ਸੰਭਾਲਣ ਦੇ ਮਤੇ ਬਣਾਈ ਬੈਠੇ ਸਨ। ਸੁਣਿਆ ਹੈ, ਮੁਨਸ਼ੀ ਬਾਬੂ ਰਾਮ ਨੂੰ ਪੰਚ ਬਣਾ ਕੇ ਉਹਨਾਂ ਨੇ ਜਮੀਨ ਵੰਡ ਵੀ ਲਈ ਸੀ।” ਦਰਸ਼ਨ ਨੇ ਕਿਹਾ।

“ਕੋਈ ਨਹੀਂ। ਮੁੰਡਾ ਬੜਾ ਹੋ ਜਾਵੇ ਤਾਂ ਆਪਣੇ-ਆਪ ਪਤਾ ਲੱਗ ਜਾਣਾ ਕਿ ਕਿਸ ਦਾ ਤੁਖਮ ਹੈ।” ਠਾਕਰ ਨੇ ਕਿਹਾ ਅਤੇ ਗੱਲ ਪਲਟਦਾ ਬੋਲਿਆ, “ਖੇਤੀ ਦਾ ਕੀ ਹਾਲ ਹੈ?”

“ਠੀਕ ਹੈ। ਇਸ ਵਾਰ ਕਮਾਦੀ ਅਤੇ ਕਪਾਹ ਦੋਨੋਂ ਚੰਗੇ ਹਨ।” ਦਰਸ਼ਨ ਨੇ ਕਿਹਾ। ਫਿਰ ਉਦਾਸ ਹੋ ਕੇ ਬੋਲਿਆ, “ਭਾਅ ਜੀ, ਸਾਨੂੰ ਕੀ ਫਾਇਦਾ? ਆਪਾਂ ਤਾਂ ਫਸਲ ਫੇਰੂਮਲ ਅਤੇ ਬਾਬੂ ਰਾਮ ਲਈ ਬੀਜਦੇ ਹਨ। ਫਸਲ ਸਾਡੀ ਹੈ, ਪਰ ਮਾਲਕ ਉਹ ਹਨ। ਕਈ ਵਾਰ ਮਨ ਵਿਚ ਆਉਂਦਾ ਹੈ ਕਿ ਦੋਹਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਅੱਗ ਲਾ ਦੇਵਾਂ।”

“ਇਹ ਪਾਗਲਪਨ ਨਾ ਕਰਨਾ। ਚੁੱਪ ਵੱਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ। ਕਿਸੇ ਨਾਲ ਪੰਗਾ ਨਹੀਂ ਲੈਣਾ।” ਠਾਕਰ ਨੇ ਸਮਝਾਉਂਦਿਆਂ ਕਿਹਾ। ਫਿਰ ਗੱਲ-ਬਾਤ ਦਾ ਰੁੱਖ ਬਦਲਣ ਲਈ ਬੋਲਿਆ, “ਹੋਰ ਪਿੰਡ ਦਾ ਕੀ ਹਾਲ ਹੈ?”

“ਠੀਕ ਹੈ। ਉਦਾਸ ਦਾ ਹੀ ਹੈ।” ਦਰਸ਼ਨ ਨੇ ਜਵਾਬ ਦਿੱਤਾ। ਫਿਰ ਜਿਵੇਂ ਕੁੱਝ ਅਚਾਨਕ ਯਾਦ ਆਉਣ ਕਰਕੇ ਉਤੇਜਿਤ ਅਵਾਜ਼ ਵਿਚ ਬੋਲਿਆ, “ਨਾਹਰ ਸਿੰਘ ਨੂੰ ਜਾਣਦਾ...ਬੇਲਾ ਸਿੰਘ ਦਾ ਪੁੱਤਰ?”

“ਹਾਂ, ਜਿਹੜਾ ਫੌਜ ਵਿਚ ਭਰਤੀ ਹੋ ਗਿਆ ਸੀ?” ਠਾਕਰ ਨੇ ਕਿਹਾ।

“ਹਾਂ ਉਹੀ... ਉਸ ਨੇ ਦੋ ਖੂਨ ਕਰ ਦਿੱਤੇ ਹਨ। ਅਜੇ ਤੱਕ ਫੜ ਨਹੀਂ ਹੋਇਆ।” ਦਰਸ਼ਨ ਨੇ ਦੱਸਿਆ।

“ਅੱਛਾ! ਕੀ ਝਗੜਾ ਹੋ ਗਿਆ ਸੀ?” ਠਾਕਰ ਨੇ ਹੈਰਾਨੀ ਨਾਲ ਪੁੱਛਿਆ।

“ਨਹੀਂ, ਝਗੜਾ ਕਿਸੇ ਨਾਲ ਨਹੀਂ ਹੋਇਆ ਸੀ।” ਦਰਸ਼ਨ ਨੇ ਕਿਹਾ, “ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਨੰਦ ਕਾਰਜ ਹੋਇਆ ਹੀ ਸੀ ਕਿ ਤਾਰ ਆ ਗਈ। ਵਿਚਾਰੇ ਨੂੰ ਜੋਤੇ-ਜਾਮੇ ਨਾਲ ਹੀ ਡਿਊਟੀ ’ਤੇ ਵਾਪਸ ਜਾਣਾ ਪਿਆ। ਥੋਖਰੀ ਉਸ ਦੀ ਸ਼ਾਦੀ ਹੋਈ ਸੀ। ਚੈਨ ਸਿੰਘ ਦੀ ਭਤੀਜੀ ਨਾਲਾਂ ਨਾਹਰ ਸਿੰਘ ਨੂੰ ਸਾਲ ਭਰ ਛੁੱਟੀ ਹੀ ਨਾ ਮਿਲੀ। ਉਸ ਦੀ ਵਹੁਟੀ ਪਿੰਡ ਦੇ ਹੀ ਇਕ ਮੁੰਡੇ ਨਾਲ ਫੱਸ ਗਈ। ਫੌਜੀ ਨੂੰ ਵੀ ਪਤਾ ਲੱਗ ਗਿਆ। ਥੋਖ, ਛੁੱਟੀ ਆਇਆ ਤਾਂ ਸਿੱਧਾ ਸਹੂਰੀਂ ਚਲੇ ਗਿਆ। ਆਸਕ-ਮਸੂਕ ਦੇਹਾਂ ਦੀਆਂ ਛਾਤੀਆਂ ਵਿਚੀਂ ਗੋਲੀਆਂ ਪਾਰ ਕਰ ਦਿੱਤੀਆਂ ਅਤੇ ਦੌੜ ਗਿਆ।”

“ਮੈਂ ਤਾਂ ਉਸ ਨੂੰ ਸਿੱਧਾ-ਸਾਦਾ ਮੁੰਡਾ ਸਮਝਦਾ ਸੀ। ਬੜਾ ਨਰ ਨਿਕਲਿਆ।” ਠਾਕਰ ਨੇ ਪ੍ਰਸੰਸਾ ਕਰਦਿਆਂ ਕਿਹਾ। ਫਿਰ ਉਹ ਇਕਦਮ ਹੀ ਬਹੁਤ ਉਦਾਸ ਹੋ ਗਿਆ। ਉਸ ਨੇ ਸੀਤਲ ਕੌਰ ਵੱਲ ਦੇਖਿਆ ਅਤੇ ਘਬਰਾ ਗਿਆ, “ਸਿੰਘਣੀਏ, ਦੇਖ ਲੈ, ਨਾਹਰ ਸਿੰਘ ਦੀ ਔਰਤ ਵਿਗੜੀ ਤਾਂ ਉਸ ਨੂੰ ਦੋ ਖੂਨ ਕਰਨੇ ਪਏ।”

“ਉਹ ਕੁੱਤੀ ਸੀ ਹੀ ਬਦਮਾਸ! ਮੈਂ ਕਹਿੰਦੀ ਹਾਂ ਅਜਿਹੀ ਕੰਜਰੀ ਦਾ ਤਾਂ ਅੰਗ-ਅੰਗ ਕੱਟ ਕੇ ਮਾਰਨਾ ਚਾਹੀਦਾ ਸੀ। ਉਹ ਔਰਤ ਹੀ ਕੀ, ਜਿਸ ਦਾ ਮਨ ਆਪਣੇ ਮਰਦ ਦੀ ਗੈਰਹਾਜਰੀ ਵਿਚ ਢੋਲ ਜਾਵੇ।” ਸੀਤਲ ਕੌਰ ਨੇ ਇਕ-ਇਕ ਸ਼ਬਦ ਤੇ ਜੋਰ ਦਿੱਦਿਆਂ ਕਿਹਾ।

“ਅੱਛਾ।” ਠਾਕਰ ਨੇ ਧਿਆਨ ਨਾਲ ਸੀਤਲ ਕੌਰ ਵੱਲ ਦੇਖਿਆ। ਉਸ ਦੇ ਲੂਣ ਦੀ ਡਲੀ ਵਰਗੇ ਸਰੀਰ ਨੂੰ ਦੇਖ ਕੇ ਉਸ ਨੂੰ ਧਰਵਾਸ ਹੋ ਗਿਆ। ਉਹ ਮੁੱਛਾਂ ਵਿਚ ਮੁਸਕਰਾਉਂਦਾ ਦਾੜ੍ਹੀ ਖੁਰਕਣ ਲੱਗਾ।

ਠਾਕਰ ਅਤੇ ਸੀਤਲ ਕੌਰ ਬਾਕੀਆਂ ਤੋਂ ਪਰੇ ਹੋ ਗਏ। ਦੋਹਾਂ ਨੇ ਇਕ ਦੂਜੇ ਵੱਲ ਮੁਸਕਰਾ ਕੇ ਦੇਖਿਆ। ਫਿਰ ਇਕਦਮ ਉਦਾਸ ਹੋ ਗਏ।

“ਟੈਮ ਹੋ ਗਿਆ। ਹੁਣ ਵਾਪਸ ਜਾਓ।” ਜੇਲ-ਵਾਰਡਰ ਨੇ ਕੰਧ ’ਤੇ ਲੱਗੇ ਕਲਾਕ ਵੱਲ ਦੇਖ ਕੇ ਕਿਹਾ।

“ਅਫਸਰੇ, ਦੋ ਸਿੰਟ ਹੋਰ ਦੇ ਦਿਉ... ਦੋ ਸਿੱਠੀਆਂ ਗੱਲਾਂ ਕਰ ਲਈਏ। ਸੁੱਕੀਆਂ ਹੀ ਸਹੀ।” ਠਾਕਰ ਨੇ ਨਿਮਰਤਾ ਨਾਲ ਕਿਹਾ।

“ਪਹਿਲਾਂ ਹੀ ਪੰਜ ਸਿੰਟ ਜ਼ਿਆਦਾ ਹੋ ਗਏ ਹਨ।” ਉਸ ਨੇ ਠਾਕਰ ਨੂੰ ਮੋਢੇ ਤੋਂ ਫੜ ਕੇ ਬੂਹੇ ਵੱਲ ਨੂੰ ਧੱਕਦਿਆਂ ਕਿਹਾ।

“ਇਕ ਮੰਟ”, ਠਾਕਰ ਕਾਹਲੀ ਨਾਲ ਦਰਸ਼ਨ ਹੋਰਾਂ ਕੋਲ ਆ ਗਿਆ, “ਮੇਰੀ ਵਲੋਂ ਬਾਬੂ ਨੂੰ ਕਹਿਣਾ ਕਿ ਹੋਸਲਾ ਰੱਖੋ। ਦੁਸ਼ਮਣ ਦੇ ਘਰ ਮੁੰਡਾ ਹੋਵੇ ਤਾਂ ਆਪਣੀ ਸਿਹਤ ਬਣਾਉਣੀ ਚਾਹੀਦੀ, ਨਾ ਕਿ ਵਿਗਾੜਨੀ।”

ਉਹ ਇਕ ਦੂਸਰੇ ਨੂੰ ‘ਸੱਤ-ਸ੍ਰੀ-ਅਕਾਲ’ ਬੁਲਾ ਕੇ ਜਾਣ ਲੱਗੇ। ਠਾਕਰ ਫਿਰ ਰੁਕ ਗਿਆ। ਉਸ ਨੇ ਸੀਤਲ ਕੌਰ ਨੂੰ ਬੱਚਾ ਉਸ ਦੇ ਨੇਤੇ ਲਿਆਉਣ ਲਈ ਕਿਹਾ। ਉਸ ਨੇ ਬੱਚੇ ਦਾ ਮੰਹ ਚੁੰਮਿਆ ਅਤੇ ਦਰਸ਼ਨ ਨੂੰ ਬੋਲਿਆ, “ਇਕ ਮੱਝ ਦਾ ਦੁੱਧ ਹੁਣ ਤੋਂ ਹੀ ਇਹਦੇ ਨਾਂ ਕਰ ਦਿਉ। ਘਰ ਵਿਚ ਪਹਿਲਾ ਮੁੰਡਾ ਹੈ, ਜ਼ਿਆਦਾ ਬੋਝ ਇਹਦੇ ’ਤੇ ਹੀ ਪਵੇਗਾ।”

ਉਹ ਇਕੱਠੇ ਹੀ ਕਮਰੇ ਵਿਚੋਂ ਨਿਕਲ ਗਏ ਅਤੇ ਕੁੱਝ ਪੱਲ ਵੱਡੇ-ਵੱਡੇ ਫਾਟਕਾਂ ਕੋਲ ਖੜ੍ਹੇ ਰਹੇ। ਫਿਰ ਅਲੱਗ-ਅਲੱਗ ਪਾਸਿਆਂ (ਦਿਸ਼ਾਵਾਂ) ਨੂੰ ਤੁਰ ਪਈ।
